

ਲੰਮੀ ਨਦਰ

ਡਾ: ਬਲਬੀਰ ਸਿੰਘ



ਭਾਈ ਵੀਰ ਸਿੰਘ ਸਾਹਿਤ ਸਦਨ
ਭਾਈ ਵੀਰ ਸਿੰਘ ਮਾਰਗ
ਨਵੀਂ ਦਿੱਲੀ-110 001

Lami Nadar
Dr. Balbir Singh

© ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ-
ਨਵੀਂ ਅੰਡੀਸ਼ਨ 2002

ਪ੍ਰਕਾਸ਼ਕ :

ਭਾਈ ਵੀਰ ਸਿੰਘ ਸਾਹਿਤ ਸਦਨ,
ਭਾਈ ਵੀਰ ਸਿੰਘ ਮਾਰਗ,
ਨਵੀਂ ਦਿੱਲੀ

ਪਿੰਟਰ :

ਭਾਈ ਵੀਰ ਸਿੰਘ ਪ੍ਰੈਸ,
ਭਾਈ ਵੀਰ ਸਿੰਘ ਮਾਰਗ,
ਗੋਲ ਮਾਰਕਿਟ, ਨਵੀਂ ਦਿੱਲੀ

ਮੁੱਲ : 40/- ਰੁਪਏ

ਪ੍ਰਵੇਸ਼ਕਾ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਿੱਕੇ ਭਰਾ ਡਾ: ਬਲਬੀਰ ਸਿੰਘ ਜੀ ਦੀ ਰਚਨਾ ਰਹੱਸਵਾਦੀ ਅਤੇ ਵਿਗਿਆਨਕ ਵਿਚਾਰਾਂ ਦਾ ਮੁਮੇਲਾ ਹੈ; ਭਾਈ ਸਾਹਿਬ ਦੀ ਸੰਗਤ ਨੇ ਉਨ੍ਹਾਂ ਨੂੰ ਰਹੱਸਮਈ ਵਿਚਾਰ ਦਿੱਤੇ ਅਤੇ ਪੱਛਮ ਦੀ ਵਿਦਿਆ ਨੇ ਉਨ੍ਹਾਂ ਉਤੇ ਵਿਗਿਆਨਕ ਪੁੱਠ ਚਾੜ੍ਹੀ। ਇਸੇ ਕਰ ਕੇ ਰਹੱਸਮਈ ਤੇ ਪਾਰਮਿਕ ਵਿਸ਼ਿਆਂ ਨੂੰ ਵੀ ਉਹ ਵਿਗਿਆਨਕ ਢੰਗ ਨਾਲ ਨਜ਼ਿਕ ਕੇ ਉਨ੍ਹਾਂ ਨੂੰ ਤਰਕਮਈ ਬਣਾ ਦਿੰਦੇ ਹਨ। ਪੰਜਾਬੀ ਗੱਦ-ਸਾਹਿਤ ਨੂੰ ਉਨ੍ਹਾਂ ਦੀ ਦੇਣ ਉੱਥੀ ਹੈ, ਇਸ ਸਾਹਿਤ ਰੂਪ ਨੂੰ ਪੱਕੇ ਪੈਰੀ ਕਰਨ ਵਿਚ ਉਨ੍ਹਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹ ਅਨੇਕ ਪ੍ਰਕਾਰ ਦੇ ਵਿਸ਼ਿਆਂ ਦੇ ਮਾਹਿਰ ਸਨ। ਇਸ ਲਈ ਉਨ੍ਹਾਂ ਦੇ ਲੇਖਾਂ ਵਿਚ ਵੱਖ ਵੱਖ ਗਿਆਨ ਪ੍ਰਣਾਲੀਆਂ ਦੇ ਹਵਾਲੇ ਸੁੱਤੇ ਸਿਧ ਹੀ ਆ ਜਾਂਦੇ ਹਨ ਜਿਨ੍ਹਾਂ ਨਾਲ ਚਰਚਾ ਅਧੀਨ ਵਿਸ਼ਾ ਪ੍ਰਮਾਣਿਕ ਬਣ ਜਾਂਦਾ ਹੈ।

“ਲੰਮੀ ਨਦਰ” ਤੋਂ ਇਲਾਵਾ ਉਨ੍ਹਾਂ ਪੰਜਾਬੀ ਸਾਹਿਤ ਨੂੰ ਹੋਰ ਵੀ ਕਈ ਪੁਸਤਕਾਂ ਦਿੱਤੀਆਂ ਜਿਨ੍ਹਾਂ ਵਿਚੋਂ ਪ੍ਰਮੁੱਖ ਇਹ ਹਨ: “ਕਲਮ ਦੀ ਕਰਮਾਤ” “ਸ਼ੁਧ ਸਰੂਪ”, ਸੁਰਤਿ ਸ਼ਬਦ ਵਿਚਾਰ, “ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ”。 ਉਨ੍ਹਾਂ ਨੇ ਰਹੱਸਮਈ ਕਵਿਤਾਵਾਦੀ ਲਿਖੀਆਂ।

ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਤੋਂ ਭਰਵਾਂ ਸੁਆਗਤ ਪ੍ਰਾਪਤ ਹੋਇਆ। ਇਸੇ ਕਰ ਕੇ ਉਨ੍ਹਾਂ ਦੇ ਲੇਖਾਂ ਦੀ ਪ੍ਰਸੰਗਿਕਤਾ ਨੂੰ ਧਿਆਨ ਵਿਚ ਰਖਦਿਆਂ ਉਨ੍ਹਾਂ ਦੀ ਪੁਸਤਕ “ਲੰਮੀ ਨਦਰ” ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਪਾਠ-ਪੁਸਤਕ ਵਜੋਂ ਪੜ੍ਹਾਈ ਜਾਂਦੀ ਹੈ। ਵਿਦਿਆਰਥੀਆਂ-ਪਾਠਕਾਂ ਤੇ ਹੋਰ ਮਾਹਿਤ ਪ੍ਰੇਮੀਆਂ ਦੀ ਮੰਗ ਉੱਤੇ ਉਨ੍ਹਾਂ ਦੀ ਇਹ ਪੁਸਤਕ ਮੁੜ ਛਾਪ ਕੇ ਪਾਠਕਾਂ ਦੇ ਰੁਬੂਰ ਕਰ ਰਹੇ ਹਨ। ਆਸ ਹੈ ਕਿ ਸਾਡਾ ਇਹ ਯਤਨ ਪਾਠਕਾਂ ਦਾ ਭਰਪੂਰ ਹੁੰਗਾਰਾ ਪ੍ਰਾਪਤ ਕਰੇਗਾ।

ਭਾਈ ਵੀਰ ਸਿੰਘ ਸਾਹਿਤ ਸਦਨ
ਨਵੀਂ ਦਿੱਲੀ

ਡਾ: ਜਸਵੰਤ ਸਿੰਘ ਨੇਕੀ
ਆਨਨਦੀ ਜਨਰਲ ਸਕੱਤਰ

ੴ. ਫ਼ਾਖਾਂਥ

੧.

ਕੌਈ ਹਜ਼ਾਰ ਕੁ ਸਾਲ ਹੈ ਚੁਕਾ ਹੈ ਕਿ ਸੁਖਾਰੇ ਦੇ ਮੁਲਕ
 ਵਿਚ ਇਕ ਸਿਆਣਾ ਆਦਮੀ ਰਹਿੰਦਾ ਸੀ । ਇਸ ਦਾ ਨਾਮ
 ਅਖ਼ਨਾਸਰ ਸੀ ; ਇਸ ਦਾ ਜੰਮ ਪਲ ਫ਼ਾਰਾਬ ਸ਼ਹਿਰ ਦਾ ਸੀ ।
 ਇਸ ਕਰਕੇ ਇਸ ਨੂੰ ਹਕੀਮ ਫ਼ਾਰਾਬੀ ਕਹਿੰਦੇ ਸਨ । ਹਕੀਮ
 ਫ਼ਾਰਾਬੀ ਕਈ ਇਕ ਵਿਦਯਾ ਦਾ ਮਾਲਿਕ ਸੀ । ਇਹ ਫ਼ਿਲਾਸ਼ਫਰ
 ਸੀ, ਗਵੱਖਾ ਸੀ, ਵਜੰਤ੍ਰੀ ਸੀ । ਇਸ ਦੀ ਜ਼ਿੰਦਗੀ ਬਹੁਤ ਸ਼ਾਦਾ
 ਸੀ । ਇਸ ਦੀ ਦਿਲਚਸਪੀ ਵਿਦਯਕ ਗਲਾਂ ਦੇ ਸਿਵਾਏ ਹੋਰ ਕਿਸੇ
 ਚੀਜ਼ ਵਿਚ ਨਹੀਂ ਸੀ । ਘਰ ਦਾ ਸਾਮਾਨ ਤੇ ਖਾਨਾਦਾਰੀ ਨਾਲ
 ਕੌਈ ਤਾਂਲਕ ਨਹੀਂ ਸੀ । ਕਪੜੇ ਵੀ ਮਾਮੂਲੀ ਤੇ ਅਪਣੇ ਲੱਗੇ
 ਮਾਹਵਾਨੀ ਵਲੀਂਹੇ ਵਿਚੋਂ ਵੀ ਸਿਰਫ਼ ਚਾਰ ਦਿਰਮ ਰੱਖਕੇ ਬਾਕੀ ਦੇ
 ਭੂਪੈ ਮੌਜੂ ਦੇਂਦਾ ਸੀ । 'ਤਾਂਗੀਬ ਅਲਹੁਕਮਾ' ਵਿਚ ਇਸ ਦੇ ਰਾਗੀ
 ਹੋਣ ਦੀ ਇਕ ਅਜੀਬ ਹਕਾਇਤ ਲਿਖੀ ਹੈ । ਦੱਸਿਆ ਹੈ ਕਿ
 ਹਕੀਮ ਫ਼ਾਰਾਬੀ ਨੂੰ ਮਿਲਣ ਵਾਸਤੇ ਇਕ ਅਮੀਰ ਆਦਮੀ, ਜੋ
 ਇਲਮਲੋਸਤ ਸੀ, ਬੜਾ ਉਤਾਵਲਾ ਸੀ । ਫ਼ਾਰਾਬੀ ਉਮ ਦੇ ਪਾਸ
 ਜਾਣੋਂ ਸੰਗਦਾ ਸੀ । ਇਕ ਦਿਨ ਅਮੀਰ ਆਪਣੀ ਮਹਿਫਲ-ਐਸ਼
 ਵਿਚ ਬੈਠਾ ਸੀ ਕਿ ਹਕੀਮ ਫ਼ਾਰਾਬੀ ਉਥੇ ਆ ਗਿਆ, ਮਰਾਰ ਐਸ
 ਤੁਝੋਂ ਕਿ ਬਹੁਤ ਬੁਰੀ ਹਾਲਤ ਵਿਚ, ਮੈਲੇ ਤੇ ਫਟੇ ਕਪੜੇ ਪਾਏ ਹੋਏ,
 ਸਿਰ ਉਪਰ ਚਿੱਕੜੇ ਲਪੇਟੇ ਹੋਏ ਅਤੇ ਸੂਰਤ ਅਜੀਬ ਬਨਾਈ ਹੋਈ ।
 ਮਹਿਫਲ ਵਾਲੇ ਪਹਿਲੇ ਤਾਂ ਦਰਵਾਨ ਨੂੰ ਗੁੱਸੇ ਹੋਏ ਕਿ ਐਸੇ
 ਆਦਮੀ ਨੂੰ ਅੰਦਰ ਕਿਉਂ ਆਉਣ ਦਿੱਤਾ ਹੈ ? ਫੇਰ ਘਰ ਆਏ
 ਨਾਲ ਮਖੌਲ ਤੇ ਛੇਕਖਾਨੀ ਵਿਚ ਭੁੱਝ ਪਏ । ਫ਼ਾਰਾਬੀ ਨੇ ਅਪਣੀ

ਬਗਾਲ ਵਿਚੋਂ ਇਕ ਵਾਜ਼ਾ ਕੌਂਥਿਆ ਤੇ ਪਸ਼ਾਵੀਂਠ ਢੱਗਾ। ਸਾਜ਼ ਦੀ ਅਵਾਜ਼ ਸੁਣਕੇ ਮਹਿਡਲ ਰਾਣੇ ਹੋਂ ਪਥੈ। ਉਹ ਉਸ ਨੇ ਪਲਾਣ ਬਦਲਕੇ ਸਾਜ਼ ਵਜਾਈਆ ਤਾਂ ਉਹ ਸਾਰੇ ਫੇਲ ਛੌਂਗ ਪਥੈ। ਹੁਣ ਉਸ ਨੇ ਸਾਜ਼ ਦਾ ਪਰਦਾ ਫੇਰ ਬਦਲ ਦਿੱਤਾ। ਅਸਥ ਥੀ ਹੋਂਥਿਆ? ਕਿਤਾਬ 'ਮਸ਼ਾਹੀਰੇ ਆਲਮ' ਵਿਚ ਲਿਖਿਆ ਹੈ:-

“ਐਰ ਤੌਸ਼ਟਾ ਪਰਦਾ ਬਦਲਨੇ ਕੇ ਬਾਣੂ ਤੁਮਾਮ ਮਜਲਸ ਰਾਫਲ ਐਰ ਮਦਹੋਸ਼ ਹੈ ਗਈ। ਹਕੀਮ ਨੇ ਏਕ ਬਾਜੇ ਪਥ ਅਪਨਾ ਨਾਮ ਲਿਖਾ ਐਰ ਤਹਡੈਰ ਥੀਆ ਕਿ ‘ਤੁਮ ਕੇ ਫਾਰਾਬੀ ਕੇ ਮਿਲਨੇ ਕਾ ਸ਼ੈਕ ਥਾ, ਵੁਹ ਆਯਾ, ਤੁਮ ਨੇ ਉਸਕੀ ਹੰਸੀ ਉੜਾਈ, ਅਥ ਫਾਰਾਬੀ ਤੁਮ ਕੈ ਹੰਸਾ, ਭੁਲਾ, ਐਰ ਸੁਲਾ ਕਰ ਜਾਤਾ ਹੈ’ !”

ਇਹ ਵਾਕਿਆ ਬਗਦਾਦ ਦਾ ਹੈ ਏਸੇ ਹੀ ਬਗਦਾਦ ਵਿਚ ਹੁਨ੍ਹ ਨਾਨਕ ਪਾਹਿਬ ਜਾਂਦੇ ਹਨ। ਹੁਨ੍ਹ ਨਾਨਕ ਕੌਲ ਦੀ ਉਹ ਸ਼ਾਮਾਨ ਹੈ ਜਿਸ ਨਾਲ ਉਹ ਕਿਸੇ ਦੀ ਮਹਿਡਲ ਨੂੰ ਹਸਾਂਗੁਆ ਤੇ ਸੁਆ ਸਕਦੇ ਹਨ। ਉਨ੍ਹਾਂ ਦੀ 'ਸਲਾ' ਵਿਚ ਤਿੰਨ ਪਵਦੇ ਨਹੀਂ ਬਲਕਿ ਇਕ ਹੋਰ ਦੇਖਾ ਦੀ ਹੈ। ਇਸ ਦੀ ਤਾਸੀਰ ਸੁੰਘੇਗੀ ਹੈ। ਇਹ ਸੁਆਕੇ ਸੁੱਤੇ ਹੋਏ ਮਨੁਖ ਨੂੰ ਨੀਦਰ ਤੋਂ ਪਰੇ ਨਿਰਦਿਕਲਪ ਕਰ ਦੇਂਦੀ ਹੈ, ਉਸਨੂੰ ਖਿਆਲਾਂ ਦੀ ਦੁਨੀਆਂ ਦੀ ਸਹੂਗਤੀ ਤੋਂ ਪਰੇ ਸੁੰਨ ਸਮਾਪਿ ਵਿਚ ਅਡੁਰ ਕਰ ਦੇਂਦੀ ਹੈ।

ਹੁਨ੍ਹ ਬਾਬੇ ਦੇ ਬਗਦਾਦ ਵਿਚ ਜਾਵਣ ਦਾ ਜ਼ਿਕਰ ਛਾਈ ਗੁਰਦਾਸ ਨੇ ਕੀਤਾ ਹੈ, ਲਿਖਿਆ ਹੈ:-

“ਹਿਰ ਵਾਣਾ ਗਿਆ ਬਗਦਾਦ ਨੇ ਬਾਹਰਿ ਸਾਡਿ ਬੀਆ ਅਸਥਾਨਾ ॥
ਵਿਖ ਬਾਣਾ ਅਕਾਲ ਰੁਪੁ ਦੂਜਾ ਰਥਾਥੀ ਮਰਦਾਨਾ ॥
ਇੱਤੀ ਬਾਂਦ ਨਿਮਾੜ ਪੰਚ ਸੁੰਨ ਸਮਾਲ ਹੋਣਾ ਜਹਾਨਾ ॥” [ਪਾਠ ੧-੧੫]

° ਅਦਿਨਿਸਿ ਸ੍ਰੀਂਦ ਸਮਾਧਿ ਸਮਾਰੀ ॥ [ਹਾਜਾਰੀ ਪੜ ੧-੫

(੩)

ਭਗਦਾਲ ਵਿਚ ਉਸ ਵੇਲੇ ਪੀਰ ਦਸਤਗੀਰ ਸੀ । ਜਮਾਨਾ
ਤਮੱਸਬ ਦਾ ਸੀ । ਸ਼ਗੁ ਕਰਜੀ ਸੀ । ਰਾਗ ਹੁਕਮਨ ਸੱਦ ਸੀ ।
ਪਥ ਪੀਰ ਦਸਤਗੀਰ ਨੂੰ ਪਤਾ ਸੀ ਕਿ ਢਾਗ ਕੀ ਲੀਕ੍ਰ ਹੈ ਤੇ ਇਸਦੇ
ਆਪਰ ਵਿਚ ਕੀ ਕਰਮਾਡ ਹੈ । ਅਰਥੀ ਦੀਆਂ ਅਪਣੀਆਂ ਸੂਫ਼ੀ
ਫਲਾਇਤਾਂ ਮੁਤਾਬਿਕ ਹੀ ਕਿਹਾ ਹੈ:-

“ਰਾਗ ਅਲੂ ਦੀ ਆਵਾਜ਼ ਹੈ—ਇਹ ਉਸਦੀ ਸੱਦ ਹੈ ।
ਇਸਦਾ ਜਵਾਬ ਰੂਹ ਦੇਂਦੀ ਹੈ । ਉਹ ਜਵਾਬ ਸਮਾਧਿ
ਦੀ ਗਹੁੰਦ ਹੈ ।”

ਪੀਰ ਨੂੰ ਪਤਾ ਸੀ ਕਿ ਉਨ੍ਹਾਂ ਦਾ ਅਪਣਾ ਹੀ ਇਕ ਵਡਕਾ
ਇਸ ਬਾਬਤ ਕੀ ਕਹਿਂ ਗਿਆ ਹੈ । ਇਸ ਵਡਕੇ ਦਾ ਨਾਮ ‘ਸਿਮੂਨ
ਮੌਹਿਬ’ ਸੀ । ਸਿਮੂਨ ਮੌਹਿਬ ਨੇ ਕਿਹਾ:-

“ਗਲ ਸੱਦ ਹੈ ਅਲੂ ਵਲੈਂ ਰੂਹ ਨੂੰ । ਰੂਹ ਦਾ ਜਵਾਬ
ਇਸ ਸੱਦ ਨੂੰ ਕੀ ਹੈ ? ਵਜਦ ਵਿਚ ਆ ਜਾਣਾ । ਗਲ
(ਮੁਰਛਾ) ਹੈ ਜਾਣੀਤਾਂ ਰੂਹ ਦਾ ਅਲੂ ਵਿਚ ਸਮਾ ਜਾਣਾ ਹੈ ।”*

“ਸਿਮੂਨ ਮੌਹਿਬ” ਦੇ ਲਾਲੜ ਹਨ:-

السَّمَاعُ نَدَاءٌ مِّنْ الْحَقِّ لِلْأَرْضَ لِأَجْوِحَةٍ جُدُّ عَبَارَةٍ عَنْ
إِجَابَةِ الْأَرْضِ لِأَجْوِحَةٍ لِذِلِّيَّهُ الْمَنْدَاعِ وَالْفَتَنِيِّ عَبَارَةٍ
عَنِ الْوَصْوَلِ إِلَى الْحَقِّ ॥

ਇਸ ਦਾ ਯਹਲੀ ਤਰਜਮਾ ਅੰਗੋਲੀ ਵਿਚ ਇਸ ਤਰ੍ਹਾਂ ਕੀਤਾ ਹੋਇਆ ਹੈ:-

Music is a call from God to the souls, &
ecstacy is the answer of the souls to the call,
while swooning means the merging of souls
in God.

ਗੁਰੂ ਨਾਨਕ ਦੇ ਰਾਗ ਵਿਚ ਅੱਲਾ ਦੀ ਸੱਦ ਸੀ। ਇਹ ਰਬਾਬ ਦੇ ਚੌਥੇ ਪਰਦੇ ਦੀ ਖੇਡ ਸੀ, ਜਿਸਦਾ ਪਤਾ ਫਾਰਾਬੀ ਨੂੰ ਨਹੀਂ ਸੀ। ਇਸ 'ਚੌਥੇ' ਦੀ ਮੀਂਡ ਨਿਆਰੀ ਸੀ, ਇਸਦੀ ਸੁਰ ਹੋਰ ਸੀ, ਇਸਦਾ ਤਰਾਨਾ ਹੋਰ ਸੀ, ਇਸਦੀ 'ਲਖ' ਵਿਚ 'ਪ੍ਰਲੜ' ਸੀ, ਸੁਨ ਸੀ, ਇਸਦੇ ਤਾਲ ਵਿਚ ਉਹ ਢ੍ਵਾਪਸੀਨ ਸੀ ਜਿਸ ਨਾਲ ਸੰਸਾਰ ਦਾ ਚਲ ਰਿਹਾ ਮਾਯਾਵੀ ਨਾਟਕ ਇਕ ਛਿਨ ਲਈ ਬੰਦ ਹੋ ਜਾਂਦਾ ਹੈ*। ਗੁਰੂ ਨਾਨਕ ਦੇ ਅਲਾਪ ਵਿਚ ਨਿਰੇ ਸੁਰਾਂ ਦੇ ਪੜਦੇ ਹੀ ਨਹੀਂ ਸਨ ਹੈਠਾਂ ਤਰਬਾਂ ਸਨ। ਤਰਬਾਂ ਦੀ ਛਾਯਾ ਬੱਲੇ ਉਸ ਦਾ ਪਰਛਾਵਾਂ ਸੀ, ਜਿਸਦੀ ਪਸਰੀ ਹੋਈ ਵਜਾਪਕ 'ਹੋਂਦ' ਵਿਚ ਅਨਾਹਦ ਸ਼ਬਦ ਦੀ ਝੁਨਕਾਰ ਹੈ। ਉਹ ਆਪ ਇਸ ਗਲ ਦੇ ਜਾਣੂੰ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿਸ ਕਲਾ ਦੇ ਮਾਲਕ ਸਨ। ਉਨ੍ਹਾਂ ਤਦੇ ਹੀ ਇਹ ਗੱਲ ਸਪਸ਼ਟ ਕਹਿ ਦਿੱਤੀ ਸੀ:-

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥

[ਆਸਾ ਮਹਲਾ ੧-੮

ਸੰਸਾਰ ਦੀ ਸਾਰੀ ਰਚਨਾ ਇਕ ਵਿਸ਼ਵਤਾਲ ਵਿਚ ਚਲ ਰਹੀ ਹੈ। ਉਸ ਦੀ ਗਤਿ ਅਖੰਡ ਹੈ। ਉਸਦੀ ਲਖ ਅਟੁਟ ਹੈ। ਜਿਨ੍ਹਾਂ ਨੂੰ ਉਸਦੀ ਸਮਝ ਹੈ, ਉਨ੍ਹਾਂ ਦਾ ਰਾਗ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ। ਉਨ੍ਹਾਂ ਦੇ ਸਾਜ਼ ਦੀਆਂ ਸੁਰਾਂ ਉਪਰਲੀਆਂ ਤਾਰਾਂ ਨਹੀਂ ਰਹਿੰਦੀਆਂ, ਉਹ ਤਰਬ ਰੂਪ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਬਰਾਉਣ ਲਈ ਉਸ ਅਟੁਟ ਨਾਦ ਦਾ ਪ੍ਰਤਿਬਿੰਬ ਕੰਮ ਕਰਦਾ ਹੈ ਜੋ ਅਖੰਡ ਸੁਰ ਵਿਚ ਬਹੁਮੰਡ ਦੀ ਗਤਿ ਦੇ ਨਾਲ ਸਫੁਰਤ ਹੈ। ਬਗੈਰ ਏਸ ਅਨਹਦ ਤਰੰਗ ਦੇ, ਬਗੈਰ ਏਸ ਅਥਾਹ ਜਲ ਤਰੰਗ ਦੇ ਹੁਲਾਰੇ ਦੇ, ਬਗੈਰ ਏਸ ਗੈਬ ਦੇ ਪਵਨ ਹੁਲੋਰੇ ਦੇ, ਬਗੈਰ ਏਸ ਅੰਦਰਲੀ ਪੁਸ਼ਟੀ ਦੇ, ਹੱਥ ਦਾ ਸਾਜ਼ ਇਕ ਥੋਥਾ ਹਥਿਆਰ ਹੈ:-

* ਸਰਾ ਤਾਲੁ ਪੁਰੇ, ਮਾਇਆ ਮੇਹੁ ਚੁਕਾਏ... ॥ [ਮਾਝ ਮਃ ੩ ਅਸਰਪਦੀ-੨]

(੫)

ਹਥਿ ਕਰਿ ਤੰਤੁ ਵਜਾਵੈ ਜੋਗੀ ਬੋਬਰ ਵਾਜੇ ਬੇਨ ॥

[ਆਸਾ ਮਹਲਾ ੪-੯੧

ਗੁਰੂ ਨਾਨਕ ਕਵੀ ਸੀ, ਗਵੱਜਾ ਸੀ, ਵਜੰਤ੍ਰੀ ਸੀ। ਉਹ
ਢਾਡੀ ਸੀ ਤੇ ਆਪਣੀ ਬਾਬਤ ਉਸ ਨਾਜ਼ ਨਾਲ ਆਖਿਆ:-

ਹਉ ਢਾਢੀ ਵੇਕਾਰੁ ਕਾਰੈ ਲਾਇਆ ॥੩॥

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥੪॥

ਢਾਢੀ ਕਰੇ ਪਸਾਉ ਸਬਦੁ ਵਜਾਇਆ ॥

[ਵਾਰ ਮਾਝ ਮ: ੧-੨੭

ਪਰ ਇਹ ਉਹ ਢਾਡੀ ਸੀ ਜਿਸਦਾ ਤਹਾਨਾ ਅਨੇਖਾ ਸੀ ।
ਇਸਦੀ ਵਜ ਰਹੀ ਢਡ ਦੀ ਝਨਕ ਅੰਦਰ ਚੁਪ ਦਾ ਅੰਤਰਾ ਸੀ,
ਜਿਸ ਵਿਚ ਸੁੰਨ ਦਾ ਲਹਿਰ ਹੁਲਾਰਾ ਸੀ। ਏਸ ਸੁੰਨ ਵਿਚੋਂ ਹੀ ਉਹ
ਅਕੱਥ ਦਾ ਕਥਨ ਕਰਦਾ ਸੀ:-

ਢਾਢੀ ਕਥੇ ਅਕਬੁ ਸਬਦਿ ਸਵਾਰਿਆ ॥

[ਵਾਰ ਮਾਝ ਮਹਲਾ ੧-੨੯

ਏਸ ਤਰ੍ਹਾਂ ਦੀ ਕੀਤੀ ਹੋਈ ਕਥਾ ਨਾਲ ਉਹ ਦੁਨੀਆਂ ਦਾ
ਸੁਧਾਰ ਕਰਦਾ ਸੀ। ਉਹ ਠੱਗਾਂ ਨੂੰ ਪਤਮ ਪ੍ਰਚਾਰਕ ਬਣਾ ਦੇਂਦਾ ਸੀ।
ਉਹ ਰਾਖਸ਼ਾਂ ਦੇ ਦੰਦ ਰਸ ਦੀ ਚਿਪਕਵੇਂ ਲੇਸ ਵਿਚ ਜੇੜ ਦੇਂਦਾ
ਸੀ। ਏਸੇ ਕ੍ਰਿਸ਼ਮੇ ਨਾਲ ਉਸਨੇ ਬਗਦਾਦ ਦੇ ਸੰਗਸਾਰਾਂ ਦੇ ਹੱਥ
ਬੁੰਮ ਛਿੱਤੇ। ਉਹ ਲੋਕ, ਜੋ ਸ਼ਰਹ ਭੰਗ ਹੁੰਦੀ ਦੇਖਕੇ ਗਾਊਣ ਵਾਲੇਨੂੰ
ਪੱਥਰ ਮਾਰਨ 'ਆਏ ਸਨ, ਉਸਦੀ ਬਾਂਗ ਦੀ ਘਨਘੋਰਤਾ ਦੇ ਘੁੰਮ
ਰਹੇ ਹਨੋਚੇ ਵਿਚੋਂ ਉਪਜ ਰਹੀ ਸੁੰਝ ਦੇ ਝੋਕੇ ਹੇਠ ਆਪ ਹੀ
ਪਥਰਾ ਗਏ।

ਗੁਰੂ ਨਾਨਕ ਦਾ ਤੀਕਾ ਆਮ ਸੁਧਾਰਕਾਂ ਵਾਲਾ ਨਹੀਂ ਸੀ।
ਉਹ ਉਪਦੇਸ਼ਕਾਂ ਵਾਕੁਣ ਲੈਕਚਰ ਨਹੀਂ ਸੀ ਕਰਦਾ, ਉਹ ਇਕੱਠ
ਨਹੀਂ ਸੀ ਕਰਦਾ। ਉਸਦੀ ਕਥਾ ਅਕੱਥ ਕਥਾ ਸੀ, ਪਰ ਜਦੋਂ ਉਹ

(੬)

ਬੇਲਕੇ ਕਿਸੇ ਨੂੰ ਮੁਖਾਤਬ ਕਰਦਾ ਤਾਂ ਉਸਦੇ ਸੁਪਾਰੇ ਜਨਕ ਸ਼ਬਦਾਂ
ਵਿਚ ਪੈਗੰਬਰਾਂ ਵਾਲੀ ਅੱਗ ਸੀ। ਉਸਦੇ ਲਡਕਾਂ ਵਿਚ ਇਥਰਾਨੀ
ਨਭੀਆਂ ਦੇ ਸ਼ੁਅਲੇ ਦੀ ਲਪਟ ਸੀ। ਉਸਦੇ ਬਰਨ ਪੜ੍ਹਲਤ ਲਾਟਾਂ
ਸਨ। ਕੌਣ ਹੈ ਜੋ ਏਸ ਵਾਕ ਵਿਚ ਪੈਗੰਬਰੀ ਦੇ ਭਖੇ ਰਹੇ ਸੇਕ ਕੇ
ਵਸੀਕਾਰ ਨੂੰ ਨਹੀਂ ਭਾਪਦਾ ?

ਰਾਜੇ ਰਜਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖ ਜਾਣੈ ਆਪਣੈ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੈ ॥
ਤਾਜੀ ਰਥ ਤੁਖਾਰ ਹਾਥੀ ਪਾਖਰੈ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੈ ॥
ਤੰਬੂ ਪਲੰਘ ਨਿਵਾਰ ਸਗਇਚੇ ਲਾਲਤੀ ॥
ਨਾਨਕ ਸਲ ਵਾਤਾਰੁ ਸਿਨਾਖਤੁ ਕੁਦਰਤੀ ॥

[ਥਾਰ ਮਾਛ ਅੴ ੧-੯]

ਕੈਣ ਹੈ ਐਸਾ ਮੂੜ੍ਹ ਜਿਸ ਨੂੰ ਇਨ੍ਹਾਂ ਬਰਨਾਂ ਦੇ ਉਠ ਰਹੇ
ਲੋਬੇਦੇ ਹਿਲ ਰਹੇ ਪਰਛਾਵੇਂ ਵਿਚ ਭਵਿਸ਼ ਵਿਚ ਹੋਣ ਵਾਲਾ ਉਜਾਵਾ
ਇਕ ਚਲੰਤ ਮੂਰਤ ਦੇ ਚਿਤ ਵਾਕੁਣ ਨਹੀਂ ਦਿੱਤ ਪੈਂਦਾ? ਕੈਣ ਹੈ ਜੇ
ਉਹਨਾਂ ਦੇ ਸਾਹਮਣੇ ਬੈਠਾ ਹੈ ਤੇ ਉਸ ਦਾ ਮਨ ਤ੍ਰਾਂਸ਼ਾ ਨਹੀਂ
ਗਿਆ? ਕੈਣ ਹੈ ਕੇ ਉਹਨਾਂ ਦੇ ਲਡਕਾਂ ਦੀ ਖ਼ਰਾਦ ਨੂੰ ਸਹਾਫ
ਸਕਿਆ ਹੈ ਤੇ ਉਸ ਦੀ ਮੌਲ ਛਿੱਲੀ ਨਹੀਂ ਗਈ। ਮੱਜਣ ਠੱਗ ਦੀ
ਕੀ ਮਜ਼ਾਲ ਸੀ? ਉਸ ਦੇ ਦਿਲ ਉਪਰ ਕਰਮਾਂ ਦੀ ਮੌਲ ਦੀ ਮੌਟੀ
ਖੱਲ ਚੜ੍ਹੀ ਹੋਈ ਸੀ। ਪਰ ਉਹ ਵੀ ਬਾਬੇ ਦੇ ਖ਼ਰਾਦ ਉਤੇ ਚੜ੍ਹ
ਜਾਂਦਾ ਹੈ, ਉਸਦਾ ਹਿਰਦਾ ਸ਼ਿਕਲ ਹੈ ਜਾਂਦਾ ਹੈ, ਲਿਸ਼ਕ ਉਠਦਾ ਹੈ।
ਉਹ ਆਪਣੀ ਪਾਪ ਸੰਭਿਤ ਲੈਲਤ ਲੁਟਾ ਦੇਂਦਾ ਹੈ, ਉਸ ਦਾ ਘਰ
ਛਾਰੀਬ ਪਰਵਹੀ ਦੀ ਪਰਮਸਾਲਾ ਛਣ ਜਾਂਦਾ ਹੈ। ਇਹ ਕਿਸ ਤਰ੍ਹਾਂ

(੭)

ਹੁੰਦਾ ਹੈ ? ਇਥੋਂ ਖੀ ਸਾਡੀ ਦੀ ਫੌਲੀ ਦ੍ਰਾਹਾ । ਉਸੇ ਨੂੰ ਮੁਕਾਤਬ
ਛਠਕੇ ਪਾਏ ਨੇ ਕਿਹਾਂ :-

ਆਹਿਲ ਆਉਣਿ ਦੀਨੁ ਕਰਿ ਮਿਠਾ
ਮਾਵਲੁ ਮਾਨਾ ਮਾਲੁ ਮੁਸਾਵੈ ॥

[ਗਾਡ ਮਾਝ ਮਹਲਾ ੧-੮

ਆਪਣਾ ਮਾਛ ਛੁਟਾ ਦੇਵੇ ਮਸਕਲ ਦੀ ਮਾਨਿਦ, ਜਿਸ ਤਰ੍ਹਾਂ
ਸਿਕਲੀਕਰ ਲੈਹੈ ਤੋਂ ਜੰਗਾਲ ਉਤਾਰ ਦੇਂਦਾ ਹੈ ।

ਛਾਇਆ ਜੈ ਕਹਿੰਦਾ ਸੀ ਉਹ ਅਨਹਦ ਸ਼ਬਦ ਦਾ ਵਾਕ ਰੂਪ
ਪ੍ਰਤਿਬਿੰਬ ਹੁੰਦਾ ਸੀ । ਇਹ ਅਨਹਦ ਸ਼ਬਦ ਦੀ ਸੋਤ ਕੀ ਸੀ ?
ਅੰਤਰ ਆਤਮੇ ਜੇਤ ਨਾਲ ਮਿਲੀ ਜੇਤ ਦਾ ਸੁਰ ਸੰਗਮ :-

ਆਹਦ ਸਥਦੁ ਹਜਾਇ ਜੇਤੀ ਜੋਤਿ ਪਰਿ ॥

ਹਿਉ ਹਰਿ ਗੁਢ ਗਾਇ ਜੈ ਕੈ ਸਥਦੁ ਹਰਿ ॥

[ਗਾਡ ਸੂਹੀ ਮਹਲਾ ੩-੧੫

ਊਸ ਦੀ ਕਥਾ ਏਸ ਕਰਕੇ ਨਿਰਾਲੀ ਹੁੰਦੀ ਸੀ । ਉਹ ਜੈ ਕੁਛ
ਕਹਿੰਦਾ ਸੀ ਉਹਿ :-

ਧਹੈ ਥਾਲ ਸੁਣਹੁ ਸੰਤਹੁ ਬਚਿਹੁ ਅਕਥ ਕਹਾਣੀ ॥

[ਰਾਮਕਲੀ ਮਹਲਾ ੬, ਅਨੰਦ-੯

ਸਾਧਾਰਨ ਤੌਰ ਤੇ ਦੇਖਿਆਜਾਵੇ ਤਾਂ ਸਾਰੀ ਕਥਨੀ ਹੀ ਕਿਸੇ
ਅਕਥ ਕਥਾ ਦਾ ਹੀ ਪ੍ਰਯਤਨ ਹੈਂ, ਪਰ ਅੰਤਰ ਆਤਮੇ ਜੋਤਿ ਵਿਚ
ਜੋਤਿ ਧਰਕੇ ਉਸ ਜੇਤ ਸਰ੍ਪੀ ਅਨਹਤ ਰੋਸ਼ਨੀ ਨੂੰ ਸ਼ਬਦ ਦਾ ਪ੍ਰਗਟ
ਪ੍ਰਭਾਉ ਦੇਣਾ, ਇਹ ਹੋਰ ਖੱਡ ਹੈ ।

ਇਹ ਅੰਦਰਲੇ ਸਾਜ਼ ਨੂੰ ਸੁਰ ਕਰਨ ਦਾ ਸਾਧਨ ਹੈ । ਇਹ

“ਮੁਦਾਬਨਾ ਕਰੋ:-

Speech is but broken light on the depth
of the unspoken.

[George Eliot

(੮)

'ਸਾਜ਼ਿ-ਹਸਤੀ' ਦਾ ਅਪਣਾ ਨਗਮਾ ਹੈ। ਇਸ ਵਿਚ ਮਨ ਹੀ ਵਾਜ਼ ਬਣ ਜਾਂਦਾ ਹੈ। ਮਨ ਨੂੰ ਹੀ ਵਜਾਇਆ ਜਾਂਦਾ ਹੈ:-
ਆਖਿ ਆਖਿ ਮਨੁ ਵਾਵਣਾ..... ॥

[ਸਿਰੀ ਰਾਗ ਮ: ੧-੧੦੯]

'ਮਨ ਨੂੰ ਵਾਵਣਾ ਮਨ ਨੂੰ ਵਜਾਉਣਾ ਹੈ। ਮਨ ਨੂੰ ਹੀ ਟੁਨ ਟੁਨ ਕਰਕੇ ਸੁਰ ਕਰ ਲੈਣਾ 'ਮਨੁ ਵਾਵਣਾ' ਹੈ। ਜਦ ਮਨ ਹੀ ਵਾਜ਼ ਬਣ ਜਾਏ ਤਾਂ ਦੋਰ ਅੰਦਰ ਦੇ ਅੰਗਾਂ ਦਾ ਕੀ ਹਾਲ ? ਮਨ ਦੇ ਨਾਲ ਲਗਦੀ ਚੀਜ਼ ਮਤਿ ਹੈ। ਉਹ ਵੀ ਇਸਦੇ ਅਸਰ ਤੋਂ ਖਾਲੀ ਨਹੀਂ ਰਹਿੰਦੀ। ਮਤਿ ਵੀ ਸ਼ਾਮਲ ਵਾਜ਼ ਬਣ ਜਾਂਦੀ ਹੈ। ਮਤਿ ਦੇ ਵੱਡਣ ਨਾਲ ਸਾਰਾ ਹੀ ਅੰਤਹਕਰਣ ਵੱਜ ਉਠਦਾ ਹੈ:-

ਵਾਜ਼ ਮਤਿ ਪਖਾਵਜੁ* ਭਾਉ ॥

ਹੋਇ ਅਨੰਦੁ ਸਦਾ ਮਨਿ ਭਾਉ ॥

[ਆਸਾ ਮ: ੧

ਬਾਹਰਲੇ ਸਾਜ਼ਾਂ ਵਿਚ ਤੇ ਅੰਦਰਲੇ ਸਾਜ਼ਾਂ ਵਿਚ ਫੁਰਕ ਹੈ। ਅੰਦਰਲੇ ਸਾਜ਼ਾਂ ਵਿਚ ਮਨ ਅਤੇ ਮਤਿ ਮਿਲਕੇ ਕੰਮ ਕਰਦੇ ਹਨ। ਬਾਹਰਲੇ ਸਾਜ਼ ਹਉਂ ਆਸਰੇ ਹਨ। ਅੰਦਰਲੇ ਸਾਜ਼ ਅਨਹਦ ਦੀ 'ਚਪ ਖੁਮਾਰੀ' ਵਿਚ ਝੂਮਦੇ ਹਨ। ਬਾਹਰਲੇ ਸਾਜ਼ ਵਜਾਉਣ ਵਾਲੇ ਨੂੰ ਸ੍ਰੈਮਾਨ ਪ੍ਰਤਿਸ਼ਟਾ (Self Immortal) ਵਿਚ ਸੁਚੇਤ ਰਖਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਬਾਬਤ ਕਿਹਾ ਹੈ:-

ਹਉਮੈ ਵਿਚ ਗਾਵਹਿ ਬਿਰਥਾ ਜਾਇ ॥

[ਗਉਬੀ ਮ: ੩-੨੯

'ਹਉਮੈ' ਆਸਰੇ ਗਾਏ ਹੋਏ ਗੀਤ ਵਿਚ ਅੰਤ੍ਰੀਵਤਾ ਨਹੀਂ ਹੁੰਦੀ, ਸੁਨਤਾ ਦੀ ਲਥ ਨਹੀਂ ਹੁੰਦੀ, ਕੇਵਲ ਆਨ ਪ੍ਰਸਤਾਰ ਦੀ ਚਮਤਕਾਰੀ ਹੁੰਦੀ ਹੈ, ਜੇ ਏਸੇ ਕਰਕੇ ਹੁੰਦੀ ਹੈ ਪ੍ਰਭਾਵ ਤੋਂ ਬਨੌਰ ਸ਼ਾਦ ਹੀਣ:-

*ਤਥਾ ।

(੯)

ਇਥਿ ਗਾਵਤ ਰਹੇ ਮਨਿ ਸਾਡੁ ਨ ਪਾਇ ॥

[ਗਊੜੀ ਮ: ੩-੨੪]

ਅਸਲੀ ਰਾਗੀ ਜਿਸ ਵੇਲੇ ਗਾਉਂਦਾ ਹੈ ਤਾਂ ਉਸਦਾ ਰਾਗ
ਕਈ ਭੂਪ ਛਲਦਾ ਸੂਖਮ ਹੁੰਦਾ ਚਲਾ ਜਾਂਦਾ ਹੈ। ਉਸਦੀ ਆਵਾਜ਼
ਨਿਰੀ ਹਵਾ ਦੀ ਬੁਰਾਟ ਨਹੀਂ ਰਹਿੰਦੀ। ਉਸ ਵਾਯੂ ਵਿਚ ਸੀਤਲਤਾ
ਤੇ ਸੋਜਲਤਾ ਆ ਜਾਂਦੀ ਹੈ। ਇਹ ਤ੍ਰਾਵਤ ਕਿੱਥੋਂ ਪੈਦਾ ਹੁੰਦੀ ਹੈ?
ਕਿਸ ਤਰ੍ਹਾਂ ਇਹ ਸ਼ਬਨਮ ਵਾਕੁਣ ਬਨੈਰ ਮੀਂਹ ਦੇ ਸ਼ੋਰ ਦੇ ਕਿਸੇ
ਭੂਪ ਦੇ ਰਸਤੇ ਵੱਸ ਪੈਂਦੀ ਹੈ? ਕੀ ਇਹ ਤ੍ਰੌਲ ਫੁਹਾਰ ਹੀ ਅੰਮ੍ਰਿਤ
ਹੈ ਜੇ ਰਾਗ ਦੇ ਵਾਯੂ ਮੰਡਲ ਵਿਚ ਸਹਿ ਸੁਭਾ ਉਪਜ ਪੈਂਦੀ ਹੈ?
ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ:-

ਰਾਗ ਰਤਨ ਪਰੀਆ ਪਰਵਾਰ ॥

ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥

ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥

ਜੇ ਕੋ ਬੂਝੈ ਏਹੁ ਬੀਚਾਰੁ ॥

[ਆਸਾ ਮ: ੧-੯]

ਰਾਗ ਦੀ ਇਹ ਤ੍ਰਾਵਤ, ਰਾਗ ਦੀ ਇਹ ਸ਼ਬਨਮ, ਰਾਗ ਦਾ
ਇਹ ਅੰਮ੍ਰਿਤ ਸੁਣਨ ਵਾਲਿਆਂ ਤੇ ਕੀ ਅਸਰ ਕਰਦਾ ਹੈ? ਬੰਜਰ
ਧਰਤੀ ਸੈਰਾਖ ਹੈ ਜਾਂਦੀ ਹੈ। ਮਾਰੂ ਬਲ ਵੱਤਰ ਵਿਚ ਆ ਜਾਂਦਾ ਹੈ।
ਉਨ੍ਹਾਂ ਵੈਰਾਨ ਵੱਸ ਪੈਂਦੀ ਹੈ। ਮਨ ਤੇ ਤਨ ਹਰਿਆ ਜਾਂਦੇ ਹਨ,
ਬਾਗ ਵਾਕੁਣ ਖਿੜ ਪੈਂਦੇ ਹਨ:-

ਹਰਿ ਉਤਮੁ ਹਰਿ ਪ੍ਰਾਤੁ ਗਾਵਿਆ ਕਰਿ ਨਾਉ ਬਿਲਾਵਲੁ ਰਾਗੁ ॥.....

ਮਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆਬਾਗੁ ॥

ਅਗਿਆਨੁ ਅੰਧੇਰਾ ਪਿਟਿ ਗਇਆ ਚੁਰ ਚਾਲਣੁ ਗਿਆਨੁ ਚਰਾਗੁ ॥

[ਬਿਲਾਵਲ ਵਾਰ ਮ: ੮-੧]

ਇਨ੍ਹਾਂ ਤੁਕਾਂ ਵਿਚ ਕੀ ਜਾਂਦੀ ਹੈ? ਇਹ ਸੁੱਕੇ ਦਿਲ ਦੀ

(੧੦)

ਪਿਆਸ ਕਿਸ ਤੁਹਾਂ ਮਿਟਾ ਸਰਬੀਆਂ ਹਨ ? ਮੁਠ ਕਿਸ ਤੁਹਾਂ ਰਾਹਾ
ਨਾਲ ਹਰਿਆ ਹੈ ਜਾਂਦਾ ਹੈ ਤੇ ਬਾਨ੍ਹ ਵਾਕੂਲ ਖਿੜ ਪੈਂਦਾ ਹੈ ?
ਚੇਸ ਬਿਲਾਵਲ ਨਾਦ ਦਾ ਕੌਣ ਮੁੱਲ ਖਾ ਸਰਬਦਾ ਹੈ ? ਸ਼ਾਇਦ
ਇੰਗਲਿਸਤਾਨ ਦਾ ਕਾਵਿ ਸ਼ੈਲੇ ਇਸ ਨਾਲ ਤੋਂ ਆਪਣੀ ਤ੍ਰਿਖਾਚੁਕਾ
ਛੋਂਦਾ, ਜਿਸ ਇਹ ਕਿਹਾ : -

I pant for the music which is divine;
My heart in its thirst is a dying flower;
Pour forth the sound like enchanted wine,
Loosen the notes in a silver shower;
Like a herbless plain, for the gentle rain,
I gasp, I faint, till they wake again.

[Shelley]

ੴ .

ਗੁਰੂ ਨਾਨਕ ਦੇਵ ਕੇਵਲ ਬਨਾਦਾਦ ਹੀ ਨਹੀਂ ਗਏ, ਉਹਨਾਂ
ਨੇ ਬਹੁਤ ਦੁਨੀਆਂ ਦੇਖੀ । ਕਿਸਮ ਕਿਸਮ ਦੇ ਆਦਮੀਆਂ ਨਾਲ
ਉਹਨਾਂ ਦੀ ਟੱਕਰ ਹੋਈ । ਮੜ੍ਹੂਬੀ ਲੋਕ ਮਿਲੇ, ਅਨੇਕ ਮਤ ਮਤਾਂਤ੍ਰਾਂ
ਦੇ ਆਸਾਨੀ ਮਿਲੇ, ਪੀਰ ਮਿਲੇ, ਸ਼ੇਖ ਮਿਲੇ, ਰਾਖਸ਼ ਮਿਲੇ, ਨੌਜਵਾਨ ਮਿਲੇ,
ਤੇ ਇਹ ਵੀ ਲਿਖਿਆ ਹੈ ਕਿ ਕਾਲਜੁਗ ਦੀ ਮਿਲਿਆ ।

ਦੁਨੀਆਂ ਵਿਚ ਵੱਡੇ ਵੱਡੇ ਖਾਤਰੂ ਹੋਏ ਹਨ ਜਿਨ੍ਹਾਂ ਨੇ ਸੰਸਾਰ
ਛਾਹਿਆ, ਪਰ ਜੇ ਹਿਸਾਬ ਲਗਾਇਆ ਜਾਵੇ ਕਿ ਗੁਰੂ ਨਾਨਕ ਦੇਵ ਜੀ
ਨੇ ਆਪਣੀਆਂ ਚੌਹਾਂ ਉਦਾਸੀਆਂ ਵਿਚ ਕਿਤਨਾ ਕੁ ਪੈਂਡਾ ਕੀਤਾ ਤਾਂ
ਉਹ ਸ਼ਾਇਦ ਵੱਡੇ ਤੋਂ ਵੱਡੇ ਖਾਤਰੂ ਦੇ ਮੀਲਾਂ ਤੋਂ ਬੀਂ ਵਧ
ਜਾਏਗਾ । ਉਹ ਆਪ ਇਸ ਗੱਲ ਤੋਂ ਵਾਗਿਫ਼ ਮਨ ਭਲੇ ਉਹਨਾਂ ਦੇ
ਆਪਣੀ ਬਾਣੀ ਬਾਣੀ ਕਿਹਾ : -

ਤਟ ਤੀਰਥ ਹਮ ਨਵਰੰਡ ਦੇਖੋ
ਹਟ ਪਟਣ ਬਾਜਾਰਾ ॥ [ਗਊਬੀ ਮਹਲਾ ੧-੧੭]

(੧੧)

ਪਚਏਸ ਨਵਥੰਡ ਦੇਖਲਤੋਂ ਉਹਨਾਂ ਨਤੀਜਾ ਕੀ ਕੱਢਿਆ? ਉਹਨਾਂ ਨੇ ਜੇ ਤਟ ਤੀਰਥ ਦੇਖੇ, ਹਟ ਪਟਣ ਬਾਜ਼ਾਰ ਦੇਖੇ, ਸਾਲੀ ਪ੍ਰਿਥਮੀ ਲੋਕਾਈ ਦਾ ਨਮੂਨਾ ਅਖਲੀ ਜਾਚ ਵਿਚ ਲਿਆ ਤੇਲੈਕੇ ਛੇਡ ਸਿੱਟਾ ਕੀ ਕੱਢਿਆ? ਖੜ੍ਹੇ ਲਿਖੇ ਆਦਮੀ ਜੋ ਉਹਨਾਂ ਨੂੰ ਮਿਲੇ ਉਹਨਾਂ ਬਾਬਤ ਉਹਨਾਂ ਬੜੇ ਸੰਜਮੀ ਲੁਝੜਾਂ ਵਿਚ ਆਖਲਾ ਫੈਸਲਾ ਦਿਤਾ:-

ਜਗਿ ਗਿਆਨੀ ਵਿਰਲਾ ਆਚਾਰੀ ॥

ਜਗਿ ਪੰਡਿਤੁ ਵਿਰਲਾ ਵੀਚਾਰੀ ॥

[ਗੁਰਾ ੫੪੩, ਪੰਡਿਤੁ-੨]

ਦੇਸੇ ਗਲ ਦਾ ਬਿਉਲ ਭਾਈ ਕੁਰਦਾਸ ਨੇ ਇਸ ਤੌਰ 'ਤੇ ਕਠ ਦਿੱਤਾ ਸੀ:-

ਵਾਦਾ ਆਖਿਆ ਤੀਰਥੀਂ ਤੀਰਥ ਪੁਰਥ ਸਭੇ ਲਿਭਿ ਚੇਪੈ ॥.....

ਕਲਿਜੁਗ ਪ੍ਰੰਪੂਰਾਰ ਹੈ ਭਰਾਂ ਭੁਲਾਈ ਬਹੁ ਬਿਧਿ ਚੇਪੈ ॥.....

ਹਉਮੇ ਸੰਦਰ ਸਾਡਿ ਕੈ ਹੁਬੈ ਗੁਰੂ ਸਲੈ ਬਹੁ ਚੇਲੇ ॥

ਭੁਵਨੁਧਿ ਕੋਇ ਸ ਵਿਭਾਈ ਉੱਤੇ ਤੀਰਥ ਜਾਤ੍ਰੀ ਮੇਲੇ ॥

ਹਿਛੇ ਹਿੰਦੁ ਤੁਲਕਿ ਮਹਿ ਪੀਰ ਐਕਬਰ ਕਉਮਿ ਕਤੇਛੇ ॥

ਜਾਂਧੀ ਜਾਂਧੀ ਖੂਹੇ ਠੋਲੇ ॥ [ਗੁਰ ੧, ਪਉੜੀ ੨੫੨੯]

ਪਠ ਬਾਬੇ ਦਾ ਨਿਪਟਾਈ ਬੜੇ ਥੋਕੇ ਲੁਭਦਾਂ ਵਿਡ ਸੀ ਇਹ
ਫੈਸਲਾ ਬੜਾ ਸੰਕੇਤਾਂ, ਤੁਲਦਾਂ, ਚੁੱਕਵਾਂ, ਗਾਜ਼ਾਂ, ਕੁੜਾਂ ਦੇ ਵਾਗੜ੍ਹਾਂ
ਸੀ। ਇਸ ਦਾ ਮਤਲਬ ਸਪਸ਼ਟ ਸੀ। ਪੜ੍ਹੇ ਹੋਏ ਰਖਾਨੀ ਬਹੁਤ
ਖਠ ਪਰ ਇਨ੍ਹਾਂ ਵਿਚੋਂ ਕੈਰੈਕਟਰ ਵਾਲਾ ਬੰਦਾ ਕੈਈ ਟਾਂਵਾਂ ਹੀਸੀ।
ਉਸ ਵੇਲੇ ਰਖਾਨੀ ਕਿਸ ਨੂੰ ਆਖਦੇ ਸਨ? ਅਜ ਕਲ ਦੇ ਦਾਕੂਣ
ਕੈਈ ਇਮਾਰਿਹਾਨ ਪਾਸ ਕੀਤੇ ਖੱਲ੍ਹੜ ਮੁੰਡੇ ਨਹੀਂ ਸਨ ਹੁੰਦੇ; ਪੱਤ੍ਰ
ਉਹ, ਜਿਨ੍ਹਾਂ ਨੇ ਰਖਾਨ ਮਾਫ਼ੀ ਪਾਕਾ ਕਰਕੇ ਸੰਸਾਰੀ ਜੀਵਨ ਨੂੰ
ਝਾਗ ਦਿਤਾ ਹੈ। ਇਨ੍ਹਾਂ ਲੋਕਾਂ ਦਾ ਨਿਕਲਾ ਇਹ ਸੀ ਕਿ ਬੜੀਂ

(੧੨)

ਗਿਆਨ ਦੇ ਮੁਕਤੀ ਨਹੀਂ, ਅਰ ਬਗੈਰ ਵੈਰਾਗ ਦੇ ਰਸਾਨ ਨਹੀਂ,
ਅਰ ਬਗੈਰ ਤਜਾਗ ਦੇ ਵੈਰਾਗ ਨਹੀਂ । ਸਾਰੇ ਵਿਰਕਤ ਪੁਰਸ਼ ਜੋ
ਘਰ ਥਾਹਰ ਛੱਡ ਦੇਂਦੇ ਸਨ ਏਸੇ ਜਮਾਤ ਬੰਦੀ ਵਿਚ ਆ ਜਾਂਦੇਸਨਾ।
ਰਸਾਨੀਆਂ ਦੇ ਵਿਚ ਹੀ ਸਨਯਾਸੀ, ਜੋਗੀ, ਬੁਪ ਭਿਖਸੂ, ਦਿਗੰਬਰ
ਸਾਪੂ, ਦਰਵੈਸ਼, ਸੂਫ਼ੀ ਫਕੀਰ ਸ਼ਾਮਲ ਸਨ । ਗੁਰੂ ਨਾਨਕ ਦਾ ਪੁਰਾਨਾ
ਗਿਆਨੀਆਂ ਦੀ ਪਰਖ ਬਾਬਤ ਹੋਰ ਸ੍ਰੀ । ਉਹ ਗਿਆਨੀਆਂ ਦੇ
ਪਾਰਖ ਸਨ । ਪਾਰਖ ਦਾ ਲੱਛਣ ਕੀ ਹੈ ?

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥

[ਮਾਤਰ ਵਾਰ ਮਃ ੨-੨੬]

ਉਨ੍ਹਾਂ ਦੇ ਖਿਆਲ ਵਿਚ ਗਿਆਨੀ ਵੀ ਉਹ ਹੈ ਜਿਸ ਕੌਲ
ਸ੍ਰੀ ਪਰਖ ਦੀ ਕਸਵੱਟੀ ਹੈ । ਜੋ ਮਨੁਖ ਆਪਣੇ ਆਪ ਨੂੰ ਨਹੀਂ
ਪਛਾਣਦਾ ਉਸਨੂੰ ਰਸਾਨ ਦੀ ਬੂਝ ਨਹੀਂ:-

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥

ਆਪੁ ਪਛਾਣੈ ਬੂਝੈ ਸੋਇ ॥

[ਸਿਰੀ ਰਾਲ ਮਃ ੧-੩੦]

ਰਸਾਨੀ ਆਪਣੇ ਆਪ ਨੂੰ ਕਿਉਂ ਨਹੀਂ ਸਨ ਪਛਾਣਦੇ, ਏਸ
ਕਰਕੇ ਕਿ ਓਹ ਆਪਾ ਨਹੀਂ ਸਨ ਰੀਣਦੇ । ਜੇ ਆਪਾ ਚੀਣਦੇ ਤਾਂ
ਕੂਛ ਪੱਲੇ ਪੈਂਦਾ । ਆਪਾ ਚੀਣਨਾ ਅੰਖਾ ਸ੍ਰੀ । ਅਪਣੇ ਆਪ ਨੂੰ
ਬੁਹਮ ਕਹਿ ਲੈਣਾ ਸਹਿਲ ਗੱਲ ਸ੍ਰੀ, ਪਰ ਇਸ ਵਿਚ ਪ੍ਰਤਿਗ: ਸ੍ਰੀ ।
ਇਸ ਨਾਲ ਬੁਹਮ ਭਾਵ ਨਹੀਂ ਸ੍ਰੀ ਵਧਦਾ, ‘ਅੰ ਬੁਹਿ’ ਵਧ ਜਾਂਦੀ
ਸ੍ਰੀ । ‘ਅੰ ਬੁਹਿ’ ਵਿਚ ਗਾਫਲ ਆਦਮੀ ਮਾਇਆ ਲੀ ਤੰਦਰਾ
ਵਿਚ ਮੁੱਤਾ ਰਹਿੰਦਾ ਸ੍ਰੀ, ਜਿਸਨੂੰ ਉਹ ਸਮਾਪਿ ਸਮਝਦਾ ਸ੍ਰੀ । ਏਸ
ਕਰਕੇ ਗੁਰੂ ਅਰਜਨ ਦੇਵ ਜੀ ਨੇ ਇਹ ਜਤਾਵਣੀ (warning) ਦੇ
ਦਿੱਤੀ ਸ੍ਰੀ:-

(੧੩)

ਬ੍ਰਹਮ ਗਿਆਨੀ ਸਦਾ ਸਦ ਜਾਗਤ ॥

ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥

[ਗਊੜੀ ਸੁਖ: ਮ: ੫, ਚ ੫

ਆਸਲੀ ਰਿਆਨ ਮਾਰਗ ਇਕ ਕਰੜੀ ਸਾਧਨਾ ਸੀ। ਪਰ ਉਸ ਵੇਲੇ ਦੇ ਰਿਆਨੀ ਏਹ ਕਰੜੀ ਪਾਰਨਾ ਦੇ ਨਹੀਂ ਸਨ। ਉਹ ਸੈਖ ਦੇ ਮਹਾਰ ਅਨ। ਉਨ੍ਹਾਂ ਲਈ ਸੈਂਸਾਰੀ ਜੀਵਨ ਨਿ਷ਾਹੁਣਾ ਜਾਦਾ ਮੁਸ਼ਕਿਲ ਹੋ ਗਿਆ ਸੀ। ਉਸ ਵੇਲੇ ਦੇ ਰਾਜ-ਕੁਲਮ ਅਤੇ ਸ਼ਬਦੀਆਂ ਐਸੀਆਂ ਮਨ ਕਿ ਇਨ੍ਹਾਂ ਬਿਪਤਾਵਾਂ ਤੋਂ ਛਚਣ ਲਈ ਸਾਧੂ ਬਣ ਜਾਣਾ ਇਕ ਸੈਖੀ ਗੱਲ ਸੀ। ਰੋਟੀ ਪੱਕੀ ਪਕਾਈ ਮਿਲ ਜਾਂਦੀ ਸੀ, ਆਦਰ ਸੀ, ਸਨਮਾਨ ਸੀ, ਕੇਵਲ ਹੱਥ ਟੱਡਣਾ ਪੈਂਦਾ ਸੀ। ਇਹ ਗੱਲ ਗੁਰੂ ਆਸੇ ਦੇ ਵਿਰੁੱਧ ਸੀ। ਰਿਆਨੀ ਕੀ ਤੇ ਹੱਥ ਟੱਡਣਾ ਕੀ? ਗੁਰੂ ਆਸਾ ਸੀ ਕਿ ਰਿਆਨੀ ਦਾ ਹੱਥ ਕਿਸੇ ਅੱਗੀਨੀਵਾਂ ਨਹੀਂ ਹੁੰਦਾ, ਸਭ ਦੇ ਉਪਰ ਹੁੰਦਾ ਹੈ, ਉਹ ਦਾਤਾ ਹੈ ਮੰਗਤਾ ਨਹੀਂ, ਉਹ ਅਨਾਥਾਂ ਦਾ ਨਾਥ ਹੈ, ਅਨਾਥ ਨਹੀਂ। ਏਸੇ ਭਾਵ ਨੂੰ ਉਨ੍ਹਾਂ ਸਾਪੜਾਂ ਸ਼ਬਦਾਂ ਵਿਚ ਕਿਹਾ:-

ਬ੍ਰਹਮ ਗਿਆਨੀ ਅਨਾਥ ਕਾ ਨਾਥ ॥

ਬ੍ਰਹਮ ਗਿਆਨੀ ਕਾ ਸਭ ਉਪਰਿ ਹਾਥ ॥

[ਗਊੜੀ ਸੁਖ: ਮ: ੫, ਚ-੮

ਉਸ ਵੇਲੇ ਦੇ ਗਿਆਨੀ ਜੇ ਆਪਾ ਪਛਾਣਨ ਵਾਲੇ ਹੁੰਦੇ ਤਾਂ ਉਨ੍ਹਾਂ ਨੂੰ ਇਹ ਦਿੱਸ ਪੈਂਦਾ ਕਿ ਅਸੀਂ ਕਿਸ ਖਾਤਰ ਗਿਆਨਮਾਰਗ ਵਿਚ ਆਏ ਹਾਂ। ਉਨ੍ਹਾਂ ਨੂੰ ਆਪਣੇ ਹੱਥ ਟੱਡਣ ਤੋਂ ਆਪ ਹੀ ਸ਼ਰਮ ਅਤੇ ਜਾਂਦੀ। ਏਹੋ 'ਆਪਾ ਪਛਾਣ' ਦਾ ਘਾਟਾ ਸੀ, ਜੇ ਉਨ੍ਹਾਂ ਨੂੰ ਸੱਚਾ ਗਿਆਨੀ ਬਣਨ ਦਾ ਅਧਿਕਾਰ ਨਹੀਂ ਸੀ ਦੇਂਦਾ:-

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥

ਆਪੁ ਪਛਾਣੈ ਬੂੜ੍ਹੈ ਸੋਇ ॥

[ਸਿਰੀ ਰਾਗੁ ਮ: ੧-੬੦

ਗੁਰੂ ਆਸ਼ਾ ਉਨ੍ਹਾਂ ਸਭ ਗਿਆਨੀਆਂ ਵਿਗੁਪ ਸੀ ਜੇ ਜਾਨ
ਬਚਾਉਣ ਲਈ ਭੇਖ ਦੀ ਆਖ ਵਿਚ ਨੱਸੇ ਫਿਰਦੇ ਸਨ। ਉਨ੍ਹਾਂ ਦੇ
ਖਿਆਲ ਵਿਚ ਗਿਆਨੀ ਉਹ ਹੈ ਜੇ ਪਰਮਿਤ੍ਤ ਹੈ, ਜੋ ਪਰਉਪਕਾਰ
ਦਾ ਸੌਮਾ ਹੈ:-

ਬ੍ਰਹਮ ਗਿਆਨੀ ਕੈ ਬਾਰੀਚੀ ਸਮਝਾ ॥

ਬ੍ਰਹਮ ਗਿਆਨੀ ਪਰਉਪਕਾਰ ਉਮਾਲਾ ॥

[ਗਊਡੀ ਸੁਖਮਣੀ ਮਃ ੫, ੯-੮]

ਜਨ ਲੁਕਾਉਣ ਦੀ ਖਾਤਰ, ਛਾਕੁਲ ਮਛੁਖ, ਦੁਨੀਆਂ ਉਤੇ
ਭਾਰੂ ਹੋਇਆ ਹੋਇਆ ਮਨੁੱਖ ਗਿਆਨੀ ਨਹੀਂ। ਗਿਆਨੀ ਉਹੀ ਹੈ
ਤੇ ਹਰ ਪ੍ਰਯਕਲ ਦੇ ਸਾਹਮਲੇ ਦ੍ਰੀੜ-ਚਿਤ ਖੜੇ ਸਕਣਾ ਹੈ, ਜੋ ਕਥੇ
ਝੜੀਲ ਨਹੀਂ ਹੁੰਦਾ—

ਬ੍ਰਹਮ ਗਿਆਨੀ ਕੈ ਪੀਰਜ ਏਥ ॥

[ਗਊਡੀ ਸੁਖ: ਮਃ ੫, ੯-੧]

ਗਿਆਨੀ ਦਾ ਪੀਰਜ, ਉਸ ਦੀ ਦ੍ਰੀੜਤਾ, ਉਸਦਾ ਦਾਈਆ
ਇਕ ਭਸ ਰਹਿੰਦਾ ਹੈ। ਬੁਰੂ ਭਾਨੁ ਦਾ ਇਹ ਕੌਸਲਾ ਸੀ ਕਿ ਇਹ
ਲੋਕ ਭੇਖ ਕਰਕੇ ਗਿਆਨੀ ਹਨ, ਅਗਲਾਰ ਵਿਹਾਰ ਦੀ ਦ੍ਰੀੜਤਾ
ਕਰਕੇ ਨਹੀਂ।

ਜੇ ਗਿਆਨੀਆਂ ਦਾ ਹਾਲ ਸੀ ਸੌਣੀ ਪੰਡਤਾਂ ਦਾ ਸੀ। ਕੀ
ਪੰਡਤ ਗਿਆਨੀਆਂ ਤੋਂ ਵੱਖਰੀ ਜਮਾਤ ਸੀ? ਹਾਂ। ਪੰਡਤ
ਹਿਰਭਤ ਨਹੀਂ ਸਨ, ਤਿਆਨੀ ਵੇਰਗੀ ਨਹੀਂ ਸਨ, ਛ੍ਰਿਹਸਤੀ
ਸਨ, ਸੰਸਾਰੀ ਸਨ। ਉਹ ਵਿਦਵਾਨ ਸਨ, ਜਿਨ੍ਹਾਂ ਤੋਂ ਅਸ ਕੀਤੀ
ਜਾ ਸਕਣੀ ਮੀਂ ਕਿ ਵਿਦਕਾ ਦੇ ਬਲ ਨਾਲ ਉਹ ਲੋਕਾਂ ਨੂੰ ਸਿੱਖੇ
ਰਸਤੇ ਰਖਣਕੇ। ਪਰ ਉਨ੍ਹਾਂ ਦੀ ਪਿਛਕਾ ਲੋਕ ਠਾਹਿਰ ਵਿਚ ਵਿਗੜ
ਗਈ। ਵਿਲੋਂ ਦੇ ਉਦੇਸ਼ ਦੇ ਉਲਟ ਉਹ ਸ਼ਾਰਬ ਸਿੱਖੀ ਵਿਚ ਲਗ
ਗਏ। ਕਿਸੇ ਸਮਝਦਾਰ ਨੇ ਕਿਹਾ ਹੈ:-

(੧੫)

Men are born ignorant but not stupid,
Education makes them stupid.

ਇਸ ਦਾ ਮਤਲਬ ਹੈ ਕਿ “ਜੰਮਦਾ ਮੁੜ੍ਹ ਅਨਜਾਣ ਹੁੰਦਾ ਹੈ ਪਰ ਮੂਰਖ ਨਹੀਂ, ਵਿਦਯਾ ਉਸਨੂੰ ਮੂਰਖ ਬਣਾ ਦੇਂਦੀ ਹੈ”।

ਵਿਦਯਾ ਉਸਨੂੰ ਕਿਉਂ ਮੂਰਖ ਬਣਾ ਦੇਂਦੀ ਹੈ ? ਸਿਰਫ ਐਸ ਕਥੇ ਕਿ ਉਹ ਸਮਝਣ ਲੱਗ ਪੈਂਦਾ ਹੈ ਕਿ ਵਿਦਯਾ ਇਕੋਸਾ ਹਥਿਆਰ ਹੈ, ਜਿਸ ਨਾਲ ਉਹ ਅਪਣੀ ਲਾਲਸਾ ਪੂੜੀ ਕਟ ਸਕਦਾ ਹੈ। ਉਸ ਲਈ ਸ਼ਾਸਤ੍ਰੀ ਇਕ ਲਾਲਭ ਪੂਰਤੀ ਦੇ ਸ਼ਾਧਨ ਹਨ। ਉਸਦੀ ਪੜ੍ਹਾਈ ਉਸ ਨੂੰ ਲੋਭ ਲਹਿਰ ਵਿਚ ਭੈੜ੍ਹ ਦੇਂਦੀ ਹੈ। ਗੁਰੂ ਨਾਨਕ ਸਾਹਿਬ ਨੇ ਐਸੇ ਲੋਭੀ ਪੜ੍ਹਾਕੂ ਨੂੰ ਮੂਰਖ ਕਿਹਾ ਹੈ:-

ਪੜਿਆ ਮੂਰਖ ਅਖੀਐ ਜਿਸੁ ਲਬੁ ਲੋਭੁ ਅਹੰਕਾਰਾ ॥

[ਮਾਝ ਰਾਤ ਮ: ੧-੯]

ਅਸਲ ਵਿਦਾ ਉਹੀ ਹੈ ਜਿਸ ਦੂਰਾ ਇਹ ਸਮਝ ਆ ਜਾਂਦੇ ਕਿ ਅਪਣੀ ਭਲਾਈ ਕਿਸ ਗੱਲ ਵਿਚ ਹੈ ਤੇ ਛੇਕੜ ਦੀਰਘ ਦਿੜਾਟੀ ਨਾਲ ਇਹ ਪਤਾ ਲਗੇ ਕਿ ਸਰਬ ਕਲਾਣ ਵਿਚ ਹੀ ਆਪਣੀ ਕਲਾਣ ਹੈ। ਜਦ ਇਹ ਸਮਝ ਪੈ ਜਾਵੇ ਤਾਂ ਵਿਦਯਾ ‘ਲੋਕ-ਭਲੇ’ ਵਿਚ ਉਦਮ ਦੇਂਦੀ ਹੈ; ਪਰ ਇਹ ਗੱਲਾਂ ਵਿਚਾਰਵਾਨਾਂ ਦੀਆਂਹਨ:-

ਚਿਦਿਆ ਛੀਬਾਰੀ ਤਾਂ ਪਰਉਪਕਾਰੀ ॥

[ਆਸਾ ਮਹਲਾ ੧-੨੫]

ਵਿਚਾਰਕੀਨ ਪੰਡਿਤ ਕੇਵਲ ਮਤਲਬ ਪ੍ਰਸ਼ਾਤ ਹੈ। ਉਹ ਪੰਡਤਾਈ ਦਾ ਵਿਚਾਰ ਹਾਇਦਾ ਨਹੀਂ ਉਠਾਉਂਦਾ, ਜਿਸ ਨਾਲ ਮੌਹ ਮਾਇਆਦਾ ਜਾਲ ਬੱਟਿਆ ਜਾਣਾ ਸੀ; ਉਸ ਨੂੰ ਏਸਵਿਚਾਰ ਦੀ ਢੁਕਸਤ, ਹੀ ਨਹੀਂ:-

ਪੰਡਿਤ ਵਾਲਹਿ ਪੇਖੀਆ ਨਾ ਬੁੜਹਿ ਵੀਚਾਰੁ ॥

ਅਨ ਬਚੁ ਮਤੀ ਦੇ ਛਲਹਿ ਮਾਇਆ ਕਾ ਵਾਪਾਰੁ ॥

[ਸਿਰੀ ਰਾਗ ਮਹਲਾ ੧, ਅਸਟ:—੫

(੧੯)

ਅਗਰ ਵਿਚਾਰ ਹੁੰਦੀ ਤਾਂ ਉਸ ਵਿਚਾਰ ਤੋਂ ਬਿਵੇਕ ਪੈਂਦਾ
ਹੁੰਦਾ । ਕੁਛ ਸੁਆਦ ਨਿਕਲਦਾ, ਕੁਛ ਰਸ ਪੈਂਦਾ ਹੁੰਦਾ । ਵਿਦਯਾਨੂੰ
ਵਿਚਾਰ ਵਿਚਾਰਕੇ ਕਿਸ ਤਰ੍ਹਾਂ ਰਸ ਪੈਂਦਾ ਹੁੰਦਾ ਹੈ ? ਗੁਰੂ ਰਾਮਦਾਸ
ਜੀ ਦਾ ਕਥਨ ਹੈ:-

ਬਿਵੇਕ ਬੁਧਿ ਸ਼ਰ ਜਗ ਮਹਿ ਨਿਰਮਲ ਬਿਰਤਿ ਬਿਰਤਿ ਰਸੁ ਪੀਜੇ ॥

[ਕਲਿਆਨ ਮਹਲਾ ੪, ਅਸਟ: -੪

ਬੁਗੈਰ ਵੀਚਾਰ ਤੋਂ ਉਪਜੇ ਇਸ ਰਸ ਦੇ ਹੋਰ ਪੜ੍ਹਾਈ ਤੇ
ਸਾਰੀ ਪੰਡਤਾਈ ਉਸ ਖੁਸ਼ਕੀ ਵੱਲ ਲੈ ਜਾਂਦੀ ਹੈ, ਜਿਸ ਨਾਲ
ਆਦਮੀ ਅੰਦਰ ਦੀ ਅਸਲੀਅਤ ਤੋਂ ਖੁੱਝ ਕੇ ਬਾਹਰਲੀਆਂ ਗਲਾਂ ਦੇ
ਝਗੜੇ ਵਧਾ ਲੈਂਦਾ ਹੈ:-

ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥

ਭੀਤਰਿ ਹੋਈ ਵਸਤੁ ਨ ਜਾਣੈ ॥

[ਗਊਤ੍ਰੀ ਮਹਲਾ ੧-੪

ਉਹ ਵਿਦਯਾ ਜੋ ਤਰਕ ਵਿਤਰਕ ਵਿਚ ਰੁੱਖੀ ਰਹਿੰਦੀ ਹੈ,
ਉਹ ਵਿਦਯਾ ਜੋ ਵਾਲ ਵਿਵਾਦ ਵਿਚ ਮਛਾ ਲੈਂਦੀ ਹੈ, ਅਪਣੇ
ਨਿਸ਼ਾਨੇ ਤੋਂ ਉੱਖੜ ਜਾਂਦੀ ਹੈ । ਵਿਦਯਾ ਨਿਰੀ ਅਕਲ ਦੀ ਸ਼ਤਰੰਜ
ਨਹੀਂ, ਇਸ ਦਾ ਕੋਈ ਇਖਲਾਕੀ (moral) ਮੰਤਵ ਹੈ । ਇਸ
ਇਖਲਾਕੀ ਪ੍ਰਯੋਜਨ ਉੱਤੇ ਹੀ ਗੁਰੂ ਜੀ ਦਾ ਬੋਰ ਸੀ । ਉਹਨਾਂ ਕਿਹਾ—

ਸਤੀ ਪਹਰੀ ਸਤੁ ਭਲਾ ਬਗੀਐ ਪਤਿਆ ਪਾਸਿ ॥

ਓਥੇ ਖਾਪੁ ਪੁੰਨੁ ਬੀਚਾਰੀਐ ਕੁੜੇ ਘਟੇ ਰਾਸਿ ॥

[ਚਾਰ ਮਾਲ ਮਹਲਾ ੨-੧੯

ਇਹ ਉਹੋ ਹੀ ਗੱਲ ਹੈ ਜੋ ਸਦੀਆਂ ਪਿਛੋਂ ਜਰਮਨੀ ਦੇ
ਫਿਲਾਸਫਰ ਕਾਂਟ ਨੇ ਕਹੀ ਸੀ । ਉਸ ਆਖਿਆ:-

The purely intellectual use of reason leads
to falacy. Its only right use is directed to
moral ends.

(੧੭)

ਏਸ ਕਰਕੇ ਗੁਰੂ ਨਾਨਕ ਨੇ ਅਪਣੀ ਲੱਗ-ਯਾਤ੍ਰਾ ਦਾ ਤਤ
ਨਿਰੰਤਰ ਏਹੋ ਕੱਢਕੇ ਦੱਸਿਆ:-

ਜਗਿ ਗਿਆਨੀ ਵਿਰਲਾ ਆਚਾਰੀ ॥

ਜਗਿ ਪੰਡਿਤੁ ਵਿਰਲਾ ਵੀਚਾਰੀ ॥

[ਆਸਾ ਮਹਲਾ ੧, ਆਸਟ:-੩]

ਕਿਤਨੀ ਕੁ ਜ਼ਰੂਰਤ ਸੀ ਉਸ ਵੇਲੇ ਤੇ ਕਿਤਨੀ ਕੁ ਜ਼ਰੂਰਤ ਹੈ
ਐਸ ਵੇਲੇ ਉਨ੍ਹਾਂ 'ਵਿਰਲਿਆਂ' ਦੀ ਜੋ ਗਿਆਨੀ ਹਨ ਤੇ ਫੇਰ
ਆਚਾਰਵਾਨ ਹਨ, ਜੋ ਪੰਡਿਤ ਹਨ ਤੇ ਫੇਰ ਵੀਚਾਰਵਾਨ ਹਨ ।

ਪੜ੍ਹੀ ਲਿਖੀ ਦੁਨੀਆਂ, ਚਾਹੇ ਉਹ ਗਿਆਨੀ ਸਨ ਤੇ ਚਾਹੇ
ਪੰਡਿਤ, ਚਾਹੇ ਉਹ ਵਿਰਕਤ ਸਨ ਤੇ ਚਾਹੇ ਗ੍ਰੰਥਸਥੀ, ਉਨ੍ਹਾਂ ਦੀ
ਅੰਦਰਲੀ ਸਥਿਤ ਦਾ ਨਕਸਾ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤਾਹੈ
ਹੁਣ ਲੇਖਣ ਵਾਲੀ ਗੱਲ ਹੈ ਕਿ ਉਸ ਦੁਨੀਆਂ ਦਾ ਕੀ ਹਾਲ ਸੀ ਜੋ
ਆਮ ਸੰਸਾਰੀ ਸਨ । ਕੀ ਉਹ ਗੁਰੂ ਦੀ ਨਜ਼ਰ ਦੇ ਪਰਵਾਨ੍ਹ ਤੋਂ
ਪਰੇ ਸਨ ? ਨਹੀਂ । ਭਾਈ ਗੁਰਦਾਸ ਜੀ ਨੇ ਉਸ ਸਮੇਂ ਨੂੰ ਕਲਿਜੁਗ
ਹੀ ਕਿਹਾ ਹੈ:-

ਕਲਿਜੁਗ ਪੁੰਧਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ ॥

[ਵਾਰ ੧, ੨੫]

ਗੁਰੂ ਨਾਨਕ ਸਾਹਿਬ ਨੇ ਆਪ ਦੱਸਿਆ ਹੈ ਕਿ ਏਸ
ਕਲਿਜੁਗ ਵਿਚ ਇਕ ਆਮ ਟੱਬਰਦਾਰ ਦਾ ਕੀ ਹਾਲ ਹੈ:-

ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥

ਪੁਤੁ ਜਿਨ੍ਹੁਰਾ ਧੀਅ ਜਿੰਨ੍ਹੁਰੀ ਜੋਰੁ ਜਿੰਨਾਂ ਦਾ ਸਿਕਦਾਰੁ ॥

[ਵਾਰ ਬਿਹਾਗਤਾ, ਸਲੋਕ ਮ: ੧-੨੦

ਉਨ੍ਹਾਂ ਫੇਰ ਕਲਿਜੁਗ ਦੇ ਲੱਛਣ ਬੀ ਦੱਸੇ ਹਨ:-

ਖੇਟੇ ਕਉ ਬਹੁ ਕਹੈ ਖਵੇ ਸਾਰ ਨ ਜਾਣੈ ॥

ਅੰਧੇ ਕਾ ਨਾਉ ਪਾਰਖੂ ਕਲਿਕਾਲ ਵਿਡਾਣੈ ॥.....

(੧੯)

ਮੀਠੇ ਕਉ ਕਉੜਾ ਕਹੈ ਕਜ਼ੂਏ ਕਉ ਮੀਠਾ ॥
ਰਾਤੁਝੁ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥

[ਗਊਤ੍ਰੀ ਮ: ੧, ਅਸਟ:-੧੯]

ਕਲਿਜੁਗ ਕੈਸਾ ਹੈ, ਕਿ ਇਸ ਵਿਚ ਮਤਲਬ ਪ੍ਰਸਤੀ, ਖੁਦ
ਪ੍ਰਸਤੀ ਪ੍ਰਧਾਨ ਹੈ। ਅਧਿਆਤਮਕ ਸਾਧਨਾਂ ਵੱਲ ਕਿਸੇ ਦੀ ਰੁਚੀ
ਨਹੀਂ। ਨਾਮ ਜਪਣ ਵਾਲੇ ਤਾਂ ਕੇਵਲ ਬਦਨਾਮੀ ਦੇ ਭਾਗੀ ਹਨ—
ਜੇ ਕੋ ਸਤ੍ਤੁ ਕਰੇ ਸੌ ਛੀਜੇ ਤਪ ਘਰਿ ਤਪੁ ਨ ਹੋਈ ॥
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

[ਗਾਅਕਲੀ ਮ: ੧, ਅਸਟਪਦੀ:-੧

ਆਸੀਂ ਗਿਆਨੀਆਂ ਦੀ ਤੇ ਪੰਡਤਾਂ ਦੀ ਗੱਲ ਤਾਂ ਦੇਖ ਚੁਕੇ
ਹਾਂ, ਆਸੀਂ ਆਮ ਟੱਬਰਦਾਰ ਸੰਸਾਰੀ ਦਾ ਹਾਲ ਵੀ ਭਾਪ ਚੁਕੇ ਹਾਂ।
ਹੁਣ ਰਹੀ ਇਹ ਗੱਲ ਕਿ ਉਸ ਵੇਲੇ ਰਾਜਿਆਂ ਦਾ ਕੀ ਹਾਲ ਸੀ ?
ਅਜ ਬਲ ਦੀ ਧੁੱਲ੍ਹੁ ਦੇ ਸਮੇਂ ਉਸ ਵਕਤ ਦਾ ਸਹੀ ਅੰਦਾਜ਼ਾ
ਲਗਾਉਣਾ ਕਠਿਨ ਹੈ ।

ਇਹ ਜ਼ਮਾਨਾ ਹੋਰ ਹੈ, ਉਹ ਜ਼ਮਾਨਾ ਹੋਰ ਸੀ। ਉਸ
ਜ਼ਮਾਨੇ ਵਿਚ ਰਾਜੇ ਰਾਜ ਕਰਦੇ ਸਨ। ਇਸ ਜ਼ਮਾਨੇ ਵਿਚ ਪਰਜਾ
ਰਾਜ ਕਰਦੀ ਹੈ। ਉਸ ਜ਼ਮਾਨੇ ਵਿਚ ਰਾਜੇ ਸੀਹ ਮੁਕਦਮਾਂ ਕੁਤੇ
ਸਨ। ਇਸ ਜ਼ਮਾਨੇ ਵਿਚ ਪਰਜਾ ਸ਼ੀਂਹ ਹੈ ਤੇ ਮੁਕਦਮਾਂ ਦੀ
ਹਾਲਤ ਵਿਚ ਕੋਈ ਫਰਕ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ
ਹੈ ਕਿ ਉਨ੍ਹਾਂ ਦੇ ਜ਼ਮਾਨੇ ਵਿਚ ਬਾਬੀਰ ਰਿਸ਼ਵਤ ਦੇ ਕੋਈ ਕੰਮ ਨਹੀਂ

‘ਭਗਤਿ ਵਿਚ ਰਚਿਆਂ ਹੋਇਆਂ। ਰਗਤ ਕਬੀਰ ਜੀ ਨੇ ਵੀ ਕਿਹਾ:—

ਬਖੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥

ਮਾਖੀ ਚੇਦਨੁ ਪਰਹਰੈ ਜਹ ਚਿੰਗ ਤਹ ਜਾਇ ॥ ੬੯ ॥

[ਸਲੋਕ ਕਬੀਰ ਜੀ

ੴ ਸਤਿਗੁਰ ਪੈਖਾਨ ਤੇ ਪ੍ਰਾਮਲਾ ਆਵਿਕ ਇਕਥਾ ਕਰਨਵਾਲੇ ਕਰਮਰਾਰੀ ।

(੧੯)

ਸਰਦਾ॥ ਜਿਤਨਾਂ ਚਿਰ ਕਿਸੇ ਨੂੰ ਲੈ ਦੇ ਨਾ ਲਓ ਕੋਈ ਕੰਮ ਨਹੀਂ ਹੈ
ਸਕਦਾ। ਰਾਜੇ ਕੌਲੈਂ ਨਿਆਂ ਤਦੇ ਕਰਵਾ ਸਕਦੇ ਹੋ ਜੇ ਤੁਹਾਡੇ ਹੱਥ
ਪੱਲੇ ਦੇਣ ਲਈ ਕੁਛ ਹੈ। ਉਨ੍ਹਾਂ ਦਾ ਪਵਿੱਤ੍ਰ ਵਾਕ ਇਹ ਹੈ:-

ਲਏ ਦਿਤੇ ਵਿਣ੍ਹ ਰਹੈ ਨ ਕੋਇ ॥

ਰਾਜਾ ਨਿਆਉ ਕਰੇ ਹਥਿ ਹੋਇ ॥

[ਆਸਾ ਮਹਲਾ ੧-੪]

ਜੇ ਕੋਈ ਗ਼ਾਗੀਬ ਹੈ, ਜੇ ਕਿਸੇ ਪਾਸ ਹੱਥੋਂ ਢੇਣ ਲਈ ਕੁਛ
ਨਹੀਂ, ਜੇ ਕੋਈ ਰੱਖ ਦਾ ਵਾਸਤਾ ਪਾਕੇ ਨਿਆਂ ਦੀ ਆਸ ਰਖਦਾ
ਹੈ, ਜੇ ਕੋਈ ਐਵੇਂ ਮਿਲ ਗਿਲ ਕੇ ਰਹਿਮ ਦੀ ਦਰਖਾਸਤ ਕਰਦਾ
ਹੈ ਤਾਂ ਉਸਦੀ ਕੋਈ ਸੁਣਵਾਈ ਨਹੀਂ। ਨਿਰੇ ਦਰਸਨ ਮਾਤ੍ਰ ਨਾਲ
ਕਿਸੇ ਹਾਕਮ ਦੇ ਦਿਲ ਵਿਚ ਦਇਆ ਨਹੀਂ ਉਪਜਦੀ:-

ਦਰਸਨ ਵੈਖਿਐ ਦਇਆ ਨ ਹੋਇ ॥.....

ਕਹੈ ਖੁਦਾਇ ਨ ਮਾਨੈ ਕੋਇ ॥ ੩ ॥

ਮਾਣਸ ਮੂਰਤਿ ਨਾਨਕ ਨਾਮੁ ॥

ਕਰਣੀ ਕੁਤਾ ਦਰਿ ਢੁਰਮਾਨੁ ॥

[ਆਸਾ ਮ: ੧-੪]

ਜਿਨ੍ਹਾਂ ਦੇ ਹੱਥ ਵਿਚ ਤਾਕਤ ਹੈ, ਜੇ ਵੱਡੇ ਵੱਡੇ ਅਹਿਲਕਾਰ
ਹਨ, ਜਿਨ੍ਹਾਂ ਦੇ ਰੁਤਬਿਆਂ ਦੇ ਵੱਡੇ ਵੱਡੇ ਨਾਮ ਹਨ, ਉਹ ਸਿਰਲ
ਸ਼ਬਲ ਵਿਚ ਮਨੁੱਖ ਹਨ, ਕਰਣੀ ਵਿਚ ਕੁਤੇ ਹਨ; ਕੁਤਾ ਜੇ ਲੋਭ
ਦੀ ਖਾਤਰ ਲਭਵਾਲੇ ਉਤੇ ਖੜਾ ਸਭ ਹੁਕਮ ਮੰਨਦਾ ਹੈ।

ਗੁਰੂ ਨਾਨਕ ਸਾਹਿਬ ਦੇ ਵੇਲੇ ਰਾਜਿਆਂ ਦੀ ਕੀ ਹਾਲਤ
ਸੀ, ਉਹਨਾਂ ਦਾ ਕੀ ਵੈਭਵ ਸੀ, ਕੀ ਰੋਅਬ ਸੀ, ਕੀ ਵਸੀਕਾਰ ਸੀ,
ਉਹਨਾਂ ਦੀ ਮਾਨਸਿਕ ਅਵਸਥਾ ਕਿਸ ਬਹਿਨੀਅਤ ਦੀ ਮਾਲਕ ਸੀ,
ਉਹ ਕਿਸ ਜਥੁਰਦਸਤੀ, ਤਸ਼ਦਦਦ, ਬੇਰਹਿਮੀ, ਬੇਹੁਰਮਤੀ ਤੇ
ਨਿਰਦਥਤਾ ਦੇ ਮਾਲਕ ਸਨ ਕਿ ਉਹਨਾਂ ਦੀ ਤੁਲਣਾ ਗੁਰੂ ਸਾਹਿਬ

(੨੦)

ਨੇ ਕਸਾਈਆਂ ਨਾਲ ਕੀਤੀ ਹੈ:-

ਕਲਿ ਕਾਤੀ ਰਾਜੇ ਕਾਸਾਈ
ਪਰਮੁ ਪੰਖ ਕਰਿ ਉਡੇਰਿਆ ॥

[ਵਾਰ ਮਾਝ ਮਹਲਾ ੧-੧੬]

ਗੁਰੂ ਜੀ ਦਾ ਇਹ ਵਾਕ 'ਕਲਿ ਕਾਤੀ ਰਾਜੇ ਕਾਸਾਈ
ਬਹੁਤ ਵਜ਼ਨ ਵਾਲਾ ਬਚਨ ਹੈ। ਇਨ੍ਹਾਂ ਤੁਕਾਂ ਦੇ ਵਿਚ ਉਹਨਾਂ ਇਕ
ਗੰਭੀਰ ਸਵਾਲ ਛੇਡਿਆ ਹੈ। ਉਹਨਾਂ ਦੱਸਿਆ ਹੈ ਕਿ ਕੂੜ ਦੀ
ਮੱਸਿਆ ਦਾ ਹਨੇਰਾ ਛਾ ਗਿਆ ਹੈ, ਸੱਚ ਦਾ ਚੰਦਮਾ ਛਿਪ ਗਿਆ
ਹੈ, ਹਨੇਰੇ ਵਿਚ ਰਾਹ ਨਹੀਂ ਦਿੱਸਦਾ ਤੇ ਫੇਰ ਪੁੰਡਿਆ ਹੈ ਕਿ ਹੁਣ
ਕੀ ਕੀਤਾ ਜਾਵੇ ? ਇਹ ਗੰਭੀਰ ਪ੍ਰਸ਼ਨ ਹੈ:-

ਕੂੜੁ ਅਮਾਵਸ ਸਚੁ ਚੰਦਮਾ ਦੀਸੈ ਨਾਹੀ ਕਹ ਚਤ੍ਰਿਆ ॥

ਹਉ ਭਾਲਿ ਵਿਕੁਨੀ ਹੋਈ ॥

ਆਧੇਰੈ ਰਾਹੁ ਨ ਕੋਈ ॥

ਵਿਚਿ ਹਉਮੈ ਕਰਿ ਦੁਖੁ ਹੋਈ ॥

ਕਹੁ ਨਾਨਕ ਕਿਨਿਬਿਧਿਗਤਿ ਹੋਈ ॥ [ਵਾਰ ਮਾਝ ਮਹਲਾ ੧-੧੬]

ਏਸੇ ਪ੍ਰਸ਼ਨ ਦਾ ਉੱਤਰ ਕੀ ਹੈ ? ਇਹ ਜਵਾਬ ਹਰ ਇਕ
ਮਨੁੱਖ ਨੇ ਅਪਣੀ ਬੁਧਿ ਅਨੁਸਾਰ ਦੇਣਾ ਹੈ। ਕੀ ਸਾਰੀ ਸਿਖ
ਤਵਾਰੀਖ ਦਾ ਵਿਕਾਸ, ਉਸ ਜ਼ਮਾਨੇ ਤੋਂ ਲੈਕੇ ਹੁਣ ਤਕ, ਏਸੇ ਉੱਤਰ
ਦੇ ਪ੍ਰਯਤਨ ਵਿਚ ਨਹੀਂ, ਤੇ ਕੀ ਇਹ ਜਵਾਬ ਤਸੱਲੀ ਬਖਸ਼ਦਿਤਾ
ਗਿਆ ਹੈ ? ਕੀ ਸਾਰੀ ਸਿਖ ਲਿਟਰੇਚਰ ਏਸੇ ਗਲ ਦੀ ਮੁਤਲਾਲੀ
ਹੋਕੇ ਨਹੀਂ ਘੁੰਮ ਰਹੀ ਕਿ ਕਲਿਜੁਗ ਦੇ ਹਨੇਰੇ ਵਿਚੋਂ ਕਿਸ ਤਰ੍ਹਾਂ
ਹਾਹ ਲੱਭਿਆ ਜਾਵੇ ? ਕੀ ਅਸੀਂ ਪਿਛਲੇ ਲਾਠ ਸੌ ਵਰ੍ਹੇ ਦੇ ਅਪਣੇ
ਯਤਨ ਨਾਲ ਕਲਿਜੁਗ ਦੀ ਕਾਤੀ ਨੂੰ ਕਿਸੇ ਤਰ੍ਹਾਂ ਹਟਾ ਸਕੇ ਹਾਂ ?
ਕੀ ਅਸੀਂ ਸਮਝ ਵੀ ਸਕੇ ਹਾਂ ਕਿ ਕਲਿਜੁਗ ਅਸਲੀਅਤ ਵਿਛ
ਚੀਜ਼ ਵੀ ਕੀ ਹੈ ?

ਪੁਰਾਤਨ ਜਨਮ ਸਾਖੀ ਵਿਚ ਕਲਿਜੁਗ ਦੀ ਕਬਾ ਲਿਖੀ ਹੈ,
ਕਿਹਾ ਹੈ:-

“ਤਬਿ ਮਨੁਖ ਕਾ ਸਰੂਪ ਕਰਿਕੈ ਆਇਆ, ਹਥ ਜੇਤਿ ਕਰਿ
ਖੜਾ ਹੋਆ। ਤਬ ਬਾਬੇ ਪਛਿਆ: ਭਈ ਤੂੰ ਕੌਣ ਹੈ ? ਤਬਿ ਉਨ
ਆਖਿਆ, ਜੀ ਮੈਂਤੂੰ ਤੂੰ ਨਾਹੀ ਜਾਣਦਾ ? ਜੇਂ ਕਲਿਜੁਗ ਹਾਂ, ਅਰ ਕੇਰੇ
ਮਿਲਨੇ ਨੂੰ ਆਯਾ ਹਾਂ ;”

ਕਲਿਜੁਗ ਦਾ ਮਨੁਖ ਰੂਪ ਪਾਰਕੇ ਬਾਬੇ ਨੂੰ ਮਿਲਣਾ ਇਕ
ਦਿਲਚਸਪ ਘਟਨਾ ਹੈ। ਇਹ ਕਬਾ ਜ਼ਜਾਦਾ ਸੁਆਦੀ ਬਣ ਜਾਂਦੀ
ਹੈ, ਜਿਸ ਵੇਲੇ ਅਸੀਂ ਪੜ੍ਹਦੇ ਹਾਂ ਕਿ ਕਲਿਜੁਗ ਨੇ ਮਨੁਖ ਬਣਨ ਤੋਂ
ਪਹਿਲੇ ਕਈ ਹੋਰ ਰੂਪ ਪਾਰੇ। ਲਿਖਿਆ ਹੈ:-

“ਤਬਿ ਬਾਬਾ ਦੇਖੇ ਤਾਂ ਅੰ-ਧੇਰੀ ਬਹੁਤ ਆਈ, ਦਰਖਤਿ ਲਗੇ
ਉਡਲਿ। ਤਬਿ ਮਰਦਾਨਾ ਬਹੁਤ ਛੈਮਾਨ ਹੋਇਆ, ਆਖਿਓਸੁ; ‘ਜੀਉ
ਪਾਤਿਸਾਹ, ਆਣਿ ਸੁਜਾਤ. ਵਿਚ ਪਾਇ ਮਾਰਿਓ, ਗੇਰ ਖਫਣਹੁ ਭੀ ਰਾਏ’।
ਤਬ ਗੁਰੂ ਬਾਬੇ ਕਹਿਆ: ‘ਮਰਦਾਨਿਕਾਂ ਕਾਹਲਾ ਹੋਹੁ ਨਾਹੀ’। ਤਬ
ਮਰਦਾਨੇ ਆਖਿਆ: ‘ਅਜ ਤੇਤੀ ਏਕਾ ਹੋਆ ਹਾਂ, ਇਹ ਬਲਾ ਤਾਂ ਨਾਂਹੀ
ਛਿਠੀ, ਜੇ ਏਹੁ ਕਿ ਆਇਆ ਹੈ ਅਸਾਡੇ ਜੀਅਤੇ ਤਾਂਈ’। ਤਬਿ ਅਗਨਿ
ਕਾ ਰੂਪ ਦਿਖਲਿਆ। ਜੇ ਪੂੰਧਾਂ ਚਉਹਾਂ ਪਿਰਾਂ ਤੋਂ ਉਠਿਆ, ਚਾਰੇ ਕੰਢਾਂ
ਅਗਨਿ ਹੋਈਆਂ। ਤਬਿ ਮਰਦਾਨਾ ਮੁੰਹ ਢੱਕਕੇ ਪੈ ਰਹਿਆ। ਆਖਿਓਸੁ:
ਜੀਵਣਾ ਰਹਿਆ………’।

ਮਰਦਾਨੇ ਦਾ ਕਲਿਜੁਗ ਤੋਂ ਡਰਨਾ ਇਕ ਵਿਚਾਰ ਜਨਕ
ਘਟਨਾ ਹੈ। ‘ਮਰਦਾਨਾ’ ਕੀ ਆਖ ਤੇ ਡਰਨਾ ਕੀ ਆਖ, ਪਰ ਉਸ
ਨੂੰ ਆਪਣੀ ਮਰਦਾਨਗੀ ਦਾ ਪਤਾ ਨਹੀਂ ਸੀ। ਉਹ ਆਪਣੀ
ਸੂਰਮਤਾਈ ਦਾ ਸਾਖੀ ਨਹੀਂ ਸੀ। ਉਹ ਬਹਾਦਰ ਸੀ, ਮਰਦਾਨਾ
ਸੀ ਪਰ ਭੁੱਲ ਜਾਂਦਾ ਸੀ। ਉਸ ਕੋਲ ਉਹ ਵਿਦਯਾ ਸੀ, ਜਿਸ ਦੇ
ਪ੍ਰਤਾਪ ਨਾਲ ਕਲਿਜੁਗ ਉਤੇ ਛਤਹ ਮਿਲ ਜਾਂਦੀ ਹੈ। ਕਲਿਜੁਗ ਦੇ

ਅੰਦਰ ਇਕ ਕਮਜ਼ੋਰੀ ਹੈ। ਇਸ ਕਮਜ਼ੋਰੀ ਉਪਰ ਉਂਗਲ ਰਖਣ
ਨਾਲ ਹੀ ਉਹ ਢੇ ਪੈਂਦਾ ਹੈ। ਇਹ ਗੱਲ ਦੁਨੀਆਂ ਭੁੱਲ ਗਈ ਸੀ।
ਏਸ ਗੁਝ ਵਿਚ ਬਾਬਾ ਮਰਦਾਨੇ ਨੂੰ ਸੁਚੇਤ ਕਰਨ ਲਈ ਆਇਆ
ਸੀ ਤੇ ਮਰਦਾਨੇ ਦੇ ਬਹਾਨੇ ਸਾਰੀ ਲੋਕਾਈ ਨੂੰ। ਬਾਬੇ ਦੇ ਬਗੈਰ
ਹੋਰ ਕੋਈ ਨਹੀਂ ਸੀ ਜੋ ਏਸ ਭੇਦ ਨੂੰ ਉਸ ਜ਼ਮਾਨੇ ਵਿਚ ਪ੍ਰਗਟ
ਕਰਦਾ। ਏਸ ਭੇਦ ਵਿਚ ਕਲਿਜੁਗ ਦੀ ਕਮਜ਼ੋਰੀ ਦਾ ਰਾਜ਼ਛਿਪਿਆ
ਹੋਇਆ ਸੀ, ਜੋ ਉਨ੍ਹਾਂ ਪ੍ਰਗਟ ਕਰ ਦਿਤਾ:-

ਕਲੀ ਕਾਲ ਅਹਿ ਇਕ ਕਲ ਰਾਖੀ ॥

ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥

[ਮਾਰੂ ਮਹਲਾ ੧, ਸੋਲਹਾ-੪

ਇਹ ਕੀ 'ਕਲ' ਸੀ। ਗੁਰੂ ਅਮਰ ਦਾਇ ਜੀ ਨੇ ਏਸ ਗਲ ਨੂੰ
ਖੋਲ੍ਹ ਦਿਤਾ, ਉਹਨਾਂ ਕਿਹਾ:-

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥

ਗੁਰਮੁਖਿ ਕੋਈ ਉਤਰੈ ਪਾਰਿ ॥

[ਮਾਝ ਥਾਰ ਮਹਲਾ ੩-੧੯

ਉਹਨਾਂ ਦੱਸਿਆ ਕਿ ਏਸ ਕਲਿਜੁਗ ਦੇ ਅੰਪੇਰੇ ਵਿਚ ਇਕੈ
ਚਾਨਣਾ ਹੈ ਜਿਸ ਨਾਲ ਛਸਤਾ ਵਿੱਸ ਪੈਂਦਾ ਹੈ; ਉਹ ਹੈ ਕੀਰਤਨ।
ਪਰ ਇਹ ਕੀਰਤਨ ਰਤਨ ਹੈ ਜੋ ਐਵੇਂ ਪ੍ਰਾਪਤ ਨਹੀਂ ਹੁੰਦਾ। ਇਹ
ਉਸੇ ਨੂੰ ਮਿਲਦਾ ਹੈ:-

ਜਿਸਨੇ ਨਦਰਿ ਕਰੇ ਤਿਸੁ ਦੇਵੈ ॥

ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥

[ਥਾਰ ਮਾਝ ਮਹਲਾ ੩-੧੯

ਏਹੋ ਸਬਕ ਦ੍ਰਿੜਾਉਣ ਲਈ ਗੁਰੂ ਪਾਹਿਛਾਂ ਨੇ ਅਵਤਾਰ
ਲੀਤੇ ਕਿ ਕਲਿਜੁਗ ਦਾ ਫਾਇਦਾ ਉਠਾਓ। ਪੰਜਮ ਗੁਰੂ ਜੀ ਨੇ
ਹੈਕਾ ਦਿਤਾ ਕਿ ਸਾਰੇ ਜੁਗਾਂ ਵਿਚੋਂ ਕਲਿਜੁਗ ਉੱਤਮ ਹੈ:-

ਸਤਿਜੁਗ ਤ੍ਰਾਂ ਦੁਆਪੁਰ ਛਣੀਐ
ਕਲਿਜੁਗ ਉਤਸੇ ਜੁਗਾ ਮਾਹਿ ॥

[ਆਸਾ ਮ: ੫-੧੪੦]

ਵਿਸ਼ਨੂੰ ਪੁਰਾਣ ਵਿਚ ਕਲਿਜੁਗ ਦੇ ਲੱਛਣ ਲਿਖੇ ਹਨ
ਦਸ਼ਿਆ ਹੈ ਕਿ:-

ਕਲਜੁਗ ਵਿਚ ਜੋ ਬਲਵਾਨ ਹੋਵੇਗਾ ਉਹੋ ਹੀ ਸ੍ਰਾਮੀ ਸਮਝਿਆ
ਜਾਏਗਾ, ਜਾਤਿ ਦਾ ਜਾ ਕੁਲ ਦਾ ਖਿਆਲ ਨਹੀਂ ਹੋਵੇਗਾ। ਜਿਸ ਦੇ
ਮੰਨੋਂ ਜੋ ਨਿਕਲ ਜਾਏਗਾ ਉਹੋ ਹੀ ਸ਼ਾਸਤ੍ਰੂ ਸਮਝਿਆ ਜਾਏਗਾ। ਕਲਿਜੁਗ
ਵਿਚ ਸੇਨਾ, ਮਣੀ, ਬਸਤ੍ਰ ਆਦਿਕ ਘਟ ਜਾਣ ਕਰਕੇ ਇਸਤ੍ਰੀਆਂ ਕੇਸਾਂ
ਦੀ ਸਜਾਵਟ ਨਾਲ ਹੀ ਆਪਣੇ ਆਪ ਨੂੰ ਵਿਭੁਸਤ ਕਰਨਗੀਆਂ। ਕਲਿਜੁਗ
ਵਿਚ ਸਾਰਾ ਧਨ ਘਰ ਬਨਾਉਣ ਵਿਚ ਹੀ ਸਮਾਪਤ ਹੋ ਜਾਏਗਾ, ਦਾਨ
ਪੁੰਨ ਲਈ ਕੁਝ ਨਹੀਂ ਬਦੇਗਾ। ਕਲਿਜੁਗ ਵਿਚ ਸੂਦਰ ਬ੍ਰਾਹਮਣ ਨਾਲ
ਸਮਾਨਤਾ ਦਾ ਦਾਵਾ ਕਰਨਗੇ। ਗਉਂਡਾਂ ਦਾ ਸਨਮਾਨ ਉਨ੍ਹਾਂ ਦੇ ਦੁਧ ਦੇ
ਮੁਤ ਬਕ ਰਹਿ ਜਾਵੇਗਾ। ਕਲਿਜੁਗ ਵਿਚ ਲੋਕ ਬਗੈਰ ਇਸ਼ਨਾਨ ਦੇ ਹੀ
ਬੇਜਨ ਕਰਨਗੇ। ਬਾਨ ਪ੍ਰਸਤ ਲਗ ਬਨ ਦੇ ਕੰਦ ਮੂਲ ਛੜਕੇ ਗ੍ਰਾਮ ਭੇਜਨ
ਸ੍ਰੀਕਾਰ ਕਰਨਗੇ, ਮੰਨਸਾਮੀ ਲੋਕ ਮਿਤ੍ਰਾਂ ਦੇ ਸਨੋਹ ਬੰਧਨ ਵਿਚ ਬੋਂਦੇ
ਰਹਿਣਗੇ। ਕਲਿਜੁਗ ਵਿਚ ਰਾਜਾ ਲੋਕ ਪ੍ਰਜਾ ਦੀ ਰਖ਼ਜਾ ਨਹੀਂ ਕਰਨਗੇ,
ਪ੍ਰੰਤੂ 'ਕਰ' ਲੈਣ ਦੇ ਬਹਾਨੇ ਪ੍ਰਜਾ ਦਾ ਧਨ ਬੋਹਣਗੇ। ਕਲਿਜੁਗ ਵਿਚ
ਲੋਕ ਮੰਦ ਬੁਧਿ, ਵਗਰਥ ਵੰਨੁ ਧਾਰਨ ਕਰਨ ਵਾਲੇ, ਦੁਸ਼ਟ ਚਿਤ ਵਾਲੇ
ਹੋਣਗੇ। ਕਲਿਜੁਗ ਵਿਚ ਸੌਂ ਤੇ ਸੋਹਰਾ ਹੀ ਪ੍ਰਧਾਨ ਹੋਣਗੇ, ਮਾਤਾ
ਪਿਤਾ ਪਿੰਡੇ ਪੈ ਜਾਣਗੇ।

ਬੱਚੇ ਵਿਸਤਾਰ ਨਾਲ ਕਈ ਹੋਰ ਲੱਛਣ ਲਿਖੇ ਹਨ, ਉਪਰ
ਜੋ ਦਿੱਤੇ ਹਨ ਉਹ ਕੁਛ ਚੋਣਵੇਂ ਨਰਮ ਨਰਮ ਹਨ। ਕਲਿਜੁਗ
ਵਿਚ ਜੋ ਚੰਗੀ ਗੱਲ ਹੈ ਉਹ ਵੀ ਵਿਸ਼ਨੂੰ ਪੁਰਾਣ ਵਿਚ ਇਕ ਕਬਾ
ਬਣਾ ਕੇ ਦਿੱਤੀ ਹੈ ਕਿ ਇਕ ਵੇਰ ਕੁਛ ਮੁਨੀਆਂ ਵਿਚ ਚਰਚਾ
ਛਿੜ ਪਈ ਕਿ ਕਿਸ ਸਮੇਂ ਬੋੜਾ ਜਿਤਨਾ ਪੁੰਨ ਵੀ ਮਹਾਨ ਫਲ
ਦੇਂਦਾ ਹੈ? ਏਸ ਮੰਸ਼ਾ ਨੂੰ ਨਿਰਵਿਰਤ ਕਰਨ ਲਈ ਉਹ ਮੁਨੀ ਲੋਕ

ਮਹਾਂ ਮੁਨੀ ਵਜਾਸ ਜੀ ਪਾਸ ਆਏ। ਵਜਾਸ ਜੀ ਉਸ ਵੇਲੇ ਗੰਗਾ ਵਿਚ ਇਸ਼ਨਾਨ ਕਰ ਰਹੇ ਸਨ। ਸੋ ਮੁਨੀ ਉਡੀਕ ਵਿਚ ਨਜ਼ਦੀਕ ਹੀ ਬੈਠਗਏ। ਵਜਾਸ ਜੀ ਨੇ ਜਲ ਵਿਚ ਟੁੱਭੀ ਲਾਈ ਫੇਰ ਪਾਣੀਵਿਚੋਂ ਉਠਕੇ ਉੱਚੀ ਸਾਰੀ ਇਹ ਕਿਹਾ : 'ਕਲਿਜੁਗ ਹੀ ਸ੍ਰੋਸ਼ਟ ਹੈ'।

ਵਜਾਸ ਜੀ ਨੇ ਇਕ ਹੋਰ ਟੁੱਭੀ ਲਾਈ ਤੇ ਜਲ ਵਿਚੋਂ ਨਿਕਲਕੇ ਕਿਹਾ : 'ਐ ਸ੍ਰੂਦਰੇ ! ਤੁਸੀਂ ਹੀ ਸ੍ਰੋਸ਼ਟ ਹੈ, ਤੁਸੀਂ ਧੰਨਜ ਹੋ।' ਵਜਾਸ ਜੀ ਨੇ ਇਕ ਹੋਰ ਟੁੱਭੀ ਲਾਈ ਤੇ ਜਲ ਵਿਚੋਂ ਨਿਕਲ ਕੇ ਕਿਹਾ : 'ਹੇ ਇਸਤ੍ਰੀਓ ਤੁਸੀਂ ਹੀ ਸ੍ਰੋਸ਼ਟ ਹੈ, ਤੁਸੀਂ ਧੰਨਜ ਹੋ।' ਏਸ ਪਿਛੋਂ ਵਜਾਸ ਜੀ ਨਿਯਮਾਨੁਸਾਰ ਨਿਤ ਕਰਮ ਤੋਂ ਵਿਹਲੇ ਹੋ ਕੇ ਆਏ ਤਾਂ ਮੁਨੀ ਜਨ ਉਨ੍ਹਾਂ ਦੇ ਕੋਲ ਆ ਗਏ। ਵਜਾਸ ਜੀ ਨੇ ਆਦਰ ਨਾਲ ਸਭ ਨੂੰ ਯਥਾ ਯੋਗ ਆਸਣ ਤੇ ਬਿਨਾਇਆ ਤੇ ਸਭ ਦੀ ਕੁਸ਼ਲ ਪੁੱਛੀ। ਤਦ ਮੁਨੀਆਂ ਨੇ ਕਿਹਾ : 'ਅਸੀਂ ਤਾਂ ਇਕ ਸੰਸਾ ਨਵਿਰਤ ਕਰਨ ਹਿਤ ਆਏ ਸਾਂ ਪਰ ਬੈਰ ਹੁਣ ਉਸ ਨੂੰ ਜਾਣ ਦਿੱਤਾ ਜਾਏ। ਤੁਸੀਂ ਸਾਨੂੰ ਇਕ ਹੋਰ ਗੱਲ ਦੱਸੋ : ਇਸ਼ਨਾਨ ਕਰਦੇ ਸਮੇਂ ਆਪ ਨੇ ਜੋ ਕਈ ਵਾਰ ਕਿਹਾ ਸੀ ਕਿ ਕਲਿਜੁਗ ਹੀ ਸ੍ਰੋਸ਼ਟ ਹੈ, ਸੂਦ੍ਦੂ ਹੀ ਸ੍ਰੋਸ਼ਟ ਹਨ, ਇਸਤ੍ਰੀਆਂ ਹੀ ਸ੍ਰੋਸ਼ਟ ਹਨ ਤੇ ਧੰਨਜ ਹਨ, ਸੋ ਇਹ ਕੀ ਗੱਲ ਹੈ ?' ਸ੍ਰੀ ਵਜਾਸ ਜੀ ਬੈਲੇ : 'ਹੇ ਮੁਨੀਓ ! ਭੁਣੋ। ਜੋ ਫਲ ਸਤਿਜੁਗ ਵਿਚ ਦਸ ਵਰ੍ਹੇ ਤੁਪਸਾ, ਬ੍ਰਹਮਰਚ ਅਤੇ ਜਪ ਆਦਿ ਕਰਨ ਨਾਲ ਮਿਲਦਾ ਹੈ ਉਸਨੂੰ ਮਨੁਖ ਤ੍ਰੈਤੇ ਵਿਚ ਇਕ ਵਰ੍ਹੇ ਵਿਚ, ਦ੍ਰਾਪਰ ਵਿਚ ਇਕ ਮਹੀਨੇ ਵਿਚ, ਪ੍ਰੰਤੂ ਕਲਿਜੁਗ ਵਿਚ ਇਕ ਦਿਨ ਵਿਚ ਪ੍ਰਾਪਤ ਕਰ ਸਕਦਾ ਹੈ। ਏਸ ਕਾਰਣ ਮੈਂ ਕਲਿਜੁਗ ਨੂੰ ਸ੍ਰੋਸ਼ਟ ਕਿਹਾ ਹੈ। ਜੋ ਫਲ ਸਤਿਜੁਗ ਵਿਚ ਪੜਾਨ, ਤ੍ਰੈਤੇ ਵਿਚ ਯੋਗ, ਦ੍ਰਾਪਰ ਵਿਚ ਦੇਵ ਪੂਜਾ ਕਰਨ ਤੋਂ ਪ੍ਰਾਪਤ ਹੁੰਦਾ ਹੈ ਉਹੀ ਫਲ ਕਲਿਜੁਗ ਵਿਚ ਸ੍ਰੀ ਕਿਸ਼ਨ ਚੰਦ ਦੇ ਨਾਮ ਕੀਰਤਨ*ਤੋਂ

*ਬਿਆਸ ਬਿਚਾਰਿ ਕਹਿਓ ਪਰਮਾਰਥ ਰਾਮ ਨਾਮ ਸਰਿ.ਨਾਹੀ ॥

[ਸੇਰਠ ਰਵਿਦਾਸ-੪

ਮਿਲ ਜਾਂਦਾ ਹੈ, ਹੇ ਮੁਨੀਓ! ਕਲਜੁਗ ਵਿਚ ਬੋੜੀ ਮਿਹਨਤ ਨਾਲ ਮਹਾਨ ਪਥਮ ਦੀ ਪ੍ਰਾਪਤੀ ਹੈ ਜਾਂਦੀ ਹੈ। ਏਸ ਵਾਸਤੇ ਮੈਂ ਕਾਲਜੁਗ ਨਾਲ ਅਤਿ ਸੰਤੁਸ਼ਟ ਹਾਂ।

ਹੁਣ ਸੁਣੋ ਸੂਦਰਾਂ ਦੀ ਗੱਲ। ਉਹ ਇਹ ਹੈ : ਜੋ ਸੂਦਰਨਹੀਂ ਹਨ ਉਨ੍ਹਾਂ ਨੂੰ ਪਹਿਲੇ ਬ੍ਰਹਮਚਰਯ ਪਾਲਨ ਕਰਦੇ ਹੋਏ ਵੱਡ ਪੜ੍ਹਨਾ ਪੈਂਦਾ ਹੈ, ਫੇਰ ਆਪਣੇ ਧਰਮ ਵਿਚ ਰਹਿੰਦੇ ਹੋਇਆਂ ਜੋ ਧਨ ਪੈਂਦਾ ਕੀਤਾ ਹੈ ਉਸ ਦ੍ਰਾਘ ਯੱਗ ਕਰਨੇ ਪੈਂਦੇ ਹਨ। ਏਸ ਵਿਚ ਵੀ ਵਜਰਬ ਵਾਰਤਾਲਾਪ, ਵਜਰਬ ਭੋਜਨ, ਵਜਰਬ ਖਾਣਾ ਉਨ੍ਹਾਂ ਦੀ ਗਿਰਾਵਟ ਦਾ ਕਾਰਣ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਬੜੇ ਸੰਯਮ ਤੋਂ ਕੰਮ ਲੈਣਾ ਪੈਂਦਾ ਹੈ। ਪਠ ਜੇ ਕੋਈ ਗਲਤੀ ਹੈ ਜਾਏ ਤਾਂ ਬੜਾ ਦੋਸ਼ ਲਗਦਾ ਹੈ। ਏਸ ਲਈ ਉਹ ਅਪਣੀ ਮਰਜ਼ੀ ਮੁਤਾਬਿਕ ਖਾ ਪੀ ਵੀ ਨਹੀਂ ਸਕਦੇ, ਉਹ ਹਰ ਗੱਲ ਵਿਚ ਪਰਤੰਤ੍ਰ ਹਨ। ਏਸ ਤਰ੍ਹਾਂ ਉਹ ਬੜੇ ਕਲੋਸ਼ਾਂ ਨਾਲ 'ਪੁੰਜ ਲੋਕ' ਨੂੰ ਪ੍ਰਾਪਤ ਹੁੰਦੇ ਹਨ। ਪ੍ਰੰਤੂ ਸੂਦਰ ਨੂੰ ਇਹ ਬਿਪੜਾਂ ਨਹੀਂ ਕਰਨੀਆਂ ਪੈਂਦੀਆਂ। ਉਹ ਕੇਵਲ ਦ੍ਰਿਜਾਂ ਦੀ ਸੇਵਾ ਨਾਲ ਹੀ ਸਦਗਤੀ ਪ੍ਰਾਪਤ ਕਰ ਲੈਂਦਾ ਹੈ। ਏਸ ਵਾਸਤੇ ਮੈਂ ਕਹਿੰਦਾ ਹਾਂ ਕਿ ਸੂਦਰ ਧੰਨਗ ਹਨ।

ਇਸਤੂੰਆਂ ਦੇ ਸੇਸ਼ਨ ਹੌਣ ਦੀ ਵਜਹ ਇਹ ਹੈ ਕਿ 'ਆਦਮੀ' ਵਾਸਤੇ ਬੜੂਰੀ ਹੈ ਕਿ ਆਪਣੇ ਧਰਮ ਅਨਕੂਲ ਪ੍ਰਾਪਤ ਕੀਤੇ ਹੋਏ ਧਨ ਨਾਲ ਹਮੇਸ਼ਾਂ ਸੁਪਾਤ੍ਰ ਨੂੰ ਦਾਨ ਦੇਵੇ ਤੇ ਵਿਧਿਪੂਰਵਕ ਯੱਗ ਕਰੇ। ਧਨ ਪੈਦਾ ਕਰਨ ਵਿਚ ਤੇ ਉਝ ਧਨ ਨੂੰ ਸੰਭਾਲ ਛੱਖਣ ਵਿਚ ਮਹਾਨ ਕਲੋਸ਼ ਹੁੰਦਾ ਹੈ। ਧਨ ਦੇ ਖਲੋਚ ਵਿਚ ਕਈ ਸੰਤਾਪ ਪੈਦਾ ਹੁੰਦੇ ਹਨ। ਜੇ ਉਹ ਭੈੜੇ ਤ੍ਰੀਕੇ ਤੇ ਖਰਚਿਆ ਗਿਆ ਹੈ ਤਾਂ ਕਈ ਦੋਸ਼ ਲਗਦੇ ਹਨ। ਏਖ ਤਰ੍ਹਾਂ ਕਈ ਕਾਸ਼ਟਾਂ ਵਿਚੋਂ ਲੰਘ ਕੇ ਮਨੁਖ 'ਪੁੰਜ ਲੋਕ' ਨੂੰ ਪ੍ਰਾਪਤ ਕਰਦਾ ਹੈ। ਪ੍ਰੰਤੂ ਇਸਤੂੰਆਂ ਤਾਂ ਤਨ ਮਨ ਬਚਨ ਨਾਲ ਪਤਿ ਦੀ ਸ਼੍ਰੋਤਾ

(੨੯)

ਕਰਨ ਨਾਲ ਬੜੀਂ ਕਿਸੇ ਹੋਰ ਮੁਸ਼ਕਤ ਦੇ 'ਸ਼੍ਰੂਭ ਲੈਕ' ਪ੍ਰਾਪਤ ਕਰ ਛੇਂਦੀਆਂ ਹਨ, ਜਿਨ੍ਹਾਂ ਦੀ ਪ੍ਰਾਪਤੀ ਲਈ ਪੁਰਸ਼ਾਂ ਨੂੰ ਬੜੀਆਂ ਕਠਨਾਈਆਂ ਬੱਣਣੀਆਂ ਪੈਂਦੀਆਂ ਹਨ। ਏਸ ਲਈ ਮੈਂ ਕਿਹਾ ਹੈ ਕਿ ਇਸਤੀਆਂ ਧੰਨ ਹਨ।

ਬਹੁਤ ਸਾਡੇ ਸ਼ਾਸਤ੍ਰਾਂ ਤੇ ਪੁਰਾਣਾ ਤੇ ਤੰਤ੍ਰ ਖ੍ਰੀਬਾਂ ਵਿਚ ਕਾਲਜੁਗ ਦਾ ਜ਼ਿਕਰ ਹੈ। ਕਲਕੀ ਪੁਰਾਣ ਵਿਚ ਕਾਲਜੁਗ ਦੀ ਉਤਪਤਿ ਲਿਖੀ ਹੈ। ਦੱਸਿਆ ਹੈ ਕਿ 'ਅਪਰਮ' ਦਾ ਵਿਆਹ 'ਮਿਥਯਾ' ਨਾਲ ਹੋਇਆ। ਉਸ ਤੋਂ 'ਦੰਭ' ਨਾਮ ਦਾ ਪ੍ਰਤ੍ਯੁ ਪੈਦਾ ਹੋਇਆ। ਅਗੋਂ ਦੰਭ ਦਾ ਪ੍ਰਤ੍ਯੁ 'ਲੋਭ' ਹੋਇਆ, ਫੇਰ ਲੋਭ ਦਾ ਪ੍ਰਤ੍ਯੁ 'ਕ੍ਰੌਧ', ਅਗਾਹਾਂ ਕ੍ਰੌਧ ਦਾ ਪ੍ਰਤ੍ਯੁ 'ਕਾਲਜੁਗ' ਹੋਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲਜੁਗ ਦੀ ਉਤਪਤਿ ਢੰਡਾਲ ਦੇ ਘਰ ਲਿਖੀ ਹੈ। ਯਥਾ:-

ਇਸ ਕਾਲਜੁਗ ਮਹਿ ਕਰਮ ਪਰਮੁ ਨ ਕੋਈ ॥

ਕਣੀ ਕਾ ਜਨਮੁ ਚੰਠਾਲ ਕੈ ਘਰਿ ਹੋਈ ॥

[ਗਊਤੀ ਮਹਲਾ ੬-੩੦]

ਫੇਰ ਕ੍ਰੌਧ ਨੂੰ ਢੰਡਾਲ ਕਿਹਾ ਹੈ। ਯਥਾ:-

ਓਨਾ ਪਾਸਿ ਵੁਆਸਿ ਨ ਭਿਟੀਐ

ਜਿਨ ਅੰਤਰਿ ਕ੍ਰੌਧੁ ਚੰਠਾਲ ॥ ੩ ॥

[ਸਿਰੀ ਰਾਖੁ ਮਃ ੮-੬੬]

ਏਸ ਹਿਆਥ ਦੀ ਕਾਲਜੁਗ ਕ੍ਰੌਧ ਦਾ ਪ੍ਰਤ੍ਯੁ ਬਣਦਾ ਹੈ ਜੋ ਕਿ ਭਲਕੀ ਪੁਰਾਣ ਦਾ ਮਤਿ ਹੈ।

ਕਾਲਜੁਗ ਦਾ ਮੁਲ ਕ੍ਰੌਧ ਹੈ, ਇਸ ਨੂੰ ਫੇਰ ਸਪਲਾਟ ਕੀਤਾ ਹੈ:

ਹੇ ਯਾਲ ਮਲ ਕ੍ਰੌਧ ਕਰੰਤ ਕਰਣਾ ਨ ਉਪਰਨਤੇ ॥

[ਸ਼ਲੋਕ ਸਹਸਕ੍ਰਿਤੀ ਮਃ ੫-੪੭]

ਹਉ ਇਉਂ ਸ਼ਾਸਤ੍ਰੁ ਨੇ ਕਾਲਜੁਗ ਉਪਰ ਫਤਹ ਪਾਉਣ ਲਈ ਉਪਾਇ ਛਿਖੇ ਹਨ; ਅੰਨ੍ਹ ਸੰਹਿਤਾ ਵਿਚ ਲਿਖਿਆ ਹੈ:-

(੨੭)

: ਸਤਿਜੁਗ ਵਿਚ ਤਪਸਯਾ, ਤ੍ਰੈਤੇ ਵਿਚ ਗਯਾਨ, ਦੂਅਪਰ ਵਿਚ ਯੋਗ,
ਪਰੰਤ੍ਰੇ ਕਲਿਜੁਗ ਵਿਚ 'ਦਾਨ' ਵਿਸ਼ੇਸ਼ ਧਰਮ ਹੈ ।

ਸਿਵ ਪੁਰਾਣ ਵਿਚ ਸ਼ਿਵ ਪੂਜਾ ਹੀ ਕਲਿਜੁਗ ਦਾ ਸ਼੍ਰੋਸ਼ਟ
ਸਾਧਨ ਦੱਸਿਆ ਹੈ । ਸਕੰਦ ਪੁਰਾਣ ਵਿਚ ਕਾਂਸ਼ੀ ਦੇ ਮਹਾਤਮ ਦਾ
ਵਿਧਾਨ ਹੈ । ਲਿਖਿਆ ਹੈ ਕਿ ਕਾਂਸ਼ੀ ਵਿਚ ਹਮੇਸ਼ ਰੈਹਿੰਦੇ ਰਹਿਣ
ਨਾਲ ਬ੍ਰਾਹਮਣ ਦਾ ਛੁਟਕਾਰਾ ਕਲਜੁਗੀ ਪਾਪਾਂ ਤੋਂ ਹੋਕੇ ਉਸ ਨੂੰ
ਪਥਮ ਪਦ ਮਿਲ ਜਾਂਦਾ ਹੈ ।

ਭਵਿਸ਼ ਪੁਰਾਣ ਵਿਚ ਦੱਸਿਆ ਹੈ ਕਿ ਕਲਿਜੁਗ ਵਿਚ ਗੰਗਾ
ਹੀ ਇਕ ਮਾਤ੍ਰ ਤੀਰਬ ਹੈ । ਲਿਖਿਆ ਹੈ:-

ਸਤਿਜੁਗ ਵਿਚ ਸਾਰੇ ਤੀਰਬ, ਤ੍ਰੈਤਾ ਵਿਚ ਪੁਸ਼ਕਰ, ਦੂਅਪਰ ਵਿਚ
ਕੁਰਬੇਵ੍ਰਾ, ਪਰ ਕਲਿਜੁਗ ਵਿਚ ਗੰਗਾ ਹੀ ਇਕ ਮਾਤ੍ਰ ਤੀਰਬ ਸਮਝਦਾ
ਚਾਹੀਏ ।

ਤੰਤ੍ਰ ਸ਼ਾਸਤ੍ਰਾਂ ਵਿਚ ਲਿਖਿਆ ਹੈ ਕਿ ਕਲਿਜੁਗ ਵਿਚ 'ਬੀਰ
ਸਾਧਨ' ਪਰਤਥ ਰੂਪ ਵਿਚ ਫਲਦਾਇਕ ਹੈ (ਉਲਾਸ ਤੰਤ੍ਰ) ।

ਮਤਲਬ ਇਹ ਹੈ ਕਿ ਜਿਤਨੇ ਬੀ ਪਾਂਡੀਨ ਗ੍ਰੰਥ ਹਨ ਉਹ
ਸਾਰੇ ਏਸ ਗਲ ਵਿਚ ਸਹਿਮਤ ਹਨ ਕਿ ਕਲਿਜੁਗ ਬੜਾ ਭੈੜਾ
ਜੁਗ ਹੈ, ਪਰ ਏਸ ਵਿਚ ਮੁਕਤੀ ਸਹਲ ਹੈ । ਮੁਕਤੀ ਦੇ ਉਪਾਖਾਨ
ਵਿਚ ਛਿੰਨ ਭੇਦ ਹੈ । ਜਿਤਨੇ ਸ਼ਾਸਤ੍ਰਾਂ ਤੇ ਸਿੰਮੂਤੀਆਂ ਹਨ ਸਭ ਦੇ
ਆਪੇ ਆਪਣੇ ਤ੍ਰੌਕੇ ਹਨ । ਹਰ ਕਿਸੇ ਨੇ 'ਇਕ' ਦੇ ਉਪਰ ਛੇਰਦਿਤਾ
ਹੈ ਪਰ ਨਾਲ ਹੀ ਕਈ ਹੋਰ ਫਾਲਤੂ ਗਲਾਂ ਚੰਮੜੇ ਦਿਤੀਆਂ ਹਨ ।
ਜਿਹੜੇ ਪੁਰਾਣ ਨਾਮ ਕੀਤਨ ਤੇ ਆਏ ਹਨ ਉਹਨਾਂ ਨੇ ਅਗਲੇ
ਪਿਛੇ ਹੋਰ ਇਤਨੀਆਂ ਗੱਲਾਂ ਕਹੀਆਂ ਹਨ ਕਿ ਅਮਲੀ ਗੱਲ
ਭਰਮ ਦੀਆਂ ਬਾਤਾਂ ਹੇਠ ਦੱਸ ਕੇ ਬੇਅਸਰ ਹੈ ਜਾਂਦੀ ਹੈ । ਮੇਰਾ
ਖਿਆਲ ਹੈ ਕਿ ਏਹੋ ਹੀ ਕਲਿਜੁਗ ਦਾ ਲੱਛਣ ਹੈ ਕਿ ਜਿਨ੍ਹਾਂ ਨੂੰ
ਸੱਚ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਛੂਡੇ ਮਾਇਆ ਦਾ ਐਸਾ ਲੇਪ
ਚਲ੍ਹ ਜਾਂਦਾ ਹੈ ਕਿ ਪ੍ਰੰਤੂ ਅਧਮੈਇਆ ਜਿਹਾ ਹੋਕੇ ਹੇਠ ਨਿਸੱਤਾ

(੨੮)

ਪਿਆ ਰਹਿੰਦਾ ਹੈ। ਕੌਣ ਹੈ ਜੋ ਏਸ ਭਰਮ ਜਾਲ ਨੂੰ ਤੋੜੇ ? ਕੌਣ ਹੈ ਜੋ ਏਸ ਕੀਰਤਨ ਵਾਲੇ ਸੱਚ ਦਾ ਸੂਰਜ ਮੁੜ ਉਦਯ ਕਰੇ ? ਕੌਣ ਹੈ ਜੋ ਮੁੜ ਕੌਮ ਨੂੰ ਅਨਹਦ ਪੁਨੀ ਵਲ ਰੁਜ਼ੂਅ ਕਰੇ : -

ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥

[ਸਿਰੀ ਰਾਗ ਮਹਲਾ ੪-੧੦

ਕੌਣ ਹੈ ਜੋ ਇਸ ਮਿਥਾ ਦੇ ਭਵਸਾਗਰ ਤੋਂ ਪਾਰ ਉਤਾਰਾ ਕਰੇ ? ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਵਲ ਹੀ ਇਸ਼ਾਰਾ ਕੀਤਾ ਸੀ : -

ਮਹਾ ਬਿਖਮੁ ਅਗਨਿ ਕਾ ਸਾਗਰ ਤਿਸਤੇ ਪਾਰਿ ਉਤਾਰਿਓ ॥

ਧੇਖਿ ਧੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥

[ਨਾਨਾਇਣ ਮਹਲਾ ੫-੪

ਤੇ ਇਹ ਵੀ ਕਿਹਾ ਸੀ : -

ਗੁਰੂ ਨਾਨਕ ਜਾਕਉ ਭਇਆ ਦਇਆਲਾ ॥

ਸੇ ਜਨੁ ਹੋਆ ਸਦਾ ਨਿਹਾਲਾ ॥

[ਆਸਾ ਮਹਲਾ ੫-੧੦੦

ਕਵੀ ਇਕਬਾਲ ਨੇ ਵੀ ਏਸ ਗੱਲ ਦੀ ਪੁਸ਼ਟੀ ਕੀਤੀ ਸੀ। ਉਸ ਨੇ ਵੀ ਹਿੰਦੁਸਤਾਨ ਦੀਆਂ ਪਾਰਮਕ ਉਲੜਣਾਂ ਨੂੰ ਦੇਖਕੇ ਗੁਰੂ ਨਾਨਕ ਦੀ ਵਾਹਦਾਨੀਅਤ ਵੱਲ ਇਸ਼ਾਰਾ ਕੀਤਾ ਸੀ। ਉਸ ਕਿਹਾ : -

ਫਿਰ ਉਠੀ ਆਬਰ ਸਦਾ ਤੋਹੀਦ ਕੀ ਪੰਜਾਬ ਸੇ,

ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਯਾ ਝਾਬ ਸੇ।

ਇਹ ਮਰਦੇ ਕਾਮਲ, ਬਕੈਲ ਇਕਬਾਲ, ਗੁਰੂ ਨਾਨਕ ਸੀ।

੪.

ਏਹੋ ਤੋਹੀਦ ਦੀ ਸਦਾ ਪੰਜਾਬ ਤੋਂ ਬਾਹਰ ਬਗਦਾਦ ਵਿਚ ਜਾ ਬਾਬੇ ਨੇ ਲਾਈ, ਉਹ ਬਾਂਗ ਦਿਤੀ ਜਿਸ ਵਿਚ ਇਕ ਅਕਾਲ ਦਾ ਨਾਅਰਾ ਸੀ। ਇਹ ਸੰਗੀਤਕ ਨਾਅਰਾ ਸੀ। ਸੰਗੀਤ ਕੀ

(੨੯)

ਵਸਤੂ ਹੈ ? ਇਹ ਇਕ ਮੂਲ ਆਪਾਰ ਸੈ ਹੈ, ਜਿਸ ਨਾਲ ਕੁਦਰਤ
ਦੀ ਦਿਲ-ਪਾਪ ਚਲ ਰਹੀ ਹੈ। ਕਾਰਲਾਈਲ ਨੇ ਕਿਹਾ ਸੀ--

See deep enough and you see musically;
the heart of nature being everywhere music,
if you can only reach it

[*Carlyle, Hero & Hero Worship*

ਇਸ ਦਾ ਮਤਲਬ ਹੈ:—‘ਕਾਫ਼ੀ ਡੂੰਘਾ ਤੱਕ, ਤਦ ਤੇਰਾ
ਤੱਕਣਾ ਹੀ ਸੰਗੀਤਕ ਹੋ ਜਾਏਗਾ, ਤੈਨੂੰ ਮਲ੍ਹਮ ਹੋ ਜਾਏਗਾ ਕਿ
ਕੁਦਰਤ ਦਾ ਦਿਲ ਹਰ ਥਾਂ ਉੱਤੇ ਇਕ ਨਾਵ ਦੇ ਰੂਪ ਵਿਚ ਵੱਜ
ਰਿਹਾ ਹੈ, ਜੇ ਕਿਸੇ ਤਰ੍ਹਾਂ ਤੇਰੀ ਪਹੁੰਚ ਉਥੋਂ ਤਕ ਹੋ ਸਕੇ’।

ਕੁਦਰਤ ਦਾ ਇਹ ਜੀਉਂਦਾ ‘ਦਿਲ-ਪੜਕਦਾ’ ਨਾਲ ਮਨੁੱਖ
ਦੀ ਗਤਿ ਤੋਂ ਪਰੇ ਹੈ। ਉਸ ਦੀ ਪਹੁੰਚ ਉਥੋਂ ਤਕ ਨਹੀਂ। ਜੇ ਇਸ
ਦੀ ਪਹੁੰਚ ਉਥੋਂ ਤਕ ਹੁੰਦੀ ਤਾਂ ਇਸ ਨੂੰ ਪ੍ਰਤੱਖ ਹੋ ਜਾਂਦਾ ਕਿ
ਗਾਗ ਤੇ ਅਨੁਰਾਗ ਇਕੋ ਹੀ ਗੱਲ ਹੈ, ਜਿਸ ਦਾ ਪਸਾਰਾ ਸਾਰੇ
ਬ੍ਰਹਮਿਡ ਵਿਚ ਹੈ:-

ਜਤ੍ ਤਜਤ੍ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ :।

[ਜਾਪ, ਪਾ ੧੦-੧੦

ਪਰ ਇਸ ਟਿਕਾਣੇ ਪਹੁੰਚਣ ਦਾ ਰਾਹ ਕਿਹੜਾ ਹੈ ? ਜੇ
ਇਸ ਰਾਹੇ ਪਹੁੰਚਣ ਦਾ ਆਪਣਾ ਨਿਰਬਲ ਯਤਨ ਸਮੱਥ ਨਹੀਂ
ਤਾਂ ਗੁਰੂ ਨਾਨਕ ਦੀ ਸਹੇਦ ਵਿਚ ਇਹ ਅਸਰ ਜਰੂਰ ਸੀ ਕਿ ਉਹ
ਆਪਣੀ ਤੌਹੀਦ ਦੀ ਬਾਂਗ ਵਿਚ ਇਕ ਸਾਰੀ ਨਗਰੀ ਨੂੰ ਉਸ ਨਾਵ
ਗੂਪੀ ਕੁਦਰਤੀ ‘ਦਿਲ-ਪੜਕ’ ਤਕ ਪਹੁੰਚਾ ਸੇਵੇ। ਪਲੇਟੋ ਨੇ
ਕਿਹਾ ਸੀ:—

Music and rhythm find their way into
the secret places of the soul.

Plato [*The Republic, Book III.*

(੩੦)

ਕਿ ਤਹ ਦੇ ਮਰਮ ਅਸਥਾਨਾਂ ਅੰਦਰ ਜੇ ਕੋਈ ਚੀਜ਼ ਪਹੁੰਚ
ਸਕਦੀ ਹੈ ਤਾਂ ਉਹ ਸੰਗੀਤਕ ਸੁਰ ਤੇ ਲਖ ਹੀ ਹੈ ।

ਗੁਰੂ ਨਾਨਕ ਸਾਹਿਬ ਜੀ ਨੇ ਜਿਸ ਨਾਮ ਦਾ ਪ੍ਰਚਾਰ ਕੀਤਾ
ਹੈ, ਅੰਦਰਲੈ ਪਾਸੇ ਵਲ ਉਸ ਦਾ ਰੂਪ ਸੰਗੀਤਕ ਹੀ ਹੈ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਮ ਅਤੇ ਕੀਰਤਨ ਦੀ
ਕਲਜੁਗ ਵਿਚ ਅਭੇਦਤਾ ਲਖਕੇ ਹੀ ਫੁਰਮਾਇਆ ਸੀ:-

ਕਲਜੁਗ ਮਹਿ ਕੀਰਤਨੁ ਪਰਧਾਨਾ ॥

ਗੁਡਮੁਖਿ ਜਪੀਐ ਜਾਇ ਧਿਆਨਾ ॥

[ਮਾਤ੍ਰ ਸੋਲਹੇ, ਮਹਾਲ ੫-੫

ਮੁੜ ਏਸ ਗੱਲ ਨੂੰ ਵਧੇਰੇ ਸਪਸ਼ਟ ਕੀਤਾ:-

ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥

[ਬਿਲਾਵਲ ਮਹਾਲ ੫-੭੧

ਸ੍ਰੀ ਮਾਨ ਭਾਈ ਵੀਰ ਸਿੰਘ ਜੀ ਨੇ ਨਾਮ ਤੇ ਕੀਰਤਨ ਦੀ
ਅੰਦਰੋਂ ਵਾਰ ਏਕਤਾ ਨੂੰ ਏਸ ਤਰ੍ਹਾਂ ਪ੍ਰਗਟ ਕੀਤਾ ਹੈ:-

‘ਯਾਦ ਸਜਣ ਦੀ’ ਹਰਦਮ ਰਹਿੰਦੀ ਲਹਿ ਗਈ ਛੂੰਘੇ ਬਾਂਦੀਂ,

ਵਾਂਗ ਸੰਗੀਤ ਲਹਿਰਦੀ ਅੰਦਰ ਬਣ ਗਈ ‘ਰਾਗ ਇਲਾਹੀ’ ।

ਦਾਰੂ ਵਾਂਗ ਸਰੂਰ ਚਾਰੂਦੀ, ਤਰਬ ਵਾਂਗ ਬੱਡਰਾਵੇ,

ਖਿੱਚੇ ਤੇ ਰਸਭਿੰਨੀ ਕਸਕੇ, ਲੱਗੇ ਫਿਰ ਸੁਖਦਾਈ ।

[ਤੇਲ ਤੁਪਕੇ]

ੴ.

ਅਸੀਂ ਗੁਰੂ ਨਾਨਕ ਦੇਵ ਜੀ ਦੇ ਬਗਲਾਲ ਜਾਣ ਦਾ ਛਿਕਰ
ਕਰ ਰਹੇ ਸਾਂ, ਉਹਨਾਂ ਦੇ ਨਾਲ ਭਾਈ ਮਰਦਾਨਾ ਸੀ । ਐਉਂ
ਲਗਦਾ ਹੈ ਕਿ ਮਰਦਾਨਾ ਹਰ ਥੀ ਤੇ ਉਹਨਾਂ ਦੇ ਨਾਲ ਹੀ ਗਿਆ
ਹੈ । ਮਰਦਾਨਾ ਉਹਨਾਂ ਦੀ ਸੰਸਾਰ ਯਾਤ੍ਰਾ ਦਾ ਹੀ ਇਕ ਹਿੱਸਾ
ਲਗਦਾ ਹੈ, ਇਕ ਨਾ ਅਲੱਗ ਹੋਣ ਵਾਲਾ ਜੁੜ । ਕੀ ਮਰਦਾਨਾ

ਉਹਨਾਂ ਦਾ ਭਗਤ ਸੀ, ਕੀ ਸਿੱਖ ਸੀ ਜਾਂ ਚੇਲਾ ਸੀ ? ਹੋਰ ਜੋ ਕੁਛ
ਵੀ ਹੋਵੇ ਉਹਨਾਂ ਦੇ ਹਰ ਵਕਤ ਦਾ ਸਾਥੀ ਹੋਣ ਕਰਕੇ 'ਸਖਾ' ਜ਼ਰੂਰ
ਸੀ। ਏਹੋ ਉਸ ਵਿਚ ਵਾਪਾ ਸੀ ਕਿ ਉਸ ਦੀ ਹੈਮੀਅਤ ਇਕ ਦੇਸ਼ਤ
ਦੀ, ਇਕ ਮਿਤ੍ਰ ਦੀ ਵੀ ਸੀ, ਜਿਸ ਨਾਲ ਉਹ ਆਪ ਹੱਸ ਖੇਡ
ਅਕਦੇ ਸਨ, ਠੱਠਾ ਮਖੌਲ ਕਰ ਸਕਦੇ ਸਨ। ਕੀ ਐਡੇ ਪੈਗੀਬਿਰਾਂ ਨੂੰ
ਵੀ ਦੇਸ਼ਤ ਦੀ ਲੋੜ ਹੁੰਦੀ ਹੈ ? ਇਕ ਪੁਰਾਤਨ ਕਥਾ ਹੈ ਕਿ ਇਕ
ਵੇਰ ਭਗਵਾਨ ਕ੍ਰਿਸ਼ਨ ਦੇਵਤਿਆਂ ਦੀ ਮਦਦ ਲਈ ਇਕ ਯੁਪ ਵਿਚ
ਸ਼ਾਮਲ ਹੋਇਆ। ਕ੍ਰਿਸ਼ਨ ਦੀ ਮਹਾਇਤਾ ਨਾਲ ਦੇਵਤਿਆਂ ਦੀ
ਫਤਹ ਹੋਈ। ਦੇਵਤਿਆਂ ਨੇ ਕ੍ਰਿਸ਼ਨ ਨੂੰ ਆਖਿਆ: ਤੁਸੀਂ ਕੁਛ ਵਰ
ਮੰਗੋ। ਕ੍ਰਿਸ਼ਨ ਨੂੰ ਕਿਸ ਚੀਜ਼ ਦੀ ਬੁੜ ਸੀ ਜੋ ਵਰ ਦਾਨ ਨਾਲ
ਪੂਰੀ ਕਰਣਾ ? ਉਸ ਕੋਲ ਸਭ ਕੁਛ ਸੀ, ਉਹ ਆਪ ਸਭ ਨੂੰ ਦੇਣ
ਵਾਲਾ ਸੀ। ਪਰ ਜੇ ਉਹ ਵਰ ਨਹੀਂ ਮੰਗਣਾ ਤਾਂ ਦੇਵਤੇ ਸ਼ਰਾਪ
ਦੇ ਦੇਣਗੇ, ਜਿਸ ਨਾਲ ਹਾਨੀ ਦਾ ਡਰ ਹੈ। ਕ੍ਰਿਸ਼ਨ ਨੇ ਸੌਚਕੇ
ਛੇਕੜ ਇਕ ਚੀਜ਼ ਮੰਗੀ, ਕਹਿਣ ਲੱਗਾ: ਮੈਨੂੰ ਇਹ ਵਰ ਦਾਨ
ਦਿਓ ਕਿ ਮੇਰੀ ਅਰਜਨ ਨਾਲ ਦੇਸਤੀ ਤੌੜ ਤੀਕ ਨਿਭ ਜਾਏ।
ਕ੍ਰਿਸ਼ਨ, ਜੋ ਭਗਵਾਨ ਕਰਕੇ ਪੜਿਆ ਜਾਂਦਾ ਸੀ, ਲਡਮੀ ਜਿਸ ਦੀ
ਸੇਵਾ ਵਿਚ ਖੜੋਤੀ ਰਹਿੰਦੀ ਸੀ, ਰਿਧੀਆਂ ਸਿੱਧੀਆਂ ਜਿਸ ਦੇ ਵੱਸ
ਵਿਚ ਸਨ, ਉਸ ਕ੍ਰਿਸ਼ਨ ਨੂੰ ਵੀ ਜੇ ਕਿਸੇ ਚੀਜ਼ ਦੀ ਲੋੜ ਸੀ ਤਾਂ ਦੇਸ
ਦੇਸਤੀ ਦੇ ਜਜਬੇ ਦੀ ਸੰਭਾਲ। ਕਬੀਰ ਵੀ ਦੇਸਤ ਹੀ ਲਭਦਾ
ਫਿਰਦਾ ਸੀ ਜਿਸ ਵੇਲੇ ਉਸ ਨੇ ਇਹ ਆਖਿਆ:—

ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕਿਧ ਚਚਾਇ ॥

ਕੋਈ ਕਾਹੂ ਕੇ ਨਹੀਂ ਸਭ ਰੇਖੀ ਠੋਕਿ ਬਜਾਇ ॥ ੧੩ ॥

(ਸਲੋਕ ਕਬੀਰ)

ਭਾਵ ਇਹ ਕਿ ਮੈਂ ਸਾਰਾ ਜੱਗ ਫਿਰਿਆ ਦੇਸਤ ਦੀ ਤਲਾਸ
ਵਿਚ, ਮੈਦੇ ਉਤੇ ਢੌਲ(ਮਾਂਦਲ) ਦੁਕਿਆ ਹੋਇਆ ਸੀ (ਤੇ ਡੌੰਡੀ
ਪਿੱਟ ਰਿਹਾ ਸਾਂ) ਪਰ ਸਾਡੀ ਦੁਨੀਆਂ ਠੋਕ ਵਜਾ ਕੇ ਦੇਖ ਲਈ ਹੈ

(੩੨)

(ਅਸਲੀ ਮਿਤ੍ਰ ਨਹੀਂ ਲੱਭਾ)।

ਫਰੀਦ ਜੀ ਦਾ ਦੁਖ ਮਿਤ੍ਰਹੀਨ ਹੋਣ ਵਿਚ ਹੈਂਦੇ ਹੋਏ
ਛੂਝਾ ਹੈ:-

ਫਰੀਦਾ ਗਲੰਨੀ ਸੁ ਸਜਣ ਵੀਹ ਇਕ ਢੂਢੇਦੀ ਨ ਲਹਾਂ ॥

ਪੁਖਾਂ ਜਿਉ ਮਾਂਲੀਹ ਕਾਰਥਿ ਤਿਨ੍ਹਾ ਮਾ ਪਿਰੀ ॥ ੯੭ ॥

[ਸਲੋਕ ਫਰੀਦ]

ਪਿਆਰੇ ਸਜਣ ਦੀ ਤਲਾਸ਼ ਵਿਚ ਮੈਂ ਮਾਲੀਹ ਦੀ ਅੱਗ
ਵਾਕੁਣ ਪੁਖ ਰਿਹਾ ਹਾਂ । ਗੱਲਾਂ ਵਿਚ ਪੂਰੇ ਉਤਰਣ ਵਾਲੇ ਤਾਂ ਵੀਹ
ਦੋਸਤ ਮਿਲ ਜਾਂਦੇ ਹਨ, ਪਰ ਜੋ ਪੜਤਾਲ ਵਿਚ ਠੀਕ ਬੈਠੇ ਐਸਾ
ਇਕ ਨਹੀਂ ਮਿਲਿਆ ।

ਗੁਰੂ ਅਮਰ ਦਾਸ ਜੀ ਵੀ ਦੋਸਤ ਦੀ ਜ਼ਰੂਰਤ ਮਹਿਸੂਸ
ਕਰਦੇ ਮਨ, ਉਨ੍ਹਾਂ ਦਾ ਬਰਨ ਹੈ:-

ਤੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਰਿਤੁ ॥

ਜੀਮਣ ਮਰਣ ਕਾ ਮੁਲੁ ਕਟੀਐ ਤਾਂ ਸੁਖੁ ਹੋਵੀ ਮਿਤੁ ॥

[ਸਲੋਕ ਵਾਰਾਂ ਤੇ ਵਧੀਕ ਮ: ੩-੯੬]

ਪਰ ਦੋਸਤ ਲੱਭਦਾ ਕਿਉਂ ਨਹੀਂ ? ਇਸ ਵਿਚ ਬਾਪਾ ਕੀ
ਹੈ ? ਬੜੀਆਂ ਬੜੀਆਂ ਦੋਸਤੀਆਂ ਦੇਖੀਆਂ ਹਨ ਜੋ ਪੈਸੇ ਪਿਛੇ
ਟੁਟ ਜਾਂਦੀਆਂ ਹਨ । ਦੁਨੀਆਂਦਾਰਾਂ ਦੀ ਮਿਤ੍ਰੂਤਾ ਹੁੰਦੀ ਹੀ ਹੈ ਕਿਸੇ
ਸ਼੍ਰੀਸਾਰਕ ਫਾਇਦੇ ਦੇ ਖਿਆਲ ਤੋਂ, ਤਦੇ ਹੀ ਗੁਰਵਾਕ ਹੈ:-

ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥

ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥

[ਰਾਮਕਲੀ ਵਾਰ ਮਹਲਾ ੫-੫

ਪਰ ਜੋ ਦੋਸਤੀ ਗੁਰੂ ਨਾਨਕ ਦੀ ਮਰਦਾਨੇ ਨਾਲ ਸੀ ਉਹ
ਮਾਯਾ ਦਾ ਸਨਬੰਧ ਨਹੀਂ ਸੀ । ਉਨ੍ਹਾਂ ਦੇਨਾਂ ਦੀ ਦੁਨੀਆਂ ਵੱਖਰੀ
ਸੀ । ਉਹ ਮਾਯਾ ਦੇ ਪੜਦੇ ਪਿਛੇ ਹੁਨਰ ਦੇ ਘਰ ਵਿਚ ਇਕ ਮੁਰ
ਸਨ । ਉਨ੍ਹਾਂ ਦੀ ਅਵਾਜ਼ ਇਕ ਸੂਰ ਸੀ । ਉਨ੍ਹਾਂ ਦਾ ਮਨ ਜੀ

(੩੩)

ਇਕ ਸੁਰ ਹੈ ਜਾਂਦਾ ਸੀ। ਉਨ੍ਹਾਂ ਦਾ ਸਨਬੰਧ 'ਸੁਰ ਸਨਬੰਧ' ਸੀ। ਫਰਕ ਸਿਰਫ ਇਤਨਾ ਸੀ ਕਿ ਬਾਬਾ ਸੁਰ ਤੋਂ ਉਪਰ ਉਠ ਜਾਂਦਾ ਸੀ*, ਸ਼ਬਦ ਤੋਂ ਅਨਹਤ ਸ਼ਬਦ ਵਿਚ ਚਲਾ ਜਾਂਦਾ ਸੀ, ਹੁਨਰ ਤੋਂ ਉਠਕੇ ਸੁੰਨ ਵਿਚ ਚਲਾ ਜਾਂਦਾ ਸੀ, ਉਹ ਅਨਹਤ ਸੁੰਨ ਵਿਚ ਪਰਮਾਤਮਾਂ ਨਾਲ ਇਕ ਰੂਪ ਵਿਚਰਦਾ ਸੀ:-

ਅਨਹਤ ਸੁੰਨਿ ਰਤੇ ਸੀ ਕੈਸੇ ॥

ਜਿਸਤੇ ਉਪਜੇ ਤਿਆਹੀ ਜੈਸੇ ॥

[ਰਾਮ: ਮਃ ੯, ਸਿਧ ਗੋਸਟਿ-ਪੜ]

ੴ.

ਅਸੀਂ ਪਿਛੇ ਦੇਖ ਆਏ ਹਾਂ ਕਿ ਕਲਿਜੁਗ ਨੂੰ ਦੇਖਕੇ ਮਰਦਾਨਾ ਡਰ ਗਿਆ। ਉਹ ਭੁੱਲ ਗਿਆ, ਉਸ ਨੂੰ ਯਾਦ ਨਾ ਰਿਹਾ ਕਿ ਕਲਿਜੁਗ ਦਾ ਇਲਾਜ ਕੀ ਹੈ, ਉਹ ਹੈ ਕੀਰਤਨ, ਜੇ ਉਸ ਦੇ ਪਾਸ ਮੌਜੂਦ ਸੀ। ਇਹੋ ਗੱਲ ਬਾਬਾ ਯਾਦ ਕਰਾਉਣ ਵਾਸਤੇ, ਦ੍ਰਿੜਾਉਣ ਵਾਸਤੇ, ਅਭਯਾਸ ਕਰਾਉਣ ਵਾਸਤੇ ਆਇਆ। ਹੁਣੂ ਬਾਬੇ ਦੀ ਦੋਸਤੀ ਮਰਦਾਨੇ ਨਾਲ ਸੰਕੇਤ ਸੀ ਸੁਰਤ ਤੇ ਸ਼ਬਦ ਦੇ ਮਿਲਾਪ ਦਾ। ਬਾਬਾ ਸ਼ਬਦ ਰੂਪ ਸੀ, ਮਰਦਾਨਾ ਸੁਰਤ ਸੀ। ਸੁਰਤ ਭੁੱਲ ਜਾਂਦੀ ਸੀ, ਕਲਿਜੁਗ ਆ ਜਾਂਦਾ ਸੀ। ਸੁਰਤ ਡਰ ਜਾਂਦੀ ਸੀ, ਸ਼ਬਦ ਦੀ ਤਾਰ ਤੋਂ ਟੁੱਟ ਜਾਂਦੀ ਸੀ, ਸ਼ੋਰ ਪਾਉਣ ਲਗ ਜਾਂਦੀ ਸੀ। ਬਾਬੇ ਨੇ ਮਰਦਾਨੇ ਨੂੰ ਦੇਹੋ ਗੱਲ ਸਮਝਾਈ ਕਿ 'ਡਰ ਨਾ' ਤੇ ਕਿਹਾ:-

*ਇਸ ਬੇਆਵਾਜ਼ ਗੀਤ ਨੂੰ ਪਰਖਣ ਲਈ ਬਤਾ Sensitive
ਵਾਵਿ ਚਾਹੀਦਾ ਹੈ:-

Heard melodies are sweet, but those
unheard are sweeter.....
Keats

(੬੪)

ਡਰੀਐ ਜੇ ਡਰੁ ਹੋਵੈ ਹੋਰੁ ॥

ਡਰਿ ਡਰਿ ਡਰਣਾ ਮਨ ਕਾ ਸੋਰੁ ॥

[ਗਊੜੀ ਮ: ੧-੨]

ਡਰ ਤੋਂ ਸ਼ੋਰ ਪ੍ਰਾਪਤ ਹੁਦਾ ਹੈ, ਸ਼ੋਰ ਤੋਂ ਡਰ ਮਿਲਦਾ ਹੈ।
ਜਿਤਨਾ ਸ਼ੋਰ ਜਿਆਦਾ ਪਾਉਂਦਾ ਹੈ ਉਤਨਾ ਡਰ ਖਧ ਜਾਂਦਾ ਹੈ।
ਸ਼ੋਰ ਤੇ ਡਰ ਆਪਸ ਵਿਚ ਇਕ ਲੱਕਰ ਟਾਂਕ 'ਸੰਗਲ ਬਧ' ਹੈ
ਜਾਂਦੇ ਹਨ। ਜੇ ਡਰੇ ਨਾ ਤਾਂ ਇਹ ਸਿਲਸਿਲਾ ਟੁੱਟ ਸਕਦਾ ਹੈ।
ਪਰ ਡਰੇ ਕਿਵੇਂ ਨਾ ? ਜੇ ਸ਼ੋਰ ਦੇ ਉਲਟ ਬਿਰਤੀ ਪਾਰਨ ਕਰੇ।
ਸ਼ੋਰ ਹੈ Disharmony, ਬੇਸੁਰਾਪਨ; ਇਸ ਦਾ ਉਲਟ ਹੈ
Harmony, ਸੁਗੀਲਾਪਨ ! ਏਹੋ ਕੀਰਤਨ ਹੈ, ਏਹੋ ਸੰਗੀਤ ਹੈ।

ਅੰਤਰ ਆਤਮੇ ਸੁਰਤ ਸ਼ਬਦ ਵਿਚ ਜੁੜ ਜਾਏ, ਇਹ ਨਾਮ
ਕੀਰਤਨ ਹੈ:-

ਜਾਹਕ ਲਾਸੁ ਹਰਿ ਕੀਰਤਨ ਰਾਤਾ

ਸਲਦੁ ਸੁਰਤਿ ਸਚੁ ਸਾਥੀ ॥

[ਸਾਰੰਗ ਮ: ੫-੧੨੩]

ਇਹ ਅੰਤਰ ਦੀ Harmony ਹੈ, ਅੰਤਰ ਸੁਗੀਲਤਾ ਹੈ।
ਇਹ ਹੁਨਰ ਹੈ। ਇਹ ਮਲੁਖ ਦਾ ਹੁਨਰ ਹੈ, ਜੋ ਨਾਲ ਬ੍ਰਾਹਮਨੁ
ਸਾਖਾਤ ਕਰ ਨੈਂਦਾ ਹੈ।

ਸਰਮਲ ਟਿਲਾਂਮਛਰ ਸ਼ੈਲੰਡਿੰਗ ਨੇ ਕਿਵਾ ਸੀ:-

Art religion and revolution are one and the
something superior even to philosophy.
Philosophy conceives God; Art is God.

{Schelling}

2.

ਗ੍ਰਿਭਨ ਦਾ ਏਉਡਿਆਂ ਕੋਲੈ ਮਿੱਤ੍ਰਤਾ ਬਾਬਤ ਹਰ ਮੰਗਟਾ

ਅਜੀਬ ਘਟਨਾ ਸੀ । ਦੇਉਤਿਆਂ ਕੋਲ ਸ਼ਾਇਦ ਇਹ ਚੀਜ਼ ਹੈ ਹੀ
ਨਹੀਂ ਸੀ । ਉਨ੍ਹਾਂ ਨੂੰ ਦੋਸਤੀ ਦੇ ਸ੍ਰਾਵ ਦਾ ਪਤਾ ਹੀ ਨਹੀਂ ਸੀ ।
ਦੇਵਤੇ ਉਮਰਾਂ ਬੱਧੋ ਆਪਸ ਵਿਚ ਲੜਦੇ ਰਹੇ, ਵਿਸਾਹ-ਘਾਤ
ਕਰਦੇ ਰਹੇ, ਮਿਤ੍ਰ-ਘਾਤ ਹੁੰਦੇ ਰਹੇ । ਸਿਵਜੀ, ਵਿਸ਼ਨੂੰ, ਬੁਹਮਾਂ,
ਅਗਨੀ ਇਨ੍ਹਾਂ ਦੇ ਪਰਸਪਰ ਝਗੜਿਆਂ ਨਾਲ ਪੁਰਾਣੇ ਭਰੇ ਪਏ
ਹਨ । ਸਿਵ ਨੇ ਇਕ ਵਾਰ ਬੁਹਮਾਂ ਦਾ ਪੰਜਵਾਂ ਸਿਰ ਹੀ ਕੱਟਦਿੱਤਾ
ਸੀ । ਕੇਵਲ ਕ੍ਰਿਸ਼ਨ ਨੂੰ, ਸਿਰਫ ਉਸੇ ਨੂੰ, ਪਤਾ ਸੀ ਕਿ ਦੋਸਤੀ ਕੀ
ਚੀਜ਼ ਹੈ ? ਉਸ ਨੇ ਅਪਣੇ ਬਾਲ ਸਥਾ ਸੁਦਾਮੇ ਨਾਲ ਕੈਸਾ ਮਿਤ੍ਰਤਾ
ਦਾ ਵਡਤਾਉ ਕੀਤਾ, ਜੇ ਉਹ ਕਿਸੇ ਭਗਤ ਨਾਲ ਨਹੀਂ ਸੀ ਕਰ
ਸਕਿਆ । ਕ੍ਰਿਸ਼ਨ ਦੀ ਏਸ ਮੰਗ ਉਤੇ ਦੇਉਤਿਆਂ ਦਾ ਜ਼ਰੂਰ ਤਾਹਾ
ਨਿਕਲ ਗਿਆ ਹੋਣਾਹੋਸਾਹਿਤ ਇਤਿਹਾਸ ਵਿਚ ਸ਼ਾਇਦ ਦੂਜੀ ਵੇਰ
ਦੇਉਤਿਆਂ ਦਾ ਤੂਹਾਂ ਉਸ ਵੇਲੇ ਨਿਕਲਿਆ ਜਿਸ ਵੇਲੇ ਗੁਰੂ ਗੋਬਿੰਦ
ਸਿੰਘ ਜੀ ਨੇ ਇਹ ਵਰ ਮੰਗਿਆ :—

ਹੇ ਰਵਿ ਹੇ ਸਸਿ ਹੇ ਕਰੁਣਾ ਨਿਧਿ ਮੇਰੀ ਅਥੈ ਬਿਨਤੀ ਸੁਨ ਛੀਜੇ ।
ਔਦ ਨ ਮਾਂਅਤ ਹਉ ਤੁਮ ਤੇ ਕਹੁ ਚਾਹਤ ਹੋਂ ਚਿਤ ਮੈ ਸੋਈ ਕੀਜੇ ।
ਸ਼ਸਤ੍ਰੂ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਉ ਸਾਚ ਪਤੀਜੇ ।
ਸੰਤ ਸਹਾਇ ਸਵਾ ਜਗ ਮਾਇ ਕ੍ਰਿਪਾ ਕਰ ਸਗਾਮ ਇਹੈ ਬਰ ਦੀਜੇ ॥

|ਪਾ: ੧੦, ਕ੍ਰਿਸ਼ਨਾ ਬਦਤਾਰ-੧੯੮੯|

ਫੌਦ ਤੇ ਸਸਿ ਦੇਉਤੇ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ
ਕੌਲੋਂ ਕੀ ਮੰਗਿਆ ? ਜੇਗ ਵਿਚ ਜੂਝ ਮਰਨਾ । 'ਮਰਨਾ' ! ਏਸ ਗੱਲ
ਤੋਂ ਦੇਉਤੇ ਭਰਦੇ ਸਨ, ਕੰਬਦੇ ਸਨ; ਤਾਂ ਕਿ ਮਰੀਏ ਨਾ । ਉਨ੍ਹਾਂ
ਅਮੁੰਦਰ ਰਿਕਕਿਆ ਕਿ ਉਸ ਵਿਚੋਂ ਕੋਈ ਐਸੀ ਦਵਾਈ ਨਿਕਲ
ਆਵੇ ਜਿਸ ਨਾਲ ਉਹ ਮਰਨ ਨਾ । ਉਹ ਦਵਾਈ ਨਿਕਲ
ਆਈ । ਉਸ ਦਾ ਨਾਂ ਉਹਨਾਂ 'ਅੰਮ੍ਰਿਤ' ਰਖਿਆ । ਉਸ ਅੰਮ੍ਰਿਤ ਦੀ
ਵੰਡ ਉਤੇ ਫੇਰ ਲੜਾਈ ਤੇ ਚਲਾਕੀਆਂ ਸ਼ੁਰੂ ਹੋ ਗਈਆਂ । ਜਿਸ
ਵੇਲੇ ਗੁਰੂ ਗੋਬਿੰਦ ਸਿੰਘ ਜੂਝ ਮਰਨ ਦਾ ਵਰ ਮੰਗਦੇ ਹਨ, ਸਾਰੇ

ਦੇਵ ਗਣ ਦਾ ਤ੍ਰਾਹ ਨਿਕਲ ਜਾਂਦਾ ਹੈ। ਉਹ ਗੁਰੂ ਬਲਵਾਨ ਸੀ, ਉਸ ਨੇ ਮੌਤ ਦੇ ਡਰ ਉਤੇ ਫਤਹ ਪਾਈ ਹੋਈ ਸੀ। ਉਹ ਦੇਊਤਿਆਂ ਨਾਲ ਵੀ ਮਖੌਲ ਕਰ ਸਕਦਾ ਸੀ, ਜਿਸ ਤਰ੍ਹਾਂ ਉਹ ਮੌਤ ਨਾਲ ਮਖੌਲ ਕਰਦਾ ਸੀ।

ਪਰ ਥੈਰ ਅਸੀਂ ਮੰਨ ਲੈਂਦੇ ਹਾਂ ਕਿ ਕ੍ਰਿਸ਼ਨ ਦੀ ਸੌਤਾਂ ਦੇਊਤਿਆਂ ਦੇ ਵਰ ਕਰਕੇ ਨਿਭ ਗਈ। ਅਰਜਨ ਡਰ ਜਾਂਦਾ ਸੀ। ਪਰ ਕ੍ਰਿਸ਼ਨ ਉਸਨੂੰ ਬੇਡਰ ਕਰੀ ਰਖਦਾ ਸੀ। ਅਰਜਨ ਤਲਵਾਰ ਸੁੱਟ ਦੇਂਦਾ ਸੀ, ਪਰ ਕ੍ਰਿਸ਼ਨ ਉਸਦੇ ਹੱਥ ਵਿਚ ਪਨੁਸ਼ ਫੜਾ ਦੇਂਦਾ ਸੀ। ਕ੍ਰਿਸ਼ਨ ਜਥ ਦੇਸ਼ ਮਾਤ ਲੋਕ ਤੋਂ ਚੜ੍ਹਾਈ ਕਰ ਜਾਂਦਾ ਹੈ ਤਾਂ ਅਰਜਨ ਨੂੰ ਬਹੁਤ ਦੁਖ ਹੁੰਦਾ ਹੈ। ਮਹਾਂ ਭਾਰਤ ਵਿਚ ਅਰਜਨ ਦਾ ਰੁਦਨ ਲਿਖਿਆ ਹੈ:-

ਭਗਵਾਨ ਸ੍ਰੀ ਕ੍ਰਿਸ਼ਨ ਨੂੰ ਕਾ ਦੇਖ ਕਰ ਮੈਨੂੰ ਬੜਾ ਦੁਖ ਹੋ ਰਿਹਾ ਹੈ, ਸਿਰ ਚਕਰਾ ਰਿਹਾ ਹੈ, ਚਿਤ ਅਤੇ ਤੰਤ ਉਦਵਿਧਾਨ ਹੋ ਗਿਆ ਹੈ। ਇਕ ਖਿਨ ਵੀ ਬਾਂਤੀ ਨਹੀਂ ਮਿਲਦੀ। ਜਨਾਵਦਨ ਦੇ ਬਿਨਾ ਹਣ ਮੈਂ ਜੀਉਂਦਾ ਨਹੀਂ ਰਹਿ ਸਕਦਾ। [ਮਹਾਂ ਭਾਰਤ ਮੌਕੇ: ੯੧, ੨੮-੨੯]

ਸ਼ਾਇਦ ਅਰਜਨ ਉਸ ਵੇਲੇ ਪ੍ਰਾਣ ਤਜਾਗ ਦੇਂਦਾ, ਪਰ ਵਜਾਸ਼ ਜੀ ਸ਼ਾਂਤੀ ਦੇਂਦੇ ਹਨ ਤੇ ਸਮਝਾਉਂਦੇ ਹਨ:-

ਏਸ ਪ੍ਰਬੂਢੀ ਦਾ ਭਾਰ ਉਤਾਰਨ ਦੇ ਵਾਸਤੇ ਹੀ ਉਨ੍ਹਾਂ ਨੇ ਜਨਮ ਛੀਤਾ ਸੀ, ਉਹ ਕੰਮ ਪੂਰਾ ਹੋ ਗਿਆ, ਉਸ ਦੇ ਹੋਣ ਨਾਲ ਹੀ ਉਹ ਅੱਖਾਂ ਸਥਾਨ ਨੂੰ ਚਲੇ ਗਏ। [ਮਹਾਂ ਭਾਰਤ, ਮੌਕੇ: ੯੧, ੨੯-੩੦]

ਕ੍ਰਿਸ਼ਨ ਦਾ ਦੁਖ ਅਰਜਨ ਨੂੰ ਬਹੁਤ ਸੀ। ਵਜਾਸ਼ ਦੇ ਸਮਝਾਉਣ ਦੇ ਬਾਵਜੂਦ ਅਰਜਨ ਸੰਭਲ ਨਹੀਂ ਸਕਿਆ। ਆਖਰ ਕਈ ਜਿੱਚ-ਵਿਚੀਆਂ ਦੇ ਬਾਦ ਪੰਜਾਂ ਭਰਾਵਾਂ ਨੇ ਰਾਜ ਨਾ ਕਰਨ ਦਾ ਛੈਸਲਾ ਕੀਤਾ। ਉਹ ਹਿਮਾਲੇ ਵਿਚ ਚਲੇ ਗਏ ਤੇ ਦ੍ਰੰਪਤੀ ਸਮੇਤ ਬਰਵਾਂ ਵਿਚ ਗਲ ਕੇ ਮਰ ਗਏ।

(੩੭)

ਅਰਜਨ ਕ੍ਰਿਸ਼ਨ ਬਗੈਰ ਨਹੀਂ ਸੀ ਰਹਿ ਸ਼ੁਕਦਾ !

ਪਾਂਡਵਾ ਦਾ ਮਰ ਜਾਣਾ ਇਹ ਹਿੰਦੁਸਤਾਨ ਦੀ ਅਗਲੀ ਤੁਹਾਰੀਖ ਲਈ ਬੜਾ ਹਾਨੀਕਾਰਕ ਹੋਇਆ। ਮਹਾਂ ਭਾਰਤ ਦੇ ਯੋਂ ਪੱਥਰ ਮੁਲਕ ਵਿਚ ਇਕ ਚੱਕ੍ਰਵਰਤੀ ਯੁਧਿਸ਼ਟਰ ਦਾ ਰਾਜ ਸਥਾਪਤ ਹੋ ਗਿਆ ਸੀ ਜੋ ਨਸ਼ਟ ਹੋ ਗਿਆ। ਮਹਾਂ ਭਾਰਤ ਦੇ ਜੁੱਪ ਦਾ ਨਤੀਜਾ ਕੀ ਨਿਕਲਿਆ ? ਕਈ ਲੱਖ ਆਦਮੀ ਮੈਦਾਨ ਵਿਚ ਮਾਰੇ ਗਏ। ਹਿੱਸਾ ਲੈਣ ਵਾਲਿਆਂ ਵਿਚੋਂ ਗਿਣਤੀ ਦੇ ਟਾਂਵੇਂ ਬੰਦੇ ਬਚੇ ਮਨ। ਇਕ ਕ੍ਰਿਸ਼ਨ ਬਚਿਆ ਜੋ ਜੰਗਲ ਵਿਚ ਸੁੱਤਾ, ਗਲਤੀ ਨਾਲ ਇਕ ਸ਼ਿਕਾਰੀ ਦੇ ਹਥੋਂ ਮਾਰਿਆ ਗਿਆ। ਪੱਜੇ ਪਾਂਡੇ ਬਚੇ ਸਨ ਜੋ ਦ੍ਰੈਪਤੀ ਸਮਤ ਹਿਮਾਲੇ ਵਿਚ ਬਿਰਹੋਂ ਅਗਨੀ ਨੂੰ ਠਾਰਦੇ ਬਹਫਾਂ ਵਿਚ ਗਲ ਗਏ। ਅੰਧ ਰਾਜਾ ਪਿਤਰਾਸ਼ਟਰ ਤੇ ਉਸ ਦੀ ਰਾਣੀ ਬਚੇ ਸਨ ਜੋ ਅਤਜੰਤ ਸ਼ੋਕਾਤੁਰ ਹੋ ਕੁੰਤੀ ਸਮੇਤ ਜੰਗਲ ਵਿਚ ਚਲੇ ਗਏ ਤੇ ਉਥੇ ਬਨ ਨੂੰ ਅੱਗ ਲੱਗ ਜਾਣ ਨਾਲ ਦਾਵਾਨਾਲ ਅਗਨ ਦੀ ਭੇਟ ਹੋ ਗਏ।

ਹਿੰਦੁਸਤਾਨ ਦਾ ਪਹਿਲਾ ਚੱਕ੍ਰਵਰਤੀ ਰਾਜ ਪੂਰੇ ਦਾ ਪੂਰਾ ਨਸ਼ਟ ਹੋ ਗਿਆ। ਯੁਧਿਸ਼ਟਰ ਦੇ 'ਰਾਜਸੂ ਯੱਗ' ਤੇ 'ਅਸ਼੍ਵਮੇ਷ ਯੱਗ' ਸੋ ਚੱਕ੍ਰਵਰਤੀ ਰਾਜਿਆਂ ਦੇ ਰਿਨ੍ਹੁ ਅਤੇ ਅਧਿਕਾਰ ਹਨ, ਫਲੀ ਭੂਤ ਨਾ ਹੋਏ। ਉਸ ਵੇਲੇ ਤੋਂ ਲੈਕੇ ਹੁਣ ਤਕ ਭਾਰਤ ਦੀ ਤਵਾਰੀਖ ਬਾਰ ਬਾਰ ਇਹੋ ਗਲ ਦੁਹਠਾਉਂਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਇਹ ਮੁਲਕ ਇਕ ਝੰਡੇ ਤੇ ਇਕ ਛਤਰ ਹੇਠ ਆਇਆ ਹੋਇਆ ਹਰ ਵੇਰ ਮੁੜ ਖੇਤ੍ਰ ਖੇਤ੍ਰ ਹੋ ਜਾਂਦਾ ਹੈ।

੮.

ਮੈਂ ਕਹਿ ਰਿਹਾ ਸਾਂ ਕਿ ਮਰਦਾਨਾ ਸੰਕੇਤ ਹੈ ਉਸ ਹੁਨਰ ਦਾ ਜਿਸ ਨੇ ਕਲਯੂਗ ਉਤੇ ਫਤਹ ਪਾਉਣੀ ਹੈ। ਉਹ ਪਹਿਲਾ ਆਦਮੀ ਸੀ ਜਿਸ ਦਾ ਮਨ ਗੁਰੂ ਨੇ ਸ੍ਰੁਤ ਬ੍ਰਹਮ ਨਾਲ ਵਿਭੁਸਤ ਕਰ ਦਿਤਾ

(੩੮)

ਸੀ। ਮਰਦਾਨਾ ਸ਼ੇਵਕ ਸੀ, ਸਿਖ ਸੀ, ਚੇਲਾ ਸੀ, ਰਾਗੀ ਸੀ, ਰਬਾਬੀ ਸੀ, ਪਰ ਜੋ ਕੁਛ ਵੀ ਸੀ ਉਹ ਇਸ ਗੱਲ ਦਾ ਮਾਣ ਚੁਡਾ ਰਖਦਾ ਸੀ ਕਿ ਗੁਰੂ ਦਾ ਦੋਸਤ ਸੀ। ਬਾਬਾ ਵੀ ਉਥੇ ਨੂੰ ਦੋਸਤ ਸਮਝਦਾ ਸੀ ਜਿਸ ਨਾਲ ਉਸ ਦਾ ਵਿਲ ਮਿਲ ਗਿਆ ਹੈ:-

ਜੋ ਦਿਲਿ ਮਿਲਿਆ ਸੁ ਮਿਲਿ ਰਹਿਆ
ਮਿਲਿਆ ਕਹੀਐ ਰੇ ਸੋਈ ॥

[ਤਿਲੰਗ ਪਹਲਾ ੧, ਅਸਟ:-੧

ਗੁਰੂ ਜੀ ਨੇ ਵੀ ਦੋਸਤ ਨੀਵੀਂ ਜਾਤਿ ਵਿਚੋਂ, ਭੂਮ ਕੌਮ ਵਿਚੋਂ
ਚੁਲਿਆ, ਕਿਉਂ ?

ਅੰਜੀਲ ਵਿਚ ਲਿਖਿਆ ਹੈ:-*

.....but God chose the foolish things of the world, that he might put to shame them that are wise, and God chose the weak things of the world that he might put to shame the things that are strong.

[1 Corinthians 1 26-27]

ਥਾਥਾ ਨੀਦੋਂ ਉਚ ਕਰਨ ਵਾਲਾ ਗੋਬਿੰਦ ਸੀ। ਇਹ ਉਹੋ
ਥਾਏ ਸੀ ਜਿਸ ਕਲਿਜੁਗ ਵਿਚ ਨਾਮ ਕੀਰਤਨ ਨੂੰ ਸੁਰਜੀਤ ਕੀਤਾ,
ਜਿਸ ਸ਼ੁਦਗੀ ਦਾ ਉਪਾਰ ਕੀਤਾ, ਜਿਸ ਨੇ ਢੂਮ ਜਾਤ ਵਿਚੋਂ ਅਪਣਾ
ਸਖਾ ਲੱਭਿਆ ਤੇ ਉਸ ਨਾਲ ਅਭੇਦ ਵਰਤਿਆ। ਏਸੇ ਕਰਕੇ ਗੁਰੂ

*ਬਲਕਿ ਮੁਦਾ ਨੇ ਦੁਨੀਆਂ ਕੇ ਬੇਦਕੂਠੋਂ ਕੇ ਚੁਣ ਲੀਆ ਕਿ
ਹਕੀਮੋਂ ਕੇ ਬਰਮਿੰਦਾ ਕਰੇ ਐਂਤਰ ਮੁਦਾ ਨੇ ਦੁਨੀਆਂ ਕੇ ਕਮਜ਼ੋਰੋਂ ਕੇ ਚੁਣ
ਲੀਆ ਕਿ ਜ਼ੋਰਾਹਾਵਰੋਂ ਕੇ ਬਰਮਿੰਦਾ ਕਰੇ; ਐਂਤਰ ਮੁਦਾ ਨੇ ਦੁਨੀਆਂ ਕੇ
ਕਮੀਨੋਂ ਐਂਡ ਹਕੀਮੋਂ ਕੇ ਬਾਬਿ ਬੇਦਜੂਦੇਂ ਕੇ ਚੁਣ ਲੀਆ ਕਿ ਮੈਨੂੰਦੇਂ ਕੇ
ਨਗਤ ਕਰੇ, ਤਾਂ ਕੇ ਕੋਈ ਬਹੁਰ ਮੁਦਾ ਕੇ ਸਾਹਮਣੇ ਫਾਲਦ ਨਾ ਕਰੇ !

[ਅੰਜੀਲ ਮੁਕੋਦਸ, ਤਤਤਵਮਾ, ਬਿਨ੍ਦੁਕਾ ਜੀਂਚ ਲਾਰਨ ਬਾਈਬਲ ਸੁਸੈਈ ਸਾਹੇਡ

ਹਾਮਦਾਸ ਜੀ ਨੇ ਕਿਹਾ ਸੀ:-

ਲਾਹਿ ਬਰਤ ਰਾਡਿ, ਆਮੂਮ ਹੈ।
ਕੋਈ ਮਿਲੈ ਗੁਰੂ ਗੁਰ ਨਾਨਕ ਸੇ
ਆਪਿ ਤਰੈ ਭੁਲ ਅਗਲ ਤਰਾਏ ॥

[ਕਾਨਕਾ ਮਹਲਾ ੪-੧੧

ਮਰਦਾਨੇ ਦੇ ਅਖੀਰ ਤਕ ਬਾਬਾ ਨਾਲ ਨਿਛਿਆ, ਮਰਦਾਨੇ ਦਾ ਅੰਤ ਕਿਥੇ ਹੋਇਆ ਇਸ ਵਿਚ ਸਿਆਲਿਆਂ ਦਾ ਮੱਤਿ ਭੇਟ ਹੈ। ਲਈਆਂ ਨੇ ਕੁੱਠਮ ਦੰਗਿਆ ਦੇ ਕਿਨਾਰੇ ਅਫਗਾਨਿਸ਼ਤਾਨ ਵਿਚ ਸਿਥ ਕੀਤਾ ਹੈ, ਬਈਆਂ ਦਾ ਬਿਆਲ ਹੋਰ ਹੈ! ਮੈਕਾਲਿਫ ਸਾਹਿਬ ਨੇ ਲਿਖਿਆ ਹੈ:-

ਗੁਰੂ ਜੀ ਨੇ ਮਰਦਾਨੇ ਨੂੰ ਕਿਹਾ:- “ਬ੍ਰਾਹਮਣ ਦੀ ਦੇਹੀ ਸਾਲ ਪਤਾ-
ਹਾਹ ਬੀਤੀ ਜਾਈ ਹੈ, ਖੜ੍ਹੀ ਦੀ ਅੱਗ ਹਿਚ ਜਾਣੀ ਜਾਈ ਹੈ, ਵੈਣ ਦੀ
ਪੈਂਡ ਰਿਵ ਸੁਟੀ ਜਾਈ ਹੈ ਅਤੇ ਬ੍ਰਾਹਮਣ ਦੀ ਦਾਢਾਈ ਜਾਈ ਹੈ। ਤੇਰੀ ਦੇਹੀ
ਨੂੰ ਜਿਣਾਂ ਕੂੰ ਬਹੇਂ ਤੇਰੀ ਇੱਹਾਂ ਅਨੁਸਾਰ ਕਰਾਂਗੇ !” ਮਰਦਾਨ ਨੇ ਉੱਤਰ
ਦਿਤਾ: “ਮਹਾਂਦਾਸ ਤੁਹਾਹੀ ਉਪਦੇਸ਼ ਨਾਲ ਮੇਰਾ ਦੇਹ ਜਪਿਆਨ ਉੱਕਾਹੀ
ਛੂਠ ਹੈ ਗਿਆ ਹੈ। ਢੌਹੀ ਦਰਕਾਂ ਦੀਆਂ ਦੇਹੀਆਂ ਦੇ ਜਤਿਆਂ ਸੱਮਕਾਰ
ਦੇ ਉੱਖ ਹੀ ਹੰਕਾਰ ਨਾਲ ਸੰਝੰਧ ਰਖਦੇ ਹਨ : ਮੈਂ ਤਾਂ ਜਾਪਣੇ ਜਾਤਮਾ
ਨੂੰ ਕੋਈ ਜਾਪਣੇ ਸ਼ਰੀਰ ਦਾ ਸਾਥੀ ਮਮਲਾ ਹਾਂ, ਅਤੇ ਮੈਨੂੰ ਦੇਹੀ ਦਾ
ਖਿਆਹ ਹੀ ਨਹੀਂ। ਜਿਦੋਂ ਤੁਹਾਹੀ ਦਿਤਾ ਹੋਵੇ ਤਿਦੇਂ ਹੀ ਕਰੋ !” ਤਦ
ਭੁਲ੍ਹੁ ਜੀ ਨੇ ਕਿਹਾ:—“ਤੀ ਤੇਰੀ ਸਮਾਏ ਖਟਾਕੇ ਤੈਸੂ ਸ਼ਗਤ ਵਿਖ ਮਖਹੁਰ
ਹਾਫ਼ੀਏ !” ਮਰਦਾਨੇ ਨੇ ਕਿਹਾ: “ਜਲ ਮੇਰਾ ਜਾਤਮਾ ਸਰੀਰ ਰੂਪੀ ਸਮਾਧ
ਪਿੱਚੋਂ ਕਿਲਾਂ ਜਾਓਕਾਂ ਤਾਂ ਉਸ ਨੂੰ ਲਿਠ ਪੱਥਰ ਦੀ ਸਮਾਧ ਹਿਚ ਕਿਉਂ
ਖਾਂਦੇ ਹੋ ?” ਕੁਝੂ ਜੀ ਨੇ ਕਿਹਾ: “ਤੂੰ ਬ੍ਰਾਹਮ ਨੂੰ ਪਾਇਆ ਹੈ ਇਸ
ਹਾਥੀ ਕੂੰ (ਘਸਨੀ) ਬ੍ਰਾਹਮਣ ਹੈ, ਜਾਸੀਂ ਤੇਰੀ ਦੇਹੀ ਰਾਹੀਂ ਫਰਿਆਂ ਵਿਚ
ਜ਼ਰੂਰ ਪਰਹਾਹ ਕਰਾਂਗੇ !”

°ਪ੍ਰੇਤਾਲਿਹ ਪੰਜਾਬੀ ਡਰਲਮਾ ਮਿਲ ਵਿਤਿਹਾਸ, (ਕੁਝਹਾਤੀ ਐਜੇਸੀ)।

ਮਰਦਾਨੇ ਦੇ ਦੇਹਾਂਤ ਦੀ ਆਰੀਖ ਬਾਬਤ ਵੀ ਮੰਤ ਭੈਦ ਹੈ । ਪਰ ਆਮ ਖਿਆਲ, ਥੋੜੇ ਕੁ ਐਪਰ ਉਪਰ ਦੇ ਫਰਕ ਦੇ ਸੰਨ ੬੫੩੮ ਈਵੀ: ਦਾ ਕਰਦੇ ਹਨ : ਜੇ ਇਹ ਗੱਲ ਠੀਕ ਮੰਨ ਲਈ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਮਰਦਾਨਾਂ ਅਪਣੇ ਮਿਤ੍ਰ ਗੁਰੂ ਬਾਬੇ ਨੂੰ ਕੇਵਲ ਪੰਜ ਕੁ ਸਾਲ ਦਾ ਵਿਛੋੜਾ ਦੇ ਕੇ ਗਿਆ । ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ, ਇਸ ਨੂੰ ਕੌਣ ਦੱਸ ਸਕਦਾ ਹੈ, ਇਸ ਦੇ ਸਮਝਣ ਲਈ ਕੋਈ ਨਿ਷ਾਫ਼ੀਆਂ ਵਾਲਾ ਦਿਲ ਤੇ ਪੈਂਨੀਬਗ਼ ਵਾਲਾ ਦਿਮਾਗ ਚਾਹੀਦਾ ਹੈ । ਅਸੀਂ ਆਪਣੀ ਤੁਢ ਬੁਧਿ ਨਾਲ ਉਸ ਵਲਵਲੇ ਨੂੰ ਕਲਪਿਤ ਨਹੀਂ ਕਰ ਸਕਦੇ । ਪਥ ਇਤਨਾ ਕੁ ਕਹਿਣ ਉਤੇ ਸਾਹਸ ਉਠ ਪੈਂਦਾ ਹੈ ਕਿ ਅੰਤ ਵੇਲੇ ਮਰਦਾਨੇ ਦੀ ਦੇਹ ਨਿਰਜਿੰਦ ਪਈ ਹੈ ਕੈਲ ਰਖਾਬ ਹੈ, ਬਾਬਾ ਕਹਿ ਰਿਹਾ ਹੈ:-

ਤੁਟੀ ਤੈਤ੍ਰੁ ਰਬਾਬ ਕੀ ਵਾਜੈ ਨਹੀਂ ਵਿਜੋਗਿ ॥

[ਰਾਮਕਲੀ ਮਹਾਂ ੧, ਦਖਣੀ ਚਿਅਕਾਰ-੩੨

ਆਪਣਾ ਵਿਛੋੜਾ ਘੱਟ ਕਰਨ ਲਈ ਉਹ ਫੇਰ ਕਹਿ ਰਿਹਾ ਹੈ:-

ਜੇ ਉਸਾਰੇ ਸੋ ਢਾਹਸੀ ਤਿਸ੍ਟੁ ਬਿਨੁ ਅਵਰੁ ਨ ਕੋਇ ॥

ਗੁਰ ਪਠਮਾਦੀ ਤਿਲ੍ਲੁ ਸੰਮ੍ਲਾ ਤਾ ਤਨਿ ਦੂਖੁ ਨ ਹੋਇ ॥

[ਰਾਮਕਲੀ ਦਖਣੀ ਓਂਅ: ਮਹ ੧-੩੧

ਕੀ ਮਰਦਾਨਾ ਰਖਾਬੀ ਸੀ ? ਨਹੀਂ, ਉਹ ਆਪ ਰਖਾਬ ਹੀ ਸੀ ! ਉਸ ਦੀ ਦੇਹ ਰਖਾਬ ਦੀ ਤਾਰ ਸੀ । ਉਸ ਦਾ ਮਰਨਾ ਕੇਵਲ ਰਖਾਬ ਦੀ ਤਾਰ ਟੁੱਟਣੀ ਸੀ । ਰਖਾਬ ਸ਼ਾਬਤ ਹੈ । ਛਾਹੇ ਤਾਰ ਟੁੱਟਣ ਕਰਕੇ ਵਜਦੀ ਨਹੀਂ । ਪਰ ਤਾਰ ਦਾ ਟੁੱਟਣਾ ਤਾਂ ਮਾਮੂਲੀ ਗੱਲ ਹੈ:-

(੪੧)

ਤੁਟੀ ਤੇਤੁ ਰਬਾਬ ਕੀ ਵਾਜੈ ਨਹੀਂ ਵਿਜੋਰਾ ॥
ਵਿਛੁਜਿਆ ਮੇਲੈ ਪ੍ਰਭੂ ਨਾਨਕ ਕਰਿ ਸਿਜੋਰਾ ॥

[ਰਾਮ: ਦਖਣੀ ਓਰਕਾਰ ਮ: ੧-੩੨

ਮਰਦਾਨਾ ਰਬਾਬ ਰੂਪ ਹੋਕੇ ਵੱਜ ਗਿਆ ਸੀ । ਉਸ ਦਾ
ਕੀਰਤਨ ਸੁਗ ਪਲਟ ਗਿਆ ਸੀ । ਰਬਾਬ ਕਲਿਸੁਗ ਨੂੰ ਸਤਿਸੁਗ
ਕਰ ਦੇਂਦੀ ਸੀ । ਮਰਦਾਨੇ ਦੀ ਰਬਾਬ ਵਿਚ ਚੌਥਾ ਪੜਦਾ ਸੀ ਜੋ
ਡਾਰਾਬੀ ਦੇ ਵਾਲੇ ਵਿਚ ਨਹੀਂ ਸੀ । ਇਹ ਚੌਥਾ ਪੜਦਾ ਅਨਹਦ
ਦੀ ਗਤਿ ਨਾਲ ਸੁਰ ਅਭੇਦ ਹੋਕੇ ਵੱਜ ਉਠਦਾ ਸੀ, ਜਾਂ ਆਉਂ ਕਹੇ
ਕਿ ਅਨਹਦ ਸ਼ਬਦ ਹੀ ਏਸ ਰਬਾਬ ਨੂੰ ਵਜਾਉਂਦਾ ਸੀ:-

ਰਬਾਬੁ ਪਖਾਵਜ ਤਾਲ ਘੁੰਘਤੁ
ਅਨਹਦ ਪ੍ਰਭਦੁ ਵਜਾਵੈ ॥

[ਆਸਾ ਮ: ੫-੮੩

—:੦:—

੨。 ਲੰਮੀ ਨਂਦਰ

ਬੀਤ ਚੁਕੇ ਸਮੇਂ ਵਿਚ, ਪਿਛ ਪੁਰਾਣ ਮੁਤਾਬਿਕ, ਇਕ ਨੰਦੀ ਨਾਮ ਦਾ ਗਮਣੀਕ ਪਿੰਡ ਸੀ। ਇਸ ਵਿਚ ਮਹਾਂ ਨੰਦਾ ਰਹਿੰਦੀ ਸੀ। ਮਹਾਂ ਨੰਦਾ ਗੁਪਤਤੀ, ਜੋਬਨ ਮੱਤੀ, ਰਸਵੰਤੀ ਸੁੰਦਰੀ ਸੀ। ਇਹ ਕੌਮਲ ਉਨ੍ਹਾਂ ਦੀ ਜਾਣਕਾਰ, ਗਾਉਣ ਵਜਾਉਣ ਵਿਚ ਚਤੁਰ, ਨੱਚਣ ਵਿਚ ਨਿਪੁਨ ਸੀ। ਪੁਸਤਕਾਂ ਵਿਚ ਲਿਖੇ ਇਕਉਆਂ ਦੇ ਸਾਰੇ ਗੁਣਾਂ ਵਿਚੋਂ ਇਸ ਵਿਚ ਇਕ ਗੁਣ ਘੱਟ ਸੀ, ਇਹ ਕੁਲੀਨ ਨਹੀਂ ਸੀ। ਜਿਸ ਕੁਲ ਵਿਚੋਂ ਇਹ ਸੀ ਉਹ ਕੁਲ ਪਰੰਪਰਾ ਤੋਂ ਵੇਸ਼ਣਾ ਕਰਮ ਵਿਚ ਪਰਵਿਰਤ ਆ ਰਹੀ ਸੀ।

ਮਹਾਂ ਨੰਦਾ ਕੌਲ ਐਸੂਰਜ ਦਾ ਪੂਰਾ ਸਾਮਾਨ ਸੀ, ਇਸ ਦੀ ਰਿੰਗ ਸੁਖ ਰਸਾਂ ਦੀ ਢਬਨ ਵਿਚ ਸਜੀ ਰਹਿੰਦੀ ਸੀ। ਰਾਜੇ ਰਾਣੀਆਂ ਇਸ ਦੇ ਗਾਇਨ ਉਪਰ ਮੌਹਿਤ ਹੁੰਦੇ ਸਨ। ਮਹਾਂ ਨੰਦਾ ਕੌਲ ਇਕ ਬਾਂਦਰ ਤੇ ਇਕ ਕੁੱਕੜ ਸੀ, ਜਿਨ੍ਹਾਂ ਨੂੰ ਇਹ ਗੀਤਾਂ ਨਾਲ ਤੇ ਹਥ ਦੀ ਤਾਉੜੀ ਨਾਲ ਨਚਾਉਂਦੀ ਸੀ। ਕੁੱਕੜ ਦੀ ਕਲਗੀ ਰੁਦਾਖ ਦੇ ਮਣਕਿਆਂ ਨਾਲ ਫੁਮਣ ਵਾਛ ਪ੍ਰੋਤੀ ਸੀ ਤੇ ਬਾਂਦਰ ਨੂੰ ਝੂਮਕੇ ਤੇ ਬਾਬੂਬੂਬੂ ਪਏ ਹੋਏ ਸਨ। ਦੋ ਜਨੋਂ ਦਾ ਮਿਲਕੇ ਨੱਚਣਾ ਤੇ ਉਸ ਨਾਲ ਦਾ ਮਹਾਂ ਨੰਦਾ ਦੇ ਤਾਲ ਉਪਰ ਬਰਾਬਰ ਜਾਰੀ ਰਹਿਣਾ, ਇਕ ਐਸਾ ਕੈਤਕੀ ਦਿਖਾਵਾ ਸੀ ਜੋ ਦੇਖਣਹਾਰ ਨੂੰ ਲੁਣਾਇਮਾਨ ਕਰ ਛੈਂਦਾ ਸੀ। ਮਹਾਂ ਨੰਦਾ ਆਪ ਏਸ ਤਮਾਸੇ ਦਿਚੋਂ ਬਹੁਤ ਰਸ ਪ੍ਰਾਪਤ ਕਰਦੀ ਸੀ।

ਮਹਾਂ ਨੰਦਾ ਬਿਹ ਉਪਾਸਕ ਸੀ। ਇਹ ਛਿਵਜੀ ਨੂੰ ਧਿਆ-ਉਦੀ ਹੋਈ ਆਪਣੇ ਨਾਲ ਦਿਖ ਸਹਿਜੇ ਹੀ ਉਸ ਸੂਰ ਤਾਲ ਵਿਲ ਪ੍ਰਦੇਸ਼ ਬਰ ਜਾਂਦੀ ਸੀ, ਜਿਸ ਦੀ ਨਾਲ ਗਤਿ ਵਿਚ ਵਿਸ਼ੁ ਦੀ ਯੁਦਲਤੀ ਨਿਭਦਲਾਈ ਹੋ ਰਹੀ ਹੈ।

ਕੈਮਲ ਉਨਰਾਂ ਦੀ ਏਸ ਕਲਾਕਾਰੀ ਖੇਲ ਵਿਚ ਮਹਾਂ ਨੰਦਾ
ਦੇ ਮਨ ਵਿਚ ਸ਼ਿਵ ਪ੍ਰੇਮ ਹੇਠਲੀਆਂ ਤੌਰਾਂ ਅੰਦਰ ਸਿੰਜਰ ਗਿਆ ਜੋ
ਉਸ ਨੂੰ ਰਸ ਬਿਹਬਲ ਰਖਦਾ ਸੀ ।

ਇਸ ਤਰ੍ਹਾਂ ਜਦ ਬਹੁਤ ਸਮਾਂ ਲੰਘ ਗਿਆ ਤਾਂ ਇਕ ਦਿਨ
ਇਕ ਸੈਦਾਗਰ ਆਇਆ । ਉਸ ਕੋਲ ਇਕ ਜੜਾਉ ਕੰਗਣ ਸੀ ।
ਮਹਾਂ ਨੰਦਾ ਨੇ ਕੁਛ ਹੈਰਾਨ ਹੋਕੇ ਕਿਹਾ: ਇਹ ਕੰਗਣ ਜੋ ਆਪ ਦੇ
ਹਥ ਵਿਚ ਸੋਭ ਰਿਹਾ ਹੈ ਮਰਦਾਂ ਦੀ ਚੀਜ਼ ਨਹੀਂ, ਇਹ ਕੁੜੀਆਂ
ਦਾ ਗਹਿਣਾ ਹੈ । ਸੈਦਾਗਰ ਨੇ ਉਦਾਰ ਬੁਧਿ ਨਾਲ ਹੱਸ ਕੇ ਉਤਰ
ਦਿਤਾ: ਨਵੇਂ ਰਤਨਾਂ ਨਾਲ ਜੜੇ ਇਸ ਗਹਿਣੇ ਵਿਚ ਜੇ ਤੇਰੀ
ਪ੍ਰੀਤੀ ਹੈ ਤਾਂ ਤੂੰ ਏਸ ਨੂੰ ਪਹਿਨ ਲੈ ਪਰ ਇਹ ਦੱਸ ਕਿ ਇਸ ਦਾ
ਮੁੱਲ ਕੀ ਦੇਵੇਂਗੀ ? ਮਹਾਂ ਨੰਦਾ ਬੋਲੀ: ਮੈਂ ਪਤਿਬੁੰਤਾ ਨਹੀਂ,
ਵਿਭਚਾਰ ਹੀ ਸਾਡੀ ਕੁੱਲ ਦਾ ਪਰਮ ਪਰਮ ਹੈ, ਇਸ ਵਿਚ ਕੋਈ
ਸੰਸਾਰ ਨਹੀਂ, (ਅਸਮਨ ਕੁਲੋਚਿਤੋ ਧਮੋਵ ਵਿਭਿਚਾਰੋ ਨ ਸੰਸ਼ਾਯ) ਜੇ
ਆਪ ਇਹ ਮਨੋਹਰ ਕੰਗਣ ਮੈਨੂੰ ਦੇ ਦੇਵੇਂ ਤਾਂ ਮੈਂ ਤਿੰਨ ਦਿਨ ਤੇ
ਤਿੰਨ ਰਾਤਾਂ ਆਪ ਦੀ ਪਤਨੀ ਰਹੋਗੀ । ਸੈਦਾਗਰ ਨੇ ਕਿਹਾ: ਹੇ
ਬਹਾਦਰਾਂ ਦੀ ਪਿਆਗੀ ! ਜੇ ਤੇਰਾ ਬਚਨ ਸੱਭ ਹੈ ਤਾਂ ਮੈਂ ਇਹ
ਕੰਗਣ ਤੈਨੂੰ ਦੇਂਦਾ ਹੋ । ਤੂੰ ਤਿੰਨ ਰਾਤ ਮੇਰੀ ਪਤਨੀ ਰਹੁ । ਏਸ
ਵਿਹਾਰ ਵਿਚ ਚੰਦ੍ਰਮਾ ਤੇ ਮੁਰਜ ਸਾਥੀ ਹਨ । ਤੂੰ ਤਿੰਨ ਵੇਰ 'ਸੱਭ ਹੈ'
ਐਸਾ ਕਹੁ । ਮਹਾਂ ਨੰਦਾ ਬੜੀ: ਹੇ ਮਾਲਕ, ਮੈਂ ਤਿੰਨ ਦਿਨ ਤੇ ਤਿੰਨ
ਰਾਤ ਤੇਢੀ ਪਤਨੀ ਹੋਕੇ ਏਸ ਸਹਿਧਮ ਦਾ ਪਾਲਨ ਕਰਾਂਗੀ, ਇਹ
ਸੱਭਤਾ ਹੈ, ਇਸ ਵਿਚ ਕੋਈ ਸੀਂਕਾ ਨਹੀਂ ।

ਸੈਦਾਗਰ ਕੋਲ ਇਕ ਹੋਰ ਗਹਿਣਾ ਸੀ, ਇਹ ਸੀ ਇਕ
ਰਤਨ ਜ਼ਖਤ ਸ਼ਿਵ ਮੁਰਤੀ ਜੋ ਉਸ ਨੇ ਮਹਾਂ ਨੰਦਾ ਨੂੰ ਅਮਾਨਤ ਦੇ
ਤੋਂ ਤੇ ਸਾਂਭ ਰਖਣ ਲਈ ਦਿਤੀ, ਜਿਸ ਨੂੰ ਉਸ ਨੇ ਆਪਣੇ ਨਾਟ
ਘਰ ਵਿਚ ਸੰਭਾਲ ਕੇ ਰਖ ਦਿਤਾ ।

ਰਾਤ ਜਥੇ ਸੁਖ ਪੂਰਵਕ ਲੰਘ ਰਹੀ ਸੀ ਤਾਂ ਇਕ ਭਾਲਾ

ਵਰਤਿਆ । ਨਾਟ ਘਰ ਨੂੰ ਅੱਗ ਲਗ ਗਈ । ਜਦ ਮੰਡਪ ਸੜਨ ਲਗਾ ਤਾਂ ਮਹਾਂ ਨੰਦਾ ਨੇ ਬਾਂਦਰ ਤੇ ਕੁਕੜ ਨੂੰ ਖੋਲ੍ਹਿਦਿਤਾ ਜੋ ਭਰਦੇ ਮਾਰੇ ਦੂਰ ਨੱਸ ਗਏ । ਮੰਡਪ ਦਾ ਜਦ ਖੰਭਾ ਸ਼੍ਰਿਵਿਆ ਤਾਂ ਉਸ ਦੇ ਨਾਲ ਹੀ ਰਤਨ ਜੜਤ ਸ਼ਿਵ-ਮੁਰਤ ਜਲ ਕੇ ਟੁਕੜੇ ਹੋ ਗਈ । ਉਸ ਨੂੰ ਸ਼੍ਰਿਵਿਆਂ ਵੇਖ ਕੇ ਮਹਾਂ ਨੰਦਾ ਤੇ ਸੈਦਾਗਰ ਅਪਾਰ ਦੁਖੀ ਹੋਏ । ਸੈਦਾਗਰ ਨੂੰ ਜੋ ਦੁਖ ਹੋਇਆ ਉਹ ਉਸ ਨੂੰ ਮਰਨ ਪ੍ਰਯੰਤ ਲੈ ਗਿਆ; ਉਸ ਨੇ ਕਿਹਾ: ਜੇ ਮੇਰੀ ਪ੍ਰਾਣ ਪਿਆਰੀ ਮੂਰਤ ਸੜ ਗਈ ਹੈ ਤਾਂ ਮੈਂ ਜੀਉ ਨਹੀਂ ਸਕਦਾ । ਹੇ ਭਲੀ ਲੋਕੇ ! ਤੁੰ ਆਪਣੇ ਨੌਕਰਾਂ ਕੋਲੋਂ ਮੇਰੀ ਚਿਖਾ ਬਣਵਾ ਦੇਹੁ) ਮੈਂ ਸ਼ਿਵਜੀ ਵਿਚ ਮਨ ਲਗਾਕੇ ਅੱਗ ਵਿਚ ਪ੍ਰਵੇਸ਼ ਕਰਾਂਗਾ । ਹੈ ਸੁੰਦਰੀ ! ਜੇਕਰ ਬ੍ਰਹਮਾਂ, ਇੰਦਰ ਅਤੇ ਵਿਸ਼ਨੂੰ ਅਗਦਿਕ ਵੀ ਮੈਨੂੰ ਦੇਸ਼ ਗੱਲ ਤੋਂ ਹੋੜਨ, ਮੈਂ ਤਾਂ ਵੀ ਨਹੀਂ ਰੁਕਾਂਗਾ । ਉਸ ਦਾ ਦ੍ਰਿੜ੍ਹ ਹਠ ਜਾਣਕੇ ਪਰ ਅਤਿ ਦੁਖੀ ਹੋ ਮਹਾਂ ਨੰਦਾ ਨੇ ਚਿਖਾ ਬਣਵਾ ਦਿਤੀ । ਸੈਦਾਗਰ ਨੇ ਚਿਖਾ ਦੀ ਪ੍ਰਕਟਮਾਂ ਕਰਕੇ ਇਕ ਦਮ ਅਗਨੀ ਵਿਚ ਪਵੇਸ਼ ਕਰ ਦਿੱਤਾ ।

ਏਸ ਕੌਤਕ ਨੂੰ ਦੇਖਕੇ ਉਹ ਸੁੰਦਰੀ ਚਾਰ ਛਾਡ ਹੋਈ ਤੇ ਆਪਣੇ ਪਠਮ ਕੈਲ ਨੂੰ ਯਾਦ ਕਰਕੇ ਬੋਲੀ: ਮੈਂ ਦੇਸ਼ ਸੈਦਾਗਰ ਨੂੰ ਬਲਨ ਲਿੱਤਾ ਸੀ, ਮੈਂ ਦੇਸ਼ ਨਾਲ ਇਕਰਾਰ ਕੀਤਾ ਸੀ, ਮੈਂ ਦੇਸ਼ ਨੂੰ ਕਿਹਾ ਸੀ ਮੈਂ ਤਿੰਨ ਦਿਨ ਤੇਰੀ ਪਤਨੀ ਰਹਾਂਗੀ । ਮੈਂ ਚੰਦਮਾਂ ਤੇ ਸੂਰਜ ਨੂੰ ਸਾਖੀ ਕਰਕੇ ਆਖਿਆ ਸੀ ਕਿ ਇਹ ਸੱਚ ਹੈ, ਮੈਂ ਤਿੰਨ ਵੇਰ ਬੋਲੀ ਸਾਂ ਇਹ ਸੱਚ ਹੈ, ਸੱਚ ਹੈ, ਸੱਚ ਹੈ । ਮੈਂ ਦੇਸ਼ ਸੱਚ ਧਰਮ ਦਾ ਪਾਲਨ ਕਰਾਂਗੀ । ਜਿਸ ਵੇਲੇ ਇਹ ਮੌਇਆ ਹੈ ਇਹ ਮੇਰਾ ਪਤੀ ਸੀ, ਮੈਂ ਦੇਸ਼ ਦੀ ਚਿਖਾ ਵਿਚ ਸਤੀ ਹੋਵਾਂਗੀ ।

ਸਤੀ ਧਰਮ ਵਿਚ ਏਸ ਤਰ੍ਹਾਂ ਦਿੜ੍ਹ ਹੋਈ ਹੋਈ ਉਹ ਨਾਚੀ, ਬੰਪ੍ਰੀ ਜਨਾਂ ਦੇ ਰੋਕਦਿਆਂ ਰੋਕਦਿਆਂ ਵੀ, ਆਪਣੇ ਪ੍ਰਾਣਾਂ ਨੂੰ ਛਡਣ ਲਈ ਤਿਆਰ ਹੋ ਗਈ । ਉਸ ਨੇ ਆਪਣਾ ਸਾਰਾ ਧਨ ਮੰਗਤਿਆਂ ਨੂੰ ਲੁਟਾ ਦਿਤਾ । ਫੇਰ ਸੇਦਾ-ਸ਼ਿਵ ਦਾ ਧਿਆਨ ਪਰਕੇ ਚਿਖਾ

(੪੫)

ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਤੇ ਪ੍ਰਵੇਸ਼ ਮੁਖੀ ਹੈ ਗਈ ।

ਲਟ ਲਟ ਬਲਦੀ ਅੱਗ ਦੇ ਪ੍ਰਕਾਸ਼ ਦੀ ਸ਼ੁਆ ਉਸ ਦੇ ਚਿਹਰੇ ਉਪਰ ਪੈ ਰਹੀ ਸੀ ਜੋ ਢਿੱਲੇ ਪੈ ਗਏ ਪੀਂਝੇ ਮੁਖ ਜੋ ਨੂੰ ਮਾਨੇ ਕਿਰਮਚੀ ਮਗਿਨੇ ਨਾਲ ਕੱਜ ਰਹੀ ਸੀ । ਬਲਦੀ ਅੱਗ ਵਿਚ ਅਭੋਲ ਡਿਗਦੀ ਨੂੰ ਵਿਸ਼ੁ ਆਤਮਾ ਸਿਵ ਨੇ ਪ੍ਰਗਟ ਹੋਕੇ ਰੋਕ ਲੀਤਾ । ਬਿਹਬਲ ਹੋਈ ਹੋਈ, ਡਰੀ ਹੋਈ, ਕੰਬ ਰਹੀ, ਮੂਰਖ ਜੇਹੀ ਬਣੀਹੋਈ ਰੋਂਦੀ ਮਹਾਂ ਨੰਦਾ ਉਪਰ ਪੀਰਜ ਦਾ ਹੱਥ ਰਖਕੇ ਸਿਵਜੀ ਬੋਲੇ:-

ਤੇਰੀ ਤਪਸਜਾ, ਧਰਮ, ਪੀਰਜ, ਅਤੇ ਮੇਰੇ ਵਿਚ ਨਿਸ਼ਚਲ
ਭਗਤਿ ਦੀ ਪ੍ਰੀਖਜਾ ਲਈ ਮੈਂ ਹੀ ਸੌਦਾਗਰ ਦਾ ਰੂਪ ਧਾਰ
ਕੇ ਤੇਰੇ ਪਾਸ ਆਇਆ ਸਾਂ । ਆਪਣੀ ਮਾਝਾ ਨਾਲ ਅੱਗ
ਜਲਾ ਕੇ ਤੇਰੇ ਮੰਡਪ ਨੂੰ ਜਲਾਇਆ ਸੀ ਤੇ ਰਤਨ ਮੂਰਤੀ
ਨੂੰ ਜਲਾ ਕੇ ਅਗਨੀ ਵਿਚ ਪਵੇਸ਼ ਕਰ ਗਿਆ ਸੀ । ਪ੍ਰੰਤੂ
ਤੂੰ ਆਪਣੇ ਸੱਚ ਨੂੰ ਯਾਦ ਕਰਕੇ ਮੇਰੇ ਨਾਲ ਅੱਗ ਵਿਚ
ਸੜਨ ਲਈ ਤਤਪਰ ਹੋ ਗਈ, ਏਸ ਲਈ ਮੈਂ ਤੈਨੂੰ ਅਜ
ਉਹ ਸੁਖ ਭੋਗ ਪਦਾਨ ਕਰਦਾ ਹਾਂ ਜੋ ਦੇਵਤਿਆਂ ਨੂੰ ਦੁਰਲਭ
ਹੈ । ਹੇ ਸੁੰਦਰੀ ਤੂੰ ਜੋ ਚਾਹੁੰਦੀ ਹੈਂ, ਮੰਗ !

ਮਹਾਂਨੰਦਾ ਬੋਲੀ:-

ਮੈਨੂੰ ਭੋਗਾਂ ਦੀ ਇਛਾ ਨਹੀਂ, ਨਾ ਸੁਰਗ ਦੀ, ਨਾ ਭੂਮਿ ਦੀ,
ਨਾ ਪਤਾਲ ਦੀ, ਕਿਸੇ ਚੀਜ਼ ਦੀ ਹੁਣ ਚਾਹ ਨਹੀਂ, ਮੈਨੂੰ
ਤੁਸਾਡੇ ਚਰਨ ਕਮਲ ਦੇ ਸਪਰਸ਼ ਦੇ ਸਿਵਾ ਹੁਣ ਹੋਰ ਕੁਛ
ਨਹੀਂ ਚਾਹੀਦਾ ।

ਤਵ ਪਾਦ ਅੰਮ੍ਰਿਤ ਸਪੰਸਾਤੁ ਅਨ੍ਯਤ ਕਿਚਿਤੁ ਨ ਕਾਸਥੇ ।

* * *

ਛੋਟੇ ਹੁਦਿਆਂ ਇਕ ਇੰਗਲਿਸਤਾਨ ਦੀ ਇਸਤ੍ਰੀ ਦੀ ਲਿਖੀ
ਹੋਈ ਕਵਿਤਾ ਪੜ੍ਹੀ ਸੀ ਜੋ ਇਸ ਤਰ੍ਹਾਂ ਸੀ:-

(੪੯)

Somewhere or other there must surely be
 The face not seen, the voice not heard
 The heart that not yet -never yet- at me
 Made answer to my word.

[Christina Rossetti.

ਇਸ ਦਾ ਮਤਲਬ ਸਪਸ਼ਟ ਹੈ। ਇਹ ਕਿਸੇ ਅਣਦੇਖੇ ਪੀਤਮ ਦੀ ਤਲਾਸ਼ ਹੈ, ਜਿਸ ਦੀ ਨੁਹਾਰ ਅਜੇ ਤੱਕੀ ਨਹੀਂ, ਪਰ ਜੇ ਕਿਤੇ ਨਾ ਕਿਤੇ ਹੈ ਬੜੂਰ, ਜਿਸਦੀ ਅਵਾਜ਼ ਅਜੇ ਸੁਣੀ ਨਹੀਂ ਤੇ ਜਿਸ ਦੇ ਅੰਦਰਲੇ ਨੇ ਅਜੇ ਢੂਡ ਰਹੀ ਵਿਚਾਰੀ ਦੇ ਦਿਲ ਦੀ ਕੂਕ ਦਾ ਉੱਤਰ ਨਹੀਂ ਦਿਤਾ।

ਬੋੜ੍ਹਾ ਹੀ ਚਿਰ ਹੋਇਆ ਤਾਂ ਇਸ ਉਪਰਲੀ ਅੰਗ੍ਰੇਜ਼ੀ ਦੀ ਕਵਿਤਾ ਤੋਂ ਘੱਟ ਘਸਮੈਲੇ ਵੇਸ ਦੀ ਪਰ ਕਿਆਦਾ ਪਤਲੇ ਪੱਟ ਦੇ ਅਧੜਵੰਜੇ ਦੇ ਪਹਿਰੇਵੇ ਦੀ ਗੁੜ ਪੰਜਾਬੀ ਦੀ ਇਕ ਕਵਿਤਾ ਵਿਚੋਂ ਨਿਕਲਦੀ ਸੁਣਾਈ ਦਿਤੀ, ਜਿਸ ਦੇ ਕੁਛ ਚੋਣਵੇਂ ਫਿਕਰੇ ਹੇਠ ਦਿਤੇ ਹਨ:-

ਦੇ ਨੈਣਾਂ ਦੀ ਖਾਤਰ, ਮੈਂ ਸੈ ਨੈਣ ਤੱਕੇ
 ਮੈਂ ਮੰਨਦੀ ਹਾਂ, ਮੇਰੀ ਖਤਾ ਵਾਰ ਵਾਰ,
 ਭਟਕਾਇਆ ਭਟਕਾਇਆ ਤੇਰੀ ਢੂਡ ਨੇ
 ਪੈਂਤ ਲੱਗਣ ਨ ਦਿੱਤੇ, ਕਿਸੇ ਵੀ ਦੁਆਰ ।
 ਉਹ ਸੀ ਬੁੱਤਾਂ ਦੀ ਖੇਡ ਮਿਟੀ ਦਾ ਘਰ, ਘਰ
 ਖੇਡ ਖੇਡ ਖੇਡ
 ਪਰ ਖੇਡੀ ਨ ਮੇਰੀ ਰੂਹ ਇਕ ਵੀ ਵਾਰ ।
 ਤੂੰ ਗੋਤਮ ਜਿਹਾ ਰਿਖੀ ਮੈਂ ਅਹਿੱਲਿਆ ਜਿਹੀ ਨਾਰ
 ਕਿਸੇ ਸੂਰਜ ਦਾ ਪਾਪ ਮੇਰੀ ਹੋਣੀ ਦਾ ਸਰਾਪ
 ਸ਼ਿਲਾ ਬਨ ਕੇ ਪਈ ਹੋਈ ਅਹਿੱਲਿਆ ਤੇਰੇ ਦਵਾਰ
 ਮੈਂ.....ਤੈਨੂੰਪਿਆਰ ! [ਅਮ੍ਰਿਤਾ ਪ੍ਰੀਤਮ]

ਅਸੀਂ ਸਾਰੇ ਹੀ ਪਥਰਾ ਗਈ ਅਹਿੰਲਿਆ ਨੂੰ ਦਰਦ ਅਤ ਸਤਿਕਾਰ ਨਾਲ ਦੇਖਦੇ ਹਾਂ, ਪਰ ਮਹਾਂ ਨੰਦਾ ਅਹਿੰਲਿਆ ਨਹੀਂ ਸੀ। ਜਿਸ ਵਾਯੂ ਮੰਡਲ ਵਿਚ ਉਹ ਜੰਮੀ ਪਲੀ ਸੀ, ਉਸ ਵਿਚ ਪਾਪ ਪੁੰਨ ਦੀ ਤਮੀਜ਼ ਨਹੀਂ ਸੀ। ਨਾ ਹੀ ਉਸ ਕੌਲ ਐਸੀ ਵਿਦਯਾ ਸੀ, ਜਿਸ ਨਾਲ ਉਹ ਆਪਣੇ ਕਰਮਾਂ ਦੀ ਜਾਚ ਕਰ ਸਕੇ, ਜਾਂ ਉਨ੍ਹਾਂ ਦੀ ਸਫ਼ਾਈ ਪੇਸ਼ ਕਰ ਸਕੇ। ਨਾ ਹੀ ਉਸ ਦੇ ਅੰਦਰ ਪਾਪ ਪੁੰਨ ਦੇ ਵਿਸਵਸਿਆਂ ਦੀ ਪੁਖਪੁਖੀ ਸੀ, ਜਿਸ ਦੇ ਬੋਲ ਹੇਠ ਉਹ ਪਥਰਾ ਜਾਵੇ।

ਮਹਾਂ ਨੰਦਾ ਕੌਲ ਇਕ ਚੀਜ਼ ਸੀ, ਉਹ ਸੀ ਸਚ, ਕੋਗ ਸਚ, ਬੇਧਵਰ ਸਚ, ਬੇਚਿਜਕ ਸਚ, ਬੇਲਾਜ ਸਚ, ਬੇਖੋਫ ਸਚ, ਉਹ ਸਚ ਜਿਸ ਤੋਂ ਉਸ ਝੂਠਾ ਧਨ ਲੁਟਾ ਦਿਤਾ, ਉਹ ਸਚ ਜੋ ਸੁਨਿਆਰੇ ਦੀ ਬੁਠਾਲੀ ਵਿਚੋਂ ਨਹੀਂ, ਬਲਕਿ ਚਿਖਾ ਦੇ ਅਗਨਿ ਕੁੰਭ ਵਿਚੋਂ ਕੁੰਦਨ ਵਾਂਝ ਲਿਸ਼ਕ ਉਠਿਆ।

ਪਰਮ ਕੀ ਹੈ? ਕੀ ਪਰਮ ਦਾ ਜਾਤ ਨਾਲ ਕੋਈ ਗੂੜ੍ਹਾ ਪ੍ਰੰਬੰਧ ਹੈ? ਕੀ ਬੱਤ੍ਰੀ ਪਰਮ, ਸੂਦਰ ਪਰਮ, ਵੈਸ਼ ਪਰਮ ਬਿਲਕੁਲ ਅੱਡਰੀਆ ਭੀਜਾਂ ਹਨ? ਇਹ ਬੜੇ ਲੰਬੇ ਚੋੜੇ ਪ੍ਰਸ਼ਨ ਹਨ। ਪਰ ਇਕ ਗੱਲ ਸਪਸ਼ਟ ਹੈ ਕਿ ਸਾਰੇ ਭਿੰਨ ਭਿੰਨ ਪਰਮਾਂ ਦੇ ਹੇਠ ਇਕ ਸਤਿ ਪਰਮ ਹੈ, ਜੋ ਮੂਲਕ ਭੀਜਾਂ ਹੈ ਤੇ ਜਿਸ ਦਾ ਅਧਿਕਾਰ ਜਾਤਿ ਕਰਮ ਤੇ ਜਨਮ ਤੋਂ ਉਪਰ ਸਭ ਨੂੰ ਇਕੋ ਜਿਹਾ ਹੈ। ਅੰਗੂੜੀ ਵਿਚ ਪਰਮ ਲਈ ਲਫ਼ਜ਼ ਡਯੂਟੀ (Duty) ਹੈ, ਜਿਸ ਦਾ ਅਰਥ ਫਰਜ਼ ਹੈ। ਉਥੇ ਸੱਤਿ ਪਰਮ ਲਈ ਕੋਈ ਅੱਡਰਾ ਸ਼ਬਦ ਨਹੀਂ। ਡਯੂਟੀ ਦੀ ਮਹਿਸਾ ਇਤਨੀ ਲਿਖੀ ਹੈ ਕਿ ਇਸੇ ਨੂੰ ਹੀ ਜੀਵਨ ਦਾ ਮੁੱਖ ਪ੍ਰਯੋਜਨ ਮੰਨਿਆ ਹੈ। ਡਯੂਟੀ ਨੂੰ ਹੀ ਉਚ ਪ੍ਰਾਪਤੀ ਦਾ ਵਸੀਲਾ ਦੌਸ਼ਿਆਂ ਹੈ, ਏਮਰਸ਼ਨ ਨੇ ਆਖਿਆ ਸੀ:-

So high is grandeur to our dust

So near is God to man,

(੪੮)

When duty whispers low, Thou must,
The youth replies, I can.

ਇਸ ਦਾ ਭਾਵ ਇਹ ਹੈ:-

ਮਨੁੱਖ ਦਾ ਸਰੀਰ ਜਿਸ ਮਿੱਟੀ ਘੱਟੇ ਦਾ ਬਣਿਆ ਹੈ, ਉਸ
ਘੱਟੇ ਦੇ ਸਾਹਮਣੇ ਹੀ ਰੱਬੀ ਸ਼ਾਨ ਦਾ ਜਲਵਾ ਚਮਕ ਉਠਦਾ ਹੈ,
ਜਿਸ ਵੇਲੇ ਕਿ ਇਸ ਦੇ ਅੰਦਰ ਡਯੂਟੀ ਦੀ ਪੀਮੀ ਅਵਾਜ਼ ਪਛਾਣ
ਕੇ ਉਸ ਉਪਰ ਇਕ ਦਮ ਅਮਲ ਦਾ ਅਹਿਸ਼ਾਸ ਪੈਦਾ ਹੋ ਜਾਂਦਾ ਹੈ;

ਸੱਚ ਨੂੰ ਫਰਜ਼ ਸਮਝਕੇ ਏਸ ਪਰਮ ਭਾਵ ਉਤੇ ਦਿੜ੍ਹ ਹੋਜਾਣਾ
ਤੇ ਇਸ ਛਿਉਟੀ ਨੂੰ ਪੂਰਾ ਕਰ ਗੁਜ਼ਰਨਾ, ਕੀ ਇਹ ਆਰੇ ਧਰਮਾਂ
ਦੀ ਮੂਲਕ ਪਾਰਨਾ ਉਪਰ ਪਹੁੰਚਣ ਦੀ ਅਵਸਥਾ ਨਹੀਂ ? ਕੀ
ਮਹਾਂ ਨੰਦਾ ਕਿਸੇ ਐਸੇ ਸੱਚ ਵਿਚ ਗੜ੍ਹਦ ਨਹੀਂ ਸੀ ਹੋ ਗਈ ?

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੋਤ ਦੀ ਵਡਿਆਈ ਬਾਬਤ
ਇਥੋਂ ਤਕ ਲਿਖਿਆ ਹੈ:-

ਜਿਸਦੇ ਅੰਦਰਿ ਸਰੁ ਹੈ ਸੋ ਸਭਾ ਨਾਮੁ ਮੁਖਿ ਸਭੁ
ਅਲਾਏ ॥ ਓਹੁ ਹਹਿ ਮਾਰਗਿ ਆਪਿ ਚਲਦਾ
ਹੋਰਨਾ ਨੇ ਹਹਿ ਮਾਰਗਿ ਪਾਏ ॥ [ਵਾਰ ਮਾਝ ਮਃ ੪

* * *

ਮਹਾਂ ਨੰਦਾ ਦੀ ਜ਼ਿਦਿਗੀ ਉਪਰ ਟੀਕਾ ਟਿਪਣੀ ਕਰ
ਸਕਣੀ ਖਗੀ ਕਠਨ ਹੈ। ਇਸ ਦੀ ਪੂਰੀ ਮਿਸਾਲ ਮਾਇਦ ਰੋਬ
ਕਿਤੇ ਨਾ ਲੱਭ ਸਕੇ। ਇਹ ਉਸ ਗਣਿਕਾ ਕੌਲੋਂ ਵੀ ਵਿਲੱਖਣ
ਲਗਦੀ ਹੈ ਜੋ ਤੋਤੇ ਪੜ੍ਹਾਉਣ ਦੇ ਆਹਰ ਵਿਚ ਲਗ ਤੁਰੀ ਸੀ।

ਅਸੀਂ ਜਿਸ ਦੁਨੀਆਂ ਵਿਚ ਰਹਿੰਦੇ ਹਾਂ ਉਸ ਨੂੰ ਦੇਖਣ ਲੇ
ਕਈ ਢੰਗ ਹਨ। ਇਕ ਸਹਿ ਸੁਭਾ ਦੀ ਸਰਸਰੀ ਨਜ਼ਰ ਹੈ ਜੋ ਆਮ
ਪ੍ਰਚਲਤ ਹੈ ਤੇ ਜੋ ਮੰਦੇ ਚੰਗੇ ਦੇ ਵਿਤ੍ਰੇਕ ਨਾਲ ਵਿਹਾਰਕਾਰ ਵਿਚ
ਲੱਗੀ ਰਹਿੰਦੀ ਹੈ। ਪਰ ਏਸ ਸਰਸਰੀ ਨਜ਼ਾਰੇ ਦੇ ਹੇਠਾਂ ਕੁਝ ਹੋਰ
ਦ੍ਰਿਸ਼ ਹੈ, ਜਿਸ ਨੂੰ ਸਾਫ਼ ਦੇਖ ਸਕਣਾ ਕਠਨ ਕੰਮ ਹੈ।

(੪੯)

ਰਸਕਿਨ ਕਹਿੰਦਾ ਹੁੰਦਾ ਸ੍ਰੀ:-

The greatest thing a human soul ever does in this world is to see something. Hundreds of people can talk for one, who thinks, but thousands can think for one, who can see. To see clearly is poetry, prophecy and religion in one.

[Ruskin]

ਇਸ ਦਾ ਮਤਲਬ ਇਹ ਹੈ ਕਿ ਸਾਹਿਆਂ ਤੋਂ ਵੱਡੀ ਚੀਜ਼ ਜੈਂ ਇਨਸਾਨ ਦੀ ਰੂਹ ਇਸ ਦੁਨੀਆਂ ਵਿਚ ਕਰ ਸਕਦੀ ਹੈ ਉਹ ਇਹੋ ਹੀ ਹੋਣ ਹੈ ਕਿ ਓਹ ਕੁਝ 'ਦੇਖ ਸਕੇ'.....। ਸਾਫ਼ 'ਦੇਖ' ਸਕਣਾ ਏਸੇ ਵਸਤੂ ਦਾ ਨਾਮ ਹੈ, ਉਹ ਅਮਲ ਜਿਸ ਵਿਚ ਕਵਿਤਾ, ਐਲਿਗਾਈ ਤੋਂ ਮੁੜ੍ਹਬ ਤੰਨੇ ਇਕ ਰੂਪ ਹੋ ਗਏ ਹਨ ।

ਇਹ ਅੱਖ, ਜਿਸ ਦਾ ਜ਼ਿਕਰ ਰਸਕਿਨ ਕਰਦਾ ਹੈ, ਇਹ ਵਿਹਾਰੀ ਅੱਖ ਨਹੀਂ । ਨਾ ਹੀ ਇਹ ਸਰਾਫ਼ਾਂ ਦੀ ਅੱਖ ਹੈ, ਨਾ ਹੀ ਇਹ ਕਾਬੀਆਂ ਤੇ ਮੁਨਸਫ਼ਾਂ ਦੀ ਦ੍ਰਿਸ਼ਟੀ ਹੈ । ਇਹ ਅੱਖ ਖਰੇ ਤੇ ਖੇਟੇ ਦੀ ਤਮੀਜ਼ ਲਈ ਨਹੀਂ, ਨਾ ਹੀ ਭਲੇ ਤੇ ਬੂਰੇ ਦੇ ਵਿਤੇਕ ਲਈ ਹੈ; ਇਹ ਇਕ ਅਪ-ਮੀਟੇ ਨੈਣਾਂ ਦੀ 'ਮਿਆਨੀ ਨਜ਼ਰ' ਹੈ, ਜਿਸ ਦੀ ਲੋਦਿ ਹਰ ਇਕ ਚੀਜ਼ ਆਪਣਾ ਵਸਤੂ ਵੇਸ਼ ਬਦਲਾ ਕੇ ਆਪਣੇ ਅਰਥ ਰੂਪ ਵਿਚ ਪਲਟ ਜਾਂਦੀ ਹੈ । ਇਹ ਹੁਨਰਮਦਿਆਂ ਦੇ ਮੰਦੇ ਨੈਣ ਹਨ, ਇਹ ਫੀਲਿੰਗ ਵਾਲੇ ਬੰਦਿਆਂ ਦੇ ਭਾਵ ਚਖਾਉਂਦੇ ਹਨ । ਇਹ ਵਲਵਲੇ ਕੁਠਿਆਂ ਦੇ ਲੋਇਣ ਹਨ, ਜੋ ਅੱਖਾਂ ਨਹੀਂ, ਪਰ:-

ਅੱਖੇ ਨਹੀਂ ਚਿਹਰੇ ਪਰ ਤੇਰੇ ਫਕੀਰ ਕੇ

ਦੋ ਠੀਕਰੇ ਹੋਂ ਭੀਖ ਕੇ ਦੀਦਾਰ ਕੇ ਲੀਏ । [ਆਤਿਸ਼]

ਇਨ੍ਹਾਂ ਨੈਣਾਂ ਲਈ ਕੋਈ ਚੀਜ਼ ਨਿਰਾਰਥਕ ਨਹੀਂ । ਕਿਸੇ ਸਿਆਣੇ ਨੇ ਕਿਹਾ ਹੈ:-

(५०)

Nothing is lost on him who sees
With an eye that feeling gave.
For him there is a story in every breeze
And a picture in every wave. [T. Moore]

ਜਿਸ ਦਾ ਮਤਲਬ ਇਹ ਹੈ:-

ਵਲਵਲਿਆਂ ਦੀ ਰਮਕ ਦਾ ਦਾਰੂ
ਲਾਕੇ ਜੇ ਕੋਈ ਝਿੰਮਣੀ ਖੋਲੇ,
ਦਿਸਦਾ ਦਿਸ਼ਾ ਅਜਾਈਂ ਨਹੀਂ ਜਾਂਦਾ
ਵੇਖਣ ਵਾਲੀ ਅੱਖ ਜਿ ਤੇਲੇ ।
ਰੁਮਕੇ ਵਿੱਚ ਹਵਾ ਦੇ ਉੱਝ ਲਈ
ਦਰਦ ਫਿਛਾਕ ਦਾ ਕਿੱਸਾ ਬੋਲੇ:
ਭੜਕ ਉਠੇ ਹਰ ਲਹਿਰ ਚੋਂ ਮੂਰਤ
ਦਿਲ ਉਸ ਦੇ ਨੂੰ ਟੰਬ ਝੜੋਲੇ ।

ਇਹ ਮਿਆਨੀ ਨਭਰ ਵਾਲੇ ਬੰਦਿਆਂ ਦੀਆਂ ਗੱਲਾਂ ਹਨ ।
ਐਸੇ ਬੰਦੇ ਸ਼ਾਇਰ ਹੁੰਦੇ ਹਨ । ਇਹ ਉਨ੍ਹਾਂ ਲਈ ਕਿਹਾ ਹੈ:-

The poems hang on the berry bush
When comes the poets eye,
The street begins to masquerade
When Shakespeare passes by.

ਜਿਸ ਦਾ ਮਤਲਬ ਹੈ ਕਿ:

ਜਿਸ ਵੇਲੇ ਸ਼ਾਇਰ 'ਵੇਖਦਾ' ਹੈ ਤਾਂ ਬੇਗੀਆਂ ਨੂੰ ਪਏ ਫਲ
ਬੰਦ ਨਹੀਂ ਰਹਿੰਦੇ, ਉਹ ਗੀਤ ਬਣ ਜਾਂਦੇ ਹਨ । ਜਿਸ ਵੇਲੇ
ਸ਼ੈਕਸਪੀਅਰ ਸੜਕ ਤੋਂ ਲੰਘਦਾ ਹੈ ਤਾਂ ਬਾਲਾਹ ਇਕ ਨਾਟਕੀ
ਭਿੜ੍ਹ ਬਣ ਜਾਂਦਾ ਹੈ:-

ਫਲ ਨਹੀਂ, ਚਿਇ ! ਗੀਤ ਪਲਾ ਰਹੇ
ਨਾਲ ਦਰਖਤਾਂ ਦੇਖੀ ਯਾਰ !

ਏਗੀਆਂ ਨੂੰ ਏਹ ਬੇਰ ਲਗੇ ? ਨਹੀਂ,
ਛੰਦਾਂ ਦੀ ਛੁਟ ਪਈ ਛੁਹਾਰ ।
ਰਾਹੋਂ ਜਿਸ ਚਲ ਕਵਿ ਲੰਘ ਜਾਂਦਾ
ਸਾਂਗ ਬਦਲਦਾ ਸਗਲ ਬਜ਼ਾਰ;
ਨਾਟਕ ਵਿਚ ਸਭ ਢਲ ਮਿਲ ਜਾਂਦਾ
ਸਰਮਗੀ ਜੋ ਚਲ ਰਿਹਾ ਵਿਹਾਰ ।

ਫੀਲਿੰਗ ਵਾਲੇ ਬੰਦੇ, ਜਿਨ੍ਹਾਂ ਦੀਆਂ ਅੱਖਾਂ ਨੂੰ ਅਸੀਂ ਭਾਵ
ਚਖਿਸ਼ੁ ਕਹਿੰਦੇ ਹਾਂ ਵਿਹਾਰਕ ਲਿਹਾਜ਼ ਨਾਲ ਕਈ ਵੇਰ ਕਿਸੇ
ਐਕੜ ਵਿਚ ਫਾਸ ਜਾਂਦੇ ਹਨ ।

ਇਟਲੀ ਦੇ ਕਿਸੇ ਲਿਖਾਈ ਨੇ ਇਕ ਸ਼ਾਹਜ਼ਾਦੀ ਦਾ ਹਾਲ
ਲਿਖਿਆ ਹੈ । ਉਹ ਕਹਿੰਦਾ ਹੈ ਕਿ ਮੈਂ ਇਸ ਨੂੰ ਇਕ ਅਜੈਬ ਘਰ
ਵਿਚ ਇਕ ਤਸਵੀਰ ਦਿਖਾਈ ਜੋ ਉਸ ਨੂੰ ਬਹੁਤ ਪਸੰਦ ਆਈ ।
ਜਦ ਤਸਵੀਰ ਕੇਲੋਂ ਮੈਂ ਸ਼ਾਹਜ਼ਾਦੀ ਨੂੰ ਪਰੇ ਲੈ ਗਿਆ ਤਾਂ ਉਸ ਨੂੰ
ਚਸਤਾ ਚੰਗੀ ਤਰ੍ਹਾਂ ਨਹੀਂ ਸੀ ਦਿੱਤਦਾ । ਉਹ ਕਹਿਣ ਲੱਗੀ ਮੈਂ
ਆਪਣੀਆਂ ਅੱਖਾਂ ਤਸਵੀਰ ਕੇਲ ਹੀ ਛੱਡ ਆਈ ਹਾਂ । ਮੈਂ ਸ਼ਾਹ-
ਜ਼ਾਦੀ ਨੂੰ ਸਾਰਾ ਰਾਹ ਇਸ ਤਰ੍ਹਾਂ ਟੁਗਾਕੇ ਲਿਆਇਆ ਜਿਸ ਤਰ੍ਹਾਂ
ਕਿਸੇ ਅਨ੍ਹੇ ਨੂੰ ਘਰ ਪਹੁੰਚਾਈਦਾ ਹੈ ।



ਮਿਆਨੀ ਨਦਰ ਤੋਂ ਉਪਰ ਇਕ ਹੋਰ ਨਦਰ ਹੈ, ਜਿਸ ਨੂੰ
ਲੰਮੀ ਨਦਰ ਕਿਹਾ ਹੈ । ਮੈਂ ਕਹਿ ਆਇਆ ਹਾਂ ਕਿ ਮਿਆਨੀ
ਨਦਰ ਦੂਗਾ ਹਰ ਇਕ ਚੀਜ਼ ਆਪਣਾ ਵਸਤੂ ਵੇਸ ਬਦਲਾ ਕੇ
ਆਪਣੇ ਅਰਥ ਸ਼ੁੱਧ ਵਿਚ ਪਲਟ ਜਾਂਦੀ ਹੈ । ਪਰ ਲੰਮੀ ਨਦਰ ਦੇ
ਦੇਖਣ ਵਾਲੇ ਦਾ ਤ੍ਰੀਕਾ ਬਿਲਕੁਲ ਨਿਆਰਾ ਹੈ ।

ਅਸੀਂ ਜੋ ਆਮ ਚੀਜ਼ਾਂ ਤੱਕ ਦੇ ਹਾਂ ਉਨ੍ਹਾਂ ਨੂੰ ਦੇਖਣ ਲਈ
ਗੈਸ਼ਨੀ ਦੀ ਲੋੜ ਹੈ। ਚਾਨਣ ਬਿਨਾ ਕੁਛ ਦਿੱਸਦਾ ਨਹੀਂ। ਹਨੇਰੇਵਿਚ
ਦੇਖਣ ਦਾ ਯਤਨ ਚੀਜ਼ਾਂ ਨੂੰ ਭਜਾਨਕਤਾ ਦੀ ਸ਼ੁਕਲ ਦੇ ਦੋਂਦਾ ਹੈ ।

ਪਰ ਜੇ ਦੇਖਣ ਵਾਲੀ ਅੱਖ ਸੁਰਜ ਵਾਕੁਨ ਰੋਸ਼ਨ ਹੋਵੇ ਤਾਂ
ਕੀ ਪੱਲੇ ਪਵੇਗਾ ? ਕੀ ਸੁਰਜ ਆਪਣੀ ਅੱਖ ਦੀ ਰੋਸ਼ਨੀ ਨਾਲ
ਸਭ ਕੁਛ ਦੇਖ ਰਿਹਾ ਹੈ ? ਜਿਆਦਾ ਸੰਭਵ ਹੈ ਕਿ ਏਸ ਪ੍ਰਕਾਰ
ਸੁਰਜ ਨੂੰ ਪਰਤੀ ਦੇ ਪਾਣੀਆਂ ਵਿਚ ਆਪਣੇ ਪ੍ਰਤਿਬਿੰਬ ਹੀ ਦਿਸਦੇ
ਹੋਣ ਤੇ ਏਸ ਲਿਸ਼ਕਾਰ ਵਿਚ ਹੇਰ ਕੁਛ ਨਾ ਲੱਭਦਾ ਹੋਵੇ। ਮੇਰਾ
ਇਹ ਖਿਆਲ ਗਲਤ ਨਹੀਂ ਹੋਵੇਗਾ ਜੇ ਮੈਂ ਆਖਾਂ ਕਿ ਦੇਖਣ
ਵਾਲੇ ਸੁਰਜ ਨੂੰ ਹਰ ਥਾਂ ਸੁਰਜ ਹੀ ਦਿੱਸਦਾ ਹੋਵੇਗਾ।

ਮਨੁਖ ਹਰ ਇਕ ਚੀਜ਼ ਨੂੰ ਪਰਾਈ ਰੋਸ਼ਨੀ ਨਾਲ ਤੱਕਦਾ
ਹੈ। ਜੇ ਇਸ ਦੇ ਅੰਦਰ ਕੋਈ ਆਪਣੀ ਚਾਨਣ ਸੱਤਾ ਹੋਵੇ ਤਾਂ ਇਸ
ਦਾ ਦਿਸ਼ਾ ਬਦਲ ਜਾਵੇਗਾ। ਇਸਨੂੰ ਹਰ ਚੀਜ਼ ਵਿਚ ਆਪਣਾ ਆਪ
ਪ੍ਰਤਿਬਿੰਬਤ ਭਾਸੇਗਾ, ਗੈਰੀਅਤ ਮਿਟ ਜਾਏਗੀ, ਓਪਰਾਪਨ ਢੂਰ
ਹੋ ਜਾਏਗਾ, ਬੇਗਾਨਗੀ ਖਤਮ ਹੋ ਜਾਏਗੀ। ਆਪੇ ਦਾ ਪ੍ਰਕਾਸ਼ ਹਰ
ਚੀਜ਼ ਨਾਲ ਯਾਰਾਈ ਤੇ ਆਸ਼ਨਾਈ ਦੀ ਚਮਕਦੀ ਲਹਿਰ ਪੈਂਦਾ
ਕਰ ਦੇਵੇਗਾ।

ਕੀ ਐਸੀ ਅਵਸਥਾ ਮੁਮਕਿਨ ਹੈ ? ਇਤਿਹਾਸ ਕਈ
ਐਸੀਆਂ ਸਾਖੀਆਂ ਦਾ ਗਾਹ ਹੈ ਜੋ ਬਾਗੀਰ ਕਿਸੇ ਐਸੇ ਮਸਲੇ ਦੇ
ਹੋਰ ਕਿਸੇ ਤਰ੍ਹਾਂ ਹੱਲ ਨਹੀਂ ਹੋ ਸਕਦੀਆਂ। ਸਰਮੱਦ ਜਿਸ ਵੇਲੇ
ਆਪਣੇ ਜੱਲਾਦ ਵਲ ਤੱਕਦਾ ਹੈ ਤਾਂ ਕੀ ਭਾਣਾ ਵਰਤਦਾ ਹੈ ?
ਉਸ ਨੂੰ ਆਪਣੇ ਕਾਤਲ ਦੀ ਮੂਰਤ ਨਾ ਕਾਲੀ ਲਗਦੀ ਹੈ ਨਾ
ਭਜਾਨਕ। ਉਹ ਉਸ ਨੂੰ ਬਾਹਰ ਦੀ ਰੋਸ਼ਨੀ ਨਾਲ ਨਹੀਂ ਦੇਖਦਾ।
ਸਰਮੱਦ ਦੀ ਅੱਖ ਵਿਚੋਂ ਉਸ ਦੀ ਆਪਣੀ ਅੰਦਰਲੀ ਰੋਸ਼ਨੀ ਬਾਹਰ
ਨਿਕਲ ਰਹੀ ਹੈ, ਏਸ ਕਰਕੇ ਜੱਲਾਦ ਉਸ ਲਈ ਬੇਗਾਨਾ ਨਹੀਂ;
ਉਹ ਕਹਿੰਦਾ ਹੈ:

‘ਫਿਦਾਏ ਤੋ ਸ਼ਵੰਮ, ਬਿਆ ਬਿਆ ! ਬਹਰ ਸੂਰਤੇ
ਕਿ ਮੇ ਆਈ ਮਨ ਤੁਰਾ ਖੂਬ ਮੇ ਸਨਾਸਮ !’

* * *

(੫੩)

ਲੰਮੀ ਨਦਰ ਦੇ ਪਿਛੇ ਅੰਦਰ ਦੀ ਜੋਤ ਕੰਮ ਕਰਦੀ ਹੈ ।
ਏਸੇ ਕਰਕੇ ਸ਼੍ਰੀ ਮੁਖਵਾਕ ਹੈ:-

ਏ ਨੈਤ੍ਰੂਹੁ ਮੇਰਿਹੇ ਹਰਿ ਤੁਮ ਮਹਿ ਜੋਤਿ ਪਰੀ ॥

[ਭਾਗਕਲੀ ਮਃ ੩ ਅਨੰਦ]

ਐਸੇ ਜੇਤਮਈ ਨੇਤ੍ਰਾਂ ਨਾਲ ਬਾਹਰਲਾ ਨਜ਼ਾਰਾ ਬਿਲਕੁਲ
ਬਦਲ ਜਾਂਦਾ ਹੈ । ਦੁਨੀਆਂ ਦੀ ਕੁਰੂਪਤਾ ਅਰੂਪ ਹੈ ਜਾਂਦੀ ਹੈ ਤੇ
ਅਰੂਪਤਾ ਕਿਸੇ ਸਰੂਪਤਾ ਦਾ ਸੁਹਾਉਣਾ ਵੇਸ਼ ਪਾਰਨ ਕਰ ਲੈਂਦੀ
ਹੈ । ਵੇਖਣਹਾਰ ਨੂੰ ਸਹੀ ਹੈ ਜਾਂਦਾ ਹੈ ਕਿ ਇਹ ਸੰਸਾਰ, ਜੋ ਵਿਸ
ਰੂਪੀ ਸੀ, ਉਹ ਹਰਿ ਰੂਪ ਨਦਰੀ ਆਉਣ ਲਗ ਪਿਆ ਹੈ* । ਕਿਸੇ
ਐਸੇ ਵੇਖਣ ਵਾਲੇ ਨੂੰ ਅਹਿੱਲਿਆ ਇਕ ਕੁਆਰੀ ਕੰਨਜਾਂ ਲਗੀ
ਸੀ । ਨਾ ਸਿਰਫ਼ ਅਹਿੱਲਿਆ ਪ੍ਰੰਤੂ ਹੋਰ ਸਾਰੀਆਂ ਐਸੀਆਂ ।
ਪ੍ਰਾਚੀਨ ਪੁਸਤਕਾਂ ਵਿਚ ਪੰਜ ਇਸਤ੍ਰੀਆਂ ਨੂੰ (ਕੁਆਰੀਆਂ) ਕੰਨਜਾਂ
ਗਿਣਿਆਂ ਹੈ: ਅਹਿੱਲਿਆ, ਦ੍ਰੈਪਦੀ, ਸੀਤਾ, ਤਾਰਾ ਤੇ ਮੰਦੇਖੀ; ਤੇ
ਕਿਹਾ ਹੈ ਕਿ ਇਨ੍ਹਾਂ ਪੰਜਾਂ ਦੀ ਯਾਦ ਨਾਲ ਪਾਪ ਪੇਂਤੇ ਜਾਂਦੇ ਹਨ ।

ਅਛਿਲਧਾ ਦ੍ਰਾਪਦੀ ਸੀਤਾ ਰਾਰਾ ਸਨਦੋਦਰੀ ਤਥਾ ਪਤਚਕਲਧਾ
ਸਥਰੇਨ ਨਿਤਧਮੁ ਸਰਵ ਧਾਤਕ ਨਾਸ਼ਜੁਸ਼ ।

* * *

ਅੰਦਰ ਦੀ ਹੈਸ਼ਨੀ ਦਾ ਜਿਕਰ ਪ੍ਰਾਚੀਨ ਪੁਸਤਕਾਂ ਵਿਚ
ਬਾਹਲਾ ਕਰਕੇ ਹੈ । ਉਪਨਿਸ਼ਦਾਂ ਵਿਚ ਇਕ ਕਥਾ ਹੈ ਜਿਸ ਵਿਚ
ਜਨਕ ਰਾਜੇ ਤੇ ਯਾਗਵਲਕ ਰਿਸ਼ੀ ਦਾ ਸੰਬਾਦ ਹੈ ।

ਰਾਜੇ ਨੇ ਪ੍ਰਸ਼ਨ ਕੀਤਾ ਕਿ ਮਨੁਖ ਕੋਲ ਕੈਸੀ ਜੋਤਿ ਹੈ ।
ਤਾਂ ਰਿਸ਼ੀ ਨੇ ਉੱਤਰ ਦਿਤਾ ਕਿ ਮਨੁਖ ਕੋਲ ਸੂਰਜ ਦੀ ਜੋਤਿ ਹੈ,
ਜਿਸ ਦੇ ਆਸਰੇ ਇਹ ਟੁਰਦਾ ਛਿਰਦਾ ਤੇ ਆਪੜੇ ਕੰਮ ਸ਼ਾਏਦਾ ਹੈ ।

*ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੁਖੁ ਹੈ

ਹਰਿ ਰੂਪੁ ਨਦਰੀ ਆਇਆ ॥ [ਭਾਗਕਲੀ ਮਃ ੩ ਅਨੰਦ]

ਗਾਜੇ ਦੇ ਅਗਲੇ ਪੁਸ਼ਨਾਂ ਦੇ ਜਵਾਬ ਜੋ ਰਿਸ਼ੀ ਨੇ ਦਿਤੇ, ਉਹ ਇਸ ਪ੍ਰਕਾਰ ਹਨ ਕਿ ਜਿਸ ਵੇਲੇ ਸੂਰਜ ਭੁਬ ਜਾਵੇ ਤਾਂ ਮਨੁਖ ਕੋਲ ਚੰਦਮਾਂ ਦੀ ਜੋਤਿ ਹੈ, ਦੇਨਾਂ ਦੇ ਛਿਪਣ ਉਪਰ ਅੱਗ ਦੀ ਰੋਸ਼ਨੀ ਹੈ, ਅੱਗ ਦੇ ਨਾ ਰਹਿਣ ਉਪਰ ਮਨੁਖ ਕੋਲ ਆਪਣੀ ਬਾਣੀ ਦਾ ਚਾਨਣ ਹੈ।

ਰਿਸ਼ੀ ਨੇ ਕਿਹਾ, ਹੋ ਗਾਜਨ, ਜਿਸ ਵੇਲੇ ਹੋਰ ਸਾਰੀਆਂ ਜੇਤਾਂ ਮਿਟ ਜਾਣ ਤਾਂ ਆਪਣਾ ਆਪ (ਆਤਮਾ) ਹੀ ਆਪਣੀ ਜੋਤਿ ਬਣ ਜਾਂਦਾ ਹੈ (ਆਤਮੈ ਵਾਸਥ ਜਧੋਤਿਭੰਬਾਤ)। ਮਨੁਖ ਫੇਰ ਆਤਮਾ ਦੀ (ਆਪਣੀ) ਜੋਤਿ ਨਾਲ ਟੁਰਦਾ ਫਿਰਦਾ ਤੇ ਸਾਰੇ ਕਾਰਜ ਕਰਦਾ ਹੈ।

ਮੇਡਾ ਖਿਆਲ ਹੈ ਏਸ ਆਪਣੀ ਅੰਦਰਲੀ ਰੋਸ਼ਨੀ ਨਾਲ ਦੁਨੀਆਂ ਨੂੰ ਦੇਖਣਾ ਇਹ ਲੰਮੀ ਨਦਰ ਦਾ ਤ੍ਰੀਕਾ ਹੈ।

ਸਮੇਂ ਜਿਸ ਰਾਹੇ ਟੁਰ ਰਹੇ ਹਾਂ, ਉਸੇ ਨਾਲ ਬਿਜਲੀ ਦੀ ਰੋਸ਼ਨੀ ਵਰਤਣ ਲਈ ਪ੍ਰਾਪਤ ਹੋ ਗਈ ਹੈ, ਜੋ ਗਲ ਯਾਗਵਲਕ ਦੇ ਸਮੇਂ ਵਿਚ ਨਹੀਂ ਸੀ। ਸਾਡੇ ਸਾਹਮਣੇ ਧਰਤੀ ਦੇ ਐਟਮ ਅੰਦਰ ਲੁਕੀ ਰੋਸ਼ਨੀ ਦਾ ਦਰਵਾਜ਼ਾ ਵੀ ਖੁਲ੍ਹ ਰਿਹਾ ਹੈ। ਏਸ ਪ੍ਰਕਾਰ ਅਨੇਕ ਪ੍ਰਕਾਰ ਦੀਆਂ ਜੋਤੀਆਂ ਵਿਚ ਸਾਡੀ ਗੰਮਤਾ ਹੋ ਰਹੀ ਹੈ। ਪਰ ਜੋ ਅੰਦਰ ਦਾ ਦੀਵਾ ਹੈ, ਉਹ ਅਜੇ ਬੁਝਿਆ ਪਿਆ ਹੈ; ਉਸ ਚਰਾਗ ਨੂੰ ਜਗਾਉਣ ਦਾ ਕੋਈ ਬਾਨੂਣੂੰ ਨਹੀਂ। ਇਹ ਓਹੋ ਚਰਾਗ ਹੈ ਜੇਦੋਂ ਹੋਰ ਸਾਰੇ ਦੀਵੇ ਗੁਲ ਹੋ ਜਾਣ ਤਾਂ ਆਤਮ ਸੱਤਾ ਵਿਚ ਬਲ ਉਠਦਾ ਹੈ ਤੇ ਜਿਸ ਦੀ ਰੋਸ਼ਨੀ ਦ੍ਰਾਡਾ ਮਨੁਖ ਨੂੰ ਲੰਮੀ ਨਦਰ ਪ੍ਰਾਪਤ ਹੁੰਦੀ ਹੈ।

ਲੰਮੀ ਨਦਰ ਵਾਲੇ ਨੂੰ ਅਮਲੀ ਝਕਲ ਵਿਚ ਇਹ ਅਨੁਭਵ ਹੈ ਜਾਂਦਾ ਹੈ:-

ਜੀਅ ਜੰਤ ਸਭ ਤਿਸਦੇ, ਸਭਨਾ ਕਾ ਸੋਈ ॥

ਮੰਦਾ ਕਿਸਨੇ ਆਖੀਐ ? ਜੇ ਦੁਜਾ ਹੋਈ ॥

੩. ਪ੍ਰਾਹਿਥਨਾ

ਬੰਦੇ ਲਈ ਅਰਦਾਸ ਇਕ ਜ਼ਰੂਰੀ ਵਸਤੂ ਹੈ। ਕਈ ਮੌਕੇ ਆਉਂਦੇ ਹਨ, ਜਦੋਂ ਕਿ ਵਡੇ ਤੋਂ ਵਡੇ ਰਾਠ ਮਨੁਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇਕ ਅਰਦਾਸ ਦੇ। ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ ਜਾਂਦਾ ਹੈ, ਇਹ ਮੌਤ ਤੋਂ ਬੇਪੂਵਾਹ ਸੀ। ਜ਼ਹਿਰ ਦਾ ਪਿਆਲਾ ਦੇਸ਼ ਨੇ ਸਰਬਤ ਵਾਕਣ ਪੀ ਲੀਤਾ ਸੀ। ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ। ਇਕ ਥਾਵੇਂ ਉਸ ਨੇ ਕਿਹਾ ਹੈ:-

O, beloved Pan and all ye other gods of this place,.. grant to me that I be made beautiful in my soul within, and that all external possessions be in harmony with my inner man.

[Phaedrus]

ਇਸ ਦਾ ਮਤਲਬ ਹੈ:-

ਓ ਪਿਆਰੇ 'ਪੇਨ' ਦੇਵਤਾ ਤੇ ਹੋਰ ਸਾਰੇ ਦੇਸ਼ ਥਾਂ ਦੇ ਦੇਵਤਿਓ ! ਮੇਰੀ ਇਹ ਅਰਲ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਤੇ ਬਾਹਰਲੀਆਂ ਮੇਰੀਆਂ ਸਾਟੀਆਂ ਚਾਸਤਾਂ ਏਸ ਅੰਦਰਲੇ ਜੀਵ ਆਤਮਾ ਦੇ ਨਾਲ ਇਕ ਸੁਰ ਹੋ ਜਾਣ ।

ਸਿਖ ਪਰਮ ਵਿਚ ਅਰਦਾਸ ਦੀ ਇਕ ਪ੍ਰਾਸ ਅਹਿਮੀਅਤ ਹੈ। ਸਾਰੀਆਂ ਗੀਤਾਂ ਫਸਮਾਂ ਦੀ ਥਾਵੇਂ ਸਿਖ ਦੀ ਇਕ ਅਰਦਾਸ ਕਾਢੀ ਹੈ। ਸਾਰੇ ਪਰਮਾਰਥਕ ਸਾਧਨਾਂ ਦੀ ਜਗ੍ਹਾ ਇਕ ਲਗਤਾਰ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਬੁਰਤ ਹਰ ਸੰਸਾਰਕ ਮੌਕੇ ਉਪਰ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ

ਵੱਲ, ਜੰਗ ਵੱਲੋ। ਕੌਦੀ ਅਵਸਰ ਨਹੀਂ ਜੇ ਸਿਖ ਲਈ ਬਿਨ ਅਰਦਾਸ ਹੋਵੇ।

ਸੰਨ ੧੯੮੩ ਵਿਚ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਛੱਡਦਾ ਹੈ। ਇਹ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪ੍ਰਭਤਨ ਦਾ ਪਿੱਟਾ ਹੈ। ਇਸ ਦਾ ਪਹਿਲਾ ਟ੍ਰੈਕਟ ਜੋ ਛਪਿਆ ਉਕਾਲ ਦਾ ਨਾਮ 'ਪ੍ਰਾਰਥਨਾ' ਹੈ। ਇਸ ਵਿਚ ਆਇਦ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਮਾਈ, ਪ੍ਰੰਤੂ ਸੰਕੇਤਕ ਤੌਰ 'ਤੇ ਇਹ ਦੇਸ਼ਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ। ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਏਸ ਅਰਦਾਸ ਤੋਂ ਹੀ ਹੁੰਦਾ ਹੈ।

ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ: ਕੀ ਅਰਦਾਸ ਸੁਣੀ ਜਾਂਦੀ ਹੈ? ਕੀ ਅਰਦਾਸ ਦਾ ਉੱਤਰ ਮਿਲਦਾ ਹੈ? ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ। ਅਰਦਾਸ ਫਰਜ਼ ਹੈ, ਉੱਤਰ ਗੈਰ ਜ਼ਰੂਰੀ ਹੈ।

ਐਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸ਼ੀ:-

Prayer must never be unanswered. If it is, it ceases to be prayer and becomes a correspondence. [Oscar Wilde]

ਇਸ ਦਾ ਅਰਥ ਹੈ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ : ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਉਹ ਖਤੇ ਕਿਤਾਬਤ ਦਾ ਸਿਲਸਿਲ ਬਣ ਜਾਂਦਾ ਹੈ।

ਏਸ ਲਿਹਾਜ਼ ਵਿਚ ਸਿਖ ਦੀ ਅਰਦਾਸ ਬਿਲਕੁਲ ਨਿਰਾਲੀ ਭੀਖ ਹੈ। ਇਹ ਅਰਦਾਸ ਨਿਜੀ ਯਾਚਨਾ ਦੀ ਮੰਗ ਕਰਦਿਆਂ ਕੌਈਆਂ ਵੀ ਨਿਜ ਦੇ ਪ੍ਰਾਈਵੇਟ ਲੈਵਲ ਤੋਂ ਉਪਰ ਹੋ ਜਾਂਦੀ ਹੈ, ਕਿਉਂਕਿ ਇਹ ਖਤਮ ਸ਼ਰਬਤ ਦੇ ਭਲੇ ਦੀ ਮੰਗ ਵਿਚ ਹੁੰਦੀ ਹੈ।

ਸਿਖ ਦੀ ਅਰਦਾਸ ਤਦੇ ਹੀ ਸਫਲ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉਠਕੇ ਸਰਬੱਤ ਦੇ ਵੱਡੇ ਭਲੇ ਵਿਚ ਲੀਨ ਹੋ ਜਾਵੇ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿਚ ਫਲ ਸਰੂਪ ਹੈ।

ਸਿਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿ ਸੁਭਾ ਦਾ ਯਤਨ ਹੈ। ਅਰਦਾਸ ਦਵਾਰਾ ਵੱਡੇ ਹੁੰਦਿਆਂ ਹੀ, ਜਾਂ ਐਉਂ ਕਰੋ ਕਿ ਸਰਬੱਤ ਦੇ ਭਾਵ ਵਿਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ। ਸਾਡਾ ਨਿਕਾਗਾਪਨ, ਸਾਡਾ ਕਮੀਨਾਪਨ, ਸਾਡਾ ਛੁਟਾਇਲਾਪਨ, ਸਾਡਾ ਵੱਖਰਾਪਨ, ਇਨ੍ਹਾਂ ਮੁਭਨਾਂ ਤੋਂ ਐਸੇ ਤਰ੍ਹਾਂ ਖਹਿੜਾ ਛੁਟ ਜਾਂਦਾ ਹੈ ਤੇ ਮਨੁੱਖ ਐਉਂ ਇਨ੍ਹਾਂ ਤੋਂ ਉਪਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕਪੜੇ ਛੋਟੇ ਹੋ ਗਏ ਸਨ। ਏਸੇ ਦਾ ਨਾਮ ਚੜ੍ਹਦੀ ਕਲਾ ਹੈ ਜੋ ਸਰਬੱਤ ਦੇ ਭਲੇ ਦੀ ਭਾਵਲੀਨਤਾ ਤੋਂ ਤਤਖਿਣ ਪ੍ਰਾਪਤ ਹੁੰਦੀ ਹੈ। ਮਾਯਾ ਦੇ ਪਾਪ ਲੀਕੇ ਦਾ ਛੋਟਾ ਗਹਿ ਜਾਣਾ ਤੇ ਮਨੁੱਖ ਦਾ ਇਕ ਸਰਬੱਤੀ ਪੁਰਖ ਹੋਕੇ ਨਿਸ਼ਪਾਪ ਉੱਚਾ ਉਠ ਜਾਣਾ, ਏਸ ਦਾ ਨਾਮ ਚੜ੍ਹਦੀ ਕਲਾ ਹੈ। ਏਸ ਅਵਸਥਾ ਦੀ ਪੁਰਣਤਾ ਹੀ ਸਿਖ ਅਰਦਾਸ ਦੀ ਕਰਾਮਾਤ ਹੈ।

ਸਾਡੀ ਸੁਗਯਾਤ ਲਈ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਕਿਸ ਪ੍ਰਕਾਰ ਦਾ ਅਲੰਕਾਰ ਪਹਿਲੇ ਟੈਕਟ ਵਿਚ ਬੱਧਾ ਹੈ, ਜੋ ਸੰਨ ੧੯੮੯ ਦੇ ਕਰੀਬ ਉਹਨਾਂ ਲਿਖਿਆ, ਆਪ ਦੀ ਭੋਟ ਕਰਦੇ ਹਨ। ਜੋ ਲੋਕ ਆਪ ਨੂੰ ਇਹ ਸੰਕਾ ਪਾ ਦੇਂਦੇ ਹਨ ਕਿ ਪੂਰਬਨਾ ਕਰਨੀ ਵਿਅਰਥ ਹੈ, ਇਸ ਦੇ ਪੜ੍ਹਨ ਤੋਂ ਇਸ ਦਾ ਉਤਰ ਆਪ ਨੂੰ ਇਕ ਅਤਿ ਸਿਖਯਾਦਾਇਕ ਪ੍ਰਸੰਗ ਦੁਆਰਾ ਸਾਖਜਾਤ ਹੋ ਜਾਵੇਗਾ। ਲਓ ਪੜ੍ਹੋ:-

(੫੯)

ਤੁ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥

‘ਪ੍ਰਾਰਥਨਾ ਵਿਸ਼ੇ ਪੁਰ ਇਕ ਮਨੋਹਰ ਵਾਰਤਾ’

ਸਦ ਬਖਸਿੰਦੁ ਸਦਾ ਮਿਹਰਵਾਨਾ
ਸਭਨਾ ਦੇਇ ਅਪਾਰੀ ॥

ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਉਦਾਰਤਾ ਕੌਲ
ਨਹੀਂ ਜਾਣਦਾ । ਪੰਜਾਬ ਵਰਗੇ ਛਸਾਂਦਾਂ ਨਾਲ ਭਰਪੂਰ ਦੇਸ਼ ਨੂੰ
ਜਿੱਤਲਾ, ਜਿਥੇ ਚੱਪੇ ਚੱਪੇ ਤੇ ਅੱਡ ਰਾਜ ਸੀ ਤੇ ਹਰੇਕ ਆਪਣੇ ਆਪ
ਨੂੰ ਤੀਕ ਮਾਰ ਖਾਂ ਸਮਝਦਾ ਸੀ, ਕੋਈ ਖਾਲਾ ਜੀ ਦਾ ਵਾੜਾ ਨਹੀਂ
ਸੀ। ਇਸ ਕਰਕੇ ਮਹਾਰਾਜਾ ਨੂੰ ਵਡੀਆਂ ਵਡੀਆਂ ਭੀਜਾਂ ਤੇ ਮੁਹਿੰਮਾਂ
ਪੈਂਦੀਆਂ ਰਹੀਆਂ, ਪਰ ਉਹ ਸ਼ੇਰ-ਲਿਲ ਕਦੀ ਨਹੀਂ ਘਾਬਰਿਆ ।
ਐਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨੀ ਤੇ ਕਾਰਜ ਸਿੱਧ
ਲੈ ਲੈਣੇ ।

ਇਕ ਵਾਰੀ ਇਕ ਵੱਡਾ ਸਰਦਾਰ, ਜੋ ਪਹਿਲੇ ਪਾੜਵੀ ਸੀ,
ਆਕੀ ਹੋ ਗਿਆ । ਇਸ ਨੂੰ ਮਹਾਰਾਜਾ ਨੇ ਵੱਡੇ ਅੱਖ ਨਾਲ
ਜਿੱਤਿਆ ਅਤੇ ਉਸ ਨੂੰ ਰੁਹਤਾਸ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ।
ਕੈਦ ਵਿਚ ਇਹ ਸਰਦਾਰ ਸਦੀਵ ਪਠਮੇਸ਼ਰ ਤੇ ਮਨੁੱਖਾਂ ਨੂੰ ਗਾਲ੍ਹਾਂ
ਦਿੰਦਾ, ਤੇ ਜੋ ਮੂੰਹ ਪਰ ਆਉਂਦੀ ਬਕਦਾ ਰਹਿੰਦਾ । ਕਰਤਾਰ ਪਰ
ਵਿਸ਼ਵਾਸ ਰਖਣਾ ਸਰਬ ਸੁਖਾਂ ਦੀ ਖਾਣ ਹੈ, ਪਰ ਇਹ ਮਹਾਂ
ਉੱਤਮ ਪਦਾਰਥ ਬੀ ਇਸ ਅਪਰਾਧੀ ਦੇ ਹਿਰਦੇ ਥੋਂ ਉਡਕੇ ਇਸ ਨੂੰ
ਇਕ ਅਜਿਹੀ ਅੱਗ ਵਿਚ ਸਿੱਟ ਗਿਆ, ਕਿ ਜਿਸ ਵਿਚ ਆਦਮੀ
ਮਰਦਾ ਤਾਂ ਨਹੀਂ, ਪਰ ਸਦੀਵ ਸੜਦਾ ਰਹਿੰਦਾ ਹੈ । ਕੈਦਖਾਨੇ
ਦੀਆਂ ਡਰਾਉਣੀਆਂ ਕੰਧਾਂ ਇਸ ਨੂੰ ਖਾਣ ਨੂੰ ਪੈਂਦੀਆਂ ਤੇ ਹਨੇਰੇ
ਵਿਚ ਅਨੇਕ ਪ੍ਰਕਾਰ ਦੇ ਭੈ ਇਸ ਦੀਆਂ ਅੱਖਾਂ ਅੱਗੇ ਆ ਆ ਕੇ
ਇਸ ਦੇ ਦੁਖਾਂ ਨੂੰ ਦੂਣਾ ਕਰਦੇ । ਜਦ ਕੋਈ ਸਰਕਾਰੀ ਨੌਕਰ ਇਸ

(੫੯)

ਨੂੰ ਅੰਨ ਪਾਣੀ ਦੇਣ ਆਉਂਦਾ ਤਾਂ ਇਹ ਮਹਾਰਾਜਾ ਸ਼ਾਹਿਬ ਨੂੰ
ਹਜ਼ਾਰ ਹਜ਼ਾਰ ਗਾਲ੍ਹ ਇਕੋ ਰਾਬੇ ਸੁਣਾਉਂਦਾ ।

ਇਕ ਦਿਨ ਇਹ ਦੁਖੀ ਸਮਾਂ ਕੱਟਣ ਲਈ ਆਪਣੀ
ਕੁਟੀਆ ਦੇ ਜਾਲੇ ਡਰੇਲ ਰਿਹਾ ਸੀ, ਅਚਾਨਕ ਇਕ ਪੁਲਾਣੀ ਪੇਥੀ
ਹੱਥ ਲੱਗੀ । ਉਸ ਨੂੰ ਲੈਕੇ ਪੜ੍ਹਨ ਬੈਠ ਗਿਆ । ਵਿਹਲਿਆਂ ਹੋਣ
ਕਰਕੇ ਇਸ ਦਾ ਦਿਲ ਪੇਥੀ ਵਿਚ ਖੁਭਦਾ ਗਿਆ । ਛੇਕੜ
ਇਕ ਤੁਕ ਪੁਰ ਪਹੁੰਚਾ:-

“ਸਦ ਬਖਸ਼ਿਦੁ ਸਦਾ ਮਿਹਰਵਾਨਾ

ਸਭਨਾ ਦੇਇ ਅਪਾਰੀ ॥”

ਇਸ ਤੁਕ ਨੂੰ ਪੜ੍ਹਕੇ ਉਹ ਇਕ ਪ੍ਰਕਾਰ ਦੇ ਵਹਿਣ ਵਿਚ ਪੈ
ਗਿਆ ਕਿ ਕੀ ਪਰਮੇਸ਼ੁਰ, ਜਿਸ ਨੂੰ ਮੈਂ ਇਕ ਭਗਉਣਾ ਭੂਤ ਸਮ-
ਸਤਦਾ ਹਾਂ, ਇੱਛਾ ਕ੍ਰਿਪਾਲੂ ਹੈ ਕਿ ਸਦੀਵ ਬਖਸ਼ਦਾ ਤੇ ਦਇਆ
ਕਰਦਾ ਹੈ ? ਅਤੇ ਪਾਪੀ ਪੁੰਨਾਤਮਾ ਸਭ ਨੂੰ ਆਸਰਾ ਦਿੰਦਾ ਹੈ ?
ਕੀ ਉਸ ਕ੍ਰਿਪਾ ਸਾਗਰ ਦੀ ਮਿਹਰ ਦੀ ਛਾਂ ਹੇਠ ਮੈਂ ਨਹੀਂ ਆ
ਸ਼ਕਦਾ ?

ਆਪ ਜਾਣਦੇ ਹੋ, ਜਦ ਆਦਮੀ ਦੁਨੀਆਂ ਦੇ ਹੱਥੋਂ ਸਤ
ਜਾਂਦਾ ਹੈ ਤਾਂ ਉਸ ਦਾ ਮਨ ਸਚਾਈ ਦੇ ਪਰਵਾਨ ਕਰਨ ਨੂੰ ਸੁਤੇ ਹੀ
ਤਿਆਰ ਹੋ ਜਾਂਦਾ ਹੈ । ਉਸ ਤੁਕ ਦੇ ਪਵਿਤ੍ਰ ਭਾਵ ਨੇ ਇਸ ਛੁਲਦੇ
ਪੁਰਖ ਨੂੰ ਸਹਾਰਾ ਦਿਤਾ ।

ਇਕ ਰਾਤ ਮੀਂਹ ਹਨੇਗੀ ਤੇ ਵਰਖਾ ਨੇ ਉਹ ਤਰਥਲੀ
ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ ਅਰ ਇਸ ਸੌਰ ਵਿਚ ਸਾਰੀ
ਚਾਤ ਬੀਤ ਗਈ ਕਿ ਮੈਂ ਪਾਪੀ ਹਾਂ ਤੇ ਪਰਮਾਤਮਾ ਸਭ ਨੂੰ ਸਹਾਰਾ
ਦਿੰਦਾ ਹੈ, ਕੀ ਮੈਨੂੰ ਬੀ ਪਰਮੇਸ਼ੁਰ ਬਖਸ਼ੇਗਾ, ਕੀ ਮੇਰੇ ਪਾਪ ਬੀ ਖਿਮਾ
ਹੋ ਸਕਦੇ ਹਨ । ਇਨ੍ਹਾਂ ਸੋਚਾਂ ਦਾ ਫਲ ਇਹ ਹੋਇਆ ਕਿ ਇਸ
ਪਾਪੀ ਦੇ ਦਿਲ ਵਿਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ
ਪ੍ਰਾਰਥਨਾ ਕਰਨ ਲੱਗਾਂ:-

“ਹੇ ਅਕਾਲ ਪੁਰਖ ! ਮੈਂ ਆਪਣੀ ਜੁਆਨੀ ਦੇ ਦਿਨਾਂ ਵਿਚ ਕਈ ਆਦਮੀ ਬੇਦੋਸ਼ ਮਾਰੇ ਤੇ ਸੈਂਕੜੇ ਇਸਤ੍ਰੀਆਂ ਵਿਧਵਾ ਤੇ ਅਣਗਿਣਤ ਬਾਲ ਅਨਾਬ ਕੀਤੇ । ਤੇਰੀ ਸ਼ਿਸ਼ਟੀ ਨੂੰ ਦੁਖ ਦਿੱਤਾ ਤੇ ਛੇਕੜ ਪਾਤਸ਼ਾਹ ਦਾ, ਜਿਸਨੇ ਮੈਨੂੰ ਪਾੜਵੀ ਥੋੰ ਸਰਦਾਰ ਬਣਾਇਆ ਸੀ, ਦੁਸ਼ਮਨ ਹੋ ਗਿਆ । ਹੇ ਪਿਤਾ ! ਮੈਥੇ ਵਧਕੇ ਪਾਪੀ ਕੋਈ ਨਹੀਂ, ਮੈਂ ਕੁੰਭੀ ਨਰਕ ਦੇ ਜੋਗ ਹਾਂ, ਪਰ ਆਪ ਬਖਸ਼ਿਦ ਹੋ, ਮੈਨੂੰ ਬੀ ਬਖਸ਼ੋ ॥” ਇਸ ਪ੍ਰਕਾਰ ਢੇਰ ਚਿਰ ਪ੍ਰਾਰਥਨਾ ਕਰਦਾ ਰਿਹਾ ।

ਦਿਨ ਹੋਏ ਫੇਰ ਉੱਹੋ ਪੋਥੀ ਪੜ੍ਹਨ ਲੱਗਾ, ਤਾਂ ਇਹ ਸ਼ਬਦ ਪੜ੍ਹਿਆ:—

“ਜਾਕਉ ਮੁਸਕਲੁ ਅਤਿ ਬਣੈ ਢੋਈ ਕੇਇ ਨ ਦੇਇ ॥ ਲਾਗੂ
ਹੋਏ ਦੁਸ਼ਮਨਾ ਮਾਕ ਭਿ ਭਜਿ ਖਲੇ ॥ ਸਭੇ ਭਜੈ ਆਸਰਾ
ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ
ਨ ਤਤੀ ਵਾਉ ॥ ੧ ॥” ਆਦਿ ।

ਇਹ ਸਾਰਾ ਸ਼ਬਦ ਪੜ੍ਹ ਕੇ ਕੈਦੀ ਨੂੰ ਵੱਡਾ ਅਨੰਦ ਪ੍ਰਾਪਤ ਹੋਇਆ ਤੇ ਆਪਣੇ ਆਪ ਵਿਚ ਹੀ ਕਹਿਣ ਲੱਗਾ ਕਿ ਅਗੇ ਮੈਂ ਆਪਣੇ ਆਪ ਨੂੰ ਅਤਿ ਦੁਖੀ ਸਮਝਦਾ ਸਾਂ, ਪਰ ਹੁਣ ਮੈਂ ਅਨੰਦ ਹਾਂ, ਮੇਰੇ ਸਭ ਸੰਕਟ ਨਿਵਿਰਤ ਹੋ ਗਏ, ਜਿਸ ਦਾ ਕਾਰਨ ਦੀਸ਼ੂਰ ਪੁਰ ਭਰੋਸਾ ਤੇ ਉਸ ਦੀ ਬਿਅੰਤ ਦੇਇਆ ਹੈ । ਮੇਰਾ ਦਿਲ, ਜੋ ਸਮੁੰਦਰ ਦੀਆਂ ਲਹਿਰਾਂ ਵਾਂਗੂ ਢੇਲ ਰਿਹਾ ਸੀ, ਹੁਣ ਸ਼ਾਂਤ ਹੈ । ਇਸ ਪ੍ਰਕਾਰ ਕਰਤਾਰ ਪੁਰ ਭਰੋਸਾ ਕਰਕੇ ਸੱਚ ਪਛਤਾਵੇ ਤੇ ਉਪਾਸ਼ਨਾ ਥੋੰ ਇਹ ਅਪ੍ਰਾਪੀ ਸੁਖੀ ਹੋ ਗਿਆ ਤੇ ਉਸ ਦੇ ਸਭ ਸੰਕਟ ਨਿਵਿਰਤ ਹੋ ਗਏ । ਦਿਨੋਂ ਦਿਨ ਪਾਠ ਵਿਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ ਅਤ ਇਕ ਗੁੰਬੀ ਨੂੰ ਸਦਵਾ ਕੇ ਉਸ ਥੋੰ ਕਈ ਸ਼ਬਦਾਂ ਦੇ ਅਰਥ ਸਮਝਦਾ । ਇਨ੍ਹਾਂ ਗੱਲਾਂ ਦਾ ਫਲ ਇਹ ਕੋਇਆ ਕਿ ਕੈਦੀ ਦਾ ਵਰਤੋਂ ਵਰਤਾਰਾ ਹੋਰ ਦਾ ਹੋਰ ਹੋ ਗਿਆ । ਹਰੇਕ ਨਾਲ ਮਿੱਠਾ ਬੋਲੇ, ਨਿਮ੍ਮਤਾ ਨਾਲ ਵਰਤੇ । ਸਾਰੇ ਲੋਕ ਹੈਰਾਨ ਸਨ ਕਿ ਇਹ

ਅਚਰਜ ਬੇਡ ਕੀਹ ਵਰਤ ਗਈ ਜੋ ਇਸ ਦਾ ਸੁਭਾਉ ਅਜਿਹਾ ਵਟੀਜ ਗਿਆ ।

ਇਸ ਥੋੰ ਕੁਝ ਦਿਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਰੁਹਤਾਸ ਆ ਡੇਰੇ ਲਾਏ । ਉਸ ਰਾਤ ਆਪ ਛਿੱਲੇ ਹੋ ਗਏ । ਦਵਾਵਾਂ ਦਰਮਲਾਂ ਸਭ ਅੱਫਲ ਗਈਆਂ । ਜਦ ਅੱਧੀ ਰਾਤ ਤੀਕ ਨੀਂਦ ਨਾ ਆਈ ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਕਰਤਾਰ ! ਮੈਨੂੰ ਨੀਂਦ ਬਖਸ਼ । ਝੱਟ ਅੱਖ ਲੱਗ ਗਈ ਤੇ ਸਵੇਰੇ ਰਾਜੀ ਖੁਸ਼ੀ ਉਠੀ। ਵਜੀਰ ਪਿਆਨ ਸਿੰਘ ਨੂੰ ਸਾਦਾ ਕੇ ਬੋਲੇ:- “ਰਾਜਾ ਜੀ, ਵਾਹਿ-ਗੁਰੂ ਨੇ ਮੇਰੀ ਬੇਨਤੀ ਸੁਣੀ ਤੇ ਮੈਨੂੰ ਆਰਾਮ ਬਖਸ਼ਿਆ । ਮੈਂ ਅੱਜ ਉਸ ਸਿਰਜਣਹਾਰ ਦੇ ਪੰਨਵਾਦ ਵਿਚ ਚਾਹੁੰਦਾ ਹਾਂ ਕਿ ਇਕ ਭਾਰੇ ਕੈਦੀ ਨੂੰ ਛੁਟਕਾਰਾ ਦਿਆਂ ।” ਰਾਜਾ ਬੌਲਿਆ, “ਸੱਚੇ ਪਾਤਸ਼ਾਹ ! ਇਸੇ ਕਿਲ੍ਹੇ ਵਿਚ ਇਕ ਪਾੜਵੀ ਸਰਦਾਰ ਕੈਦ ਹੈ, ਉਸ ਦੀ ਕੈਦ ਭੀ ਕਰਵੀ ਹੈ ਤੇ ਆਪ ਦੀ ਮਿਹਰ ਦੇ ਜੋਗ ਇਸ ਵੇਲੇ ਉਹੋਂ ਹੀ ਹੈ ।” ਮਹਾਰਾਜ ਦਾ ਹੁਕਮ ਹੋ ਗਿਆ । ਝੱਟ ਕੈਦੀ ਨੂੰ ਛੁਟਕਾਰੇ ਦੀ ਖੁਸ਼-ਖਬਰੀ ਸੁਣਾਈ ਗਈ ਅਰ ਮਹਾਰਾਜੇ ਦੇ ਪੇਸ਼ ਕੀਤਾ ਗਿਆ । ਆਪ ਨੇ ਹੱਸ ਕੇ ਪੁਛਿਆ, “ਕਿਉਂ ਭਈ ਅਜੇ ਸਿੱਧਾ ਹੋਇਆ ਹੈਂ ਕਿ ਨਹੀਂ ? ” ਇਸ ਦੇ ਉਤਰ ਵਿਚ ਉਸ ਨੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ ਕਿਹਾ ਕਿ ਮਹਾਰਾਜ ਆਪ ਦੀ ਕ੍ਰਿਪਾ ਨਾਲ ਮੈਂ ਪਾੜਵੀ ਥੋੰ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿਚ ਆਪਣੇ ਸੱਚੇ ਪਿਤਾ ਪਰਮੇਸ਼ਵਰ ਦੇ ਪ੍ਰੇਮ ਬੀਂ ਜਾਣੂ ਹੋਇਆ । ਹੁਣ ਮੈਨੂੰ ਸੱਚੀ ਖੁਸ਼ੀ ਪਾਪਤ ਹੈ, ਮੇਰਾ ਮਨ ਵਾਹਿਗੁਰ ਦੇ ਪ੍ਰੇਮ ਵਿਚ ਮਗਨ ਹੈ । ਇਸ ਕੈਦ ਬੀਂ ਭੀ ਉਸੇ ਦੀ ਬਿਅੰਤ ਦੇਇਆ ਨਾਲ ਖਲਾਸੀ ਹੋਈ ਹੈ ਤੇ ਅੰਤ ਨੂੰ ਬੀ ਮਹਾਂ ਭੋਜਲ ਥੋੰ ਉਸ ਨੇ ਛੁਟਕਾਰਾ ਬਖਸ਼ਣਾ ਹੈ । ਜਿਹਾ ਕੁ ਵਾਕ ਹੈ:-

ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ !!

ਮਹਾਰਾਜਾ ਇਹ ਗੱਲਾਂ ਸੁਣਕੇ ਵੱਡਾ ਪ੍ਰਸੰਨ ਹੋਇਆ, ਅਰ

(੬੨)

ਉਸ ਨੂੰ ਫੇਰ ਸਰਦਾਰੀ ਦੇਣ ਲੱਗਾ, ਪਰ ਉਸ ਨੇ ਨੱਕ ਨਾ ਪਰਿਆ
(ਭਾਵ ਸਰਦਾਰੀ ਲੈਣੀ ਪ੍ਰਵਾਣ ਨਾ ਕੀਤੀ) ਅਰ ਇਹ ਕਹਿ ਕੇ
ਚਲਾ ਗਿਆ:-

“ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥”

ਪਿਆਰੇ ਪਾਠਕੇ ! ਰਤਾ ਸੋਚੋ ਕਿ ਪਰਮੇਸ਼ੁਰ ਪੁਰ ਨਿਸ਼ਚਾ
ਕਰਨਾ ਤੇ ਉਸ ਦੀ ਸੇਵਾ ਵਿਚ ਪ੍ਰਾਰਥਨਾ ਕਰਨੀ, ਮਨ ਨੂੰ ਕਿੱਡੇ
ਸ਼ਾਂਤਦਾਇਕ ਹਨ। ਦੁਖ, ਸੰਕਟ, ਕਸ਼ਟ ਕੁਝ ਬੀ ਦੁਖਦਾਈ ਨਹੀਂ
ਭਾਸਦੇ। ਕਈ ਕਿਸੇ ਮਨਮਤੀਏ ਦੀ ਇਸ ਗੱਲ ਪੁਰ ਨਾ ਪਤੀਆ
ਕਰੋ ਕਿ “ਪ੍ਰਾਰਥਨਾ ਕਰਨੀ ਵਿਅਰਥ ਹੈ”, ਸਦਾ ਇਸ ਗੱਲ ਨੂੰ
ਚੇਤੇ ਰਖੋ ਕਿ ਰੱਬ ਸਾਡਾ ਦਇਆਲੂ ਪਿਤਾ ਹੈ ਤੇ ਅਸੀਂ ਭੁੱਲਣਹਾਰ
ਪ੍ਰਤ੍ਯੁ ਹਾਂ:-

“ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਪ ਕਮਾਵੈ ॥

ਕਰਿ ਉਪਦੇਸੁ ਝਿੜਕੇ ਬਹੁਭਾਤੀ ਬਹੁਜ਼ਿ ਪਿਤਾ ਗਲਿ ਲਾਵੈ ॥”

ਪਰਮੇਸ਼ੁਰ ਸਾਡੇ ਨਾਲ ਪ੍ਰੇਮ ਕਰਦਾ ਹੈ ਅਰ ਉਸ ਨੂੰ ਪ੍ਰਾਪਤ
ਕਰਨ ਦੀ ਕੁੰਜੀ ਬੀ ਉਸ ਨਾਲ ਪ੍ਰੇਮ ਕਰਨਾ ਹੈ। ਦਸਮ ਗੁਰੂ ਜੀ
ਦਾ ਵਾਕ ਹੈ:-

“ਸਾਚ ਕਹੋਂ ਝੁਨਿ ਲੇਹੁ ਸਭੈ,

ਜਿਨ ਪ੍ਰੇਮ ਕੀਓ ਤਿਨਹੀ ਪ੍ਰਭੂ ਪਾਇਓ ॥”

ਇਹ ਦੁਨੀਆ ਬੇੜੇ ਦਿਨ ਹੈ, ਅੰਤ ਨੂੰ ਪਰਮੇਸ਼ੁਰ ਦੀ ਦਰਗਾਹੇ
ਚਲਣਾ ਹੈ, ਜਿਥੇ ਭਲੇ ਬੁਰੇ ਕੌਮਾਂ ਦਾ ਨਿਸਤਾਰਾ ਹੋਣਾ ਹੈ। ਜਾਂ
ਸਦਾ ਦੀ ਖੁਸ਼ੀ ਜਾਂ ਚੁਗਾਸੀ ਲੱਖ ਜੂਨ ਦਾ ਨਰਕ। ਤਾਂ ਤੇ ਭਲਾ
ਇਹ ਹੈ ਕਿ ਉਸ ਪਾਪੀ ਵਾਂਗੀ ਇਸੇ ਜਗਤ ਵਿਚ ਪਿਤਾ ਥੋਂ ਪਾਪ
ਬਖਸ਼ਾ ਕੇ ਕੁਝ ਭਜਨ ਰੂਪੀ ਖੋਪ ਲੱਦ ਲਓ। ਜਗਤ ਦਾ ਵਿਹਾਰ
ਸ਼ੁੱਧ ਰਖੋ ਤੇ ਮਨ ਕਰਤਾਰ ਵਲ ਰੱਖੋ ਅਰ ਸਦੀਵ ਇਹ ਪ੍ਰਾਰ-
ਥਨਾ ਕਰੋ:-

(੬੩)

ਬਿਲਾਵਲੁ ਮਹਲਾ ੫ ॥

ਰਾਖਹੁ ਅਪਨੀ ਸਰਣਿ ਪ੍ਰਭੂ ਮੌਹਿ ਕਿਰਪਾ ਧਾਰੇ ॥ ਸੰਵਾ
ਕਛੂ ਨ ਜਾਨਉ ਨੀਚੁ ਮੁਰਖਾਰੇ ॥ ੧ ॥ ਮਾਨੁ ਕਰਉ ਤੁਧੁ
ਉਪਰੇ ਮੇਰੇ ਪ੍ਰੀਤਮ ਪਿਆਰੇ ॥ ਹਮ ਅਪਰਾਪੀ ਸਦ ਭੂਲਤੇ
ਤੁਮੁ ਬਖਸਨਹਾਰੇ ॥ ੨ ॥ ਰਹਾਉ ॥ ਹਮ ਅਵਗਨ ਕਰਹ
ਅਸੰਖ ਨੀਤਿ ਤੁਮੁ ਨਿਰਗੁਨ ਦਾਤਾਰੇ ॥ ਦਾਸੀ ਸੰਗਤਿ
ਪ੍ਰਭੂ ਤਿਆਗਿ ਦੇ ਕਰਮ ਹਮਾਰੇ ॥ ॥ ਤੁਮੁ ਦੇਵਹੁ ਸਭੁ
ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥ ਲਾਗਿ ਪਰੇ
ਤੇਰੇ ਦਾਨ ਸਿਉ ਨਹ ਢਿਤਿ ਖਸਮਾਰੇ ॥ ੩ ॥ ਤੁਝ ਤੇ
ਥਾਹਰਿ ਕਿਛੁ ਨਹੀਂ ਭਵ ਕਾਟਨਹਾਰੇ ॥ ਕਹੁ ਨਾਨਕ
ਸਰਣਿ ਦਇਆਲ ਗੁਰ ਲੇਹੁ ਮੁਗਧ ਉਪਾਰੇ ॥੪॥੪॥੩੪॥

ਮਾਝ ਮਹਲਾ ੫ ॥

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਝੰਧਪੁ ਤੂੰ
ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ
ਕਾਝਾ ਜੀਉ ॥ ੧ ॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ
ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥ ਜੀਅ ਜੰਤੁ ਸਭਿ
ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ
ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥ ੩ ॥
ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਰਾਇ
ਮੇਰਾ ਮਨੁ ਸੀਤਲਾਇਆ ॥ ਹੁਰਿ ਪੂਰੈ ਵਜੀ ਵਾਪਾਈ
ਨਾਨਕ ਜਿਤਾ ਬਿਖਾੜਾ ਜੀਉ ॥ ੪ ॥ ੨੪ ॥ ੩੩ ॥

—:੦:—

੪. ਬਾਬਿਆ ਰਕਤ ਦੇਵ

ਇਕ ਦੂਰ ਪਿੰਡ ਵਿਚ ਰਕਤ ਦੇਵ ਨਾਮ ਦਾ ਸ਼ਾਪੂ ਉਠਿੰਦਾ ਸੀ। ਇਹ ਅਨੇਕ ਪ੍ਰਕਾਰ ਦੇ ਤਪ ਕਰਦਾ ਸੀ। ਹਰ ਕਿਸਮ ਦੇ ਆਸਣ ਲਗਾਉਣੇ, ਪ੍ਰਾਣਾਂ ਯਾਮ ਕਰਨਾ ਅਤੇ ਹੋਰ ਹਠ ਯੋਗ ਦੇ ਸਾਧਨ ਇਸ ਦੇ ਸੁਖਾਵ-ਭੂਤ ਹੈ ਗਏ ਸਨ। ਇਕ ਦਿਨ ਜੇਠ ਦੇ ਮਹੀਨੇ ਦੁਪਹਿਰ ਵੇਲੇ ਪ੍ਰਾਪ ਵਿਚ ਇਹ ਆਸਣ-ਦ੍ਰਿੜ ਬੈਠਾ ਸੀ, ਕਿ ਇਸ ਨੂੰ ਐਉਂ ਲਗਾ ਕਿ ਸਰੀਰ ਨੂੰ ਅੱਗ ਲਗ ਪਈ ਹੈ ਤੇ ਲੂਆਂ ਵਿਚੋਂ ਚਿਣੌਂਗਾਰੀਆਂ ਫੁਟ ਰਹੀਆਂ ਹਨ।

ਰਕਤ ਦੇਵ ਆਪਣੇ ਆਸਣ ਤੋਂ ਘਬਰਾ ਕੇ ਉਠਿਆ। ਸਾਰੇ ਪਿੰਡੇ ਉਤੇ ਹੱਥ ਫੇਰਕੇ ਦੰਖਿਆ, ਕੋਈ ਅੱਗ ਨਹੀਂ ਸੀ, ਨਾ ਹੀ ਕੋਈ ਲ੍ਝੀ ਬੁਲਿਸ਼ਾ ਸੀ। ਬੋਜ਼ਾ ਠੰਡਾ ਹੋਣ ਲਈ ਰਕਤ ਲੇਵ ਆਪਣੀ ਹਨੇਰੀ ਕੁਟੀਆ ਵਿਚ ਜਾ ਬੈਠਾ। ਜਾਂ ਅੱਖ ਮੀਟੀ ਸੂਤਾਂ ਅੰਦਰ ਚਾਨਲਾ ਦਿੱਸਣ ਲਗਾ, ਹਰ ਇਕ ਨਾੜੀ ਵਿਚੋਂ ਚਿਣੌਂਗਾਰੀ ਫੁਟਦੀ ਨਜ਼ਰ ਪਈ, ਸਿਰ ਵਿਚ ਐਉਂ ਲਗਾ ਕਿ ਆਤਸ਼ਬਾਜ਼ੀ ਦਾ ਅਨਾਰ ਚਲ ਰਿਹਾ ਹੈ। ਫੇਰ ਅੱਖ ਖੋਲ੍ਹੇ ਦਿੱਤੀ, ਕੋਨੜੀ ਵਿਚ ਹਨੇਰਾ ਸੀ, ਸਲ੍ਹਾਬੇ ਦੀ ਬੂ ਸੀ, ਗਿੱਲੀ ਠੰਡ ਸੀ।

ਰਕਤ ਦੇਵ ਲਈ ਮੁਸ਼ਕਲ ਬਣ ਗਈ, ਅੱਖ ਖੋਲ੍ਹੇ ਤਾਂ ਧੁਦਲਾ ਹਨੇਰਾ ਦਿੱਸਦਾ ਸੀ। ਦੁਪਹਿਰ ਵੇਲੇ ਵੀ ਚੀਜ਼ਾਂ ਸਾਫ ਨਹੀਂ ਦਿਸਦੀਆਂ ਸਨ। ਐਉਂ ਲਗਦਾ ਸੀ ਸੰਭਾਂ ਦੇ ਪਰਛਾਵੇਂ ਹਿਲਜ਼ਲ ਰਹੇ ਹਨ। ਇਹ ਤਾਂ ਖੁੱਲ੍ਹੀ ਅੱਖ ਵੇਲੇ ਹਾਲ ਸੀ। ਮੀਟੀ ਅੱਖ ਵੇਲੇ ਅੰਦਰ ਲੈ ਦਿੱਸਦੀ ਸੀ, ਕੁਛ ਚਿਣੌਂਗਾਰੀਆਂ ਲਿਸ਼ਕ ਉਠਦੀਆਂ, ਫੇਰ ਖੂਨ ਦਾ ਭਖਦਾ ਲਾਲ ਰੰਗ ਨਾੜਾਂ ਵਿਚ ਚਲਦਾ ਭਾਸਣ ਲੱਗ ਜਾਂਦਾ ਸਾ।

ਕਈ ਵਚੂ ਬੀਤ ਗਏ, ਅਨੇਕ ਹੋਰ ਸਾਧਨ ਕੀਤੇ, ਕਈ

(੬੫)

ਸਿੱਧੀਆਂ ਵੱਸ ਕੀਤੀਆਂ । ਇਕ ਦਿਨ ਰਕਤ ਦੇਵ ਨੂੰ ਐਉਂ ਝੈਲਾ ਪਿਆ ਕਿ ਮਾਂ ਕੋਲ ਖੜ੍ਹੀ ਹੈ । ਉਹ ਸੁਪਨੇ ਵਿਚ ਹੀ ਹੈਰਾਨ ਜਿਹਾ ਹੋ ਗਿਆ । ਮਾਂ ਮੌਦੀ ਨੂੰ ਉਮਰ ਲੰਘ ਚੁਕੀ ਸੀ । ਹੁਣ ਇਹ ਪਰਛਾਵੇਂ ਵਾਕੂਣ ਸੁੱਕੀ ਹੋਈ ਮਾਂ ਫੇਰ ਉਸ ਦੇ ਪਾਸ ਖੜੀ ਸੀ ਤੇ ਕਹਿ ਰਹੀ ਸੀ:-

“ਬੱਚਾ, ਘਬਰਾ ਨਾ, ਤੇਰੀ ਇਛਾ ਪੂਰੀ ਹੋ ਗਈ । ਸੈਂ ਅੰਨ੍ਹੀਂ ਸਾਂ, ਤੂੰ ਮੇਰੇ ਇਲਾਜ ਲਈ ਜੋਗੀਆਂ ਕੋਲ ਜਾਂਦਾ ਸੈਂ, ਮੈਨੂੰ ਹੀ ਅੱਖਾਂ ਦੇਣ ਲਈ ਤੂੰ ਸੰਨਜਾਸੀਆਂ ਮਗਰ ਫਿਰਦਾ ਸੈਂ । ਮੈਨੂੰ ਹੀ ਨੈਣ ਦੇਣ ਲਈ ਤੂੰ ਸਿੱਧਾਂ ਦੀਆਂ ਕੰਦਰਾਂ ਵਿਚ ਵਾੜਿਆ ਰਹਿੰਦਾ ਸੈਂ । ਤੂੰ ਏਸ ਤਰ੍ਹਾਂ ਘਰੋਂ ਉੱਜੜ ਗਿਓਂ, ਮੈਂ ਮਰ ਲਈ, ਅੰਨ੍ਹੀਂ ਹੀ ਮਰ ਗਈ; ਤੂੰ ਭੁੱਲ ਗਿਓਂ ਕਿ ਕਿਸ ਖਾਤਰ ਤਪ ਕੀਤੇ, ਤੇ ਕਿਸ ਲਈ ਘਾਲਾਂ ਘਾਲੀਆਂ । ਤੂੰ ਸੂਰਜ ਦੇ ਸਾਮ੍ਰਾਣੇ ਆਸਣ ਜਮਾਕੇ ਬੈਠਣ ਨਾਲ ਆਪਣੀਆਂ ਅੱਖਾਂ ਵਿਗਾੜ ਲਈਆਂ ਹਨ, ਪਰ ਤੇਰੇ ਖੂਨ ਵਿਚ ਉਸ ਦਾ ਚਾਨਣ ਵੱਡ ਗਿਆ ਹੈ ਜੋ ਮੁੜ ਅੰਨ੍ਹੀਂ ਅੱਖਾਂ ਦੀ ਜੋਤਿ ਹਨੀ ਕਰ ਸਕਦਾ ਹੈ । ਲੈ ਬੱਚਾ, ਇਹ ਸੁਈ ਲੈ, ਤੇ ਆਪਣੀ ਉੱਗਲ ਵਿਚੋਂ ਇਕ ਤੁਪਕਾ ਲਹੂ ਦਾ ਕੱਢ ਲੈ, ਮਾਂ ਦੀਆਂ ਅੱਖਾਂ ਉੱਤੇ ਇਹ ਤੁਪਕਾ ਲਾ ਦੇਹ, ਇਕੈ ਤੁਪਕਾ, ਕਿ ਉਸ ਦੇ ਤਿਹਾਏ ਨੈਣ ਖੁਲ੍ਹੇ ਜਾਣ, ਉਹ ਦਿਲ ਭਰਕੇ ਤੈਨੂੰ ਦੇਖ ਲਵੇ ਤੇ ਜਨਮਾਂ ਜਨਮਾਂ ਦੀ ਸੋਧਰ ਲਾਹ ਲਵੇ ।”

ਰਕਤ ਦੇਵ ਦੀ ਜਾਗ ਖੁੱਲ੍ਹੀ ਗਈ, ਉਹ ਘਬਰਾ ਗਿਆ, ਬਉਰਾ ਗਿਆ, ਐਪਰ ਉਪਰ ਦੇੜਨ ਲੱਗਾ । ਦੂਜੇ ਪਿੰਡ ਵਿਚ ਇਕ ਅੰਨ੍ਹਾਂ ਗੱਹਿਲਾ ਸੀ, ਜਾ ਉਸ ਕੋਲ ਪਹੁੰਚਾ । ਕਿਕਰ ਦੀ ਇਕ ਸਲ ਮਾਰਕੇ ਆਪਣੀ ਜ਼ਮਾਨੀ ਚੀਜ਼ੀ ਅੰਨ੍ਹੇ ਦੀਆਂ ਝਿੰਮਣੀਆਂ ਉਤੇ ਫੇਰ ਦਿਤੀ ਸੂਝ । ਅੰਨ੍ਹੇ ਨੇ ਹਰੇਗਾਮ ! ਹਰੇ ਰਾਮ ਕਰਦਿਆਂ ਅੱਖ ਖੋਲ੍ਹਦਿਤੀ।

ਰਕਤ ਦੇਵ ਖੁਸ਼ ਸੀ । ਉਸ ਦੇ ਡੋਲੇ ਫਰਕਦੇ ਸਨ, ਉਸ ਨੂੰ ਆਪਣੀਆਂ ਬਾਹਾਂ ਵਿਚ ਸ਼ਕਤੀ ਉਮਡਦੀ ਭਾਸਦੀ ਸੀ । ਉਸ ਨੂੰ

ਆਪਣੀਆਂ ਅੱਖਾਂ ਵਿਚ ਉਗ ਰਹੇ ਸੁਰਜ ਦੀ ਲਾਲੀ ਦੀ ਨਿੱਘ ਪ੍ਰਤੀਤ ਹੁੰਦੀ ਸੀ । ਉਸ ਨੂੰ ਆਪਣੀ ਜੀਭ ਉਤੇ 'ਵਰ ਦਾਤੀ' ਸਮੱਥਾ ਭੁੜਕ ਰਹੀ ਮਾਲੂਮ ਹੁੰਦੀ ਸੀ, ਜਿਸ ਨੂੰ ਜ਼ੋਰ ਨਾਲ ਦੰਦਾਂ ਵਿਚ ਦਬਾਈ ਰਖਣ ਦਾ ਉਹ ਯਤਨ ਕਰਦਾ ਰਹਿੰਦਾ ਸੀ । ਹਾਂ ਰਕਤ ਦੇਵ ਖੁਸ਼ ਸੀ । ਉਸ ਨੂੰ ਕਰਾਮਾਤ ਨਸੀਬ ਹੋ ਗਈ । ਉਸ ਦੀ ਘੋਰ ਤਪਸ਼ਾ ਫਲੀਭੂਤ ਹੋ ਗਈ । ਉਸ ਦੀ ਮਨੋਕਾਨਾ ਪੂਰੀ ਹੋ ਗਈ, ਉਸ ਨੂੰ ਸਿੱਧੀ ਪ੍ਰਾਪਤ ਹੋ ਗਈ ।

ਰਕਤ ਦੇਵ ਹੁਣ ਜਾਮੀਨ ਉਤੇ ਟੁਠਨ ਵਾਲਾ ਮਨੁੱਖ ਨਹੀਂ ਸੀ । ਉਹ ਫਰਿਸ਼ਤਾ ਸੀ ਜੋ ਭੌਂ ਤੌਂ ਗਿੱਠ ਉੱਚਾ ਟੁਠਦਾ ਹੈ । ਉਹ ਹੁਣ ਉਤਸ਼ਾਹ ਭਰਪੁਰ ਦੇਉਤਾ ਸੀ, ਜਿਸ ਦੀ ਜੀਭ ਉਤੇ ਸੁਰੱਖਤੀ, ਅੱਖ ਵਿਚ ਸੁਰਜ ਤੋਂ ਬਾਂਹ ਵਿਚ ਚੰਡੀ ਦਾ ਭੁਜ-ਬਲ ਵਸਦਾ ਸੀ ।

ਰਕਤ ਦੇਵ ਦੇ ਚੇਲੇ ਪਹਿਲੇ ਹੀ ਕਾਢੀ ਸਨ, ਹੁਣ ਹੋਰ ਵਾਧਾ ਹੋ ਗਿਆ । ਉਹ ਚੇਲੇ ਜੋ ਡੇਲਦੇ ਰਹਿੰਦੇ ਸਨ ਦਿੜ ਵਿਸ਼ਵਾਸੀ ਹੋ ਗਏ । ਉਸ ਦੀ ਕਰਾਮਾਤ ਦਾ ਬਲਕਾ ਮਰਿ ਗਿਆ । ਰਕਤ ਦੇਵ ਦੀ ਕੁਟੀਆ ਇਕ ਯਾਤ੍ਰਾ-ਅਸਥਾਨ ਬਣ ਗਈ । ਕਈ ਕਿਸਮ ਲੋਕ ਆਉਣ ਜਾਣ ਲਗ ਪਏ: ਕੁਛ ਸ਼ਰਧਾਲੂ, ਕੁਛ ਅੰਨ੍ਹੇ, ਕੁਛ ਤਮਾਸ਼ੀਨ । ਇਕ ਮੇਲਾ ਜਿਹਾ ਲੱਗਾ ਰਹਿੰਦਾ । ਇਕ ਇਨ ਰਕਤ ਦੇਵ ਦਾ ਜਨਮ ਉਤਸ਼ਾਹ ਮਨਾਇਆ ਜਾ ਰਿਹਾ ਸੀ । ਬਹੁਤ ਲੋਕ ਸ਼ਰਧਾ ਭਰਪੁਰ ਆ ਰਹੇ ਸਨ । ਜਨਮ ਇਨ ਦੀ ਛੌਂਡੀ ਬੜੀ ਦੂਰ ਦੂਰ ਤਕ ਪਿਟਾਈ ਜਾ ਚੁਕੀ ਸੀ । ਇਹ ਇਸ਼ਤਿਹਾਰਬਾਜ਼ੀ ਕਈ ਮਹੀਨਿਆਂ ਤੋਂ ਸ਼ੁਰੂ ਸੀ, ਜੋ ਇਕ ਦੂਜੇ ਤੋਂ ਵਧੇ ਬਹੁਤ ਕੇ ਰੇਲਿਆਂ ਵਲੋਂ ਪੱਧਰ ਉਤਸ਼ਾਹ ਵਿਚ ਕੀਤੀ ਗਈ ਸੀ ।

ਕੋਈ ਸੌਚ ਨਹੀਂ ਸਕਦਾ ਕਿ ਇਸ ਸਮਾਗਮ ਉਪਰ ਕਿਤਨੀ ਜਨਤਾ ਇਕੱਠੀ ਹੋਈ । ਰਕਤ ਦੇਵ ਖੁਸ਼ੀ ਨਾਲ ਇਕ ਇਕ ਕਤਨਾ ਖੂਨ ਦਾ ਵੰਡ ਰਿਹਾ ਮੀ । ਲੈਣ ਵਾਲਿਆਂ ਦੀ ਗਿਣਤੀ ਦੱਦਾਂ ਜਾਂਦੀ ਸੀ । ਓਹ ਉਮਡ ਉਮਡ ਕੇ ਆ ਰਹੇ ਸਨ । ਮੰਨਿਆਂ ਦਾ

ਵਾਹੋ ਦਾਹੀ ਹੜ੍ਹ ਆ ਗਿਆ ਜੋ ਰਕਤ ਦੇਵ ਦੀ ਕੁਟੀਆਂ ਦੇ ਆਸੇ
ਪਾਸੇ ਫੈਲ ਗਿਆ। ਆਵਾਜ਼ ਆ ਰਹੀ ਸੀ। ਐਉਂ ਲਗਦਾ ਪ੍ਰੀ
ਬੱਦਲ ਦੀ ਗਰਜ ਵਿਚੋਂ ਘਨਘੋਰ ਸੱਦ ਉਠ ਰਹੀ ਹੈ 'ਬਾਬਾ ਇਕ
ਤੁਪਕਾ ਖੂਨ'।

ਰਕਤ ਦੇਵ ਉਂਗਲਾਂ ਛਿੱਲੀ ਜਾਂਦਾ ਸੀ ਤੇ ਤੁਪਕੇ ਵੰਡੀ
ਜਾਂਦਾ ਸੀ। ਉਂਗਲਾਂ ਚੱਤਹੀਨ ਹੋ ਗਈਆਂ ਤੇ ਸੁਕੀਆਂ ਚਿੰਡੀਆਂ
ਵਾਕਣ ਆਕੜ ਗਈਆਂ। ਮੰਗ ਜਾਰੀ ਸੀ। ਉਹ ਹੋਰ ਵਧ ਰਹੀ
ਸੀ। ਲੈਣ ਵਾਲੇ ਅੰਨ੍ਹੇ ਸਨ। ਤਮਾਸ਼ੀਨ ਹੱਸ ਰਹੇ ਸਨ। ਸੁਜਾਏ
ਸ਼ਰਧਾ ਦੇ ਗੀਤ ਰਾ ਰਹੇ ਅਨ।

ਰਕਤ ਦੇਵ ਘਬਰਾ ਗਿਆ, ਹੁਣ ਕਰੇ ਤੇ ਕੀ ਕਰੇ, ਨੱਸਣ
ਦਾ ਕੈਦੀ ਰਾਹ ਨਹੀਂ ਸੀ। ਕੇਨਾਂ ਵਿਚ ਆਵਾਜ਼ ਗੁੰਜ ਰਹੀ ਸੀ,
'ਬਾਬਾ ਇਕ ਤੁਪਕਾ', 'ਬਾਬਾ ਇਕ ਤੁਪਕਾ'। ਜਿਉਂ ਜਿਉਂ ਖੂਨ
ਘਟਦਾ ਸੀ ਆਵਾਜ਼ ਉੱਚੀ ਤੇ ਤੀਬਰ ਹੁੰਦੀ ਜਾਂਦੀ ਸੀ। ਰਕਤਦੇਵ
ਨੇ ਲਾਚਾਰ ਹੋਕੇ ਬਾਂਹ ਦੀ ਨਾੜ ਕੱਟੀ ਤੇ ਫੇਰ ਤੁਪਕਾ ਤੁਪਕਾ ਵੰਡਣ
ਲਗ ਪਿਆ। ਕਤਰਾ ਕਤਰਾ ਖੂਨ ਢਗੀਂਦਾ ਵੰਡੀਦਾ ਜਾਂਦਾ ਸੀ,
ਪਰ ਤੁਪਕਿਆਂ ਦੀ ਮੰਗ ਪੂਰੀ ਨਹੀਂ ਸੀ ਹੁੰਦੀ। ਬਾਂਹ ਸੁੱਕ ਗਈ,
ਸ਼ਰੀਰ ਦਾ ਸਾਰਾ ਲ੍ਹਾ ਵਗ ਗਿਆ, ਦਿਲ ਦੀ ਹਰਕਤ ਬੰਦ ਹੋ
ਗਈ। ਰਕਤ ਦੇਵ ਦਾ "ਖੂਨ" ਹੈ ਗਿਆ। ਲੱਖਾਂ ਹੀ ਅੰਨ੍ਹੇ ਆਏ
ਹੋਏ ਨਿਰਾਸ ਮੁੜ ਗਏ ਤੇ ਆਪਣੀ ਕਿਸਮਤ ਉਤੇ ਅਫਸੋਸ ਕਰਦੇ
ਹੋ ਮਲਦੇ ਰਲੇ ਗਏ।

ਇਹ ਇਕ ਨਿਗੀ ਦਿਲ ਬਹਿਲਾਵੇ ਦੀ ਕਹਾਣੀ ਨਹੀਂ, ਨਾ
ਹੀ ਇਹ ਕੇਵਲ ਹਮਦਰਦੀ ਦੀ ਇਕ ਵਿਅਰਥ ਉਕਸਾਹਟ ਜਨਕ
ਘਟਨਾ ਹੈ। ਇਹ ਇਕ ਛੂਘੀ ਸੌਚ ਉਤਪਾਦਕ ਕਥਾ ਹੈ ਜੋ ਪਾਠਕਾਂ
ਦੇ ਗੁੜ੍ਹ ਪਯਾਨ ਦੀ ਮੁਖਾਜ਼ ਹੈ।

ਲੋੜ ਹੈ ਕਿ ਅਸੀਂ ਏਸ ਗੱਲ ਉਪਰ ਗੰਭੀਰ ਵਿਚਾਰ ਕਰੀਏ
ਕਿ ਅਸੀਂ ਸਾਧਾਰਨ ਸੰਤਾਂ ਨੂੰ ਕਿਸ ਲਈ ਮਿਲਦੇ ਹਾਂ? ਕੀ ਸਾਡਾ

ਮੇਲ ਮਿਲਾਪ ਕਰਾਮਾਤਾਂ ਦੇ ਚਮਤਕਾਰ ਦੀ ਖਿੱਚ ਦੇ ਆਪਾਰ ਉਪਰ ਹੈ ? ਕੀ ਫ਼ਕੀਰਾਂ ਨੂੰ ਮਿਲਣਾ ਕੇਵਲ ਉਨ੍ਹਾਂ ਦੀ ਸਿੱਧੀ ਦੀ ਪ੍ਰਾਪਤੀ ਤੋਂ ਫਾਇਦਾ ਉਠਾਉਣ ਲਈ ਹੈ ? ਫੇਰ ਜ਼ਰੂਰਤ ਹੈ ਕਿ ਅਸੀਂ ਏਸ ਗੱਲ ਨੂੰ ਵੀ ਸੋਚੀਏ ਕਿ ਸਾਡੀ ਮੰਗ, ਚਾਹੇ ਉਹ ਕੇਵਲ ਇਕ ਤੁਪਕੇ ਮਾਤ੍ਰ ਲਈ ਹੀ ਹੋਵੇ, ਉਸ ਦਾ ਮਿਲਵਾਂ ਅਸਰ ਦੇਣ ਵਾਲੇ ਫ਼ਕੀਰ ਉਪਰ ਕੀ ਹੈ ?

ਉਪਰਲੇ ਪੁਸ਼ਨ ਬੜੇ ਗੰਭੀਰ ਹਨ। ਇਨ੍ਹਾਂ ਦੀ ਵਿਚਾਰ-ਪਾਠਾਂ ਨਾਲ ਇਕ ਵਡੀ ਪੁਸਤਕ ਲਢੀ ਜਾ ਸਕਦੀ ਹੈ। ਸੰਖੇਪ ਤੌਰ ਤੇ ਸਮਝਣ ਲਈ ਜੇ ਇਤਨੀ ਕੁ ਗੱਲ ਸ਼ਾਡੇ ਪੱਲੇ ਪੈ ਜਾਵੇ ਕਿ ਆਪਣੇ ਆਪ ਦੀ ਕੁਰਬਾਨੀ ਦੇ ਕੀ ਅਰਥ ਹਨ ਤੇ ਕਰਾਮਾਤ ਦਾ ਮੂਲਕ ਸਿਧਾਂਤ ਕੀ ਹੈ ਤਾਂ ਏਸ ਬਾਬੀ ਨਾਲ, ਏਸ ਮਾਸਟਰ ਕੁਜੀ (Master key) ਨਾਲ ਸਾਰੇ ਪੁਸ਼ਨਾਂ ਦੇ ਬੰਦ ਜੰਦਰੇ ਖੁਲ੍ਹੇ ਜਾਣਗੇ:-

ਕਰਾਮਾਤ ਬਾਬੁਤ ਏਮਰਸ਼ਨ (Emerson) ਨੇ ਕਿਹਾ ਸੀ:-

Self sacrifice is the real miracle

Out of which all reported miracles grow.

ਇਸ ਦਾ ਮਤਲਬ ਹੈ ਕਿ ਅਸਲੀ ਕਰਾਮਾਤ ਆਪਣੇ ਆਪੇ ਦੀ ਕੁਰਬਾਨੀ ਹੈ ਤੇ ਏਸ ਕੁਰਬਾਨੀ ਤੋਂ ਹੀ ਹੋਰ ਸਾਰੀਆਂ ਵਰਣਿਤ ਕਰਾਮਾਤਾਂ ਉਪਜਦੀਆਂ ਹਨ।

Self sacrifice ਦੇ ਅਰਥ ਹਨ ਆਪਾ ਵਾਰਨਾ। 'ਆਪਾ ਵਾਰਨ' ਵਿਚ ਦੋ ਚੀਜ਼ਾਂ ਹਨ: ਇਕ 'ਆਪਾ' ਤੇ ਦੂਜਾ 'ਵਾਰਨਾ'। ਪਹਿਲਾ ਸੂਆਲ ਇਹ ਪੈਦਾ ਹੁੰਦਾ ਹੈ ਕਿ 'ਆਪਾ' ਕੀ ਵਸਤੂ ਹੈ ? ਕੀ ਆਪਾ ਵਾਰਨ ਵਾਲਿਆਂ ਦੇ ਅੰਦਰ 'ਆਪੇ' ਦੇ ਸਰੂਪ ਦਾ ਪੂਰਾ ਅਹਿਸਾਸ ਹੈ ? ਕੀ ਉਹਨਾਂ ਨੂੰ ਆਪਣੇ 'ਆਪੇ' ਦਾ ਗਿਆਨ ਹੈ ? ਕੀ ਉਹ ਆਪਣੇ 'ਆਪੇ' ਦੇ ਆਪ ਮਾਲਕ ਹਨ ਕਿ ਉਸ ਨੂੰ ਵਾਰ

ਸਕਣ ? 'ਆਪੇ' ਨੂੰ 'ਵਾਰ' ਸਕਣਾ ਇਸ ਵਾਰਨ ਦੇ ਵੀ ਕੋਈ ਆਪਣੇ ਨਿਰਾਲੇ ਨਿਯਮ ਹੋਣੇ ਹਨ। 'ਆਪਾ' ਕੋਈ 'ਦੁਜੀ ਚੀਜ਼' ਨਹੀਂ ਜਿਸ ਨੂੰ ਕੋਈ ਜਣਾ ਵਾਰ ਸਕੇ। ਆਪਾ ਕੋਈ ਖੁੱਨ ਦਾ ਤੁਪਕਾ ਨਹੀਂ ਜਿਸ ਨੂੰ ਆਪ ਉਹ ਵੰਡ ਸਕੇ। 'ਦੁਜੀ ਚੀਜ਼' ਬਣਾ ਕੇ ਵੰਡਣ ਨਾਲ ਹੀ 'ਆਪਾ' ਆਪਾ ਨਹੀਂ ਰਹਿੰਦਾ ਫੇਰ ਆਪਾ ਵਾਰਨ ਦੇ ਮਾਇਨੇ ਕੀ ਹੋਏ ? ਕੀ ਦੁਨੀਆਂ ਵਿਚ ਕੋਈ ਸਾਹਿਤ ਐਸਾ ਹੈ ਜੋ ਇਸ ਗੱਲ ਉਪਰ ਰੋਸ਼ਨੀ ਪਾ ਸਕੇ ? ਹਾਂ ਬਹੁਤ ਕੁਛ ਹੈ ਪਰ ਪੰਜਾਬੀ ਪਾਠਕਾਂ ਲਈ ਸ੍ਰੀਮਾਨ ਭਾਈ ਵੀਰ ਸਿੰਘ ਜੀ ਨੇ ਬਹੁਤ ਕੰਮ ਕੀਤਾ ਹੈ। ਕਈ ਗੁੜ ਵਿਸ਼ਿਆਂ ਉਪਰ ਉਹਨਾਂ ਰੋਸ਼ਨੀ ਪਾਈ ਹੈ। ਕੀ ਇਨ੍ਹਾਂ ਪ੍ਰਸ਼ਨਾਂ ਦੇ ਉਤਰ ਲਈ ਵੀ ਕੋਈ ਭਮਜ਼ ਸੁਟੀ ਹੈ ? ਭਾਈ ਸਾਹਿਬ ਨੇ ਕਈ ਗਲਾਂ ਛੁਲਾਂ ਦੇ ਰੂਪਕ ਵਿਚ ਬਿਆਨ ਕੀਤੀਆਂ ਹਨ। ਓਹ ਖੁਦ ਛੁਲਾਂ ਦੀ ਬੋਲੀ ਸਮਝਦੇ ਸਨ। ਮੇਰਾ ਖਿਆਲ ਹੈ ਕਿ ਅਸਲੀ ਸ਼ਾਇਰ ਸਾਰੇ ਹੀ ਛੁਲਾਂ ਦੇ ਗੁਪਤ ਇਸ਼ਾਰੇ ਜਾਣਦੇ ਹਨ। ਕਈ ਲਿਖਾਰੀਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਲੱਫਜ਼ਾਂ ਦੀ ਬੋਲੀ ਨਾਲ ਅਸੀਂ ਆਪਣੇ ਭਾਵ ਪੂਰੇ ਦੱਸ ਹੋ ਨਹੀਂ ਸਕਦੇ ਜਿਹੜੇ ਕਿ ਛੁਲ ਆਪਣੀ 'ਚੁਪ ਬੋਲੀ' ਨਾਲ ਅਬੋਲੇ ਹੀ ਦੱਸ ਦੇਂਦੇ ਹਨ। ਟੋਮਸ਼ਮੂਰ ਨੇ ਲਿਖਿਆ ਹੈ:—

Yet No -- Not words, for they
But half can tell loves feeling,
Sweet flowers alone can say,
What passion fears revealing.

ਛੁਲਾਂ ਦੀ 'ਜੀਭ ਚੁਪ' ਕਿਸ ਤਰ੍ਹਾਂ ਅਬੋਲੇ ਹੀ ਬੋਲ ਰਹੀ ਹੈ ਏਸ ਲਈ ਭਾਈ ਸਾਹਿਬ ਦੀ ਹੇਠ ਲਿਖੀ ਕਵਿਤਾ ਪ੍ਰਸੰਗ ਅਨੁਕੂਲ ਹੈ:—

(੨੦)
ਛੁਲ ਤੇ ਯੋਗੀ:-

ਖਿੜੇ ਛੁਲ ਨੂੰ ਧਜਾਨੀ ਸੀ ਇਕ ਪੜਾਨ ਨਾਲ ਪਿਆ ਭਰਦਾ,
ਅਸਾਂ ਪੁੱਛਿਆ: ਸੁਝੇ ਮਨਾਂ ! ਤੂੰ ਕਿਉਂ ਪਿਆ ਇਸਤੇ ਮਡਦਾ ?
ਕਹਿਣਲੱਗਾ: ਮੈਂ ਸੁਣਨੀਆਂ ਚਾਹਾਂ ਇਸਦੇ ਦਿਲ ਦੀਆਂ ਗੱਲਾਂ,
ਇਸ ਲਈ ਇਸ ਨੂੰ ਜੀਭ ਲਾਣ ਦਾ ਜਤਨ ਪਿਆ ਹਾਂ ਕਰਦਾ।

ਯੋਗੀ ਪੜਾਨ ਪਰੋਂਦਾ ਹੁੱਟਾ, ਪਰ ਛੁਲ ਜੀਭ ਨ ਪਾਈ,
'ਜੀਭ ਚੁੱਪ' ਤਾਂ ਬੋਲ ਰਹੀ ਸੀ ਜੋਗੀ ਨੂੰ ਨ ਦਿਸਾਈ।
ਕੂਕ ਕੂਕ ਸੁਹਣਾ ਪਿਆ ਆਖੇ "ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਨ ਬਾਬੇਂ ਸਾਨੂੰ ਹੋਰ ਸੂਰਤ ਨਹਿੰ ਕਾਈ"।

ਏਸ ਤਰ੍ਹਾਂ ਦੇ ਖਿੜੇ ਹੋਣੇ ਛੁਲ ਅਬੋਲ ਬੈਲੀ ਵਿਲ ਆਪਾ
ਵਾਰਨ ਦੇ ਗੁੱਝੇ ਭੇਤ ਦੀ ਰਮਜ਼ ਵੀ ਸੁੱਟ ਰਹੇਹਨ। ਇਕ ਛੁਲ ਜਿਸ
ਨੇ ਆਪਣੇ 'ਆਪੇ' ਦੇ ਸਰੂਪ ਨੂੰ ਵਿਕਾਸ ਦੁਆਰਾ ਪ੍ਰਤੱਖ ਕਰ ਲਿਆ
ਹੈ ਦੇਖੋ ਉਹ ਆਪਣੀ 'ਜੀਭ ਚੁੱਪ' ਨਾਲ ਕਹਿ ਰਿਹਾ ਹੈ:-

ਡੋਡੀਆਂ ਖੇੜੇ ਲਜਾਈ ਮੈਂ ਸਾਰਾ ਖਿੜ ਪਿਆ,
ਮਹਿਕਿਆ ਮੁਸ਼ਕ ਮਚਾਇ ਤੇ ਲਪਟਾਂ ਛੱਡੀਆਂ,
ਹਾਂ ਹੁਣ ਭਦ ਲਪਟ ਬੁਹਾਇ ਮੈਂ ਛੁਲ੍ਹਾਛੁਲ੍ਹ ਪੈਰਿਹਾ
ਖੇੜਿਆਂ ਨਾਲ ਭਰਾਂਅ ਮੈਂ ਝੋਲੀਆਂ ਅੱਡੀਆਂ।

ਛੁਲ ਦੀ ਖੁਸ਼ਬੇ ਉਸ ਦਾ ਆਪਣਾ ਆਪਾ ਹੀ ਹੈ : ਇਹ ਵੀ
ਆਪਾ ਵਾਰ ਦਾ ਪਰਉਪਕਾਰ ਹੈ। ਪਰ ਇਸ ਦੀ ਸ਼ਕਲ ਕਿਤਨੀ
ਸੁੰਦਰ ਹੈ। ਭਾਈ ਗੁਰਦਾਸ ਨੇ ਕਿਹਾ ਸੀ:-

ਹਉ ਤਿਸਦੇ ਚਉਥੀਨੀਐ ਪਰਉਪਕਾਰ ਕਰੇ ਰੰਗ ਮਾਣੈ ॥

ਆਪਾ ਵਾਰਨ ਵਾਲੇ ਨੂੰ ਨਾ ਏਨ ਦੀ ਲੋੜ ਹੈ, ਨਾ ਰਿਧੀਆਂ
ਦੀ, ਨਾ ਸਿਧੀਆਂ ਦੀ, ਨਾ ਜੇਗ ਦੀ, ਨਾ ਤਪ ਦੀ; ਉਹਨਾਂ ਦਾ
ਆਪਣੇ 'ਆਪੇ' ਦਾ ਵਿਕਾਸ ਹੀ ਉਹਨਾਂ ਨੂੰ ਆਪਾ ਵਾਰਨ ਲਈ

(੨੧)

ਮਜ਼ਬੂਰ ਕਰ ਦਿੰਦਾ ਹੈ। ਓਹ ਇਸ ਨੂੰ ਵਾਠਨ ਬਗੀਰ ਰਹਿ ਹੈ
ਨਹੀਂ ਸ਼ਕਦੇ। ਓਹ ਨਿਰਭਉ ਪਦ ਉਪਰ ਖੜੋਤੇ ਹੋਏ ਐਸ ਤਰ੍ਹਾਂ
ਮਹਿਸੂਸ ਕਰਦੇ ਹਨ ਜੈਸਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ:

ਜਉ ਕਿਛ ਇੱਛ ਕਰਉ ਪਨ ਕੀ
ਤਉ ਚਲਿਓ ਪਨ ਦੇਸਨ ਦੇਸ ਤੇ ਆਵੈ।
ਐ ਕਿਛ ਰਿਪਿਨ ਸਿਪਿਨ ਪੈ
ਹਮਰੈ ਨਹੀਂ ਨੈਕ ਹੀਓ ਲਲਚਾਵੈ।
ਐਂਕ ਸੁਨੋ ਕੁਛ ਜੋਗ ਵਿਖੈ
ਕਹਿ ਕਉਣ ਇਤਉ ਤਪ ਕੈ ਤਨ ਤਾਵੈ।
ਜੂਝ ਮਰਉ ਰਣ ਮਹਿ ਤਜਿ ਭੈ,
ਤੁਮ ਤੇ ਪ੍ਰਭੂ ਸਿਆਮ ਇਹੈ ਵਰ ਪਾਵੈ!

— ○ —

੫. ਸੰਵ ਕਮਾਈ

[ਉਥਾਨਕਾ]

ਭਾਈ ਮਨੋਰਾਜ ਸਿੰਘ ਬੜੇ ਸੱਜਣ ਪੂਰਸ਼ ਹਨ, ਕਿਸੇ ਦਾ ਛੁਗਾ ਨਹੀਂ ਚਿਤਵਾਦੇ ਪਰ ਆਪਣੇ ਰੰਗ ਵਿਚ ਹੱਸਦੇ ਰੱਦੇ ਦਿਨ ਗੁਜ਼ਾਰਦੇ ਹਨ। ਐਤਕੀਂ ਮਸੂਰੀ ਜਾਂਦੇ ਹੋਏ ਇਹ ਮੇਰੇ ਕੌਲ ਕੁਛ ਦਿਨ ਠਹਿਰੇ। ਇਕ ਦਿਨ ਸਵੇਰਖਾਰ ਦਿਨ੍ਹਾਂ ਅਪਣੀ ਹੱਡ ਬੀਤੀ ਸ਼ੁਰੂ ਕੀਤੀ ਤੇ ਦੱਸਣ ਲੱਗੇ ਕਿ ਕਿਸ ਤਰ੍ਹਾਂ ਹਿੰਦੂ ਘਰ ਵਿਚ ਇਹ ਜਨਮ ਤੋਂ ਹੀ ਸਿਖ ਪੈਦਾ ਹੋਏ। ਪਤਾ ਲਗਾ ਕਿ ਮਾਧਿਆਂ ਦੇ ਅਲਾਦਾਦ ਨਾ ਹੌਣ ਸਬਦ, ਪ੍ਰਤ੍ਯੂ ਨੂੰ ਸਿੱਖ ਬਨਾਉਣ ਦੀ ਸੁੱਖਣਾ ਨਾਲ ਪੈਦਾਇਸ਼ ਹੋਣ ਦੇ ਕਾਰਣ ਇਹ ਜਮਾਂਦਰੂ ਸਿਖ ਸਨ। ਮਨੋਰਾਜ ਸਿੰਘ ਨੇ ਫੇਰ ਦਿਹ ਕਿਹਾ: “ਮੈਂ ਅਪਣੀ ਜੀਵਨੀ ਲਿਖੀ ਹੈ, ਜੇ ਇਸ ਨੂੰ ਤੁਸੀਂ ਕੁਛ ਠੀਕ ਠਾਕ ਕਰ ਦਿਓ ਤਾਂ ਇਹ ਛਪਣ ਜੋਗੀ ਹੈ ਜਾਈ।” ਮੇਰੇ ਉਤਰ ਨੂੰ ਉਡੀਕਣ ਤੋਂ ਪਹਿਲੇ ਹੀ ਉਸ ਨੇ ਅਪਣੇ ਝੋੜੇ ਵਿਚੋਂ ਇਕ ਬਸਤਾ ਕੱਢਿਆ। ਫੁਲਿਆ ਹੋਇਆ ਕਾਗਜ਼ਾਂ ਦਾ ਪੁਲੰਦਾ ਦੇਖਕੇ ਮੈਂ ਸਹਿਮ ਗਿਆ। ਉਹਨਾਂ ਖੇਲ੍ਹਦਿਆਂ ਹੀ ਪੜ੍ਹਨਾ ਸ਼ੁਰੂ ਕੀਤਾ:—

“ਮੇਰੇ ਮਾਪੇ ਸਨਾਤਨੀ ਹਿੰਦੂ ਸਨ। ਮੇਰੇ ਪਿਤਾ ਕਾਂਸ਼ੀ ਨਾਥ ਜੀ ਵਕੀਰਾਬਾਦ ਦੇ ਰਹਿਣ ਵਾਲੇ ਸਨ ਤੇ ਮਾਤਾ ਕੁੰਜਾਹ ਦੀ ਸੀ। ਮੇਰਾ ਚਾਚਾ ਤੀਰਥ ਰਾਮ ਬੜਾ ਸੰਤ ਸੇਵੀ ਸੀ ਤੇ ਉਹ ਉਦਾਸੀ ਬਾਵੇ ਮਹੰਤ ਉੱਧੋ ਦਾਸ ਦਾ ਚੇਲਾ ਸੀ। ਮੇਰੀ ਢਾਰੀ ਲਾਹੌਰ ਵਿਚ ਚਿੜੀ ਮਾਰਾਂ ਦੇ ਮਹੱਲੇ ਦੇ ਚੌਪਰੀ ਸ੍ਰੀ ਚੰਡੀ ਪੂੜਾਦ……..।”

ਮੈਂ ਟੋਕ ਦਿਤਾ, ਤੇ ਕਿਹਾ ਕਿ ਤੁਹਾਡੀ ਜੀਵਨੀ ਤਾਂ ‘ਕਥਾ ਸਾਗਰ’ ਹੈ। ਐਸ ਵੇਲੇ ਏਸ ਨੂੰ ਰਹਿਣ ਦਿਓ ਰਾਤੀਂ ਫੁਰਸਤ ਵਕਤ ਦੇਖਾਂਗੇ। ਅੱਧੀ ਰਾਤ ਵੇਲੇ ਮੈਂ ਸਾਰੇ ਕਾਗਜ਼ਾਂ ਉਪਰ ਨਲਾਵ ਮਾਰੀ।

ਤੀਜੇ ਰਸਾਲ੍ਹ ਤੋਂ ਲੈਕੇ ਹੁਣ ਤਕ ਦੀ ਬੰਸਾਵਲੀ, ਭੂਮਿਕਾ ਵਿਚ ਦਿਤੀ ਹੋਈ ਸੀ। ਏਸ ਬੰਸ ਬਿੜ ਵਿਚੋਂ ਹੀ ਉਹਨਾਂ ਆਪਣੀ ਕੁਲ ਦੀ ਸ਼ਾਖ ਕੱਢੀ ਸੀ। ਸਾਰੀ ਪੁਸ਼ਤਕ ਵਿਚੋਂ ਤੀਜਾ ਧਿਆਇ ਸਿਖਿਆ-ਦਾਇਕ ਪ੍ਰਤੀਤ ਹੋਇਆ। ਅਗਲੇ ਦਿਨ ਮੈਂ ਮਨੋਰਾਜ ਸਿੰਘ ਕੋਲੋਂ ਇਸ ਧਿਆਇ ਦੀ ਨਕਲ ਕਰਵਾ ਲਈ।

ਭਾਈ ਮਨੋਰਾਜ ਸਿੰਘ ਜਦੋਂ ਮਸੂਰੀ ਤੋਂ ਮੁੜਿਆ ਤਾਂ ਮੈਂ ਤੀਜੇ ਪੜਾਇ ਨੂੰ ਠੀਕ ਕਰ ਰਖਿਆ ਸੀ। ਏਸ ਨੂੰ ਠੀਕ ਕਰਨਾ ਇਕ ਦੁਰਭੀ ਪ੍ਰਣੇ ਦਾ ਕੰਮ ਸੀ, ਕੁਛ ਐਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਕਿ ਕਿਸੇ ਪੁਰਾਣੇ ਚੌਗੇ ਤੋਂ ਇਕ ਨਵੀਂ ਵਜ਼ਾ ਦਾ ਫਿੱਟ ਕੋਟ ਬਣਾਉਣਾ ਹੈ। ਏਸ ਉਪੇੜਨ, ਵੇਤਰਨ ਤੇ ਬਖੀਏ ਟਾਂਕਣ ਵਿਚ ਤੀਜੇ ਧੜਾਇ ਦੇ ੧੪ ਕਾਂਡ ਹੋ ਗਏ। ੧੫ ਵਾਂ ਕਾਂਡ ਹੁਣ ਮੇਰੇ ਕਹਿਣ ਉਪਰ ਮਨੋਰਾਜ ਸਿੰਘ ਨੇ ਨਵਾਂ ਲਿਖ ਦਿਤਾ ਹੈ।

ਐਸ ਤਰ੍ਹਾਂ ੧੫ ਕਾਂਡਾਂ ਵਿਚ ਮੁੰਕਮਲ ਮਲਿਆਨ; ਜਿਸ ਦਾ ਨਾਮ 'ਸ਼ੇਵ ਕਮਾਈ' ਹੈ, ਪਾਠਕਾਂ ਦੀ ਭੇਟਾ ਹੈ। ਜਿਨ੍ਹਾਂ ਪਾਠਕਾਂ ਨੂੰ ਏਸ ਮਲਿਆਨ ਦੀ ਗੰਭੀਰ ਵੀਚਾਰ ਦਾ ਅਵਸਰ ਮਿਲ ਜਾਏ, ਉਹਨਾਂ ਨੂੰ ਪਰਤੁੱਖ ਹੋ ਜਾਏਗਾ ਕਿ ਸ੍ਰੀਗੁਰੂ ਨਾਨਕ ਸਾਹਿਬ ਦੇ ਸੇਵਾ ਸਿੱਧਾਂਤ ਵਿਚ ਕੀ ਖੂਬਸੂਰਤੀ ਹੈ। ਇਹ ਵੀ ਪ੍ਰਗਟ ਹੈ ਜਾਏਗਾ ਕਿ ਗੁਰਮਤਿ ਦੇ ਪ੍ਰੇਮ ਸੇਵਾ ਦੇ ਆਦਰਸ਼ ਨੂੰ ਧਾਰਨ ਨਾਲ ਜੋ 'ਸਮਦ੍ਵਾਸ਼ਟੀ' ਪੈਦਾ ਹੁੰਦੀ ਹੈ ਉਹ ਵੇਦਾਤ ਦੀ ਸਮਦ੍ਵਾਸ਼ਟੀ ਕੋਲੋਂ ਕਿਸ ਤਰ੍ਹਾਂ ਵਿਲੱਖਣ ਹੈ। ਇਹ ਵੀ ਗੱਲ ਸਹੀ ਹੈ ਜਾਏਗੀ ਕਿ ਸਿਖ ਸੰਤਾਂ ਨੇ ਸੇਵਾ ਨੂੰ ਕੇਵਲ ਇਖਲਾਕੀ ਪਹਿਲੂ ਤੋਂ ਹੀ ਨਹੀਂ ਗ੍ਰਹਿਣ ਕੀਤਾ, ਸਗੋਂ ਇਸ ਨੂੰ ਆਪਣੇ ਨਿਜੀ ਧੜਾਨੀ ਜੀਵਨ ਤੋਂ ਇਕ ਅਤਿ ਜ਼ਰੂਰੀ ਦਾਰਸ਼ਨਿਕ ਖੂੜ ਨੂੰ ਪੂਰਾ ਕਰਨਹਾਰਾ ਅਧਿਆਤਮਿਕ ਅੰਗ ਸਮਝਕੇ ਅਮਲੀ ਵਰਤੋਂ ਵਿਛ ਲਿਆਂਦਾ ਹੈ। ਇਨ੍ਹਾਂ ਨੁਕਤਿਆਂ ਉਪਰ ਰੈਸ਼ਨੀ ਪਾਉਂਦਾ ਹੋਇਆ ਇਹ ਮਲਿਆਨ ਇਕ ਝਾਕੀ ਹੈ ਉਹਨਾਂ ਬੰਦਿਆਂ ਦੇ ਕਰਣੀ ਕਰਤੁੱਥ ਦੀ, ਜਿਨ੍ਹਾਂ ਆਪਣੀਆਂ ਜ਼ਿੰਦਗੀਆਂ

(੨੪)

ਨੁਛਾਵਰ ਕੀਤੀਆਂ ਦੇਸ ਅਸੂਲ ਦੀ ਪਾਰਨਾ ਵਿਚ, ਜੇ ਸ੍ਰੀ ਗੁਰੂ
ਨਾਨਕ ਦੇਵ ਜੀ ਨੇ ਸੰਸਾਰ ਅਗੇ ਰਖਿਆ ਸੀ:-

ਵਿਚਿ ਦੁਨੀਆ ਸੇਵ ਕਮਾਈਐ ॥

ਤਾ ਦਰਗਾਹ ਬੈਸਣੁ ਪਾਈਐ ॥

[ਸਿਰੀ ਰਾਗੁ ਮ: ੧

੧.

ਹਰਦਾਰ ਤੋਂ ਰਿਖੀਕੇਸ਼ ਵਲ ਸੜਕੇ ਸੜਕ ਚਲੀਏ ਤਾ
ਗਹ ਵਿਚ ਇਕ ਘਨਾ ਜੰਗਲ ਪੈਂਦਾ ਹੈ, ਜਿਸ ਨੂੰ 'ਮੌਤੀ ਚੂਰ' ਦਾ
ਬਨ ਕਹਿੰਦੇ ਹਨ। ਇਹ ਜੰਗਲ ਪਾਰ ਕਰਦਿਆਂ ਹੀ ਇਕ ਨਦੀ
ਆਉਂਦੀ ਹੈ ਜਿਸ ਦਾ ਨਾਮ 'ਸਸ਼ਾਅ' ਹੈ। ਇਸ ਉਪਰ ਇਕ ਤੰਗ
ਜੇਹਾ ਪੁਲ ਹੈ। ਪੁਲ ਤੋਂ ਹੇਠਾਂ ਉੱਤਰ ਜਾਓ ਤਾਂ ਨਿਰਾਲ ਜਲ ਦੀ
ਪਾਰਾ ਲਗਾਤਾਰ ਵਹਿ ਰਹੀ ਮਿਲਦੀ ਹੈ।

ਇਕ ਦਿਨ ਕੀ ਹੋਇਆ ਕਿ ਮੈਂ ਸਸ਼ਾਅ ਦੇ ਕੰਢੇ ਕੰਢੇ
ਦੱਖਣ ਤੁਖ ਚਲਦਾ ਚਲਦਾ ਚਲਾ ਗਿਆ। ਅਗੇ ਕੀ ਦੇਖਿਆ ਕਿ
ਪਾਣੀ ਦੇ ਵਿਚਕਾਰ ਇਕ ਬਰੇਤੀ ਹੈ। ਇਸ ਟਿਕਾਣੇ ਨਦੀ ਦੇ
ਦੋ ਨਾਲੇ ਬਣ ਗਏ ਹਨ ਜੋ ਬਰੇਤੀ ਦੇ ਸੱਜੇ ਖੱਬੇ ਵਲੋਵਾਂ ਪਾ ਕੇ
ਚਲ ਰਹੇ ਹਨ। ਬਰੇਤੀ ਵਿਚਕਾਰ ਇਕ ਉੱਚਾ ਟਿੱਬਾ ਸੀ। ਉਸ
ਉਪਰ ਛੋਟੇ ਵੱਡੇ ਪੱਥਰ ਸਨ। ਹੁਣ ਲੌਢਾ ਵੇਲਾ ਸ੍ਰੀ, ਢਲਦੇ
ਮੂਰਨ ਦੀਆਂ ਕਿਰਣਾਂ ਤਿਰਛੀਆਂ ਪੈ ਰਹੀਆਂ ਸਨ। ਬਰੇਤੀ
ਨਿਭਾਲੀ ਛਟਾ ਵਿਚ ਚਮਕ ਰਹੀ ਸੀ। ਪੀਲੀਆਂ ਕਿਰਣਾਂ ਜੰਗਲ
ਦੀ ਹਰਿਆਈ ਵਿਚੋਂ ਛਣਕੇ ਕਈ ਪ੍ਰਕਾਰ ਦੇ ਵਹਣ ਏਠਨ ਕਰ
ਰਹੀਆਂ ਸਨ; ਇਨ੍ਹਾਂ ਦੇ ਲਿਸ਼ਕਵੇਂ ਅਕਾਸ਼ ਹੇਠ ਟਿੱਬੇ ਦੇ ਪੱਥਰ
ਗੰਗਾ ਬਰੰਗੀ ਭੜਕ ਵਿਚ ਜਗ ਰਹੇ ਸਨ। ਬਰੇਤੀ ਵਲ ਪਿੱਠ ਕਰਕੇ
ਜਦ ਮੈਂ ਮੁੜ ਕੰਢੇ ਵਲ ਤੱਕਿਆ ਤਾਂ ਨੇੜੇ ਹੀ ਇਕ ਤੂਸ ਦੀ
ਝੋੜਪੜੀ ਦਿੱਤੀ, ਜਿਸ ਦੇ ਪਿਛਲੇ ਪਾਸੇ ਕਮਾਈ ਦੀ ਤਿਆਰ ਖੇਤੀ

ਨਵਰ ਆਈ। ਗੰਨੇ ਦੇ ਲਾਲਚ ਨੇ ਮੈਨੂੰ ਆਪਣੇ ਵਲ ਖਿੱਚ ਲਿਆ, ਪਰ ਝੌੰਪੜੀ ਦੇ ਕੋਲੋਂ ਲੰਘਦਿਆਂ ਭਰਾ ਠਿੰਬਰ ਗਿਆ। ਇਕ ਅਧੁਨ ਇਸਤ੍ਰੀ ਚੈਕੜੀ ਮਾਰਕੇ ਬੈਠੀ ਹੋਈ ਸੀ। ਉਸ ਦੇ ਕੇਸ ਛੁਲ੍ਹੇ ਗਲੇ ਉਪਰ ਲਟਕ ਰਹੇ ਸਨ। ਉਪ ਦੇ ਨੈਣ ਅਪਮੀਟੇ ਸਨ। ਉਹ ਟਿੱਬੇ ਵਲ ਮੁੰਹ ਕਰਕੇ ਬੈਠੀ ਸੀ। ਮੈਂ ਵੀ ਹੋਰਾਨੀ ਦਾ ਸਾਹ ਰੋਕਕੇ ਦਮਖੁਲ ਜਿਥੇ ਸਾਂ ਖੜੇਤਾ ਰਹਿ ਗਿਆ। ਕੁਛ ਸਮਾਂ ਏਸ ਤ੍ਰੁਟੀ ਬੀਤ ਗਿਆ। ਪਿਛਲੇ ਪਾਸਿਓਂ ਪੈਰਾਂ ਦੀ ਆਹਟ ਆਈ, ਦੇਖਿਆ, ਇਕ ਆਦਮੀ ਨੇ ਆਕੇ ਕਮਾਟ ਦੀ ਪੰਡ ਸਿਰੋਂ ਲਾਹਕੇ ਝੌੰਪੜੀ ਦੇ ਲਾਗੇ ਸੁੱਟੀ ਹੈ। ਇਹ ਆਦਮੀ, ਜਿਸ ਦਾ ਨਾਮ ਪਿਛੋਂ ਪਤਾ ਲਗਾ ਕਿ 'ਪੰਨਾ ਸਿੰਘ' ਸੀ, ਕੋਈ ਢਲਵੀਂ ਉਮਰ ਦਾ ਸੀ। ਉਹ ਸਿਰ ਉਤੇ ਬੱਣਾ ਸ਼ਾਹਾ ਹੋਲੀ ਹੋਲੀ ਝਾੜਨ ਲਗ ਪਿਆ। ਮੇਰੇ ਵਲ ਤੱਕਕੇ, ਉਸ ਨੇ ਢੂਜੇ ਬੰਨੇ ਮੁੰਹ ਕਰਕੇ ਆਵਾਜ਼ ਦਿਤੀ: “ਪਾਰੇ, ਪਾਰੇ! ਆਹ ਦੇਖ, ਕੈਣ ਆਏ ਨੀ, ਕੋਈ ਗੁਰੂ ਕੇ ਲਾਲ”।

ਆਵਾਜ਼ ਡਾਢੀ ਮਿਠੀ ਸੀ। ‘ਗੁਰੂ ਕੇ ਲਾਲ’ ਕਹਿਣ ਨਾਲ ਸ਼ਾਹਾ ਪਰਾਇਆ-ਪਨ ਖਤਮ ਹੋ ਗਿਆ।

ਐਉਂ ਲਗਾ ਕਿ ਕਿਸੇ ਨੇ ਉਪਰਿਆਨ ਦੇ ਹਨੇਰੇ ਦੀ ਕਾਲਕ ਨਾਲ ਅਪਣੱਤ ਦੀ ਲੀਆ-ਸਲਾਈ ਘਸਾ ਦਿੱਤੀ ਹੈ। ਤੀਲੀ ਬਲ ਉਠੀ। ਬਨਮ ਦਾ ਹਨੇਰਾ ਹਟ ਗਿਆ। ਜਨਮ ਜਨਮਾਂਤਰਾਂ ਦੀਆਂ ਛਾਯਾ-ਮੂਰਤਾਂ ਦੇ ਤੀਲੀ ਦੇ ਬੁਅਲੇ ਦੀ ਸੁਆ ਹੇਠ ਪਛਾਣ ਵਿਚ ਸੰਜੀਵਤ ਹੋ ਉਠੀਆਂ। ਇਹ ਕੀਹ ਸੀ? ਕੋਈ ਸੁਪਨ੍ਹ ਸੀ? ਕੋਈ ਲਾਡਿਆਂ ਦੀ ਜਾਦੁਗਰੀ ਸੀ? ਕੋਈ ਸ਼ਬਦ ਦਾ ਇੰਦਰਜਾਲ ਸੀ? ਨਹੀਂ, ਇਹ ਕੋਈ ਹੋਰ ਦੀਥੀ ਸੀ ਜੋ ਵਧੀਕ ਛੁੰਘੀ ਸੀ, ਇਸ ਦੀ ਚੋਟ ਬਿਆਦਾ ਗਹਿਰੀ ਸੀ। ਇਹ ਸਿਦਕ ਦਾ ਜੰਤੂ ਮੰਤੂ ਸੀ, ਇਹ ਮੁੱਹੱਬਤ ਦੀ ਬਾਬੀਗਰੀ ਸੀ। ‘ਗੁਰੂ ਕੇ ਲਾਲ’ ਇਹ ਲਛ ਨਿਰੇ ਮੁੰਹ ਦੇ ਬੱਚਨ ਨਹੀਂ ਸਨ। ਇਹ ਵਾਕ ਉਸ ਦੀਆਂ ਬਾਹਵਾਂ ਸਨ, ਉਸ ਆਦਮੀ ਦੀਆਂ ਪਿਆਰ ਭੂਜਾਂ, ਜਿਸ ਨੇ ਇਕ ਹੱਥ ਨਾਲ ਤਾਂ

(੧੯)

ਗੁਰੂ ਦਾ ਲੜ ਪਕਵਿਆ ਹੋਇਆ ਸੀ ਤੇ ਢੂਜੇ ਨਾਲ ਸ਼ਹੀਦ ਨਿੱਖੇ
ਕਲਾਵੇ ਵਿਚ ਲੈ ਲਿਆ ਸੀ। ਇਕ ਸਾਨੀਏ ਰਿਤ ਹੁਕੂਮੈ ਛਾਲ
ਹੈਣ ਦੀ ਰੱਤੀ ਸ਼ੁਆ ਇਕ ਝਾੱਕਾ ਦੇ ਗਈ।

ਪਾਰੇ ਆ ਗਈ, ਸਹਜ ਪਹਲ ਕਦਮ ਪਰਦੀ। ਉਹ ਕੁਛ
ਕਹਿ ਰਹੀ ਸੀ। ਉਸ ਦੀ ਆਵਾਜ਼ ਹਲਕੀ ਸੀ ਪਰ ਤਫ਼ ਬਛੇ ਦਿਚੋਂ
ਪੈਲੇ ਪੈਲੇ, ਨਰਮ ਨਰਮ, ਲਭ ਘਾਹ ਦੀਆਂ ਪੱਤੀਆਂ ਵਾਕੂਣ
ਉਗਾਮ ਰਹੇ ਸਨ। ਉਹ ਕਹਿ ਰਹੀ ਸੀ, ‘ਧੰਨ ਭਾਗ; ਧੰਨ ਭਾਗ’।
ਇਹ ਕਹਿੰਦਿਆਂ ਹੀ ਉਹ ਬੈਠ ਗਈ ਪਰ ਉਸ ਦੀ ਅਧਮੀਟੀ ਨਜ਼ਰ
ਉਸੇ ਟਿੱਬੇ ਦੇ ਰੁਖ ਵੱਲ ਸੀ, ਜਿਸ ਦੀ ਭੜਕ ਹੁਲ ਐਸ ਤਰ੍ਹਾਂ ਉੱਤੀ
ਹੋ ਰਹੀ ਸੀ ਜਿਸ ਤਰ੍ਹਾਂ ਬੁਝਣ ਲਗੇ ਦੀਵੇ ਦੀ ਲਾਟ ਅਖੀਰਲੇ ਸਾਹ
ਦਾ ਲਿਸ਼ਕਾਰਾ ਮਾਰਦੀ ਹੈ।

ਲੁਰਜ ਇਕ ਦਮ ਭੁਥ ਗਿਆ। ਪਹਾੜੀ ਦੇ ਦੱਧਾਵੇਂ ਪਲਛਾਵੇਂ
ਹੇਠ ਰੈਸ਼ਨੀ ਖਤਮ ਹੋ ਗਈ। ਜੰਗਲ ਦੇ ਦਰਖਤ ਕੱਦ ਵਿਚ
ਕਿਆਦਾ ਉੱਚੇ ਉੱਚੇ ਹੋਕੇ ਦਿੱਸਣ ਲਗ ਪਏ। ਦਾਰੋਂ ਪਾਸੇ ਹਨੇਰਾ
ਛਾ ਗਿਆ। ਇਹ ਕੀ ਹੋ ਗਿਆ ਤੇ ਕਿਸ ਤਰ੍ਹਾਂ ਹੋ ਗਿਆ?
ਸਨਿਗਿਧ ਮਿਲਾਪ ਦੇ ਵਾਯੂ ਮੰਡਲ ਵਿਛ ਸਹਿਮ ਦਾ ਪੜਦਾ ਛਾ
ਗਿਆ। ਮੇਰੇ ਵਿਲ ਵਿਚ ਸੰਕਾ ਫੁਰ ਰਹੀ ਸੀ, ਵਾਪਸ ਘਰ ਕਿਸ
ਤਰ੍ਹਾਂ ਪਹੁੰਚਾਂਗਾ, ਹਨੇਰੇ ਵਿਚ ਰਸਤਾ ਕਿਥੋਂ ਲੱਭੇਗਾ; ਜੰਗਲ ਦੇ
ਜੀਅ ਜੰਤ ਕੋਲੋਂ ਕਿਸ ਤਰ੍ਹਾਂ ਬਚਾਂਗਾ ਤੇ ਜੇ ਨਾ ਗਿਆ ਤਾਂ ਘਰ-
ਦਿਆਂ ਦਾ ਕੀ ਹਾਲ ਹੋਵੇਗਾ?

੨.

ਵਾਪਸ ਜਾ ਸਕਣਾ ਅਸੰਭਵ ਸੀ। ਉਹ ਗਾਡ ਕਿਸ ਤਰ੍ਹਾਂ
ਗੁਲਗੀ, ਇਹ ਦੱਸ ਸਕਣਾ ਜ਼ਰੂਰ ਹੈ। ਧੰਨਾ ਸਿੰਘ ਤਾਂ
ਪਿਆਰ ਵਿਚ ਗੁੱਝਾ ਹੋਇਆ ਸੀ ਤੇ ਮਲੂਮ ਹੁੰਦਾ ਸੀ ਉਸ ਨੇ
ਅੰਦਰੋਂ ਦੀ ਹੋਕੇ ਸਾਨੂੰ ਆਲਦ ਚਲੀ ਜਾਂਦੀ ਵਿਚ ਨਿੱਘਾ ਕੀਤਾ

ਹੋਇਆ ਹੈ । ਪਾਰੇ ਸੁਕਰ ਦੀ ਠੰਡ ਵਿਚ ਸੀ ਤੇ ਉਸ ਦੀ ਸਹਿ ਸੁਭਾ ਖੁਸ਼ੀ ਉਪਰ ਆਉ ਭਗਤ ਦੇ ਚਾਉ ਦੀ ਪਰਛੁੱਲਤਾ ਦਾ ਰੰਗ ਚੜ੍ਹਿਆ ਹੋਇਆ ਸੀ, ਪਰ ਅਪਣੇ ਆਪ ਨੂੰ ਮੈਂ ਅਜੀਬ ਹਾਲਤ ਵਿਚ ਦੇਖਦਾ ਸਾਂ । ਕਦੇ ਮਿਲ ਰਹੇ ਪਿਆਰ ਵਲ ਤੱਕਕੇ ਇਕ ਪ੍ਰਸ਼ੰਨਤਾ ਦਾ ਸਾਹ ਲੈਂਦਾ ਸਾਂ, ਕਦੇ ਘਰ ਦਾ ਖਿਆਲ ਆਕੇ ਗਲ ਵਿਚ ਹੀ ਉਠ ਰਹੇ ਹੋਕੇ ਨੂੰ ਰੋਕ ਲੈਂਦਾ ਸਾਂ ।

ਖਾਣਾ ਕੀ ਸੀ ? ਮੱਕੀ ਦੀ ਰੋਟੀ ਸੀ, ਤੋਰੀਏ ਦਾ ਮਾਗ ਸੀ । ਪੀਣ ਲਈ ਮੈਨੂੰ ਦਰਿਆ ਦੇ ਪਾਣੀ ਉਤੇ ਸ਼ੰਕਾ ਸੀ, ਪਰ ਬੈਰ, ਫੌਨੇ ਦੇ ਰਸ ਦਾ ਭਰਿਆ ਕਟੋਰਾ ਪੀ ਲੀਤਾ, ਜਿਸ ਨੇ ਕੁਝ ਚਿਰ ਲਈ ਐਸ ਤਰ੍ਹਾਂ ਦਾ ਅਸਰ ਕੀਤਾ ਜਿਸ ਤਰ੍ਹਾਂ ਕਿ ਸਾਰੇ ਆਸ ਅੰਦੇਸੇ ਇਕ ਸਰਦ ਸਰੋਵਰ ਵਿਚੋਂ ਟੁੱਭੀ ਲਾਕੇ ਸੀਤਲਤਾ ਵਿਚ ਨਿਸ਼ਲ ਹੈ ਗਏ ਹਨ । ਰਾਤ ਹਨੇਰੀ ਨਹੀਂ ਸੀ, ਪਰ ਕਾਢੀ ਦੇਰ ਲਗੀ ਚੰਦ ਨੂੰ ਦਰਖਤਾਂ ਤੋਂ ਇਤਨਾ ਉਪਰ ਹੁੰਦਿਆਂ ਕਿ ਚਾਨਣੇ ਦੀ ਜੋਤ ਦਿੱਸ ਪੈਕੇ । ਨਦੀ ਦੀ ਸ਼ਾਂ ਸ਼ਾਂ ਵਧ ਗਈ । ਧੰਨਾ ਸਿੰਘ ਤੇ ਪਾਰੇ ਤਾਂ ਇਕ ਮਜਾਨ ਉਪਰ ਬੈਠੇ ਹੋਏ ਸਨ, ਸੂਰਾਂ ਤੋਂ ਰਾਖੀ ਦੀ ਖਾਤਰ । ਚੁੱਗੀ ਵਿਚ ਮੈਂ ਇਕੱਲਾ ਹੀ ਸਾਂ । ਆਲਸ ਭਗੀ ਬੋੜੀ ਜੇਹੀ ਨੀਂਦ ਆਈ ਫੇਰ ਜਾਗ ਖੁਲ੍ਹੇ ਗਈ । ਚੁੱਗੀ ਦੇ ਬੂਹੇ ਵਿਚੋਂ, ਲੇਟਿਆਂ ਹੋਇਆਂ ਵੀ, ਬਰੇਤੀ ਦਿੱਸਦੀ ਸੀ । ਉਸ ਨੂੰ ਦੇਖਦਿਆਂ ਦੇਖਦਿਆਂ ਫੇਰ ਨੀਂਦ ਆ ਗਈ । ਫੇਰ ਐਉਂ ਲਗਾ ਕਿ ਨਦੀ ਵਿਚਲੀ ਬਰੇਤੀ ਉਪਰ ਕੋਈ ਮਨੁੱਖ ਬੈਠਾ ਹੈ । ਜਾਗਕੇ ਬਾਹਰ ਆਇਆ, ਬਰੇਤੀ ਚੰਦ ਦੀਆਂ ਕਿਰਣਾਂ ਵਿਚ ਜਗਮਗ ਕਰ ਰਹੀ ਸੀ । ਪਰ ਕੋਈ ਮਨੁੱਖ ਨਹੀਂ ਸੀ । ਬੋੜੀ ਦੇਰ ਬਾਹਰ ਹੀ ਬੈਠਾ ਰਿਹਾ । ਬਰੇਤੀ ਦੇ ਪੱਥਰ ਚੰਦ ਦੀ ਜੋਤ ਵਿਚ ਹੀਰਿਆਂ ਦੇ ਟੁਕੜੇ ਲਗਦੇ ਸਨ । ਏਨੇ ਨੂੰ ਫੇਰ ਇਕ ਪਰਛਾਵਾਂ ਜੇਹਾ ਹਿਲਦਾ ਦਿੱਸਿਆ । ਆਮੁਹਾਰੇ ਇਕ ਅਹਮ ਦੀ ਆਵਾਜ਼ ਨਾਲ ਮੇਰੇ ਮੂੰਹੋਂ ਨਿਕਲ ਗਿਆ, ‘ਕੌਣ ਹੈ ?’ ਪਰਤਵੀਂ ਆਵਾਜ਼ ਆਈ: ‘ਬੇਟਾ ਡੱਡੇ ਮਤ, ਹਮ ਆਪ ਕੇ ਹੀ ਪਾਸ ਆ ਰਹੇ ਹੈਂ ।’

ਇਤਨੇ ਨੂੰ ਪਾਣੀ ਵਿਚੋਂ ਕਿਸੇ ਦੇ ਲੰਘਣ ਦੀ, ਘਰੜ ਘਰੜ ਦੀ, ਪੈਲੀ ਫੈਲਵੀਂ ਆਵਾਜ਼ ਆਈ। ਫੇਰ ਏਸ ਤਰ੍ਹਾਂ ਪ੍ਰਤੀਤ ਹੋਇਆ ਕਿ ਕੋਈ ਜਣਾ ਕੇਢੇ ਉਤੇ ਆਪਣੇ ਪਿੰਡੇ ਨੂੰ ਨਿਚੋੜ ਰਿਹਾ ਹੈ। ਫੇਰ ਇਕ ਮਨੁਖ, ਅੱਪਾ ਪਚੱਣਾ ਨੰਗਾ, ਮੇਰੇ ਕੋਲ ਆ ਖੜੋਤਾ ਤੇ ਕਹਿਣ ਲਗਾ:—‘ਘਬਰਾਓ ਨਹੀਂ, ਹਮ ਫਕੀਰ ਹੈਂ; ਹਮ ਗੁਰ ਨਾਨਕ ਕੇ ਨਾਮ ਲੇਵਾ ਹੈ। ਤੁਮ ਯਹਾਂ ਬੈਠੋ ਰਹੋ, ਹਮ ਅਭੀ ਆਤੇ ਹੈਂ।’ ਇਹ ਕਹਿੰਦਿਆਂ ਹੀ ਉਹ ਝੌਪੜੀ ਵਲ ਤੁਰ ਪਿਆ; ਉਹ ਫੇਰ ਪਟਤ ਕੇ ਤੱਕਿਆ ਤੇ ਬੈਲਿਆ ‘ਹਮ ਅਭੀ ਸਰਘੀ ਖਾ ਕਰ ਆਤੇ ਹੈਂ।’

ਸਰਘੀ ਦੇ ਲਛੜ ਨੇ ਕੁਛ ਖਾਸ ਤਰ੍ਹਾਂ ਦਾ ਚੱਕਣ ਛੇੜ ਦਿਤਾ। ਅਗੇ ਹੀ ਮਨ ਵਿਚ ਇਕ ਸਹਿਮ ਦਾ ਹੜ੍ਹ ਚਲ ਰਿਹਾ ਸੀ, ਉਸ ਵਿਚ ਸਰਘੀ ਨੇ ਹੋਰ ਇਕ ਚਿੰਤਾ ਦਾ ਘੁੰਮਣਘਰ ਫੇਰ ਦਿਤਾ। ਕੀ ਇਹ ਆਦਮੀ ਮੁਸਲਮਾਨ ਹੈ? ਇਤਨਾ ਤੇ ਖਾਦ ਆ ਗਿਆ ਕਿ ਅਜ ਕਲ ਰੋਜ਼ੇ ਹਨ, ਪਰ ਏਸ ਸਿਖ ਘਰ ਵਿਚ ਮੁਸਲਮਾਨ ਦਾ ਸਰਘੀ ਖਾਣ ਜਾਣਾ, ਇਹ ਕੀ ਮਾਲਕਾ ਹੈ? ਦਿਮਾਗ ਵਿਚ ਸ਼੍ਰੀਸਿਆਂ ਦਾ ਇਕ ਝੱਖੜ ਝੁੱਲ ਪਿਆ। ਬਚੇਤੀ ਦੇ ਚਮਕੀਲੇ ਪੱਥਰ ਹੋਰ ਤਰ੍ਹਾਂ ਦੇ ਮਨੋਵੇਗ ਦੇ ਚੱਕਰ ਛੇੜ ਰਹੇ ਸਨ। ਏਸ ਝਿਲਾਮਿਲ ਵਿਚ ਮਨ ਇਕ ਤੰਦਾ ਦੀ ਨੀਮ ਬੇਹੋਸ਼ੀ ਜੇਹੀ ਵਿਚ ਉੱਘਣ ਲਗ ਪਿਆ। ਪਿਛੋਂ ਦੀ ਕਿਸੇ ਨੇ ਆਕੇ ਮੋਢੇ ਉਤੇ ਹੋਣ ਰਖ ਦਿਤਾ, ਤੇ ਰਖਦਿਆਂ ਹੀ ਬੈਲਿਆ: ‘ਹਮ ਸਰਘੀ ਖਾ ਆਏ।’ ਮੈਂ ਕਿਹਾ: ‘ਜੀ, ਮੈਂ ਸਮਝ ਗਿਆ ਹਾਂ ਕਿ ਤੁਸੀਂ ਕੋਈ ਮੁਸਲਮਾਨ ਫਕੀਰ ਹੈ ਔਰ ਪੂਰਬ ਦੇ ਰਹਿਣ ਵਾਲੇ ਹੋ, ਤੇ ਏਪਰ ਦੀ ਬੋਲੀ ਬੋਲਦੇ ਹੋ।’ ਫਕੀਰ ਨੇ ਕਿਹਾ—‘ਨਹੀਂ ਜੀ ਤੁਸੀਂ ਠੀਕ ਨਹੀਂ ਸਮਝਿਆ, ਮੈਂ ਪ੍ਰਤੀਸ਼ੀਆਂ ਨਹੀਂ, ਮੈਂ ਪਠਾਣ ਹਾਂ, ਉਰਦੂ ਮੌਲੀ ਬੁਝਾਨ ਨਹੀਂ, ਪਲੜੇ ਮੌਲੀ ਮਾਦਗੀ ਬੁਝਾਨ ਹੈ, ਪਰ ਪੰਜਾਬੀਆਂ ਨਾਲ ਮੇਲ ਜੱਲ ਕਰਕੇ ਮੈਂ ਪੰਜਾਬੀ ਪੂਰੀ ਤਰ੍ਹਾਂ ਬੋਲ ਲੈਂਦਾ ਹਾਂ। ਬਾਕੀ ਰਿਹਾ ਸ਼ੁਆਲ ਮੇਰੇ

ਮੁਸਲਮਾਨ ਹੋਣ ਦਾ, ਉਹ ਗੱਲ ਵੀ ਐਵੇਂ ਕਿਵੇਂ ਹੋਰ ਤਰ੍ਹਾਂ ਦੀ ਹੈ। ਫਕੀਰ ਦਾ ਕੋਈ ਮਜ਼ਬੂਤ ਨਹੀਂ। ਨਾ ਉਹ ਹਿੰਦੂ ਹੈ, ਨਾ ਮੁਸਲਮਾਨ। ਫਕੀਰ ਸਿਰਫ ਮੁਸਾਫਰ ਹੈ। ਮੁਸਾਫਰੀ ਵਿਚ ਕੋਈ ਮਜ਼ਬੂਤ ਨਹੀਂ ਨਿਭ ਸਕਦਾ। ਮੁਸਾਫਰ ਦਾ ਕੋਈ ਮਜ਼ਬੂਤ ਹੈ ਹੀ ਨਹੀਂ ਅਕਦਾ, ਉਸ ਦਾ ਕੇਵਲ ਪੰਧ ਹੈ। ਨਾ ਹੀ ਫਕੀਰ ਦਾ ਕੋਈ ਧਰਮ ਹੈ, ਉਸ ਦੀ ਕੇਵਲ ਪਾਰਨਾ ਹੈ। ਜੇ ਵੀ ਚੀਜ਼ ਉਸ ਨੇ ਪਾਰ ਲਈ ਉਹੋ ਹੀ ਉਸ ਦੀ ਪਾਰਨਾ ਹੈ। ਹੋਡਾ ਮੇਰੀ ਪਾਰਨਾ ਹੈ ਮੇਰਾ ਧਰਮ ਨਹੀਂ! ਮੇਰੇ ਵੱਡੇ ਵੱਡੇ ਰੋਜ਼ੇ ਰਖਦੇ ਸਨ ਉਹਨਾਂ ਦਾ ਧਰਮ ਸੀ, ਦੀਨ ਸੀ, ਈਆਨ ਸੀ; ਮੇਰੀ ਕੇਵਲ ਪਾਰਨਾ ਹੈ। ਇਸ ਤੋਂ ਵਧ ਨਹੀਂ।' ਮੈਂ ਕਿਹਾ: 'ਜੀ ਇਹ ਧਰਮ ਤੇ ਪਾਰਨਾ ਦੇ ਫਰਕ ਦੀ ਬਹੀਕੀ ਜ਼ਰਾ ਅੰਖੀ ਗੱਲ ਹੈ, ਪਰ ਇਤਨੀ ਗਲ ਮੈਂ ਜਾਣ ਗਿਆ ਹਾਂ ਕਿ ਆਪ ਦੇ ਵੱਡੇ ਵੱਡੇ ਕੱਟੜ ਮੁਸਲਮਾਨ ਸਨ ਤੇ ਆਪ ਦੇ ਵਿਚ ਆਜ਼ਾਦ ਥਿਆਲੀ ਹੈ।' ਫਕੀਰ ਹੱਸ ਪਿਆ, ਕਹਿਣ ਲਗਾ: 'ਇਹ ਵੀ ਗਲ ਠੀਕ ਨਹੀਂ! ਜਿਹੜਾ ਸਾਡਾ ਸਭ ਤੋਂ ਵੱਡਾ ਬਲੂਰਗ ਹੋਇਆ ਹੈ ਉਹ ਵੀ ਹੋਰ ਵਜੂਦ ਦਾ ਬੰਦਾ ਸੀ। ਉਸ ਦਾ ਨਾਮ ਮੁਗਲ ਖਾਂ ਸੀ ਪਰ ਉਹ ਮੁਗਲ ਨਹੀਂ ਸੀ, ਪਠਾਣ ਸੀ। ਨਾਮ ਦੇ ਭੁਲੇਖੇ ਉਹ ਮੁਗਲ ਸਮਝਿਆ ਗਿਆ ਸੀ। ਉਹ ਸਿਪਾਹੀ ਸੀ ਜੋ ਕਈ ਲੜਾਈਆਂ ਵਿਚ ਲੜਿਆ ਤੇ ਕਈ ਲੁਟਾਂ ਮਾਰਾ ਵਿਚ ਸ਼ਾਮਲ ਹੋਇਆ ਆਖ਼ਰ ਉਹ ਉਸ ਯੁਪ ਵਿਚ ਸੀ ਜੋ ਸਿਖਾਂ ਨਾਲ ਹੋਇਆ। ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਦੇਲੇ ਦੀ ਹੈ। ਇਹ ਉਸ ਦਾ ਅਖੀਰਲਾ ਖੁੱਧ ਸੀ। ਮੁਗਲ ਖਾਂ ਜਖਮੀ ਹੋ ਗਿਆ, ਮਰਨ ਲਗਾ ਦਮ ਤੇਜ਼ ਰਿਹਾ ਸੀ ਕਿ ਕਿਸੇ ਨੇ ਮੁੱਕੇ ਮੂੰਹ ਵਿਚ ਪਾਣੀ ਲੈ ਦਿਤਾ। ਇਹ ਪਾਣੀ ਨਹੀਂ ਸੀ, ਆਬੇਹਯਾਤ ਸੀ, ਕੋਈ ਅੰਮ੍ਰਿਤ ਦੀਆਂ ਢੂਲਾਂ ਸਨ। ਇਹ ਪਾਣੀ ਦੇਣ ਵਾਲਾ ਕੇਣ ਸੀ? ਇਹ ਅਸਲ ਢੰਦਾ ਸੀ ਜੋ ਨਾ ਹਿੰਦ ਸੀ ਨਾ ਮੁਸਲਮਾਨ ਸੀ। ਉਹ ਸਭ ਨੂੰ ਇਕੇ ਜ਼ੇਹਾ ਦੇਖਦਾ ਸੀ। ਉਸ ਦੀ ਕਹਿਣੀ ਤੇ ਕਰਨੀ ਇੱਕੇ ਸੀ। ਉਸ

ਈ ਕਹਿਣੀ ਤੇ ਕਰਨੀ ਇੱਕੋ ਅਤੇਲ ਕਰਤਥ ਦੀਆਂ ਦੇ ਬੀਜ਼ਾਂ ਸਨ। ਉਹ ਬੜਾ ਫੀਮ-ਤੇ ਬੜਾ ਕਰੀਮ ਸੀ। ਮੈਂ ਵਿਚੋਂ ਗੱਲ ਟੁਕ ਦਿਤੀ, ਮੈਂ ਕਿਹਾ: ‘ਜੀ ਉਸ ਦਾ ਕੀ ਨਾਮ ਸੀ?’ ਫਕੀਰ ਚੁਪ ਹੋ ਗਿਆ। ਉਸ ਨੇ ਅਖਾਂ ਮੀਟ ਲਈਆਂ।

ਉਦ੍ਘਾਤ ਹੁਣ ਝੁਤ ਨੀਵਾਂ ਹੋ ਗਿਆ ਸੀ। ਪੂਰਬ ਵਲੋਂ ਉਸਾ ਦੀ ਆਮਦ ਸੀ। ਦੂਢ ਪਹਾੜ ਅਪਣਾ ਗੁਆਚਾ ਹੋਇਆ ਚੁਲੀਆ ਮੁੜ ਰਾਨ ਕਰਨ ਲਗ ਪਏ ਸਨ। ਪਰਬਤਾਂ ਦੇ ਉਪਰਲੇ ਕਿੱਥਾਂ, ਕਿਨਾਗੀ ਦੇ ਹਾਲੀਏ ਵਾਕੁਣ ਵੱਖਰੇ ਨਿਖਰਨ ਲਗ ਪਏ ਸਨ। ਫਕੀਰ ਦਾ ਚਿਹਰਾ ਵੀ ਅਪਣੇ ਨਕਸ਼ ਦਿਖਾਉਣ ਲਗ ਪਿਆ ਸੀ। ਉਸ ਦੀ ਠੋੜੀ ਪਤਲੀ ਸੀ, ਗੱਲ੍ਹਾਂ ਭਾਰੀਆਂ, ਜੋ ਅਖਾਂ ਦੇ ਹੌਠੋਂ ਰਾਹ ਉਡਕੀਆਂ ਹੋਈਆਂ ਸਨ, ਏਸ ਕਰਕੇ ਅਖਾਂ ਛੋਟੀਆਂ ਲਗਦੀਆਂ ਸਨ ਜੋ ਉਸ ਨੇ ਹੁਣ ਮੇਰਾ ਨਾਮ ਬਾਖਤ ਸ਼ੁਆਲ ਪੁੱਛਣ ਤੇ ਮੀਟ ਲੀਤੀਆਂ।

੩.

ਕੁਛ ਚਿਰ ਉਹ ਏਸ ਤਰ੍ਹਾਂ ਚੁਪ ਰਿਹਾ, ਫੇਰ ਉਸ ਨੇ ਅਪਣੇ ਮੂੰਹ ਦਾ ਗੁਬ ਬਚੇਤੀ ਵਲ ਕਰਕੇ ਅੱਖ ਖੋਲ੍ਹ ਦਿਤੀ। ਉਸ ਦੀਆਂ ਅਖਾਂ ਵਿਚੋਂ ਹੰਡੂ ਟਪਕ ਰਹੇ ਸਨ ਤੇ ਮੂੰਹ ਵਿਚੋਂ ਇਹ ਲਡੜ ਨਿਕਲ ਰਹੇ ਸਨ, ‘ਧੰਨ ਭਾਈ ਕਨੁੱਝਾ ਧੰਨ, ਧੰਨ’। ਫੇਰ ਕਹਿਣ ਲਗੇ: ‘ਏਥੇ ਜੀ, ਉਸ ਲੁਕਤ ਜੰਗ ਹੋ ਰਿਹਾ ਸੀ। ਗੁੱਸੇ ਦੀ ਅੱਗ ਬਲ ਰਹੀ ਸੀ, ਨਫਰਤ ਦੇ ਸ਼ੁਆਲੇ ਉਠ ਰਹੇ ਸਨ, ਉਸ ਵੇਲੇ ਜੋ ਕੋਈ ਆਦਮੀ ਠੰਡਾ ਸੀ ਤਾਂ ਉਹ ਕੇਵਲ ਭਾਈ ਕਨੁੱਝਾ ਸੀ। ਮੈਂ ਗੁਰੂ ਰੋਬਿੰਡ ਜਿੰਘ ਦਾ ਨਾਮ ਨਹੀਂ ਲੈਂਦਾ, ਉਹ ਮਨੁੱਖ-ਨਹੀਂ ਸਨ, ਉਹ ਇਨਸਾਨਾਂ ਦੀ ਜਮਾਤ ਤੋਂ ਉਪਰ ਦੀ ਚੀਜ਼ ਸਨ, ਜਾਗਦੀ ਜੋਤ ਸਨ, ਇਲਾਹੀ ਨੂਰ ਸਨ; ਰੋਬੀ ਜਲਵਾ ਸਨ। ਪਰ ਭਾਈ ਕਨੁੱਝਾ ਮਨੁੱਖ ਸੀ। ਮਨੁੱਖਾਂ ਵਿਚੋਂ ਕੋਈ ਠੰਡਾ ਸੀ ਤਾਂ, ਮਨੁੱਖ ਹਿਰਦਿਆਂ

ਵਿਚੋਂ ਕਿਸੇ ਦਿਲ ਵਿਚ ਘੁੜਾਂ ਦੀ ਭੱਠੀ ਨਹੀਂ ਤਪ ਰਹੀ ਸੀ ਤਾਂ, ਤਾਂ ਉਹ ਕੇਵਲ ਭਾਈ ਕਨ੍ਹਯਾ ਸੀ, ਜਿਸ ਦਾ ਮਨ ਗਿਲਾਨੀ ਦੇ ਛੁਲ੍ਹੇ ਉੱਤੇ ਕਦੇ ਨਹੀਂ ਚੜ੍ਹਿਆ ਸੀ; ਜੋ ਅੰਦਰੋਂ ਬਾਹਰੋਂ ਸੀਤਲ ਸੀ, ਜੋ ਠੰਡ ਵਰਤਾਉਂਦਾ ਸੀ; ਜੋ ਵਰ੍ਹਦੀ ਅੱਗ ਵਿਚ ਫਿਰਦਾ ਤੁਰਦਾ ਵੀ ਕਿਸੇ ਹਿਮ ਗੁਢਾ ਵਿਚ ਵਿਚਰਦਾ ਸੀ, ਉਹ ਭਾਈ ਕਨ੍ਹਯਾ ਸੀ। ਉਸ ਨੂੰ ਹਿੱਦੂ ਮੁਸਲਮਾਨ ਸਭ ਇਕ ਰੂਪ ਦਿੱਸਦੇ ਸਨ'। ਮੈਂ ਕਿਹਾ: 'ਜੀ, ਉਹ ਪੂਰਾ ਵੇਦਾਂਤੀ ਸੀ'। ਕਹਿਣ ਲਗੇ: 'ਸ਼ਾਈਦ ਸੀ, ਸ਼ਾਈਦ ਨਹੀਂ ਸੀ। ਪਰ ਫਰਕ ਸੀ। ਵੇਦਾਂਤ ਦੀ ਵੀ ਸਮਦਿੱਸ਼ਟੀ ਹੈ, ਪਰ ਫਰਕ ਹੈ। ਵੇਦਾਂਤ ਭਾਵ ਹੀਨ ਹੈ। ਏਸ ਕਰਕੇ ਅਮਲੀ ਸ਼ਕਲ ਵਿਚ ਸਮਦਿੱਸ਼ਟੀ ਸਥਿਰ ਨਹੀਂ ਰਹਿੰਦੀ। ਕਿਤਾਬੀ ਸ਼ਕਲ ਵਿਚ ਬਹੁਤ ਖੁਬਸੂਰਤ ਹੈ'। ਮੈਂ ਕਿਹਾ: 'ਜੀ ਭਾਵ ਹੀਨ ਤੋਂ ਕੀ ਮਤਲਬ ਹੈ ?' ਤਾਂ ਕਹਿਣ ਲਗੇ: 'ਭਾਵ ਕਹਿੰਦੇ ਹਨ ਵਲਵਲੇ ਨੂੰ। ਭਾਈ ਕਨ੍ਹਯਾ ਵਲਵਲੇ ਵਾਲਾ ਬੰਦਾ ਸੀ। ਉਹ ਪ੍ਰੰਮੀ ਸੀ। ਉਹ ਗੁਰੂ ਦੇ 'ਪਿਆਰ-ਜਜਬੇ' ਵਿਚ ਗੁਰੂ ਦਿੱਸ਼ਟ ਹੋਇਆ ਹੋਇਆ ਸੀ। ਉਸ ਨੂੰ ਜਾਖਮੀ ਕੋਈ 'ਮਨੁਖ' ਨਹੀਂ ਸੀ ਦਿੱਸਦਾ। ਉਸ ਨੂੰ ਦਿੱਸਦਾ ਸੀ ਗੁਰੂ ਨੂੰ ਘਾਉ ਲਗ ਗਿਆ ਹੈ। ਉਹ ਤੜਫ ਉਠਦਾ ਸੀ। ਉਸ ਦੇ ਹਿਰਦੇ ਦੀ ਪੀੜ ਉਸ ਨੂੰ ਬਿਹਬਲ ਕਰ ਦੇਂਦੀ ਸੀ। ਉਹ ਗੁਰੂ ਦੇ ਮੂੰਹ ਵਿਚ ਹੀ ਪਾਣੀ ਪਾਉਂਦਾ ਸੀ, ਤੇ ਬਿਹਬਲ ਹੋਕੇ ਪਾਉਂਦਾ ਸੀ। ਏਸ ਪਿਆਰ ਬਿਹਬਲਤਾ ਵਿਚ ਉਸ ਨੂੰ ਹੋਰ ਕੁਛ ਨਹੀਂ ਸੀ ਦਿੱਸਦਾ। ਫੇਰ ਹਿੱਦੂ ਫੱਟੜ ਕੀ ਤੇ ਮੁਸਲਮਾਨ ਫੱਟੜ ਕੀ। ਇਹ ਉਸ ਦੀ ਸਮਦਿੱਸ਼ਟੀ ਸੀ, ਪਰ ਇਸ ਦਾ ਨੁਕਤਾ ਹੋਰ ਸੀ। ਇਹ ਪਿਆਰ ਵਾਲੀ ਸਮਦਿੱਸ਼ਟੀ ਸੀ, ਇਹ ਇਸ਼ਕ ਦੇ ਮਰਕਜ਼ ਵਾਲੀ ਸਮਦਿੱਸ਼ਟੀ ਸੀ। ਇਹ ਪੇਮ ਕੇਂਦਿਤ ਸਮਦਿੱਸ਼ਟੀ ਸੀ। ਵੇਦਾਂਤ ਦੀ ਦਿੱਸ਼ਟੀ ਹੋਰ ਨੁਕਤੇ ਦੀ ਹੈ। ਉਹ ਪ੍ਰੇਮ ਕੇਂਦਿਤ ਨਹੀਂ। ਵੇਦਾਂਤ 'ਉਪਰਾਮ ਕੇਂਦਿਤ' ਸਮਦਿੱਸ਼ਟੀ ਵਾਲਾ ਹੈ। ਕੇਂਦਰਾਂ ਦਾ ਫਰਕ ਹੈ। ਦੇਨਾਂ ਦੇ ਮਰਕਜ਼ ਹੋਰ ਹਨ,

(੬੨)

ਚਾਹੇ ਦਾਇਰਾ ਇਕੋ ਹੈ ।'

੪.

ਵਕਤ ਬੜਾ ਲੰਘ ਗਿਆ, ਸਾਨੂੰ ਪਤਾ ਨਾ ਲਗਾ ਕਿ ਧੰਨਾ ਸਿੰਘ ਪਿਛੇ ਆਕੇ ਕੁਛ ਦੇਰ ਦਾ ਖੜ੍ਹੇਤਾ ਹੈ। ਫ਼ਕੀਰ ਨੇ ਉਸ ਨੂੰ ਪੁੱਛਿਆ: 'ਪਾਰੇ ਕਿਥੇ ਹੈ ?' ਤਾਂ ਧੰਨਾ ਸਿੰਘ ਨੇ ਕਿਹਾ: 'ਜੀ ਤੁਸੀਂ ਗੱਲ ਕਰ ਰਹੇ ਸੀ, ਪਾਰੇ ਵੀ ਏਥੇ ਖੜ੍ਹੇਤਾ ਸੀ, ਉਹ ਹੁਣੇ ਗਈ ਹੈ। ਨਾਲ ਦੇ ਪਿੰਡ ਤੋਂ ਪਤਾ ਆਇਆ ਹੈ ਕਿ ਬੀਮਾਰ ਰਾਮੂ ਹੁਣ ਘੜੀਆਂ ਪਲਾਂ ਤੇ ਹੈ, ਉਸ ਦੀ ਵਹੁਟੀ ਰਾਮਦੇਈ ਘਬਰਾ ਗਈ ਹੈ। ਪਾਰੇ ਇਹ ਸ਼੍ਰੁਟਿਦਿਆਂ ਹੀ ਪਹਿਲੇ ਆਪ ਵਲ ਆਈ, ਫੇਰ ਬੇੜਾ ਚਿਰ ਖੜ੍ਹੇ ਕੇ ਕਾਹਲੀ ਨਾਲ ਉਧਰ ਲਲੀ ਗਈ ਹੈ, ਮੈਂ ਵੀ ਚਲੇ ਜਾਣਾ ਸੀ ਪਰ ਟਹਿਲ ਸੇਵਾ ਲਈ ਗੁਰੂ ਨੇ ਆਪਣਾ ਲਾਲ ਭੇਜਿਆ ਹੈ ਤੇ ਅਟਕ ਗਿਆ ਹਾਂ ।'

ਫ਼ਕੀਰ ਇਕ ਦਮ ਉਠ ਖੜ੍ਹੇਤਾ ਤੇ ਰਵਾਂ ਰਵੀਂ ਉਸੇ ਪਿੰਡ ਵਲ ਟੁਰ ਪਿਆ। ਮੈਂ ਵੀ ਨਾ ਅਟਕ ਆਇਆ। ਧੰਨਾ ਸਿੰਘ ਨੇ ਕਿਹਾ: ਕਿ ਸੱਤੂੰ ਛਕ ਲਵੇ ਤੇ ਫੇਰ ਚਲੋ, ਪਰ ਮੈਂ ਏਸ ਗਲ ਨੂੰ ਅਣਸੁਣਿਆ ਕਰਕੇ ਫ਼ਕੀਰ ਦੇ ਕਦਮਾਂ ਦੇ ਮਗਰ ਕਦਮ ਸ਼ੁੱਟਦਾ ਟੁਰੀ ਗਿਆ ਤੇ ਮੂੰਹੋਂ ਕਹਿੰਦਾ ਜਾਂਦਾ ਸੀ, ਭਾਈ ਕਨੁੱਝੇ ਦੀ ਸਮਹਿੰਸ਼ਟੀ ਦਾ ਮਰਕੜ ਹੋਰ ਸੀ ਤੇ ਵੇਦਾਂਤ ਦਾ ਮਰਕੜ ਹੋਰ ਹੈ, ਚਾਹੇ ਦਾਇਰਾ ਦੇਨਾਂ ਦਾ ਇਕੇ ਹੈ। ਇਹ ਕੀ ਗਲ ਹੈ, ਇਹ ਫ਼ਕੀਰ ਨੇ ਕੀ ਆਖਿਆ ਹੈ! ਇਸ ਦਾ ਮਤਲਬ ਅਜੇ ਖੁੱਲ੍ਹਾ ਹੀ ਨਹੀਂ ਸੀ ਕਿ ਅਸੀਂ ਕਿਸੇ ਹੋਰ ਪਾਸੇ ਟੁਰ ਪਏ ਹਾਂ। ਧੰਨਾ ਸਿੰਘ ਸੱਤੂੰ ਤੇ ਸ਼ੁਰਬਤ ਦਾ ਇਕ ਕਟੋਰਾ ਲੈ ਕੇ ਮਗਰ ਮਗਰ ਆ ਰਿਹਾ ਸੀ। ਵੀਹ ਕੁ ਮਿੰਟ ਲਗੇ ਹੋਣਗੇ ਕਿ ਅਸੀਂ ਪਾਰੇ ਕੇਲ ਪਹੁੰਚ ਗਏ।

੫.

ਇਕ ਸੁਕੇ ਘਾਹ ਦੀ ਸੇਜਾ ਉਤੇ ਇਕ ਪ੍ਰਾਣੀ ਲੋਟਿਆ

(੯੩)

ਹੋਇਆ ਸੀ । ਫਕੀਰ ਸਾਂਈਂ ਨੇ ਉਸ ਦੇ ਮੱਥੇ ਉਤੇ ਹੱਥ ਛਖ ਦਿਤਾ ਤੇ ਕਿਹਾ: ‘ਕਹੁ ਬੇਟਾ ! ਕੈਸੇ ਹੈ ?’ ਪ੍ਰਾਣੀ ਨੇ ਅੱਪੀ ਕੁ ਅੱਖ ਪੋਲੀ, ਉਸ ਦੇ ਕੰਨਾਂ ਨੇ ਆਵਾਜ਼ ਸਿਥਾਣੀ ਲਗਦੀ ਸੀ । ਉਸ ਨੇ ਸੱਜਾ ਹੱਥ ਚੁਕਿਆ, ਸ਼ਾਇਦ ਸਲਾਅ ਵਾਅਤੇ, ਪਰ ਹੱਥ ਦੋ ਕੁ ਇੰਚ ਉਠ ਕੇ ਛਿਗ ਪਿਆ ! ਪ੍ਰਾਣੀ ਦੀਆਂ ਅਖੀਆਂ ਪੂਰੀ ਤਰ੍ਹਾਂ ਖੁਲ੍ਹੇ ਗਈਆਂ ਪਰ ਇਕ ਲੰਮਾ ਸਾਹ ਗਲੇ ਵਿਚ ਅਖੀਰਲਾ ਘੁਰਾੜਾ ਮਾਰਕੇ ਨਿਕਲ ਗਿਆ । ਰਾਮੂ ਦੀ ਵਹੁਟੀ, ਪਤੀ ਦੇ ਪੈਂਤਾਂ ਨਾਲ ਲਿਪਟੀ ਹੋਈ ਸੀ । ਉਹ ਪੁਕਾਰ ਰਹੀ ਸੀ, ‘ਹਾਏ ਮੈਨੂੰ ਕਿਥੇ ਛੱਡਕੇ ਟੁਰ ਪਏ ਹੋ ? ਹਾਇ ਮੈਂ ਕੀ ਕਰਾਂਗੀ ? ਹਾਏ ਮੈਨੂੰ ਨਾਲ ਲੈ ਚਲੋ ।’ ਇਹ ਕਹਿੰਦਿਆਂ ਹੀ ਉਸ ਨੇ ਪਕੜੇ ਚਰਨ ਛੱਡ ਦਿਤੇ, ਜੋਰ ਦੀ ਹਾਇ ਕੀਤੀ ਤੇ ਘੁਟ ਕੇ ਪਾਰੇ ਦੇ ਗਲ ਨਾਲ ਲਿਪਟ ਗਈ । ਪੰਜ ਮਿੰਟ ਬਾਅਦ ਜਦ ਪਾਰੈ ਨੇ ਉਸ ਨੂੰ ਆਪਣੇ ਗਲੇ ਨਾਲੋਂ ਪਟੈ ਕੀਤਾ ਤਾਂ ਉਹ ਖੜੇ ਨਹੀਂ ਸੀ ਸਕਦੀ । ਫਕੀਰ ਨੇ ਮਦਦ ਕਰਕੇ ਉਸ ਨੂੰ ਝਮੀਨ ਉਤੇ ਲਿਟਾ ਦਿਤਾ, ਜਦ ਦੇਖਿਆ ਤਾਂ ਉਹ ਪ੍ਰਾਣ ਤਿਆਗ ਚੁਕੀ ਸੀ ।

ਇਹ ਨਜ਼ਾਰਾ ਬੜਾ ਅਜੀਬ ਸੀ । ਸ਼ੋਕ ਵਾਲੀ ਗਲ ਹੈਰਾਨੀ ਵਿਚ ਪਲਟ ਗਈ, ਫੇਰ ਇਕ ਦਮ ਭਯ ਛਾ ਗਿਆ । ਸਭ ਚੁੱਪ ਹੋ ਗਏ ਪਰ ਇਕ ਪਾਸਿਓਂ: ਭੁਸਕਾਰਿਆਂ ਦੀ ਆਵਾਜ਼ ਆ ਰਹੀ ਸੀ ਜੋ ਸ਼ਾਰਿਆਂ ਦੇ ਚੁਪ ਹੋਣ ਨਾਲ ਬੁਸਕਦੀ ਸੁਣਾਈ ਦੇਣ ਲਗ ਪਈ । ਗਾਈ ਰਾਮੂ ਦੀ ਧੀ ਰਾਮਪਿਆਰੀ ਰੋ ਰਹੀ ਸੀ । ਉਹ ਜ਼ਰਾ ਕੁ ਵਿੱਥ ਉਤੇ ਭੁਜੇ ਲੋਟੀ ਹੋਈ ਸੀ । ਕੋਈ ਤਿੰਨ ਕੁ ਸ਼ਾਲ ਦੀ ਬੱਚੀ ਸੀ । ਉਹ ਬੀਮਾਰ ਸੀ ਤੇ ਉਸ ਨੂੰ ਬੁਖਾਰ ਮੀ, ਉਹ ਵਿਲਕ ਰਹੀ ਸੀ ।

ਉਸ ਵੇਲੇ ਜੰਗਲ ਵਿਚ ਲਕੜਾਂ ਕੱਟਣ ਵਾਲੇ ਮਸ਼ਦੂਰ ਆ ਗਏ ਤੇ ਕੁੜੀ ਵਲ ਦੇਖਕੇ ਤਰਸ ਨਾਲ ਕਹਿ ਰਹੇ ਸਨ: ਵਿਚਾਰੀ ਦੇ ਮਾਂ ਪਿਉ ਦੇਨੇ ਮਰ ਗਏ । ਏਸ ਗਰੀਬਣੀ ਦਾ ਨਾ ਕੋਈ ਚਾਚਾ ਹੈ ਨਾ ਚਾਬੀ, ਨਾ ਕੋਈ ਮਾਸੀ ਮਾਸੜ, ਇਹਦਾ ਕੀ ਬਣੇਗਾ ?

ਤੀਜੇ ਨੇ ਕਿਹਾ: ਉਹ ਮਾਲਕ ਸਭ ਨੂੰ ਅਹਾਰਾ ਦੇਣ ਵਾਲਾ ਹੈ, ਉਹੋ ਈਸ ਦਾ ਵੀ ਕੋਈ ਉਪਾ ਕਰੇਗਾ। ਤੀਜੇ ਨੇ ਕਿਹਾ: ਜੇ ਪਾਰੇ ਏਸ ਨੂੰ ਪੀ ਬਣਾ ਲਵੇ ਤਾਂ ਇਸ ਨੂੰ ਮਾਂ ਵੀ ਤੇ ਪਿਉ ਵੀ ਤੇ ਨਾਨਾ ਵੀ ਮਿਲ ਜਾਏ। ਚੌਥੇ ਨੇ ਪੁੱਛਿਆ: ਨਾਨਾ ਕਿਸ ਤਰ੍ਹਾਂ? ਤੀਜੇ ਨੇ ਕਿਹਾ: ਲੈ ਕੁਝੀਂ ਨਹੀਂ ਪਤਾ? ਪਾਰੇ ਉਸੇ ਫ਼ਕੀਰ ਸਾਂਈਂ ਦੀ ਪੀ ਹੈ। ਇਕ ਹੋਰ ਨੇ ਕਿਹਾ: ਫ਼ਕੀਰ ਤੇ ਮੁਸਲਮਾਨ ਹੈ। ਫੇਰ ਤੀਜੇ ਨੇ ਕਿਹਾ: ਹਾਂ ਕੁਝ ਐਸਾ ਵੈਸਾ ਮੁਸਲਮਾਨ ਹੈ, ਪਰ ਪਾਰੇ ਉਸ ਦੀ ਪੀ ਹੈ, ਇਸ ਦਾ ਨਾਮ ਪਰੀ ਬਾਨੇ ਸੀ। ਫ਼ਕੀਰ ਸਾਂਈਂ ਨੂੰ ਸੰਤ ਨਿਧਾਨ ਸਿੰਘ ਜੀ ਮਿਲ ਗਏ, ਪਰੀ ਬਾਨੇ ਦੇ ਭਾਗ ਖੁਲ੍ਹ ਗਏ। ਉਹ ਧੰਨਾ ਸਿੰਘ ਨਾਲ ਵਿਆਹੀ ਗਈ। 'ਪਰੀ ਬਾਨੇ' ਦੀ 'ਪਾਰੇ' ਹੋ ਗਈ। ਉਸ ਜੇਹਾ ਇਲਾਕੇ ਵਿਚ ਹੋਰ ਕੋਈ ਨਾ ਸਿਖ ਹੈ, ਨਾ ਸਿਖਣੀ।

ਆਸੇ ਪਾਸੇ ਦੇ ਪੰਡਿਆਂ ਦੇ ਲੋਕ ਇਕੱਠੇ ਹੋ ਗਏ। ਸਾਰੇ ਭਾਈ ਰਾਮੁੰ ਦਾ ਜਸ ਗਾ ਰਹੇ ਸਨ। ਇਸਤੂਆਂ ਰਾਮਦੇਈ ਦੀ ਚੰਗਿਆਈ ਦੱਸ ਰਹੀਆਂ ਸਨ। ਕਈ ਕਹਿ ਰਹੀਆਂ ਸਨ: ਨੌ ਕੈਟੈ! ਮੈਨੂੰ ਵੀ ਐਹੋ ਜੇਹੀ ਮੌਤ ਆਵੇ, ਮੈਂ ਵੀ ਆਪਣੇ ਘਰ ਵਾਲੇ ਦੇ ਨਾਲ ਹੀ ਮੁੱਕ ਜਾਵਾਂ। ਪਰ ਸਾਰੀਆਂ ਇਕ ਜੂਬਾਨ ਮੰਨ ਰਹੀਆਂ ਸਨ ਕਿ ਇਹ ਪਾਰੇ ਦੀ ਬਰਕਤ ਹੈ; ਕਿਸ ਤਰ੍ਹਾਂ ਉਹ ਰਾਮਦੇਈ ਨੂੰ ਉੱਚਿਆਂ ਕਰਦੀ ਰਹੀ, ਚੁੱਕਦੀ ਰਹੀ, ਕਿਸ ਤਰ੍ਹਾਂ ਉਹ ਇਨ੍ਹਾਂ ਬੀਮਾਰਾਂ ਦੀ ਸੇਵਾ ਕਰਦੀ ਰਹੀ। ਕਿਸ ਤਰ੍ਹਾਂ ਉਸ ਦੀ ਪ੍ਰੇਰਨਾ ਕਰਕੇ ਫ਼ਕੀਰ ਸਾਂਈਂ ਉਨ੍ਹਾਂ ਦੀ ਦਵਾ ਦਾਮਲ ਵਿਚ ਦਿਨ ਰਾਤ ਸੁਟਿਆ ਰਿਹਾ, ਕਿਸ ਤਰ੍ਹਾਂ ਸੰਤ ਨਿਧਾਨ ਸਿੰਘ ਜੀ ਉੱਚੇ ਭਰੋਸੇ ਦੀਆਂ ਖੁਸ਼ੀਆਂ ਬਖਸ਼ਦੇ ਰਹੇ; ਕਿਸ ਤਰ੍ਹਾਂ ਉਹ ਜੋੜਾਂ ਅੰਤ ਪ੍ਰਯੰਤ ਆਪਣੀ ਪ੍ਰੀਤ ਨਿਬਾਹ ਗਿਆ ਤੇ ਪਿਛੇ ਕੈਸੀ ਕੀਰਤੀ ਛਡਗਿਆ।

ੴ

ਇਕ ਪਾਸੇ ਵੱਡਾ ਚਿਤਾ ਦਾ ਅੰਗੀਠਾ ਜਲ ਰਿਹਾ ਹੈ।

ਦੋਨੋ ਮ੍ਰਿਤਕ ਸਰੀਰ ਇਕੇ ਕਾਠ ਦੀ ਸੋਜ ਉਪਰ ਅਗਨ ਭੇਟ ਹੈ ਰਹੇ ਹਨ ।

ਨਜ਼ਦੀਕ ਹੀ ਦੂਜੇ ਪਾਸੇ ਸੰਤ ਨਿਧਾਨ ਸਿੰਘ ਜੀ ਬੈਠੇ ਸਨ । ਇਹ ਅਡਣਸ਼ਾਹੀ ਸੰਤ ਸਨ ਜੋ ਇਨ੍ਹਾਂ ਜੰਗਲਾਂ ਵਿਚ ਰਹਿਕੇ ਗੁਪਤ ਸੇਖਾ ਕਰਦੇ ਸਨ । ਮਨ ਦੇ ਰੋਗ ਤੇ ਤਨ ਦੇ ਰੋਗ, ਦੋਨਾਂ ਬੀਮਾਰੀਆਂ ਦੀ ਚਕਿਤਸਾ ਕਰਦੇ ਸਨ । ਸੰਤ ਨਿਧਾਨ ਸਿੰਘ ਜੀ ਦੀ ਬੜੀ ਮਹਿਮਾ ਸੀ । ਉਹ ਸੇਵਾ ਪੰਥ ਦੇ ਆਦਰਸ਼ ਉਤੇ ਟਿਕੇ ਹੋਏ ਬੜੇ ਸਮਰੱਥ ਵਰਤਾ ਸਨ ।

ਜਦ ਜਿਖਾ ਪੂਰੇ ਜੋਬਨ ਵਿਚ ਜਲ ਰਹੀ ਸੀ ਤਾਂ ਆਏ ਲੋਕ ਸੰਤਾਂ ਦੇ ਬਚਨ ਸੁਣਨ ਲਈ ਉਹਨਾਂ ਦੇ ਪਾਸ ਦੇ ਦਰਖਤਾਂ ਦੀ ਛਾਂ ਹੇਠ ਬੈਠ ਗਏ ।

ਸੰਤ ਨਿਧਾਨ ਸਿੰਘ ਨੇ ਆਪਣਾ ਵਿਖਿਆਨ ਸ਼ੁਰੂ ਕੀਤਾ—
ਮੈਂ ਉਤਾਰਲਾ ਸਾਂ ਦੇਖਣ ਲਈ ਕਿ ਇਸ ਜੰਗਲ ਵਿਚ ਕਥਾ ਕਿਸੇ ਤਰ੍ਹਾਂ ਹੁੰਦੀ ਹੈ । ਕੀ ਇਹ ਪੁਮਾਣ ਤੇ ਦਿਸ਼ਟਾਂਤ ਨਾਲ ਕਿਸੇ ਸ਼ਬਦ ਦੀ ਵਿਆਖਿਆ ਕਰਨਗੇ ? ਇਹ ਸੰਸੇ ਉਠ ਰਹੇ ਸਨ ਕਿ ਕੰਨ ਵਿਚ ਸੰਤਾਂ ਦੀ ਆਵਾਜ਼ ਆਈ । ਉਹਨਾਂ ਦਾ ਸਿਰ ਜ਼ਰਾ ਜ਼ਰਾ ਝੁਮ ਰਿਹਾ ਸੀ । ਨੈਣ ਮੀਟੇ ਸਨ, ਪਰ ਬੰਦ ਝਿੰਮਣੀਆਂ ਦੀ ਲਾਲੀ ਤੋਂ ਐਉਂ ਲਗਦਾ ਸੀ ਕਿ ਨੈਣ ਅੰਦਰੋਂ ਭਖ ਰਹੇ ਹਨ, ਜਾਂ ਝਾਇਦ ਨਜ਼ੀਕ ਬਲ ਰਹੇ ਅੰਗੀਠੇ ਦੀ ਸ਼ੁਆ ਝਿੰਮਣੀਆਂ ਤੇ ਪੈ ਰਹੀ ਸੀ, ਪਰ ਬੰਦ ਆਨੇ ਲਟ ਲਟ ਭਖਦੇ ਦਿੱਸਦੇ ਸਨ । ਸੰਤਾਂ ਦੇ ਮੁਖ ਤੋਂ ਇਕ ਤੁਕ ਦੀ ਆਵਾਜ਼ ਆਈ—

“ਇਛਾਇ ਜਮਾਇ ਪਰਾ ਭੜੰ

ਜਸੁ ਸੁਸਤਿ ਸੁਕ੍ਰਿਤ ਕ੍ਰਿਤੰ ॥”

ਉਹਨਾਂ ਨੇ ਆਵਾਜ਼ ਹੋਰ ਉੱਚੀ ਕੀਤੀ, ਹੋਰ ਗੋਲ ਕੀਤੀ । ਉਹ ਸੁਗੀਲੀ ਹੈ ਕੇ ਫੇਰ ਦੁਬਾਰਾ ਬਾਹਰ ਨਿਕਲੀ—

ਇਛਾਇ ਜਮਾਇ ਪਰਾ ਭੜੰ

ਜਸ਼ ਸੁਸਤਿ ਸੁਕ੍ਰਿਤ ਕ੍ਰਿਤੰ ॥
 ਭਾਵ ਭੂਤ ਭਾਵ ਸਮਝੀਐ
 ਪਰਮੰ ਪ੍ਰਸਿੰਨ ਮਿਦੰ ॥

[ਗੁਜਰੀ ਸ੍ਰੀ ਜੈ ਦੇਵ]

ਦੇਖੋ ਭਾਈਓ, ਛ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਉਪਦੇਸ਼ ਕਰਦੇ ਹਨ। ਕਹਿੰਦੇ ਹਨ ‘ਇਛਾਇ ਜਮਾਇ ਪਰਾਭਯੰ’ ਜੇ ਤੂੰ ਇਛਾ ਕਰਦਾ ਹੈਂ ਕਿ ਜਮ ਤੇਰੇ ਕੋਲੋਂ ਡਰਨ ਤਾਂ ਤੂੰ ਐਸੇ ਕਰਮ ਕਰ ਜੈਸੇ ਕਿ “ਸੁਸਤਿ ਸੁਕ੍ਰਿਤ ਕ੍ਰਿਤੰ” ਜੈਸੇ ਕਿ “ਸੁਕ੍ਰਿਤ” ਕਰਮ ਹਨ, ਸ਼ੁਭ ਕਰਮ ਹਨ। ਏਹ ਚੰਗੀ ਕਰਮ ਹੀ ‘ਸੁਸਤਿ’ ਹਨ, ਕਲਾਣ ਰੂਪ ਹਨ, ਮੁਕਤੀ ਦੇਣ ਵਾਲੇ ਹਨ। ਇਹ ਉਪਦੇਸ਼ ਗੁਰੂ ਜਨ ਕਰਦੇ ਹਨ। ਤੁਸੀਂ ਸਾਰੇ ਕੰਮ ਕਰਨ ਵਾਲੇ ਹੋ, ਨਿਕਮੇ ਨਹੀਂ ਹੋ, ਤੁਸੀਂ ਕਮਾਈ ਵਾਲੇ ਬੰਦੇ ਹੋ। ਤੁਸੀਂ ਮੰਗਤੇ ਨਹੀਂ ਹੋ। ਤੁਸੀਂ ਕਿਰਤੀ ਹੋ। ਏਸ ਸ਼ਬਦ ਪਰਿਖਾਇ ਸਾਨੂੰ ਸਾਰਿਆਂ ਨੂੰ ਇਹ ਮਾਤਿ ਵਿੱਤੀ ਹੋ ਕਿ ਕੰਮ ਕਰਨਾ ਬੁਰਗੀ ਹੈ। ਅਸੀਂ ਜਿਸ ਸੰਪੂਰਾਇ ਵਿਚੋਂ ਹਾਂ, ਉਹ ਸੇਵਾ ਪੰਖੀ ਹੈ। ਸੇਵਾ ਹੀ ਉਨ੍ਹਾਂ ਦਾ ਕਰਤਬ ਹੈ। ਉਹ ਸਾਧੂ, ਜੋ ਘਰ ਫੜ ਬੈਠੇ ਹਨ, ਉਨ੍ਹਾਂ ਲਈ ਵੀ ਸੇਵਾ ਬੁਰਗੀ ਹੈ। ਉਹ ਹੋਰ ਕੁਛ ਨਾ ਕਰਨ ਤਾਂ ਮੁੰਵ ਦੇ ਰੱਸੇ ਹੀ ਵਟਦੇ ਰਹਿਣ। ਰੱਸੇ ਵੱਟਣ ਉਪਰ ਹੋਰ ਭੇਖੀ ਹੱਸਦੇ ਹਨ, ਪਰ ਓਹ ਏਖਦੇ ਮਰਾਮ ਨੂੰ ਨਹੀਂ ਸਮਝਦੇ। ਲੁਨੀਆਂਦਾਰਾਂ ਦੇ ਹੋਂਥ ਖਾਲੀ ਨਹੀਂ ਰਹਿੰਦੇ ਉਹ ਹੋਰ ਕੁਛ ਨਾ ਹੋਵੇ ਤਾਂ ਉਂਗਲਾਂ ਉਤੇ ਝਾਲ ਬਿਠਾਈ ਰੱਖਣਗੇ ਬਾਬੂ ਦੀ ਫੌਰ ਨੂੰ ਫੜੀ ਰਖਣਗੇ। ਉਹਨਾਂ ਦਾ ਮੂੰਹ ਵੀ ਖਾਲੀ ਨਹੀਂ ਰਹਿੰਦਾ ਬੋਲਦੇ ਰਹਿਣਗੇ; ਜੇ ਬੋਲਣ ਨਾਂ ਤਾਂ ਮੂੰਹ ਵਿਚ ਪਾਨ ਲਭਾਉਂਦੇ ਰਹਿਣਗੇ। ਭਗਤ ਕਬੀਰ ਜੀ ਨੇ ਕਹਿਆ ਹੈ:-

ਹਾਥ ਤ ਛੈਰ ਮੁਖ ਖਾਇਓ ਤੰਬੈਰ ॥

ਮਰਤੀ ਛਾਰ ਕਸਿ ਬਾਹਿਓ ਲੈਛ ॥

[ਕਉਂਕੀ ਕਬੀਰ ਜੀ]

ਐਸੇ ਵਿਲਾਸੀ ਪੁਰਸ਼ਾਂ ਨੂੰ ਜੋ ਹਥ ਵਿਚ ਨਿਕੰਮੀ ਡੋਰ ਪਕੜੀ ਰਖਦੇ ਹਨ, ਜਿਨ੍ਹਾਂ ਦੇ ਬੁਲ੍ਹ ਪਾਨ ਬੀਜੇ ਨਾਲ ਹਿਲਦੇ ਰਹਿੰਦੇ ਹਨ, ਐਸੇ ਵਿਲਾਸੀਆਂ ਨੂੰ ਜਮ ਆਕੇ ਅਪਣੇ ਰੱਸਿਆਂ ਨਾਲ ਕੱਸ ਲੈਂਦੇ ਹਨ, ਜਿਸ ਤਰ੍ਹਾਂ ਕਿਸੇ ਚੌਰ ਨੂੰ ਪਕੜੀਦਾ ਹੈ। ਇਹ ਪੁਰਸ਼ ਚੌਰਗਨ। ਇਹ ਸਮੇਂ ਦੀ ਚੌਗੀ ਕਰਦੇ ਹਨ। ਸਮੇਂ ਨੂੰ ਲੁੱਟਦੇ ਹਨ। ਪਰ ਸਾਡੇ ਵੱਡੇ ਸੰਤ, ਸ਼੍ਰੋਮਣੀ ਸੰਤ ਸੇਵਾ ਦਾਸ ਜੀ ਸਾਹਿਬ ਸਾਰਿਆਂ ਨੂੰ ਉਪਦੇਸ਼ ਕੀਤਾ ਕਰਦੇ ਸਨ। ਕਹਿੰਦੇ ਹੁੰਦੇ ਸਨ : ਸਮੇਂ ਨੂੰ ਵਿਹਲਾ ਨਾ ਗੁਆਓ, ਏਸ ਨੂੰ ਸਕਾਰਬਾ ਕਰੋ। ਜੇ ਸਾਈਂ ਨੇ ਖਾਣ ਨੂੰ ਬਹੁਤ ਦੇ ਦਿਤਾ ਹੈ, ਜੇ ਤੁਹਾਡੀਆਂ ਸਾਰੀਆਂ ਸੰਸਾਰਕ ਚੁਰੂਰਤਾਂ ਪੂਰੀਆਂ ਹੋ ਗਈਆਂ ਹਨ ਤਾਂ ਵੀ ਹੱਥ ਚਲਦੇ ਰਖੋ। ਸਾਧੂਆਂ ਨੂੰ ਕਹਿੰਦੇ ਹੁੰਦੇ ਸਨ : ਤੁਸੀਂ ਹੱਥਾਂ ਨਾਲ ਮੁੰਝ ਦੇ ਰੱਸੇ ਹੀ ਵਟਦੇ ਰਹੋ। ਡੇਰ ਉਹ ਫੁਰਮਾਉਂਦੇ ਸਨ : ਭਾਈ, ਦੇਖੋ ਇਹ ਤੁਹਾਡੇ ਹਥ ਵਿਚ ਰੱਸੇ ਦੇਖ ਕੇ ਜਮ ਡਰ ਜਾਏਗਾ, ਨੱਸ ਜਾਏਗਾ, ਉਹ ਸਮਝੇਗਾ ਮੈਨੂੰ ਹੀ ਕਿਤੇ ਇਨ੍ਹਾਂ ਰੱਸਿਆਂ ਨਾਲ ਇਹ ਸਾਧ ਛੜ ਨਾ ਲੈਣ, ਬੰਨ੍ਹ ਨਾ ਲੈਣ। ਬਾਜ਼ਾਂ ਦੀ ਡੋਗੀ ਨਾਲ ਪੰਫੀ ਹੀ ਕਾਬੂ ਆਉਂਦੇ ਹਨ, ਜਮ ਨਹੀਂ ਡਰਦੇ। ਸੰਤ ਜੀ ਮਹਾਰਾਜ ਕਹਿੰਦੇ ਹੁੰਦੇ ਸਨ :-

ਹਾਥ ਮੌ ਰੱਸਾ ਚਿੱਤ ਅਨੁਰਾਗਾ ॥

ਦੇਖਤ ਹੀ ਜਮ ਜਾਵੈ ਭਾਗਾ ॥

ਕਾਰ ਕਰਨ ਵਾਲੇ ਸਾਧੂਆਂ ਕੋਲੋਂ ਜਮ ਡਰਦਾ ਹੈ, ਇਹ ਸਾਧੂ ਹਨ, ਅਸਲ ਸਾਧੂ। ਇਹ ਸਮੇਂ ਦੀ ਚੌਗੀ ਨਹੀਂ ਕਰਦੇ। ਇਹ ਸਮੇਂ ਦੀ ਹਿੰਸਾ ਨਹੀਂ ਕਰਦੇ। ਜੇ ਨਿਕੰਮੇ ਹਨ ਉਹ ਸਮੇਂ ਦੀ ਹਿੰਸਾ ਕਰਦੇ ਹਨ, ਉਨ੍ਹਾਂ ਦਾ ਵਕਤ ਕਟ ਨਹੀਂ ਹੁੰਦਾ। ਉਹ ਸਮੇਂ ਨੂੰ ਮਾਰਦੇ ਹਨ, ਸਮੇਂ ਨੂੰ ਨਸ਼ਟ ਕਰਦੇ ਹਨ, ਕਈ ਪ੍ਰਕਾਰ ਦੇ ਵਖ਼ਸ਼ਨਾਂ ਵਿਚ ਲਗਕੇ, ਕਈ ਕਿਸਮ ਦੇ ਨਸ਼ਿਆਂ ਦਾ ਸੇਵਨ ਕਰਦੇ ਹਨ।

ਭਾਈ ਰਾਮੂ ਕਿਰਤੀ ਸੀ, ਸਾਧੂ ਸੁਭਾ ਸੀ। ਉਸ ਨੇ ਕਦੇ

(੮)

ਸਮਾਂ ਨਸ਼ਟ ਨਹੀਂ ਕੀਤਾ ਸੀ । ਤੁਸੀਂ ਪੁਛਦੇ ਹੋ ਉਹ ਕਿਥੇ ਗਿਆ ।
ਉਹ ਜਮਪੁਰੀ ਨਹੀਂ ਗਿਆ । ਉਹ ਤੇ:-

ਜਮ ਤੇ ਉਲਟਿ ਭਏ ਹੈ ਰਾਮ ॥
ਦੁਖ ਬਿਨਸੇ ਸੁਖ ਕੀਓ ਬਿਸਰਾਮ ॥

[ਗਉੜੀ ਕਬੀਰ ਜੀ]

ਉਹ ਸੁਖੀ ਹੋ ਗਿਆ ਹੈ, ਉਸ ਦੇ ਦੁਖ ਬਿਨਸ ਗਏ ਹਨ,
ਉਹ ਬਿਸਰਾਮ ਕਰ ਰਿਹਾ ਹੈ । ਦੁਖ ਅਰੀਰ ਕਾਰਨ ਹੁੰਦੇ ਹਨ । ਦੁਖ
ਲੇਹ ਦਾ ਧਰਮ ਹੈ । ਦੇਹ ਨੂੰ ਖਾਈ ਕੋਗ ਲਗ ਗਿਆ ਸੀ, ਕਾਂਇਆਂ
ਦੇ ਸਾਲ ਤੋਂ ਜੀਰਣ ਹੋ ਰਹੀ ਸੀ । ਚੋਲਾ ਪੁਰਾਣਾ ਹੋ ਗਿਆ ਸੀ,
ਛਟ ਗਿਆ ਸੀ । ਉਸ ਤਿਆਗ ਦਿਤਾ; ਉਹ ਚੋਲੇ ਦੀਆਂ ਤਣੀਆਂ
ਦੇ ਬੰਧਨ ਵਿਚੋਂ ਨਿਕਲ ਗਿਆ । ਦੇਖੋ ਸਜਣੋਂ! ਜੇ ਇਹ ਪਿੰਡਾ
ਕਾਰਜ ਸਾਪਕ ਰਹਵੇ ਤਦੇ ਹੀ ਠੀਕ ਹੈ ਪਰ ਜਦ ਇਹ ਬਲ ਹੀਣ
ਹੋ ਜਾਵੇ ਤਾਂ ਇਹ ਨਿਤ ਬੰਧਨ ਹੈ, ਤਿਆਗੇ ਜਾਣ ਨਾਲ ਜੀਵ
ਆਤਮਾਂ ਦਾ ਕੁਛ ਨਹੀਂ ਵਿਗੜਦਾ:-

ਪਿੰਡ ਮੁਐ ਜੀਉ ਕਿਹ ਘਰਿ ਜਾਤਾ ॥

ਸਬਦਿ ਅਤੀਤ ਅਨਾਹਦਿ ਰਾਤਾ ॥

ਜਿਸ ਵੇਲੇ ਇਹ ਪਿੰਡਾ ਮਰਦਾ ਹੈ ਤਾਂ ਜੀਵ ਕਿੱਥੇ ਜਾਂਦਾ
ਹੈ? ਉਹ ਜੀਵ ਜੇ ਮੁਕਤ ਹੈ, ਜੇ ਅਤੀਤ ਹੈ, ਜਿਸ ਦੇ ਬੰਧਨ ਸਾਰੇ
ਮਿਟ ਗਏ ਹਨ, ਕਿਸ ਤਰ੍ਹਾਂ ਮਿਟ ਗਏ ਹਨ? ਸ਼ਬਦ ਦੁਆਰਾ ਮਿਟ
ਗਏ ਹਨ, ਐਸੇ ਅਨਾਹਦ ਸ਼ਬਦ ਵਿਚ ਰਚਿਆ ਹੋਇਆ ਅਤੀਤ
ਖੰਦਾ ਹੋਰ ਕਿਥੇ ਜਾਂਦਾ ਹੈ? ਉਸ ਨੇ ਹੋਰ ਕਿਥੇ ਜਾਣਾ ਹੈ?

ਇਸੂ ਮਨ ਕਉ ਨਹੀਂ ਆਵਨ ਜਾਨਾ ॥

ਜਿਸਕਾ ਭਰਮੁ ਗਇਆ ਤਿਨਿ ਆਡ੍ਹ ਪਛਾਨਾ ॥ ਵੂ ॥

[ਰਾਗ ਗਉੜੀ ਗੁਆਰੇਡੀ ਅਸਵਖਦੀ ਕਬੀਰ ਜੀ]

ਸਰੀਰ ਏਥੇ ਭਹਿ ਜਾਂਦਾ ਹੈ ਪਰ ਇਹ ਮਨ, ਇਹ ਆਤਮਾ
ਹੈਰ ਕਿਤੇ ਨਹੀਂ ਜਾਂਦਾ । ਇਹ ਸਰੀਰ ਛੋੜਕੇ ਅਪਣੇ ਸੁਖ ਸਰੂਪ

ਵਿਚ ਲੀਣ ਹੋ ਜਾਂਦਾ ਹੈ:-

ਇਸ ਮਨ ਕਾ ਕੋਈ ਜਾਨੈ ਭੇਉ ॥

ਇਹ ਮਨਿ ਲੀਣ ਭਏ ਸੁਖ ਦੇਉ ॥ ੮ ॥

[ਗਉ ਗਉਤ੍ਰੀ ਗੁਆਰੇਰੀ ਅਸਟਪਦੀ ਕਬੀਰ ਜੀ

ਐਸਾ ਜੀਵ ਆਪਣੇ ਮੁਖ ਸਤ੍ਰੂਪ ਵਿਚ ਲੀਣ ਹੋ ਜਾਂਦਾ ਹੈ,
ਐਸੇ ਜੀਵ ਦਾ ਆਵਾ ਗਵਣ ਮਿਟ ਜਾਂਦਾ ਹੈ। ਤੱਤ ਪਰਮ ਤੱਤ
ਨਾਲ ਮਿਲ ਜਾਂਦਾ ਹੈ। ਮਿਲਕੇ ਇਕ ਹੋ ਜਾਂਦਾ ਹੈ। ਸਾਰੇ ਬੁਹਾਰੰਡ
ਵਿਚ ਇਕੋ ਹੀ ਜੀਵ ਹੈ। ਸਰੀਰ ਅਨੇਕ ਹਨ, ਜੀਵ ਇਕੋ ਹੀ ਹੈ:-

ਜੀਉ ਏਕੁ ਅਰੁ ਸਗਲ ਸਰੀਰਾ ॥

ਇਸੂ ਮਨ ਕਉ ਰਵਿ ਰਹੇ ਰਹੈ ਕਬੀਰਾ ॥ ੯ ॥

[ਗਉਤ੍ਰੀ ਗੁਆਰੇਰੀ ਅਸਟ:]

ਜੀਵ ਇਕੋ ਹੀ ਹੈ। ਸਰੀਰ ਵਖੇ ਵੱਖ ਹਨ। ਸਰੀਰਾਂ ਦੇ
ਅਡਰੇ ਹੋਣ ਕਰਕੇ ਠਿੱਸ਼ਤੇਦਾਰੀਆਂ ਬਣ ਗਈਆਂ ਹਨ। ਕੋਈ ਪਿਉ
ਹੋ ਗਿਆ ਕੋਈ ਪੁਤ੍ਰ ਬਣ ਗਿਆ। ਅਸਲ ਵਿਚ:-

ਕਉਨੁ ਕੌ ਪੁਤ੍ਰੁ ਪਿਤਾ ਕੌ ਕਾਕੇ ॥

ਕਉਨੁ ਮਰੈ ਕੌ ਦੇਇ ਸੰਤਾਪੇ ॥ ੧ ॥

ਕਉਨ ਕੌ ਪੁਰਖੁ ਕਉਨ ਕੀ ਨਾਰੀ ॥

ਇਆ ਤਤ ਲੇਹੁ ਸਰੀਰ ਬਿਚਾਰੀ ॥

[ਗਉਤ੍ਰੀ ਕਬੀਰ ਜੀ

ਸਿਰਫ਼ ਇਹ ਭੇਦ ਕਰਕੇ ਰਾਮੁ ਤੇ ਰਾਮਦੇਈ ਖਾਵੰਦ ਤੇ
ਇਸਤ੍ਰੀ ਸਨ। ਉਹ ਦੇਨੋਂ ਇਕੋ ਜੋਤ ਸਨ, ਇਕ ਰੂਪ ਸਨ। ਰਾਮ
ਖੇਡੀ ਅਸਲੀ ਸਤੀ ਸੀ। ਉਹ ਸਤ ਸਰੂਪਾ ਸੀ। ਉਸਨੇ ਪਤੀ ਦੀ
ਸੇਵਾ ਕੀਤੀ। ਰੋਗੀ ਪਤੀ ਦੀ ਸੇਵਾ ਵਿਚ ਹੀ ਉਸਨੇ ਰੋਗ ਲੈ ਲਿਆ,
ਪਰ ਅਖੀਰ ਦਮ ਤਕ ਸੇਵਾ ਵਿਚ ਤਤਪਰ ਰਹੀ। ਕਠਨ ਸੇਵਾ ਨਾਲ
ਉਸ ਦੇ ਸਰੀਰ ਵਿਚ ਬਲ ਨਹੀਂ ਸੀ ਰਿਹਾ, ਜਿਸਮ ਨਿਸਤਾ ਹੋ
ਗਿਆ ਸੀ। ਪਰ ਉਸ ਦੇ ਮਨ ਵਿਚ ਸਤ ਸੀ। ਇਹ ਕੇਵਲ ਸਤ

ਦੀ ਦ੍ਰਿੜਤਾ ਸੀ ਜਿਸ ਨਾਲ ਉਸ ਨੇ ਪ੍ਰਾਣ ਤਿਆਗ ਦਿਤੇ । ਉਹ
ਅਸਲੀ ਸਤੀ ਸੀ:-

ਬਿਨੁ ਸਤ ਸਤੀ ਹੋਇ ਕੈਸੇ ਨਾਹਿ ॥
ਪੰਡਿਤ ਦੇਖਹੁ ਭਿਵੈ ਬੀਜਾਹਿ ॥

[ਗਊਂਡੀ ਕਬੀਰ ਜੀ]

ਬਗੈਰ ਸਤ ਦੇ ਕੋਈ ਸਤੀ ਹੋ ਨਹੀਂ ਸਕਦੀ । ਇਹ ਸਤ
ਦੀ ਸ਼ਬਦੀ ਹੈ ਕਿ ਇਕ ਇਸਤ੍ਰੀ ਮੌਕੇ ਸਿਰ ਇਛਾ ਅਨੁਸਾਰ
ਪ੍ਰਾਣ ਤਿਆਗ ਮਨਦੀ ਹੈ, ਚੌਲਾ ਛੋੜ ਸਕਦੀ ਹੈ ।

ਪਰ ਰਾਮਦੇਈ ਨੇ ਚੌਲਾ ਨਹੀਂ ਛੋੜਿਆ, ਚੌਲੇ ਨੇ
ਰਾਮਦੇਈ ਨੂੰ ਛੋੜ ਦਿਤਾ ਹੈ । ਚੌਲਾ ਬੱਕ ਗਿਆ ਸ੍ਰੀ, ਅੱਕ ਗਿਆ
ਸ੍ਰੀ, ਚੌਲਾ ਆਰਾਮ ਕਰਨਾ ਚਾਹੁੰਦਾ ਸ੍ਰੀ, ਰਾਮਦੇਈ ਨੇ ਅਜੇ ਚੌਲੇ
ਕੋਲੋਂ ਹੋਰ ਸੇਵਾ ਲੱਠੀ ਸ੍ਰੀ । ਉਸ ਨੇ ਅਜੇ ਅਪਣੀ ਲੜਕੀ ਦੀ
ਸੇਵਾ ਕਰਨੀ ਸ੍ਰੀ । ਕਾਨੀ ਨੇ ਵੀ ਉਹੋ ਬੀਮਾਰੀ ਪਿਤਾ ਵਾਲੀ
ਚਮੌੜ ਲਈ ਸ੍ਰੀ । ਰਾਮਦੇਈ ਦੀ ਅਜੇ ਸੇਵਾ ਝਾਕੀ ਸ੍ਰੀ । ਚੌਲੇ ਨੇ
ਹਾਰ ਦੇ ਦਿਤੀ । ਚੌਲੇ ਨੇ ਰਾਮਦੇਈ ਨੂੰ ਛੋੜ ਦਿਤਾ—ਹੁਣ ਰਾਮਦੇਈ
ਦੀ ਸੇਵਾ ਅਸੀਂ ਪੂਰੀ ਕਰਨੀ ਹੈ—ਬੀਬੀ ਪਾਰੇ ਅਜ ਏਸ ਕਾਕੀ ਨੂੰ
ਅਪਣੀ ਗੋਦ ਲੈ ਰਹੀ ਹੈ । ਉਹ ਇਸਨੂੰ ਗੋਦ ਵਿਚ ਲੈ ਰਹੀ ਹੈ,
ਉਸਦੀ ਬੀਮਾਰੀ ਸਮੇਤ । ਇਹ ਜਾਣਕੇ ਕਿ ਉਹ ਬੀਮਾਰ ਹੈ,
ਸਮਝਕੇ ਕਿ ਇਹ ਰੋਗ ਚੰਬੜਵਾਂ ਹੈ—ਇਹ ਜਾਣਿਆਂ ਹੋਇਆਂ
ਉਸਨੇ ਇਕ ਬੱਦੇ ਨੂੰ, ਇਕ ਲਾਵਰਸ ਨੂੰ, ਇਕ ਯਤੀਮ ਨੂੰ,
ਜਿਸਦੇ ਮਾਤਾ ਪਿਤਾ ਇਕੋ ਦਿਨ ਅਪਣੇ ਵਿਲਕਦੇ ਜਿਗਰ ਲੈ
ਟੁਕੜੇ ਨੂੰ ਛੱਡ ਕੇ ਚਲੇ ਗਏ ਹਨ, ਹਾਂ ਇਕ ਐਸੇ ਬੱਦੇ ਨੂੰ ਗੈਲ
ਵਿਚ ਲੈ ਰਹੀ ਹੈ । ਪਾਰੇ ਅਪਣੀ ਅਫਲ ਗੋਦ ਅਜ ਸਹਲ ਕਲ ਢਹੀ
ਹੈ, ਉਸ ਦੇ ਅੰਦਰੋਂ ਅਜ ਉਹ ਪਿਆਰ ਉਗਾਮ ਪਿਆ ਹੈ ਜੇ ਮਾਤਾ
ਦਾ ਪਿਆਰ ਹੈ, ਜਿਸ ਪਿਆਰ ਨਾਲ ਦੂਨੀਆਂ ਪਲ ਢਹੀ ਹੈ, ਜਿਸ
ਪਿਆਰ ਨਾਲ ਇਕ ਬਿੜੀ ਅਪਣੇ ਮੂੰਹ ਵਿਚ ਪਿਆ ਲਾਲਾ ਅਪਣੇ

ਛੱਚੇ ਦੀ ਚੋਚਲੀ ਚੁੰਬ ਵਿਚ ਚੋਗਾ ਬਣਾਕੇ ਪਾ ਦੇਂਦੀ ਹੈ। ਪਾਰੇ ਨੇ ਅਜ ਉਸ ਪਿਆਰ ਦਾ ਸੁਆਦ ਬਖਣਾ ਹੈ ਜਿਸ ਪਿਆਰ ਦੇ ਬਣੌਰ ਇਹ ਸੰਸਾਰ ਇਕ ਪਲ ਨਹੀਂ ਚਲ ਸਕਦਾ। ਪਾਰੇ ਨੇ ਅਜ ਐਸੇ ਪਿਆਰ ਦੀ ਨਿੱਘ ਨਾਲ ਉਸ ਬੱਚੇ ਨੂੰ ਛਾਤੀ ਨਾਲ ਲਾਕੇ ਰਖਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲਗਣਾ ਕਿ ਬੱਚੇ ਦਾ ਸਰੀਰ ਉਸ ਦੇ ਆਪਣੇ ਅੰਗਾਂ ਕੋਲੋਂ ਕੋਈ ਵੱਖਰੀ ਚੀਜ਼ ਹੈ। ਪਾਰੇ ਨੇ ਇਹ ਕੁਰਬਾਨੀ ਕਰਨੀ ਹੈ। ਪਰ ਇਹ ਕੁਰਬਾਨੀ ਨਹੀਂ; ਕੁਰਬਾਨੀ ਜੋ ਪਿਆਰ ਆਸਰੇ ਹੋਵੇ ਉਹ ਕੁਰਬਾਨੀ ਨਹੀਂ ਲਗਦੀ, ਉਹ 'ਪਿਆਰ' ਹੀ ਲਗਦਾ ਹੈ। ਉਹ ਪਿਆਰ ਇਤਨਾ ਮਿੱਠਾ ਲਗਦਾ ਹੈ ਕਿ ਵਡੀ ਤੋਂ ਵਡੀ ਕੁਰਬਾਨੀ ਪਿਆਰ ਨੂੰ ਹੋਰ ਮਿੱਠਿਆਂ ਤੇ ਛੁੰਘਾ ਕਰੀ ਚਲੀ ਜਾਂਦੀ ਹੈ। ਇਹ ਗੱਲ ਇਤਨੀ ਗਹਿਰੀ ਰਲੀ ਜਾਂਦੀ ਹੈ ਕਿ ਜੜ੍ਹ ਤਕ ਪਹੁੰਚ ਜਾਂਦੀ ਹੈ। ਉਥੇ ਜਾਕੇ ਪਤਾ ਲਗਦਾ ਹੈ ਕਿ ਪਿਆਰ ਤੇ ਕੁਰਬਾਨੀ ਇਕੋ ਜੜ੍ਹ ਤੋਂ ਛੁਟ ਰਹੀਆਂ ਦੇ ਸ਼ਾਖਾਂ ਹਨ। ਪਰ ਏਸ ਛੁੰਘਾਈ ਨੂੰ ਪਹੁੰਚਣ ਲਈ ਪਾਰੇ ਵਰਗੀ ਹਸਤੀ ਚਾਹੀਦੀ ਹੈ, ਜੋ ਪ੍ਰਮ ਵਿਚ ਦੇਵ ਜਾਂਦੀ ਹੈ, ਦੁਵੀ ਹੋਈ ਆਪਾ ਵਾਰ ਸਕਦੀ ਹੈ, ਤੇ ਵਾਰੇ ਹੋਏ ਆਪੇ ਨਾਲ ਐਸਾ ਪ੍ਰਭਾਵ ਪੈਦਾ ਕਰ ਸਕਦੀ ਹੈ ਕਿ ਬਣੌਰ ਬੋਲੇ, ਬਣੌਰ ਕਹੇ, ਬਣੌਰ ਸੈਨਤ ਇਸ਼ਾਰੇ ਦੇ, ਸੁੱਕ ਗਏ ਹਿਰਦਿਆਂ ਦੇ ਕਮਲ ਦਿੜਾ ਸਨਦੀ ਹੈ।

੨。

ਸੰਤ ਨਿਧਾਨ ਸਿੰਘ ਦੀ ਕਥਾ ਕੀਹ ਸੀ? ਕੋਈ ਇਲਾਹੀ ਵਖਤੂ ਸੀ। ਉਹਨਾਂ ਦੇ ਲਫਜ਼ਾਂ ਵਿਚੋਂ ਸੁੱਦੇ ਗੁਲਾਬ ਦੀ ਖੁਸ਼ਬੇ ਆਉਂਦੀ ਸੀ। ਉਹਨਾਂ ਦੇ ਬਲਠ ਕੇਵਲ ਕੰਨਾਂ ਦਾ ਵਿਸ਼ਯ ਨਹੀਂ ਸਨ, ਉਹ ਇਤਨੇ ਸੁਗੰਧਿਤ ਸਨ ਕਿ ਸਾਡਾ ਚੁਗਿਡਾ ਮੁਅੱਤਰ ਹੈ ਵਿਹ ਸੀ। ਉਹਨਾਂ ਦੀ ਸੁਗੀਲੀ ਆਵਾਜ਼ ਜਿਸ ਤਰ੍ਹਾਂ ਉਥੀ ਨੀਂਦੀਂ ਛੁੱਢੀ ਸੀ, ਜਾਪਦਾ ਸੀ ਅੰਦਰ ਵਾਰ ਇਮਾਰ ਵਿਚ ਲਪਟਾਂ ਛੇ ਝੂੰਗ

ਛੇੜ ਰਹੀ ਹੈ। ਲਡਕਾਂ ਦੀ ਵੀ ਖੁਸ਼ਬੈ ਹੁੰਦੀ ਹੈ, ਇਹ ਇਕ ਨਵੀਂ ਗੱਲ ਸੀ ਜੋ ਅੱਗੇ ਡਿੱਠੀ ਸੁਣੀ ਨਹੀਂ ਸੀ, ਮੇਰੇ ਲਈ ਇਹ ਇਕ ਨਵਾਂ ਤਜਰਬਾ ਸੀ। ਸੰਤਾਂ ਦੇ ਸ਼ਾਹਦਾਂ ਵਿਚ ਇਕ ਭਾਵ ਸ਼ਕਤੀ ਸੀ ਜੋ ਲਪਟ ਲਹਿਰ ਬਣਕੇ ਮਗਨ ਨੂੰ ਮੁਅੱਤਰ ਕਰ ਰਹੀ ਸੀ। ਉਹ ਹਿਰਦੇ ਜੋ ਦੁਖੀ ਬੈਠੇ ਸਨ, ਉਹ ਮਨ ਜੋ ਭਾਈ ਰਾਮੂ ਦੇ ਬਿਰਹੇ ਵਿਚ ਸੰਤਪਤ ਸਨ, ਉਹਨਾਂ ਸ਼ਾਰਿਆਂ ਉਪਰ ਗੁਲਾਬ ਦਾ ਅਡਕ ਛਿੜ-ਕਿਆ ਜਾ ਰਿਹਾ ਸੀ। ਪਰ ਕਥਾ ਦਾ ਇਕ ਪਹਿਲੂ ਹੋਰ ਵੀ ਸੀ। ਬੇਸ਼ਕ ਸੰਤਾਂ ਨੇ ਅਜ ਅਤੁਰ ਦੀ ਭੱਠੀ ਲਗਾ ਦਿਤੀ ਸੀ। ਏਸ ਭੱਠੀ ਵਿਚੋਂ ਅਡਕ ਨਿਕਲ ਰਿਹਾ ਸੀ, ਬਾਸ ਸੁਥਾਸ ਚੰਦਨ ਦੇ ਰਿਹਾ ਸੀ। ਪਰ ਭੱਠੀ ਦੇ ਹੇਠ ਅਗ ਬਲ ਰਹੀ ਸੀ। ਉਸ ਵਿਚ ਬਾਲਣ ਕੀਹ ਸੀ? ਕੋਈ ਲਕੜੀ ਕੋਇਲੇ ਨਹੀਂ ਸਨ। ਕਰਮ ਪੜ ਰਹੇ ਸਨ, ਪਾਪ ਕਰਮ, ਜਨਮ ਜਨਮਾਂਭੂਂ ਦੇ ਸੰਚਿਤ ਕਰਮ, ਦੁਕਿਤ ਕਰਮ। ਇਸੇ ਅੰਗੀਠੀ ਵਿਚ ਇਕ ਕੁਠਾਲੀ ਲਾਲ ਹੈ ਰਹੀ ਸੀ, ਜਿਸ ਵਿਚ ਰਾਮ ਪਿਆਰੀ ਦੀ ਨਵੀਂ ਕਿਸਮਤ ਢਲ ਰਹੀ ਸੀ।

ਵਾਹ ਭਾਈ ਨਿਧਾਨ ਸਿੰਘ! ਤੇਰੀ ਤਾਕਤ ਅਜੀਬ ਹੈ, ਤੇਰੀ ਸ਼ਕਤੀ ਅਪਾਰ ਹੈ, ਤੇਰੇ ਬਚਨਾਂ ਦਾ ਦੂਹਰਾ ਪ੍ਰਭਾਵ ਹੈ:-ਇਕ, ਠੰਡ ਪਾ ਰਿਹਾ ਹੈ, ਲਾਂਤ ਵਰਤਾ ਰਿਹਾ ਹੈ, ਖੁਸ਼ਬੈ ਦਾ ਗੱਛਾ ਲੁਟਾ ਰਿਹਾ ਹੈ; ਦੂਜਾ, ਉਸੇ ਬਚਨ ਨਾਲ ਤੂ ਸ਼ਲਦ ਦੀ ਗਰੇਮ ਟਕਸਾਲ ਲਾ ਦਿਤੀ ਹੈ, ਜਿਥੇ ਨਵੀਂ ਕਿਸਮਤ ਢਲ ਰਹੀ ਹੈ, ਜੋ ਪਰਤੱਖ ਦਿੱਸ ਰਹੀ ਹੈ, ਜਿਸ ਤਰ੍ਹਾਂ ਨਵਾਂ ਢਾਲਿਆ ਸੁਨਹਿਰੀ ਮਿੱਕਾ ਚਿਲਕਣ ਲਗ ਪੈਂਦਾ ਹੈ।

ੴ.

ਮੈਂ ਕੁਛ ਦਿਨ ਉਸੇ ਜੰਗਲ ਵਿਚ ਰਿਹਾ। ਮੈਨੂੰ ਲਗਾ, ਮੇਰੇ ਵੀ ਪਿਛਲੇ ਕਰਮ ਸਕ ਗਏ ਹਨ, ਮੇਰੇ ਸਾਰੇ ਨਾਤੇ ਰਿਸਤੇ ਝੰਧਨ ਫੁਟ ਗਏ ਹਨ, ਮੇਰੇ ਸੰਸੇ ਨਵਿਰਤ ਹੋ ਗਏ ਹਨ, ਮੈਂ ਨਵਾਂ ਨਵੈਥਿਆ

(੯੩)

ਹੋਰ ਤਰ੍ਹਾਂ ਦਾ ਮਨੁਖ ਹੋ ਗਿਆ ਹਾਂ ।

ਸੰਤ ਨਿਪਾਨ ਸਿੰਘ ਦੀ ਸੁਹਬਤ, ਫਕੀਰ ਸਾਈਂ ਦੀ ਮੁਹੱਬਤ, ਧੰਨਾ ਸਿੰਘ ਦੀ ਨਿੱਧੀ ਜੱਫੀ, ਪਾਰੇ ਦਾ ਅਕਹਿ ਨੰਡਾ ਪ੍ਰਭਾਵ, ਇਨ੍ਹਾਂ ਸਾਰਿਆਂ ਦਾ ਮਿਲਵਾਂ ਤੇ ਵੱਖਰਾ ਅਸਰ ਇਕ ਕੀਮੀਆਂਗਰੀ ਦਾ ਜਾਦੂ ਸੀ ।

ਇਕ ਦਿਨ ਅਸੀਂ ਸਾਰੇ ਬੈਠੇ ਸਾਂ, ਸਾਡਾ ਸਾਰਿਆਂ ਦਾ ਮੌਹ ਉਸੇ ਬਰੇਤੀ ਵਲ ਸੀ । ਮੀਂਹ ਪੈਕੇ ਹਟਿਆ ਸੀ । ਬਰੇਤੀ ਦੇ ਪੱਥਰ ਰੋਜ਼ ਨਾਲੋਂ ਵਧੀਕ ਦਮਕ ਨਾਲ ਲਿਸ਼ਕ ਰਹੇ ਸਨ । ਮੈਂ ਕਿਹਾ: ਜੀ, ਇਨ੍ਹਾਂ ਪੱਥਰਾਂ ਵਿਚ ਕੀ ਖੂਬੀ ਹੈ ਕਿ ਐਸੇ ਤਰ੍ਹਾਂ ਇਕ ਲਹਿਰੀਏਦਾਰ ਹੰਗੀਨ ਲਿਸ਼ਕਾਰਾ ਮਾਰਦੇ ਹਨ ਕਿ ਹੀਰੇ ਪੰਨੇ ਮਾਤ ਪੈ ਜਾਂਦੇ ਹਨ ?

ਸੰਤ ਨਿਪਾਨ ਸਿੰਘ ਜੀ ਬੋਲੇ:—

ਦੇਖੋ ਜੀ, ਇਹ ਮੁਗਲ ਖਾਂ ਦੀ ਯਾਦਗਾਰ ਹਿਤ ਬਰੇਤੀ ਹੈ । ਮੁਗਲ ਖਾਂ ਸਮਝਦਾ ਸੀ ਕਿ ਉਸ ਦੀ ਜਿੰਦ ਭਾਈ ਕਨੁੱਖੇ ਨੇ ਬਚਾਈ ਹੈ, ਸੋ ਇਕ ਦਿਨ ਇਕ ਲਾਲ ਲੋਕੇ ਸੰਤਾਂ ਨੂੰ ਮੱਥਾ ਟੇਕਣ ਚਲਾ ਗਿਆ । ਉਹ ਲਾਲ ਨੂੰ ਪਾਰਸ ਕਹਿੰਦਾ ਸੀ ਕਿਉਂਕਿ ਜਦ ਤੋਂ ਇਹ ਲਾਲ ਉਸ ਦੇ ਹੱਥ ਆਇਆ ਸੀ ਉਸ ਦੀ ਕਿਸਮਤ ਬਦਲਦੀ ਬਦਲਦੀ ਬਦਲ ਗਈ ਸੀ, ਹੁਣ ਜਾਨ ਵੀ ਬਚ ਗਈ ਸੀ । ਉਸ ਇਹ ਸਮਝਿਆ ਕਿ ਜਾਨ ਬਦਲੇ ਪਾਰਸ ਹੀ ਭੇਟ ਚੜ੍ਹਾਉਣਾ ਯੋਗ ਹੈ । ਉਹ ਭਾਈ ਕਨੁੱਯਾ ਜੀ ਕੋਲ ਆਇਆ । ਭਾਈ ਸਾਹਿਬ ਇਕ ਨਦੀ ਦੇ ਕਿਨਾਰੇ ਅਛੁਰ ਸਮਾਧ ਵਿਚ ਦ੍ਰਿੜ ਆਸਨ ਬੈਠੇ ਸਨ । ਸਾਡੇ ਗੁਬਾਂ ਵਿਚ ਲਿਖਿਆ ਹੈ:—

ਬਹੁਰ ਪਾਰਸ ਕਦਕੈ ਸੰਤਹੁੰ ਕੇ ਆਗੇ ਧਰ ਦੀਆ ਅਰ ਹਥ ਜੋੜ ਕੇ ਠਾਢਾ ਭਇਆ । ਤਥ ਕੇਤੇ ਕਾਲ ਕੇ ਪੀਛੇ ਸੰਤ ਸਮਾਧ ਤੇ ਉਤਰੇ । ਤਥ ਮੁਗਲ ਹਾਥ ਜੋੜਕੇ ਬੰਦਗੀ ਕਰੀ । ਤਥ ਸੰਤਹੁੰ ਤਿਸਕੇ ਪ੍ਰਮ ਕੇ ਦੇਖਕੇ ਕੁਸਲ ਪੂਛ ਕੈ ਕਹਾ:

(੯੪)

ਖਹ ਪਾਹਨ (ਪਥਰ) ਹਮ ਕਥਾ ਕਰਨਾ ਹੈ, ਤੁਮ ਲੇ ਜਾਵੈ।
 ਐਸੇ ਸੁਨਕੇ ਤਿਸ ਹਾਥ ਜੋੜ ਕੈ ਕਹਾ: ਹੇ ਦਰਵੰਸ਼ ਜੀ ਯੇਹ
 ਤੈ ਪਾਰਸ ਹੈ, ਪਾਹਨ ਤੇ ਨਹੀਂ। ਬਹੁਤ ਸੰਤਹੁਂ ਕਹਾ ਯਹਿ
 ਪਾਰਸ ਹੈ? ਹਛਾ ਯਹਿ ਪਾਰਸ ਹੈ? ਐਸੇ ਕਹਿਕੈ ਨਦੀ ਕੇ
 ਬੀਚ ਫੈਂਕ ਦੀਆ ਅਸਗਾਹ ਜਲ ਮਹਿ! ਐਸੇ ਦੇਖ ਕੈ
 ਮੁਗਲ ਅਸਰਰਜ ਹੋਇ ਗਇਆ। ਬਹੁਤ ਪਸਤਾਤਾਪ
 ਕਰਤਾ ਹੁਆ ਬਿਆਕਲ ਹੋਇ ਗਇਆ। ਪੀਰਜ ਛੁਟ
 ਗਇਆ। ਅਰ ਸੰਤਹੁਂ ਕੈ ਤੈ ਕੁਛ ਕਹਿ ਨ ਸਕੈ, ਪਰ
 ਆਪਣੇ ਗਲੇ ਪਰ ਭੁਲਾ ਕਾਢਕੈ ਮਾਰਨੇ ਲਾਗਾ। ਤਥ ਸੰਤਹੁਂ
 ਦੇਖਕੇ ਕਹਾ: ਹੇ ਖੱਨ ਤੁਮ ਤੇ ਹਮ ਕੈ ਦੀਆ, ਅਥ ਯਹਿ
 ਕਿਆ ਕਾਰਨ ਹੈ? ਐਸੇ ਸੰਤਹੁਂ ਕੇ ਬਚਨ ਸੁਨਕੇ ਮੁਗਲ
 ਕਹਾ: ਹੇ ਦਰਵੰਸ਼ ਜੇ ਤੁਮ ਰਾਖਤੇ ਤਉ ਮੇਰੀ ਮੁਗਦ, ਪੂਰੀ
 ਹੋਤੀ। ਜੇ ਆਪ ਨਦੀ ਰਾਖਤੇ ਤੇ ਮੁਝੇ ਅਨਾਇ ਦੇਵੈ। ਨਹੀਂ
 ਤੈ ਸੈਂ ਆਪਣਾ ਗੱਲਾ ਕਾਟ ਢਾਰੇਂਗਾ। ਐਸਾ ਸੁਨਕੇ ਸੰਤ
 ਬਹੁਤ ਪੀਰਜ ਦੇ ਰਹੇ: ਜੇ ਤੁਮ ਹਮ ਕੈ ਦੀਆ ਹੈ, ਅਥ ਕਾਹੇ
 ਭਰਮਤਾ ਹੈ। ਪਰ ਮੁਗਲ ਹਠ ਕਰਕੈ ਮਰਨੇ ਲਾਗਾ। ਐਸੇ
 ਦੇਖਕੇ ਸੰਤਹੁਂ ਤਿਸ ਨਦੀ ਕੈ ਕਹਾ: ਹੇ ਹਰੋ! ਹਮਰੀ ਵਸਤ
 ਫੇਰ ਦੇਹ ਜੇ ਮੁਗਲ ਬਿਆਕੁਲ ਹੋਤਾ ਹੈ। ਐਸੇ ਸੰਤਹੁਂ ਕੈ
 ਬਚਨ ਸੁਨ ਕੈ ਨਦੀ ਢਾਟ ਗਈ। ਬੀਚ ਸਿਉਂ ਉੱਚਾ
 ਟਿੱਖਾ ਨਲ੍ਹਗੀਂ ਆਇਆ ਅਰ ਤਹਾਂ ਜੁਗਮ (ਦੁਹਰਾ)
 ਪ੍ਰਵਾਹ ਹੋਇਕੈ ਚਲਨੇ ਲਾਗੀ। ਜੇਸੇ ਵਸ਼ਿਸ਼ਟ ਕੇ ਨਾ ਛੇਥਨੇ
 ਹੋਤ ਸ਼ਤਦ੍ਰਵ (ਸੋ ਹਿੱਸੇ) ਨਦੀ ਹੋਇ ਗਈ ਸੀ। ਅਰ ਜੇਤੇ
 ਭਾਖਰ ਕੰਕਰ ਨਿਕੇ ਵਛੇ ਬੇ ਸੇ ਪਾਰਸ ਹੋਇ ਗਏ ਹੜਾਡੇ
 ਹੀ। ਤਥ ਸੰਤਹੁਂ ਬਚਨ ਕੀਆ: ਹੇ ਖਾਨ ਆਪਨਾ ਪਛਾਨ
 ਲੈਹੁ। ਭਾਵੈ ਅਵਰ ਜੇਤੇ ਲਾਹੀਅਹਿ ਸੋ ਲੈ ਲੈ। ਐਸੇ ਦੇਖ
 ਕੈ ਮੁਗਲ ਚਕ੍ਰਿਤ ਹੋਇ ਕੈ ਮਨ ਮਹਿ ਕਹਿਣੇ ਲਾਗਾ:

ਘਹ ਤੇ ਖੁਦਾਇ ਕੀ ਸ਼ੁਰਤ ਹੈ, ਜਿਸ ਕੇ ਬਦਨੋਂ ਮੌਂ ਏਤਾ
ਬਲ ਹੈ। ਜੇ ਨਦੀ ਫਾਟ ਗਈ ਹੈ। ਪਾਥਰ ਪਾਰਸ ਹੋਇ
ਗਏ ਹੈਂ। ਐਸੇ ਜਾਨ ਕੈ ਸੰਤਹੁੰ ਕੇ ਚਰਨਾਰ ਬਿੰਦਹੁੰ ਮਹਿੰ
ਗਿਰ ਪੜਾ ਅਰ ਹਾਥ ਜੋੜ ਕੈ ਬੇਨਤੀ ਕਰੀਃ—ਧੇ ਦਰਵੇਸ਼
ਮੇਗ ਗੁਨਾਹ ਬਖਸ਼ੀਐ। ਤੁਮ ਖੁਦ ਖੁਦਾਇ ਕੀ ਸ਼ੁਰਤ ਹੋ।
ਐਸੇ ਬਹੁ ਬਿਪ ਬੇਨਤੀ ਕਰਕੇ ਬਖਸ਼ਾਇਆ। ਖੁਹੁਰ ਸਰਵੰਸ
ਲੁਟਾਇ ਦੀਨੀ। ਅਰ ਸੰਤਹੁੰ ਕੇ ਚਰਨੋਂ ਕਾ ਸੋਖਕ
ਭਇਆ। ਸੇ ਉਸ ਕੀ ਅਥ ਭੀ ਤਹਾਂ ਠਉਰਹੈ। ਤਹਾਂ ਮੇਲਾ
ਲਗਤਾ ਹੈ। ਅਰ ਜਲ ਭੀ ਅਥ ਲਗ ਦੇਇ ਫਾਰ ਹੋਇ
ਕੈ ਚਲਤਾ ਹੈ। ਬੀਚ ਟਿੱਬਾ ਨਿਕਾਖਿਆ ਹੁਆ ਹੈ।

[ਸ੍ਰੀ ਸੰਤ ਰਤਨਮਾਲ-ਸਫਾ ੧੬-੧੭]

ਇਤਨਾ ਕਹਿਕੇ ਸੰਤ ਨਿਧਾਨ ਸਿੰਘ ਜੀ ਚੁਪ ਹੋ ਗਏ। ਦੇ
ਮਿੰਟ ਬਾਦ ਫੇਰ ਬਚਨ ਕੀਤਾ:—

ਮੁਗਾਲ ਖਾਂ ਦੀ ਸੰਤਾਨ ਵਿਚ ਬਹੁਤ ਛਕੀਗੀ ਲੱਲੀ, ਉਸ
ਵਿਚ ਪੜ੍ਹੇ ਲਿਖੇ ਫਕੀਰ ਵੀ ਹੋਏ। ਉਹਨਾਂ ਵਿਚ ਸ਼ਹੀ ਖਿਆਲਾਂ
ਦਾ ਪ੍ਰਵਾਹ ਵੀ ਰਿਹਾ, ਪਰ ਸਭ ਉਪਰ ਰੰਗਣ ਭਾਈ ਕਨੁੱਝਾ ਦੀ
ਬਖਸ਼ਿਸ਼ ਦੀ ਰਹੀ। ਇਹ ਛਕੀਰ ਸਾਂਈਂ, ਜੋ ਏਥੇ ਢੇਖਦੇ ਹੋ, ਉਸੇ
ਦੀ ਉਲਾਦ ਵਿਚੋਂ ਹੈ। ਇਹ ਪਹਿਲੇ ਹਕੀਮੀ ਦਾ ਕੰਮ ਕਰਦਾ ਸੀ,
ਯੂਨਾਨੀ ਚਕਿਤਸ਼ਾ ਦਾ ਮਾਹਿਰ ਸੀ, ਕੁਛ ਅਰਥੀ ਫਾਰਸੀ ਦਾ
ਵਾਕਿਫ ਸੀ; ਪਰ ਇਕ ਦਿਨ ਅਚਣਚੇਤ ਮੁਗਾਲ ਖਾਂ ਸ਼ੁਡਨੇ ਵਿਚ
ਆਇਆ। ਪਤਾ ਨਹੀਂ ਉਸ ਨੇ ਕੀ ਪ੍ਰੇਰਨਾ ਕੀਤੀ ਇਹ ਤਿਆਗ
ਬਿਰਤੀ ਪਾਰਕੇ ਫਕੀਰ ਹੋ ਗਿਆ ਤੇ ਜੰਗਲਾਂ ਵਿਚ ਘੁੰਮਦਾ ਰਹਿਣ
ਲਗ ਪਿਆ।

ਇਸ ਲੀ ਇਕਾ ਇਕ ਜੁਆਨ ਧੀ ਸੀ ਜੋ ਮਨਾਰੇ ਆਈ,
ਉਸ ਦੀ ਵੀ ਕਲਯਾਣ ਹੋ ਗਈ। ਭਾਈ ਕਨੁੱਝੇ ਦੀ ਅਟੱਟ ਬਖ-
ਸ਼ਿਸ਼ ਮੁਗਾਲ ਖਾਂ ਉਪਰ ਸੀ, ਉਸ ਦਾ ਸਦਕਾ ਪਗੀਬਾਨੇ ਪਾਰ ਹੋ

(੯੯)

ਗਈ, ਉਹ 'ਪਾਰੇ' ਹੋ ਗਈ, ਪ੍ਰਰਥਤੇ ਨੂੰ ਪਾਰ ਕਰਨ ਵਾਲੀ ਹੋ ਗਈ। ਸੰਤ ਫੇਰ ਚੂਪ ਹੋ ਗਏ। ਪਾਰੇ ਉਠਕੇ ਚਲੀ ਗਈ। ਫੇਰ ਬਲਨ ਕੀਤਾ ਨੇ: ਫਕੀਰ ਸਾਈਂ ਛੇਕੜ ਏਸ ਨਦੀ ਦੇ ਕੰਢੇ ਆ ਪਹੁੰਚਾ। ਏਥੇ ਨਦੀ ਦੇ ਛਾੜ ਚਲ ਰਹੀ ਸੀ, ਵਿਚ ਟਿੱਬਾਂ ਸੀ। ਇਸ ਨੂੰ ਉਹੋ ਮੁਗਲ ਖਾਂ ਵਾਲਾ ਨਜ਼ਾਰਾ ਯਾਦ ਆ ਗਿਆ।

ਮੁਗਲ ਖਾਂ ਦੀ ਨਸਲ ਵਿਚ, ਦੇ ਸ਼ਾਖਾਂ ਵਾਲੀ ਨਦੀ ਤੇ ਵਿੱਚ ਇਕ ਟਿੱਬਾ, ਬੜੀ ਮੁਖਦਾਇਕ ਚੀਜ਼ ਮੰਨੀ ਹੈ……। ਮੈਂ ਗੱਲ ਟੁਕ ਦਿਤੀ। ਮੈਂ ਪੁੱਛਿਆ ਜੀ ਟਿੱਬਾ ਤੇ ਨਦੀ ਦੀਆਂ ਦੇ ਸ਼ਾਖਾਂ ਤਾਂ ਠੀਕ ਹਨ, ਪਰ ਟਿੱਬੇ ਉਤੇ ਅਮਕਦੇ 'ਹੀਰੇ' 'ਜਵਾਹਰਾਤ' ਕਿਥੋਂ ਆ ਗਏ? ਸੰਤ ਨਿਧਾਨ ਸਿੰਘ ਹੁਰੀਂ ਮੁਸਕਰਾ ਪਏ, ਕਹਿਣ ਲਗੇ: ਹੀਰੇ ਜਵਾਹਰਾਤ ਕਿਥੋਂ ਆ ਗਏ? ਇਹ ਆਪਣੇ ਆਪ ਪੈਦਾ ਹੋ ਜਾਂਦੇ ਹਨ, ਅਦਹੋਂ ਹੀ ਨਿਕਲ ਆਉਂਦੇ ਹਨ। ਸਾਨੂੰ ਅਮਝ ਨਹੀਂ। ਜੇ ਸਾਮਝ ਹੋਵੇ, ਜੇ ਪਰਖ ਹੋਵੇ, ਤਾਂ ਹੀਰੇ ਹੀ ਹੀਰੇ ਹਨ। ਹੀਰੇ ਤੇ ਜਵਾਹਰ ਤੇ ਮਾਣਕ ਮਿਤ ਵਿਚ ਰਹਿੰਦੇ ਹਨ। ਏਥੇ ਭਾਈ ਗੁਰੂ ਖਾਥੇ ਨੇ ਕੀ ਕਿਹਾ ਸੀ:-

"ਮਤਿ ਵਿਚਿ ਰਤਨ ਜਵਾਹਰ ਮਾਣਕ" [ਜਪੁਜੀ]

ਇਹ ਰਤਨ ਤੇ ਮਾਣਕ ਮਤਿ ਵਿਚ ਰਹਿੰਦੇ ਹਨ। ਏਹੋ ਮਤਿ ਗੁਰੂ ਬਾਬਾ ਦੇਣ ਵਾਸਤੇ ਆਇਆ ਸੀ। ਏਹੋ ਮਤਿ ਉਹ ਮੁਸਲਮਾਨ ਪਾਤਸ਼ਾਹਾਂ ਨੂੰ ਸਮਝਾਉਣ ਵਾਸਤੇ ਆਇਆ ਸੀਕਿ ਲੋਟੀ ਨਾ ਪਾਓ, ਹੀਰੇ ਜਵਾਹਰ ਤੁਹਾਡੇ ਕੌਲ ਹੈਨ। ਇਹ ਮਤਿ ਮੁਗਲਾਂ ਨੇ ਨਾ ਸਿੱਖੀ, ਪਰ ਮੁਗਲ ਖਾਂ ਸਿੱਖ ਗਿਆ। ਉਹ ਭਾਈ ਕਨੁੱਜੇ ਦੀ ਮਤਿ ਵਿਚ ਹੀਰੇ ਜਵਾਹਰ ਮਾਣਕ ਵਸਦੇ ਸਨ। ਉਹ ਇਸ ਗੱਲ ਉਪਰ ਪਹਿਗਾ ਦੇਂਦਾ ਸੀ:-

ਮਭਨਾ ਜੀਆ ਕਾ ਇਕੁ ਦਾਤਾ

ਸੇ ਮੈ ਵਿਸਤਿ ਨ ਜਾਈ ॥ [ਜਪੁਜੀ]

ਸਾਡੇ ਸੀਏ, ਹਾਥੀ ਕਨੌਜਾ ਲਈ ਇਕੋ ਲਾਡੇ ਦੇ ਬੱਚੇ
ਸਨ। ਉਸ ਦੇ ਅੰਦਰ ਇਹ ਗੱਲ ਪ੍ਰੇਮ ਰੂਪ ਹੋਕੇ ਬੈਠ ਗਈ ਸੀ।
ਉਸ ਨੇ ਐਸ ਜੱਲ ਨੂੰ ਬੈਦਲ ਆਪਣੇ ਭਾਵ ਵਿਚ ਹੀ ਪਰਤੱਖ ਨਹੀਂ
ਛੀ ਛੀਡਾ, ਪ੍ਰੰਤੂ ਐਸ ਭਾਵਨਾ ਨੂੰ ਆਪਣੀ ਕਰਣੀ ਦੁਆਰਾ
ਕਰਤਥ ਦੇ ਰਾਜਿਤ ਵਿਚ ਲੈ ਆਂਦਾ ਸੀ। ਉਸ ਦੀ ਭਾਵਨਾ ਕਰਤਥ
ਛੀ ਬਾਣਿਆ ਰਾਣੀ ਹੈ ਗਈ ਸੀ। ਉਸ ਦਾ ਪ੍ਰੇਮ, ਸੇਵਾ ਦੀ ਹਸਤੀ
ਦੁਆਰਾ ਪਹਿਨਕੇ, ਅਮਲਾਂ ਦੇ ਪ੍ਰਾਣ ਧਾਰਨ ਕਰ ਬੇਠਾ ਸੀ। ਉਸ
ਦੀ ਕਾਢ ਨਿਗੀ ਹੱਥਾਂ ਪੇਟਾਂ ਦੀ ਕਾਰ ਨਹੀਂ ਸੀ, ਉਸ ਦੀ ਹਰਕਤ
ਕੋਈ ਮਾਝੀ ਦੀ ਵੱਡੀ ਭਾਲ ਨਹੀਂ ਸੀ, ਉਸ ਦੀ ਟਹਿਲ ਇਕ
ਜੀਉ-ਦੀ ਜਾਗਦੀ ਸੇਵਾ ਸੀ, ਜਿਸ ਸੇਵਾ ਦੇ ਅੰਦਰ ਪ੍ਰੇਮ ਦੀ
ਪ੍ਰਾਣ-ਸ਼ਕਤੀ ਠਾਠਾਂ ਮਾਫਲੀ ਹੈ।

ੴ.

ਇਤਨੀ ਗੱਲ ਕਹਿਕੇ ਸੰਤ ਚੁਪੁ ਹੋ ਗਏ। ਉਹ ਸਮਾਧਿ
ਦਿਤ ਜੁੜੇ ਜਾਂਦੇ ਸਨ। ਅਸੀਂ ਸਾਰੇ ਹੌਲੇ ਹੌਲੇ ਖਿਸਕਵੇਂ ਪੈਰ
ਉਥੋਂ ਉਠ ਗਏ।

ਮੈਂ ਝੋਪੜੀ ਵਲ ਚਲਾ ਗਿਆ। ਅੰਦਰੋਂ ਪਾਰੋ ਦੀ ਆਵਾਜ਼
ਆ ਰਹੀ ਸੀ:- ਤੂੰ ਲਾਡੇ ਮਾਡੇ ਕਿਛਨੀ ਏਂ? ਇਕ ਨੰਨੀ ਆਵਾਜ਼
ਉੱਡਰ ਦੇ ਰਹੀ ਸੀ, ਪਾਰੇ ਦੀ। ਏਸ ਤਰ੍ਹਾਂ ਸ਼ੁਆਲ ਜੁਆਬ ਹੋ ਰਹੇ
ਸਨ: ਤੂੰ ਚੰਨ ਕਿਛਨਾ ਹੋਏ? ਪਾਰੇ ਦਾ। ਤੂੰ ਤਾਰਾ ਕਿਛਨਾ ਏਂ?
ਪਾਰੇ ਦਾ। ਤੂੰ ਸੂਰਜ ਕਿਛਨਾ ਏਂ? ਪਾਰੇ ਦਾ.....

ਪਾਰੇ ਹਜ਼ਾਰ ਚੀਜ਼ਾਂ ਦੇ ਨਾਮ ਲੈ ਲੈਕੇ ਪੁੱਛੀ ਜਾਂਦੀ ਸੀ।
ਏਸ ਸਾਰੇ ਸਹੰਸਥ ਨਾਮੇ ਦਾ ਜੁਆਬ ਇਕੇ ਹੀ ਆ ਰਿਹਾ ਸੀ,
ਪਾਰੇ ਦਾ, ਪਾਰੇ ਦਾ। ਮੈਨੂੰ ਈਰਖਾ ਆ ਰਹੀ ਸੀ। ਰਾਮ ਪਿਆਰੀ
ਮਭੁ ਕੁਛ ਪਾਰੇ ਦਾ ਹੀ ਬਣੀ ਜਾ ਰਹੀ ਸੀ।

ਪਰ ਰਾਮ ਪਿਆਰੀ ਨੂੰ ਆਪਣਾ ਬਨਾਉਣ ਲਈ ਖੇਡ

ਖੇਡਲੀ ਆਸਾਨ ਗੱਲ ਨਹੀਂ ਸੀ । ਪਾਰੋ ਨੇ ਉਸ ਨੂੰ ਝੋਲੀ ਪਾ ਲਿਆ ਸੀ, ਉਸਦੀ ਬੁਖਾਰ ਕੰਬਣੀ ਅਪਣੀ ਛਾਤੀ ਦੀ ਨਿੱਘ ਨਾਲ ਹਟਾ ਦਿਤੀ ਸੀ, ਉਸ ਵਿਲਕਦੇ ਬੋਟ ਨੂੰ ਅਪਣੇ ਖੜ੍ਹਾਂ ਹੈਠ ਲੁਕਾਵੇ ਕਾਢ ਬਿੱਲੇ ਦੀ ਨਜ਼ਰੋਂ ਉਹਲੇ ਕਰ ਦਿਤਾ ਸੀ । ਉਸ ਦੇ ਮੁੰਹ ਨੂੰ ਚੁੰਮ ਲੰਮਕੇ ਉਸ ਦੇ ਅੰਦਰੋਂ ਇਕੱਲ ਦਾ ਪਉਆ ਕੱਲ ਦਿਤਾ ਸੀ । ਉਸ ਦੇ ਸੁੱਕੇ ਸੰਘ ਨੂੰ ਦੁੱਧ ਨਾਲ ਤਰ ਕਰ ਦਿਤਾ ਸੀ, ਕਿ ਉਹ ਜੋ ਖਲੀ ਰੋਗ ਨਾਲ ਮਰ ਰਹੀ ਸੀ ਹੁਣ ਸੇਹਤ ਵਿਚ ਪੁੰਗਰ ਫ਼ਹੀ ਸੀ । ਪਾਰੋ ਦਾ ਪਿਆਰ ਸੀ ਕਿ ਤਪਦਿਕ ਦੀ ਸ਼ਰਤੀਆ ਗੋਲੀ ਸੀ ? ਹੋਂ ਰਾਮ ਪਿਆਰੀ ਨਾਲ ਲਾਡੇ ਮਾਡੇ ਕਰਨੀ ਬੜੇ ਮੁੱਲ ਦੀ ਗੱਲ ਹੈ, ਮੀਹਿੰਗੇ ਮੁੱਲ ਦੀ । ਏਸ ਜੰਗਲ ਵਿਚ ਕੋਣ ਇਹ ਕੀਮਤ ਦੇ ਸ਼ਕਦਾ ਹੈ ਸ਼ਿਵਾਏ ਪਾਰੇ ਦੇ ਜਾਂ ਫ਼ਕੀਰ ਸਾਈਂ ਦੇ ਜਾਂ ਸੰਤ ਨਿਧਾਨ ਕਿੰਘ ਦੇ ?

ਮੈਂ ਕੌਂਪੜੀ ਤੋਂ ਪਰੇ ਚਲਾ ਗਿਆ । ਸੂਰਾਂ ਵਾਲੇ ਮਤਨ ਦੇ ਉਪਰ ਚੜ੍ਹ ਗਿਆ । ਹਵਾ ਠੰਡੀ ਚਲ ਰਹੀ ਸੀ । ਬਹੇਤੀ ਚਮਕ ਰਹੀ ਸੀ । ਸੰਤ ਨਿਧਾਨ ਕਿੰਘ ਸਮਾਧ ਵਿਚ ਅੱਡੇਲ ਬੈਠੇ ਸਨ ।

੧੦.

ਅਗਲੇ ਦਿਨ ਸੰਤਾਂ ਫੇਰ ਬਚਨ ਆਰੰਭ ਕੀਤੇ । ਆਖਿਓ ਨੇ:- ਭਾਈ ਕਨੁੱਝਾ ਜੋਗੀ ਸੀ, ਅਡਯਾਸੀ ਸੀ । ਉਹ ਧਿਆਨੀ ਸੀ ; ਕਈ ਕਈ ਦਿਨ ਧਿਆਨ ਪਰਾਇਣ ਹੋ ਅਤੁਰ ਸਮਾਧਿ ਵਿਚ ਨਦੀ ਕਿਨਾਰੇ ਬੈਠਦਾ ਸੀ । ਉਸ ਨੂੰ ਪਤਾ ਸੀ ਅੰਦਰ ਦੀ ਪ੍ਰਾਣੀ ਦੀ ਇਕ ਨਦੀ ਚਲ ਰਹੀ ਹੈ । ਇਸ ਦੀਆਂ ਵੀ ਦੋ ਸ਼ਾਬਾਂ ਹਨ । ਇਹ ਦੋ ਸ਼ਾਬਾਂ ਅੰਦਰ ਦੀਆਂ ਦੇ ਨਾਜ਼ੀਆਂ ਹਨ । ਇਨ੍ਹਾਂ ਦਿਦੀ ਪ੍ਰਾਣ ਹਾਲੂ ਚਲਦੀ ਹੈ । ਇਹ ਜੋਗ ਦੀਆਂ ਗੱਲੀ ਹਨ, ਤਡ ਥੋਗ ਦੀਆਂ । ਸਾਰੇ ਅਡਯਾਸੀਆਂ ਨੂੰ ਇਨ੍ਹਾਂ ਨਾਜ਼ਾਂ ਦਾ ਪਤਾ ਚੁੱਲਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦਾ ਜ਼ਿਕਰ ਹੈ । ਸਿਰਫ ਇਨ੍ਹਾਂ ਦੇ ਦਾ ਹੈ

(੯੯)

ਨਹੀਂ, ਤੀਜੀ ਨਾਜ਼ੀ ਦਾ ਵੀ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਕੀ ਫੁਰਮਾਉਂਦੇ ਹਨ:-

ਇੜਾ ਪਿੰਗੁਲਾ ਅਉਠ ਸੁਖਮਨਾ

ਤੀਨਿ ਬਸਹਿ ਇਕ ਠਾਈ ॥

[ਰਾਮਰਣੀ ਬਾਣੀ ਖੇਡੀ ਜੀਉ ਕੀ

ਸੇ ਇਹ ਤਿੰਨ ਨਾਜ਼ਾਂ ਹਨ। ਇਨ੍ਹਾਂ ਦੇ ਨਾਮ ਹਨ ਇੜਾ,
ਪਿੰਗੁਲਾ ਅਤੇ ਸੁਖਮਨਾ। ਇੜਾ ਖੱਬੇ ਪਾਸੇ ਹੁੰਦੀ ਹੈ। ਖੱਬੀ ਨਾਸ
ਤੋਂ ਲੈਕੇ ਪਿਠ ਦੇ ਖੱਬੇ ਪਾਸਿਓਂ ਹੁੰਦੀ ਹੋਈ ਸਿਰ ਵਿਚ ਪਹੁੰਚਦੀ
ਹੈ। ਇਸ ਨਾਜ਼ੀ ਦ੍ਰਾਗ ਯੋਗੀ ਪ੍ਰਾਣਾਯਾਮ ਦਾ ਅਭਯਾਸ ਕਰਦੇ
ਹਨ। ਪਿੰਗੁਲਾ ਸੱਜੇ ਪਾਸੇ ਹੈ, ਤੇ ਸੁਖਮਨਾ ਵਿਚਕਾਰ। ਤੰਤੂ ਗ੍ਰੰਥਾਂ
ਵਿਚ ਇਨ੍ਹਾਂ ਤਿੰਨਾਂ ਦਾ ਬੜੇ ਵਿਸਤਾਰ ਨਾਲ ਉਲੋਖ ਹੈ।
ਸਮਾਪਨੀਆਂ ਲਾਉਣ ਵਾਲੇ ਸਾਰੇ ਸਾਪੂ ਇਨ੍ਹਾਂ ਨੂੰ ਵਰਤਣ ਵਿਚ
ਲਿਆਉਂਦੇ ਹਨ।

ਉਹਨਾਂ ਲੋਕਾਂ ਲਈ, ਜੋ ਹਨ ਯੋਗ ਵਲ ਨਹੀਂ ਜਾਂਦੇ,
ਮਾਮਲਾ ਲਿਆਦਾ ਸਿੱਧਾ ਹੈ। ਉਨ੍ਹਾਂ ਲਈ ਇਕੋ ਰਸਤਾ ਹੈ ਉਹ
ਹੈ 'ਸਰ ਮਾਰਗ', ਇਹ ਦਰਜਾ ਵਾਕੂਣ ਚਲ ਰਿਹਾ ਹੈ। ਇਸ ਦੀਆਂ
ਦੋ ਸ਼ਾਖਾਂ ਹੋ ਗਈਆਂ ਹਨ: ਇਕ ਪ੍ਰੇਮ ਤੇ ਦੂਜੀ ਸੇਵਾ।

ਮੈਂ ਇਹ ਕਹਿ ਅਕਦਾ ਹਾਂ ਕਿ ਸੇਵਾ ਵਾਲੀ ਸ਼ਾਖ ਦਾ
ਨਾਮ 'ਇੜਾ' ਤੇ ਪ੍ਰੇਮ ਵਾਲੀ ਸ਼ਾਖ ਦਾ ਨਾਮ 'ਪਿੰਗੁਲਾ' ਹੈ। ਦੇਖੋ
ਤਕ ਤਾਂ ਸਾਡੇ ਮਤ ਨਾਲ ਕਿਸੇ ਦਾ ਵਿਖਾਂਧ ਨਹੀਂ ਹੋ ਸਕਦਾ,
ਪਰ ਅਸੀਂ ਇਕ ਗੱਲ ਹੋਰ ਕਹਿੰਦੇ ਹਾਂ। ਸਾਡੀ ਬੌਲੀ ਵਿਚ
ਪਿੰਗੁਲਾ ਸ਼ਬਦ ਦੇ ਇਕ ਹੋਰ ਅਰਥ ਹਨ। ਪਿੰਗੁਲਾ ਕਹਿੰਦੇ ਹਨ
ਲੰਗੜੇ ਨੂੰ।

ਇਸ ਦਾ ਮਤਲਬ ਇਹ ਹੋਇਆ ਕਿ ਪ੍ਰੇਮ, ਬਨੌਰ ਸੇਵਾ
ਭਾਵ ਦੇ, ਲੰਘਾ ਹੈ। ਉਹ ਚਲ ਨਹੀਂ ਸਕਦਾ। ਉਹ ਆਪਣੇ ਸਾਰੇ
ਕਾਰਨ ਸਾਏ ਨਹੀਂ ਸਕਦਾ। ਇਕ ਪੈਰ ਦੇ ਭਾਰ ਬੰਦਾ ਕੀ ਕਰ

ਸਕਦਾ ਹੈ ? ਲੰਝਾ ਲੰਝਾ ਡੋਰੀਆ ਖੇਡਕੇ ਦਸ ਕਦਮਾਂ ਤੇ ਥੱਕ ਕੇ ਬੈਠ ਜਾਏਗਾ । ਦੋ ਪੈਰਾਂ ਨਾਲ ਆਦਮੀ ਕਈ ਕੌਂਹ ਦਾ ਪੈਂਡਾ ਮਾਰ ਲੈਂਦਾ ਹੈ । ਪ੍ਰੇਮ ਤੇ ਸੇਵਾ ਨੂੰ ਮਿਲਾਕੇ ਹੀ ਆਦਮੀ ਸੱਚ ਮਾਰਗ ਦਾ ਜੀਵਨ ਬਿਤੀਤ ਕਰ ਸਕਦਾ ਹੈ । ਪਰ ਜਿਨ੍ਹਾਂ ਨੂੰ ਤੀਸਰੀ ਚੀਜ਼ ਦੀ ਸਮਝ ਹੈ, ਉਹਨਾਂ ਕੋਲ ਅਣੁਟ ਖੜਾਨਾ ਹੈ । ਜੋ ਪ੍ਰੇਮ ਤੇ ਸੇਵਾ ਨੂੰ ਸਮਤਲ ਵਰਤਦੇ ਹਨ, ਜੋ ਭਾਵ ਤੇ ਕਰਤਬ ਢਾਰਾ ਆਪਣੇ ਜੀਵਨ ਨੂੰ ਸਾਂਵੇਂ ਤੌਲ ਰਖਦੇ ਹਨ, ਉਹਨਾਂ ਨੂੰ 'ਸਹਿਜ' ਪ੍ਰਾਪਤ ਹੈ ਜਾਂਦੀ ਹੈ । ਉਸ ਵੇਲੇ ਮਨ ਤੀਸਰੀ ਥਾਂਵੇਂ ਟਿਕਣ ਲਗਦਾ ਹੈ । ਇਸ ਨੂੰ ਸੁਖਮਨਾ ਨਾੜੀ ਕਹਿੰਦੇ ਹਨ* । ਪਹਿਲੀਆਂ ਦੇ ਨਾੜੀਆਂ ਚਲਦੀਆਂ ਰਹਿੰਦੀਆਂ ਹਨ, ਗਤੀਵਾਨ ਹਨ । ਤੀਜੀ ਦੇਨਾਂ ਦੇ ਵਿਚਕਾਰ ਟਿਕਾਓ ਦਾ ਠਉਰ ਹੈ । ਇਹ ਇਕ ਟਿੱਬਾ ਹੈ ਜਿਥੇ ਮਤਿ ਵਸਦੀ ਹੈ ! ਸਿਰਖਾਂ ਦਾ ਮਨ ਨੀਵਾਂ ਮਤਿ ਉੱਚੀ । ਇਹ ਉੱਚੀ ਮਤਿ ਦਾ ਟਿੱਬਾ ਹੈ । ਇਹ ਉਹ ਮਤਿ ਹੈ, ਉਹ, ਜਿਸ ਮਤਿ ਵਿਚ :-

'ਮਤਿ ਵਿਚਿ ਰਤਨ ਜਵਾਹਰ ਮਾਣਕ
ਹੁੰਦੇ ਹਨ । ਭਾਈ ਕਨੁੱਯਾ ਪਰਮ ਯੋਗੀ ਸੀ । ਉਹ ਸੁਖਮਨਾ ਵਿਚ
ਵਸਦਾ ਸੀ । ਏਥੇ ਨਿਵਾਸ ਕਰਨ ਵਾਲੇ ਕੋਲ ਪਾਰਸ ਹੁੰਦਾ ਹੈ ।

'ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥'

[ਗਊਤੀ ਕਬੀਰ ਜੀ]

ਭਾਈ ਕਨੁੱਯਾ ਦੀ 'ਨਿਜ ਵਿਚ ਪਾਰਸ ਸੀ ।

ਏਹੋ 'ਪਾਰਸ ਦ੍ਰਿਸ਼ਟੀ' ਉਸ ਨੇ ਮੁਗਲ ਖਾਂ ਉੱਪਰ ਸੁੱਟੀ,
ਮੁਗਲ ਖਾਂ ਦੀ ਹਸਤੀ ਬਦਲ ਗਈ । ਉਸ ਦੀ ਦੁਬਿਧਾ ਹਟ ਗਈ । ਉਸ ਦੀ ਉਹ ਪਕੜ ਹਟ ਗਈ, ਜਿਸ ਨਾਲ ਦਿੱਤੀ ਗਈ
ਵਸਤੂ ਸੁਖਮ ਸੰਕਲਪ ਦੀ ਰੇਸ਼ਮੀ ਤਾਰ ਨਾਲ ਪਕੜੀ ਰਹਿੰਦੀ ਹੈ,
ਜੇ ਦਾਨ ਨੂੰ ਸਫਲ ਨਹੀਂ ਹੋਣ ਦਿੰਦੀ, ਸਫੋਂ ਦਾਨ ਨੂੰ ਬੰਧਨ ਬਣਾ

*ਮੂਰੇ ਗੁਰ ਕੀ ਸਾਰੀ ਬਾਣੀ ॥

ਸੁਖਮਨ ਅੰਤਰਿ ਸਹਜਿ ਸਮਾਣੀ ॥ [ਧਨਾਸਰੀ ਮ: ੩

(੧੦੧)

ਦੇਂਦੀ ਹੈ। ਨੇਕ ਕਰਮ ਤੇ ਦਾਨ ਦੇ ਸੰਸਕਾਰ ਇਕ ਪਤਲੇ ਹਉਮੈ ਦੇ ਪੜਦੇ ਨਾਲ ਲਟਕਦੇ ਰਹਿੰਦੇ ਹਨ, ਜਿਸ ਤਰ੍ਹਾਂ ਮਕੜੀ ਆਪਣੀ ਹੀ ਬਗੀਕ ਤਾਰ ਨਾਲ ਲਟਕ ਪੈਂਦੀ ਹੈ:-

ਕਰਮ ਕਰਤ ਬਧੇ ਅਹੰਮੇਵ ॥

ਮਿਲਿ ਪਾਖਰ ਕੀ ਕਰਹੀ ਸੇਵ ॥

[ਜਾਇਤੀ ਕਬੀਰ ਜੀ

ਓਹ ਗੁਰੂ ਦੀ ਸੇਵਾ ਨਹੀਂ ਕਰਦੇ। ਓਹ ਉਸੇ ਪੱਥਰ ਦੀ ਸੇਵਾ ਕਰਦੇ ਹਨ ਜਿਸ ਨੂੰ ਓਹ ਆਪਣੀ ਵਲੋਂ ਅਰਪਨ ਕਰ ਗਏ ਅਨ। ਉਨ੍ਹਾਂ ਦੇ ਇਤੇ ਹੋਏ ਪਾਰਸ ਵੀ ਉਨ੍ਹਾਂ ਨੂੰ ਹੀ ਡੇਬਣ ਵਾਲੇ ਪੱਥਰ ਛਣ ਜਾਂਦੇ ਹਨ।

ਅਸਲ ਪਾਰਸ ਭਾਈ ਕਨੁਆ ਦੀ ਦ੍ਰਿਸ਼ਟੀ ਵਿਚ ਸੀ, ਜਿਸ ਵੇਲੇ ਉਹ ਦ੍ਰਿਸ਼ਟੀ ਨਦੀ ਦੇ ਪੱਥਰਾਂ ਉਪਰ ਪਦੀ ਉਹ ਚਮਕਣ ਲੱਗ ਪਈ। ਇਸੇ ਚਮਤਕਾਰ ਨੇ ਮੁਗਾਲ ਖਾਂ ਦੇ ਪਕੜ ਵਾਲੇ ਧਿਆਨ ਬੰਧਨ ਕਟ ਦਿਤੇ। ਮੁਗਾਲ ਖਾਂ ਬਦਲ ਗਿਆ। ਉਸ ਦੀ ਦ੍ਰਿਸ਼ਟੀ ਵੀ ਚਮਤਕਾਰੀ ਹੋ ਗਈ। ਉਹ ਉਸੇ ਟਿੱਬੇ ਦੀ ਕੌਮੀਆਗਰੀ ਨੂੰ ਦੇਖਦਾ ਉਥੇ ਛੇਠਾ ਫਿਹਾ। ਉਸੇ ਟਿੱਬੇ ਦੀ ਰਸਾਇਣ ਨੂੰ ਦੇਖਕੇ ਭਾਈ ਅੱਡਣ ਨੂੰ ‘ਪਾਰਸ ਭਾਗ’ ਕਿਤਾਬ ਲਿਖਣ ਦਾ ਉਦਮ ਉਪਜਿਆ।

ਹੇ ਗੁਰੂ ਦੇ ਸਿਖ, ਇਹ ਅੰਦਰ ਦੀ ਰਸਾਇਣ ਹੈ ਜੇ ਕੇਵਲ ਪੁਸਤਕਾਂ ਵਾਰਣ ਨਾਲ ਨਹੀਂ ਆਉਂਦੀ। ਨਿਰੀ ਫਿਲਾਸਫੀ ਪਰਮ ਪ੍ਰਭ ਦਾ ਦਰਸ਼ਨ ਨਹੀਂ ਕਰਾ ਸਕਣੀ। ਜਿਸ ਵੇਲੇ ਦਰਸ਼ਨ ਦਾ ਝਲਕਾਣ ਵੱਜਣ ਲੱਗਦਾ ਹੈ ਤਾਂ ਉਹ ਵੱਜਦਾ ਵੱਜਦਾ ਧਿਸਕ ਜਾਂਦਾ ਹੈ, ਉਹ ਪਕੜਿਆ ਨਹੀਂ ਜਾਂਦਾ, ਉਹ ਤਦ ਹੀ ਪਕੜਿਆ ਜਾਂਦਾ ਹੈ ਜੇ ਉਸ ਨਿਰਾਕਾਰ ਝਲਕੇ ਨੂੰ ਕਰਮ ਵਿਚ ਸਾਕਾਰ ਕਰ ਲਈਏ। ਇਹ ਤਰਕੀਬ ਹੈ ਸੂਖਮ ਨੂੰ ਅਸਥੂਲ ਕਰਨ ਦੀ, ਨਾ ਫੜੀ ਜਾਣ ਕਾਲੀ ਵਸਤੂ ਨੂੰ ਪਕੜ ਲੈਣ ਦੀ। ਦੇਖੋ ਜੀ ਇਕ ਪੇਤ ਉਤੇ

ਚਲਣ ਵਾਲਾ ਬੰਦਾ ਝਟ ਹੀ ਡਿੱਗ ਪੈਂਦਾ ਹੈ, ਪਰ ਜੇ ਦੂਜਾ ਪੈਰ
 ਨਾਲ ਸਹਾਈ ਹੋਵੇ ਤਾਂ ਕੰਮ ਸਰ ਜਾਂਦਾ ਹੈ। ਕਿਉਂ? ਸਿਰਫ ਏਸ
 ਕਰਕੇ ਕਿ ਇਕ ਪੈਰ, ਕਦਮ ਚੁਕਦਿਆਂ ਹੀ ਜਿਸ ਵੇਲੇ ਖਿਸਕਣ
 ਲੱਗਦਾ ਹੈ ਤਾਂ ਦੂਸਰਾ ਪੈਰ ਸੰਭਾਲ ਕਰ ਲੈਂਦਾ ਹੈ। ਦੋ ਪੈਰਾਂ ਵਾਲਾ
 ਬੰਦਾ ਐਸ ਤਰਤੀਬ ਨਾਲ ਯਾਤ੍ਰਾ ਸਫਲ ਕਰ ਲੈਂਦਾ ਹੈ। ਢਹਿੰਦਾ
 ਨਹੀਂ, ਖਿਸਕਦਾ ਨਹੀਂ, ਤਿਲਕਦਾ ਨਹੀਂ, ਬੱਕਦਾ ਨਹੀਂ। ਏਸ
 ਤਰ੍ਹਾਂ ਪ੍ਰਮ ਅਤੇ ਸੇਵਾ ਦੀ ਗੱਲ ਹੈ, ਬਗੈਰ ਸੇਵਾ ਦੇ ਪ੍ਰਮ ਸੰਭਲਦਾ
 ਨਹੀਂ, ਉਹ ਲੜਖੜਾਉਣ ਲੱਗ ਜਾਂਦਾ ਹੈ। ਸੇਵਾ ਉਸ ਨੂੰ ਸੰਭਾਲ
 ਲੈਂਦੀ ਹੈ। ਸੇਵਾ ਵਿਹੁਣਾ ਪ੍ਰਮ ਗਿਰਾਵਟ ਵਲ ਭਲਾ ਜਾਂਦਾ ਹੈ,
 ਉਹ ਠਹਿਰ ਨਹੀਂ ਸਕਦਾ। ਪ੍ਰਮ ਦੀ ਠੌਰ ਹੈ ਹੀ ਸੇਵਾ। ਨਿਰਾ
 ਧਿਆਨ ਤੇ ਨਿਰੀ ਸਮਾਪਿ ਇਹ ਵੀ ਲੰਗੜੀਆਂ ਲੰਗੜੀਆਂ ਚੀਜ਼ਾਂ
 ਹਨ, ਬਗੈਰ ਦੂਜੀ ਲੱਤ ਦੇ। ਦੂਜੀ ਲੱਤ ਕਰਮ ਦੀ ਹੈ, ਬਗੈਰ ਏਸ
 ਦੇ ਸਮਾਪਿ ਦ੍ਰਿੜਤਾ ਨੂੰ ਨਹੀਂ ਅੱਪਦੜਦੀ। ਸਮਾਪਿ ਭਾਵੇਂ ਕਈ
 ਜਨਮ ਲੱਗੀ ਰਹਿੰਦੇ ਹਨ ਦ੍ਰਿੜ ਨਹੀਂ। ਜਨਮ ਤਾਂ ਸਿਰਫ ਕਾਲ ਦੀ
 ਚੀਜ਼ ਹੈ। ਦ੍ਰਿੜ ਹੈਣ ਲਈ ਭੀ ਦ੍ਰਿੜ 'ਅਕਾਲ ਸਥਿਰ' ਜਾਹੀਦੀ ਹੈ।
 ਸਥਿਰਤਾ ਤਦੇ ਹੀ ਪੈਦਾ ਹੁੰਦੀ ਹੈ ਜੇ ਸਮਾਪਿ ਵਿਚ ਹੋਏ 'ਅਸਥਿਰ
 ਦਰਮਨ' ਨੂੰ 'ਕਰਮ ਦ੍ਰਿੜਤਾ' ਵਿਚ ਪ੍ਰਗਟਾ ਲਿਆ ਜਾਵੇ।

ਏਥੇ ਸਾਡੇ ਸੰਤ ਭਾਈ ਭਲਾ ਰਾਮ ਜੀ ਹੋਏ ਹਨ। ਉਹਨਾਂ ਦੇ
 ਗਿਰਦ ਕਥਾ ਕੀਰਤਨ ਦਾ ਬੜਾ ਪ੍ਰਭਾਵ ਰਹਿੰਦਾ ਸੀ। ਸਾਡੇ ਗੰਭੀਂ
 ਵਿਚ ਲਿਖਿਆ ਹੈ:-

ਭਾਈ ਭਲਾ ਰਾਮ ਜੀ ਕੀ ਭਗਤਿ ਕਰਕੇ ਸੰਤ ਇਕੜ੍ਹੇ
 ਆਨ ਹੋਏ ਤਬ ਭਾਈ ਸਹਜ ਰਾਮ ਜੀ ਭੀ ਆਏ। ਅਰ ਛੜ੍ਹੇ
 ਪ੍ਰਮ ਸਾਬ ਕੀਰਤਨ ਕਰਨ, ਜਥੁ ਬੈਠੇ ਤਵ ਸਭ ਮਾਪ ਸੰਗਡ
 ਬੰਠਕੇ ਸੁਨੈ। ਪਹ ਕੈਸੇ ਸੁਨੈ? ਜੋ ਮਾਨੇ ਜੁਗੀਸੂਰ ਧਿਆਨ
 ਲਗਾਈ ਬੰਠੇ ਹੋਏ। ਅਤ ਭਾਈ ਰਾਹਤੂ ਏਕ ਸਾਧ ਅਰ
 ਦੂਸਰਾ ਭਾਈ ਮੰਗ੍ਹੁ ਜੀ, ਇਹ ਦੇਨੋਂ ਫਾਲਸੀ ਖੜ੍ਹੇ ਹੁਏ ਹੈ

ਅਰ ਭਾਈ ਅੱਛਣ ਸਾਹਿਬ ਜੀ ਪਾਸ ਰਹਿਏ ਥੇ ਸ੍ਰੀ ਕਬੂ
ਸੁਨਾਵੇਂ ਪਾਰਸ ਭਾਗ ਕੀ ਅਤ ਮਸਨਵੀ ਗੀ । ਅਰ ਸਹ
ਸਾਧ ਸੰਗਤ ਸੁਨਹਿੰ । ਸੋ ਕੈਸੇ, ਜੇ ਮੁੰਦ ਵਟਣੇ ਵਾਲੇ ਮੁੰਦ
ਵਟਹਿੰ ਅਰ ਸੀਵਣੇ ਵਾਲੇ ਕਪੜੇ ਸੀਵੇਂ ਬੈਠੇ ।

(ਸ੍ਰੀ ਸੰਤ ਰਤਨਮਾਲ ਸਤਾ-੨੯)

ਫੇਰ ਸੰਤ ਨਿਧਾਨ ਸਿੰਘ ਜੀ ਨੇ ਕਿਹਾ:-

ਭਾਈ ਭਲਾ ਰਾਮ ਜੀ ਬੜੇ ਸਮੁੰਦ ਸਨ, ਉਹਨਾਂ ਦੇ ਦਰਬਾਰ
ਵਿਚ ਅਕਹਿ ਰਸ ਚੌਂਦਾ ਸੀ । ਕਬਾ ਸੁਣਨ ਵਾਲੇ ਕਬਾ ਸੁਣਦੇ ਸਨ
ਐਸ ਤੜ੍ਹਾਂ ਜਿਆਂ ਤੜ੍ਹਾਂ ਜੁਗੀਸੂਰ ਪਿਆਨ ਲਗਾਈ ਬੈਠੇ ਹਨ । ਪਰ
ਖੂਬੀ ਇਹ ਹੈ ਕਿ ਕਬਾ ਵਿਚ ਬੈਠੇ ਵੀ ‘ਜੇ ਮੁੰਦ ਵਟਣੇ ਵਾਲੇ ਮੁੰਦ
ਵਟਹਿੰ ਅਰ ਸੀਵਣੇ ਵਾਲੇ ਕਪੜੇ ਸੀਵੇਂ ਬੈਠੇ ।’

ਨਿਰਾਕਾਰ ਦਾ ਪਿਆਨ ਬੜੀ ਚਪਲ ਵਸਤੂ ਹੈ । ਉਸ ਦਾ
ਦਰਸ਼ਨ ਪੈਂਦਿਆਂ ਹੀ ਤਿਲਕ ਜਾਂਦਾ ਹੈ । ਪਿਆਨ ਉਸ ਨੂੰ ਪਕੜ
ਨਹੀਂ ਸਕਦਾ । ਹਥਾਂ ਦੀ ਚਪਲਤਾਈ ਉਸ ਦੀ ਖਿਸਕਦੀ ਗਤੀ
ਨਾਲ ਸਹਜਾਰ ਕਰ ਲੈਂਦੀ ਹੈ । ਛਾਣਨੀ ਵਿਚੋਂ ਵਗਦਾ ਪਾਣੀ,
ਭੈਲ ਵਿਚ ਅੱਡੇਲ ਟਿਕ ਡਾਂਦਾ ਹੈ ।

੭੩.

ਮੈਂ ਸੁਆਲ ਪੁੱਛਣ ਹੀ ਲਗਾ ਸਾਂ, ਕਿ ਰਾਮਪਿਆਗੀ ਦੈੜਦੀ
ਦੈੜਦੀ ਆ ਗਈ, ਆਕੇ ਪੜੰਮ ਸੰਤਾਂ ਦੀ ਬੇਲੀ ਵਿਚ ਬੈਠ ਗਈ ।
ਰਾਮਪਿਆਗੀ ਨੇ ਕਿਹਾ: ਪਾਰੇ ਮਾਰਦੀ ।

ਅਸੀਂ ਸਾਰੇ ਹੱਸ ਪਏ । ਫਕੀਡ ਸਾਈਂ ਨੇ ਕਿਹਾ: ਰਾਮ-
ਪਿਆਗੀ ! ਮੇਰੇ ਕੈਲ ਆਜ਼ਾ । ਉਹ ਝੁਟ ਚਲੀ ਗਈ । ਪਰ ਬਹੇਤੀ
ਦੇ ਲਿਸ਼ਕਵੇਂ ਪੱਥਰਾਂ ਵਲ ਇਸ਼ਾਗ ਕਰਕੇ ਕਿਹਾ: ‘ਉਥੇ’ । ਅਸੀਂ
ਸਾਰੇ ਹੱਸ ਪਏ । ਰਾਮਪਿਆਗੀ ਆਪ ਹੀ ਪਾਣੀ ਦਿਚ ਵੜਨਾ
ਚਾਹੁੰਦੀ ਸੀ ਜਿਸ ਤੋਂ ਪਾਰੇ ਹਟਨਦੀ ਸੀ ਤੇ ਏਸ ਕਲ ਦੀ ਸ਼ਿਕਾਤ

(੧੦੪)

ਅਜ ਸੰਤਾਂ ਮੌਹਰੇ ਲਗ ਰਹੀ ਸੀ। ਢਕੀਰ ਬ੍ਰਾਈਂ ਨੇ ਰਾਮ ਪਿਆਰੀ
ਨੂੰ ਬੁਟੜ ਲੈ ਲਿਆ, ਪਾਣੀ ਵਿਚ ਵਜ ਛਿਆ ਤੇ ਬਚੇਤੀ ਤੇ ਜਾ
ਓਥਾ। ਰਾਮ ਪਿਆਰੀ ਉਨ੍ਹਾਂ ਗੀਟਿਆਂ ਨਾਲ ਝੋਡ ਲਗ ਪਈ।
ਮੌਹਰ ਦਿਲ ਦੀ ਸੀ ਮਗਰੇ ਜਾਵਾਂ, ਪਰ ਸੰਗ ਗਿਆ। ਮੈਂ ਸੁਣਿਆ
ਬਚੇਤੀ ਵਿਚ ਇਕ ਗੁਫਾ ਵੀ ਹੈ, ਜਿਥੇ ਬੈਠਕੇ ਢਕੀਰ ਬ੍ਰਾਈਂ
ਪਾਰਸ ਭਾਗ ਦਾ ਢਾਰਸੀ ਵਿਚ ਤਰਜਮਾ ਕਰ ਰਿਹਾ ਹੈ। ਪਾਰਸ
ਭਾਗ ਅਗੇ ਹੀ ਇਮਾਮ ਝਾਸ਼ਾਲੀ ਦੀ ਪੁਸਤਕ ਦਾ ਇਕ ਸ੍ਰੁਤੰਤ੍ਰ
ਤਰਜਮਾ ਹੈ। ਪਰ ਢਕੀਰ ਦਾ ਖਿਆਲ ਸੀ ਕਿ ਏਸ ਤਰਜਮੇ ਦੇ
ਤਰਜਮੇ ਨਾਲ ਖਿਖ ਅਤੇ ਮੂਸਲਮਾਨਾਂ ਵਿਚ ਦੂਜੇ ਦੇ ਨੁਕਤੇ
ਦੀ ਪਰਸਪਰ ਸਮਝ ਵਧ ਜਾਏਗੀ।

੧੨。

ਅਗਲੇ ਦਿਨ ਫੇਰ ਅਸੀਂ ਸਾਰੇ ਬਚੇਤੀ ਵਲ ਝੂੰਹ ਕਰਕੇ
ਬੈਠੇ ਸਾਂ ਤਾਂ ਵਾਰਤਾਲਾਪ ਅਰੰਭ ਹੋ ਗਈ।

ਮੈਂ ਕਿਹਾ: ਜੀ, ਜੇ ਤੁਸੀਂ ਆਖਦੇ ਹੋ ਠੀਕ ਹੈ; ਤੁਹਾਡੀਆਂ
ਗੱਲਾਂ ਨਰਮ ਨਰਮ ਬਚਰਖਾ ਦਾਕੂਣ ਅੰਦਰ ਪਸਦੀਆਂ ਹਨ, ਮਨ
ਵਿਚ ਦੱਤਰ ਸਿੰਜੜਦਾ ਜਾਂਦਾ ਹੈ, ਪਰ ਇਕ ਅੰਖਿਆਈ ਬੜੀ ਹੈ।
ਅਸਾਂ ਸੁਣਿਆਂ ਸੀ? ਕਿ ਕਰਮ ਬੰਧਨ ਹੈ ਅਤੇ ਗਿਆਨ ਵਿਨਾਂ
ਮੁਕਤੀ ਨਹੀਂ। ਕਹਿਣ ਲਗੇ: ਗੱਲ ਇਹ ਵੀ ਠੀਕ ਹੈ, ਪਰ ਸਮਝਣ
ਵਿਚ ਜਗ ਢਰਕ ਹੈ;

ਦੇਖੋ ਜੀ—ਭਗਤ ਰਵਿਦਾਸ ਜੀ ਨੇ ਕਿਹਾ ਸੀ:—

ਢਲ ਕਾਰਨ ਢੂਲੈ ਬਨ ਰਾਇ ॥

ਢੂਲੁ ਲਾਗਾ ਤਥ ਢੂਲੁ ਬਿਲੂਇ ॥

ਗਿਆਨੁ ਕਾਰਨ ਕਰਮ ਅਭਿਆਸੁ ॥

ਗਿਆਨੁ ਰਾਇਆ ਤਹ ਕਰਮਹੁ ਨਾਸੁ ॥

[ਭੇਰਦੁ ਰਵਿਦਾਸ ਜੀ

ਏਸ ਤੋਂ ਗਿਆਨ ਨਿਸ਼ਟਾ ਵਾਲੇ ਏਹੋ ਕਹਿਣਗੇ ਕਿ ਕਰਮ ਦੀ ਕੌਥੀ ਲੋੜ ਨਹੀਂ, ਕਰਮ ਬੇਛੁੰਗੀ ਹੈ, ਗਿਆਨ ਹੀ ਸਭ ਕੁਛ ਹੈ। ਜੇ ਬਾਗੀਕ ਸਮਝ ਨਾਲ ਦੇਖੀਏ ਤਾਂ ਇਨ੍ਹਾਂ ਤੁਕਾਂ ਦਾ ਹਾਥ ਕਿਸੇ ਹੋਰ ਤ੍ਰਹਾਂ ਦੀ ਵਚਿਤ੍ਰਤਾ ਰਖਦਾ ਹੈ। ਉਥੋਂ ਜੀ, ਇਕ ਦਰਖਤ ਹੈ, ਉਸ ਨੂੰ ਹਰੇ ਪੱਤੇ ਲਗੇ ਹਨ। ਜੇ ਉਸ ਦੇ ਪਤਿਆਂ ਨੂੰ ਵਿਅਰਥ ਸਮਝਕੇ ਤੌੜ ਸੁਟੇ ਤਾਂ ਉਸ ਨੂੰ ਢੁਲ ਨਹੀਂ ਪੈਂਦਗੇ। ਤੇ ਜੇ ਉਸ ਦੇ ਪਦੇ ਢੁਲਾਂ ਨੂੰ ਵਿਅਰਥ ਸਮਝਕੇ ਤੌੜ ਸੁਟੇ ਤਾਂ ਢਲ ਨਹੀਂ ਪਾਂਦੇ। ਢੁਲ ਹੀ ਆਸਲ ਵਿਚ ਪਲਟਕੀ ਢਲ ਬਣ ਜਾਂਦੇ ਹਨ। ਢਲ ਕੌਥੀ ਵਖ਼ਗੀ ਰੀਜ਼ ਨਹੀਂ, ਢੁਲਾਂ ਦਾ ਹੀ ਹੁਪਾਂਤਰ ਹੈ। ਏਸੇ ਤ੍ਰਹਾਂ ਕਰਮ ਹੀ ਪਲਟ ਕੇ ਗਿਆਨ ਬਣ ਜਾਂਦਾ ਹੈ, ਜੇ ਕਰਮ ਹੀ ਨਿਸ਼ਟ ਕਰ ਦਿਓ ਤਾਂ ਗਿਆਨ ਕਿੱਥੋਂ ਆਉ ?

ਭਰਤ ਗੁਦਿਆਸ਼ ਨੇ ਬੜਾ ਸੂਫ਼ ਦ੍ਰਿਸ਼ਟਾਂਤ ਦਿੱਤਾ ਹੈ। ਕਰਮ ਅਤੇ ਗਿਆਨ ਦਾ ਅੰਦਰਲਾ ਸੰਬੰਧ ਦੱਸਿਆ ਹੈ। ਕਿਹਾ ਹੈ ਕਿ ਇਹ ਦੈਨੋਂ ਰੀਜ਼ਾਂ ਕਿਸੇ ਜੀਵਤ ਆਪਾਰ ਵਿਚ ਇਕ ਢੂਜੇ ਨਾਲ ਸੰਬੰਧਤ ਹਨ ।

ਢੂਜੂ ਭਾਗਾ 'ਤਬ' ਢੂਜੂ ਬਿਲਾਗਿ ॥

ਭਾਜੁ 'ਤਬ' ਉਤੇ ਜ਼ੇਰ ਹੈ। ਜੇ ਏਸ 'ਤਬ' ਤੋਂ ਪਹਿਲੇ ਢੁਲ ਨਿਸ਼ਟ ਕਰ ਦਿਓ ਤਾਂ ਢਲ ਨਹੀਂ ਲਗਣਗੇ।

ਸੇਵਾ ਦਿਹੁਨ ਗਿਆਨ ਟਿਕਲਾ ਨਹੀਂ। ਏਸ ਨੂੰ ਚੋਰ ਖੜ ਲਿਜਾਂਦੇ ਹਨ। ਇਸ ਕਰਕੇ ਕਿਹਾ ਹੈ:-

ਦਿਸੁ ਤਨ ਮਨ ਮਧੈ ਮਲਨ ਛੈਤ ॥

ਜਿਨਿ ਕਿਆਨ ਫਤਨੁ ਹਿਰਿ ਲੀਨ ਮੈਰ ॥

[ਬਸਤੀ ਵਾਖੀਤ ਜੀ

ਸੇਵਾ ਪਹਿਲੇਦਾਰ ਹੈ, ਉਹ ਤਤਪਰ ਠਹਿੰਦੀ ਹੈ, ਚੋਗਾਂ ਦਾ ਦਾਉ ਨਹੀਂ ਲਗਦਾ।

ਸੇਵਾ ਢੁਲ ਹਨ, ਗਿਆਨ ਢਲ ਹੈ। ਬਗੈਰ ਢੁਲਾਂ ਦੇ ਢਲ

(੧੦੬)

ਨਹੀਂ । ਏਸੇ ਗੱਲ ਨੂੰ ਸਪਸ਼ਟ ਕਰਨ ਲਈ ਗੁਰੂ ਬਾਬੇ ਨੇ ਅਵਤਾਰ ਜੀਤਾ ਸੀ । ਏਹੋ ਗੱਲ ਦੱਸਣ ਲਈ ਗੁਰੂ ਨਾਨਕ ਦੇਵ ਏਸ ਮਾਡ ਛੋਕ ਉਪਰ ਆਏ ਸਨ । ਉਹਨਾਂ ਨੇ ਏਹੋ ਹੋਕਾ ਦਿੱਤਾ ਸੀ:-

‘ਜੇਤੇ ਜੀਅ ਤੇਤੇ ਸਹਿ ਤੇਰੇ ਵਿਣੁ ਪੇਦਾ ਫਲੁ ਕਿਸੇ ਨਾਹੀ ॥’

[ਆਸਾ ਮ: ੧

੧੩.

ਮੈਨੂੰ ਨਾ ਵਕਤ ਦਾ ਪਤਾ ਲਗਦਾ ਸੀ; ਨਾ ਦਿਨ ਦਾ, ਨਾ ਰਾਤ ਦਾ । ਸੰਤਾਂ ਦੇ ਬਚਨ ਸੁਣਨੇ ਤੇ ਉਸ ਜੰਗਲ ਦੇ ਪ੍ਰਭਾਵ ਨੂੰ ਬਸ ਵਾਕਣ ਚੁਸੀ ਜਾਣਾ । ਰਾਮ ਪਿਆਰੀ ਦੀਆਂ ਲਾਡੀਆਂ ਮਾਡੀਆਂ ਨੇ ਇਕ ਘੋਰੀ ਜਿਹਾ ਮੰਡਲ ਪੇਦਾ ਕਰ ਦਿਤਾ ਸੀ । ਸਾਰੇ ਉਸ ਬੱਚੇ ਨਾਲ ਖੇਡਾਂ ਮੌਲਾਂ ਬਰਦੇ ਰਹਿੰਦੇ ਸਨ । ਤਥੀਅਤ ਕਿਸੇ ਗੱਲ ਤੋਂ ਅਕਲਾਉਂਦੀ ਨਹੀਂ ਸੀ । ਸੰਤ ਤੇ ਫ਼ਕੀਰ ਇਕ ਛੇਬਾਕ ਜਿਹੀ ਸੁਤੰਤਰਾ ਦੇ ਹੁੰਦਿਆਂ ਹੋਇਆਂ ਵੀ ਪਾਰੇ ਦੇ ਪ੍ਰਭਾਵ ਕਰਕੇ ਇਕ ਘੋਰੀ ਸਭਜਾਚਾਰ ਦੀ ਸ਼ਕਲ ਬਣਾਈ ਰਖਦੇ ਸਨ । ਪਾਰੇ ਦੇ ਹੋਣ ਕਰਕੇ ਜੰਗਲ ਦਾ ਜੰਗਲੀਪੁਣਾ ਬਿਲਕੁਲ ਨਹੀਂ ਸੀ ਰਿਹਾ ।

ਇਕ ਦਿਨ ਸੰਤਾਂ ਨੇ ਸੁਤੇ ਸਿਧ ਬਚਨ ਕੀਤਾ: ‘ਬਚਨ ਜੀ, ਹੁਣ ਤੁਸੀਂ ਆਪਣੇ ਘਰੀਂ ਫੇਰਾ ਕਰੋ ।’ ਇਹ ਮੌਤ ਦਾ ਢਤਵਾ ਸੀ ।

ਮੈਂ ਉਦੋਂ ਕਿਸ ਤਰ੍ਹਾਂ ਵਿਡੜਿਆ ਇਹ ਗੱਲ ਠੀਕ ਤਰ੍ਹਾਂ ਲੱਗੀ ਨਹੀਂ ਜਾ ਅਕਦੀ । ਇਸ ਦੇ ਦੱਸਣ ਲਈ ਇਕ ਮਹਾਂ ਕਵੀ ਦਾ ਹੁਨਰ ਜਾਹੀਦਾ ਦੇ ਜੇ ਉਸ ਵੇਲੇ ਦੇ ਦਾਪੂ ਮੰਡਲ ਨੂੰ ਬਿਆਨ ਕਰ ਸਕੇ ਤੇ ਉਹ ਚਿਤ੍ਰ ਖਿੱਚ ਸਕੇ, ਜਿਸ ਨਾਲ ਮਨ ਮੰਡਲ ਦੀ ਸ਼੍ਵਾਰਡਾਟਾ ਦੇ ਭਾਵ-ਤਰੰਗਾਂ ਦਾ ਹਿਰਦੇ ਵੇਪਕ ਚਿਤ੍ਰ ਖਿੱਚਿਆ ਜਾਵੇ । ਪਥ ਟੁਕੁਨ ਵੇਲੇ ਦੀ ਇਕ ਆਖਰੀ ਥੱਲੇ ਨੂੰਲੇ ਲਛੜਾਂ

ਵਿਚ ਵੀ ਕਹੀ ਜਾ ਸਕਦੀ ਹੈ । ਰਾਮ ਪਿਆਰੀ ਰੇ ਪਈ, ਉਹ ਪੁੱਟਕੇ ਚੰਬੜ ਗਈ, ਉਸ ਦੀਆਂ ਪਤਲੀਆਂ ਨਰਮ ਲਾਲ ਉੱਗਲਾਂ ਜੱਥੀ ਵਿਚ ਐਸ ਤਰ੍ਹਾਂ ਕੱਸਕੇ ਬੱਝ ਗਈਆਂ ਜਿਸ ਤਰ੍ਹਾਂ ਇਸ਼ਕਪੇਖੇ ਦੀ ਵੇਲ ਦੇ ਪੇਚ-ਤੰਤੂ* ਆਪਣੀ ਪਕੜ ਕਰਦੇ ਹਨ ।

ਮੈਂ ਵਾਪਸ ਜਦ ਰਿਖੀਕੇਸ਼ ਪਹੁੰਚਾ ਤਾਂ ਇਕ ਆਦਮੀ ਹੋਕਾ ਦੇ ਦਿਹਾ ਸੀ:- 'ਸੰਸਾਰ ਸਮਾਜਾਰ' ਅਖਬਾਰ, ਤਾਜ਼ੀਆਂ ਖਬਰਾਂ, 'ਸੰਸਾਰ ਸਮਾਜਾਰ' ਅਖਬਾਰ, ਅਖਬਾਰ, ਅਖਬਾਰ । ਮੈਂ ਇਕ ਪਰਲਾ ਲੈ ਲਿਆ, ਸਫੇ ਉਲਟ ਰਿਹਾ ਸੀ ਤਾਂ ਤੀਜੇ ਸਫੇ ਦੇ ਅਖੀਰ ਮੈਨੂੰ ਆਪਣੀ ਤਸਵੀਰ ਫੱਪੀ ਹੋਈ ਦਿੱਸੀ । ਇਹ ਕੋਈ ਢਾਈ ਦਿੱਚ ਦੀ ਤਸਵੀਰ ਸੀ । ਹੇਠਾਂ ਮੇਰਾ ਹੀ ਨਾਮ ਸੀ, ਇਕ ਇਸ਼ਤਿਹਾਰ ਜਿਹਾ ਸੀ, ਲਿਖਿਆ ਸੀ:-

“ਸਾਡਾ ਬੇਟਾ, ਸੁਆਨ ਉਮਰ, ਅੰਗ੍ਰੇਜ਼ੀ ਛਾਰਸੀ ਪੱਜ਼੍ਹਿਆ, ਢੰਗ ਕਲਕ ਭਿੰਨਾ, ਕੱਦ ਪੰਜ ਹੁਟ ਸਾਢੇ ਪੰਜ ਦਿੱਚ, ਸੁਨਹਿਰੀ ਛੂਮ ਵਾਲੀ ਐਨਕ, ਚਿਹਰੇ ਉਤੇ ਕੌਈ ਦਾਗ ਜਾਂ ਤਿਲ ਨਹੀਂ, ਦਸ ਦਿਨ ਤੋਂ ਗਾਇਬ ਹੈ । ਪਤਾ ਦੇਣ ਵਾਲੇ ਨੂੰ ਮੂੰਹ ਮੰਗਿਆ ਇਨਾਮ । ਪ੍ਰਤ੍ਵ ! ਜੇ ਤੂੰ ਇਹ ਪੜ੍ਹੇਂ ਤਾਂ ਪੜ੍ਹਦਾ ਘਰ ਆ ਜਾ । ਤੇਰੀਆਂ ਸਾਰੀਆਂ ਰੜ੍ਹਾਂ ਪੂਰੀਆਂ ਕਰਾਂਗੇ । ਤੇਰੀ ਮਾਂ ਸ਼ਕਤ ਬੀਮਾਰ ਹੈ । ਉਸ ਨੇ ਛੇ ਦਿਨ ਤੋਂ ਭੁਛ ਨਹੀਂ ਖਾਪਾ । ਹੁਣ ਮਰਨ-ਹਾਕੀ ਹੈ । ਮੂੰਹ ਦੇਖਣਾ ਹਈ ਤਾਂ ਇਕ ਦਮ ਨੱਸ ।”

ਇਸ ਪੜ੍ਹਨ ਦਾ ਮੇਰੇ ਉਤੇ ਕੀ ਆਸਰ ਹੋਇਆ ਮੈਂ ਨਹੀਂ ਕਹਿ ਸਕਦਾ । ਐਉਂ ਲਗੇ ਜਿਸ ਤਰ੍ਹਾਂ ਭਮੀਨ ਪੈਰਾਂ ਹੋਠੋਂ ਖਿਸਕਦੀ ਜਾ ਰਹੀ ਹੈ, ਸਿਰ ਕੁਝ ਬੇਖਦਾ ਜਿਹਾ ਘਬਰਾ ਦੇ ਭੱਕਰ ਵਿਚ ਫਸ ਗਿਆ ਹੈ । ਮੈਂ ਇਹ ਕੀ ਪਾਪ ਕੀਤਾ ਹੈ ? ਮੇਰੇ ਤੋਂ ਇਹ ਅਵੱਗਨਾ ਕਿਉਂ ਹੋਈ ਹੈ ? ਮੇਡੀ ਮਾਂ ਮਰਣ-ਹਾਜ਼ੀ ਕਿਉਂ ਹੈ ਗਈ

ਹੈ ? ਕੀ ਇਹ ਮੇਗੀ ਮਾਂ ਹੈ ? ਨਹੀਂ ਨਹੀਂ, ਇਹ ਮੇਵੀ ਮਾਂ ਨਹੀਂ । ਮੈਨੂੰ ਐਸੀ ਮਾਂ ਨਹੀਂ ਚਾਹੀਦੀ । ਮੈਨੂੰ ਪਾਰੇ ਵਰਗੀ ਮਾਂ ਚਾਹੀਦੀ ਹੈ, ਜਿਸ ਨੇ ਓਪਰੇ ਬੀਮਾਰ ਬੱਚੇ ਨੂੰ ਆਪਣੀ ਛਾਡੀ ਦੀ ਨਿੱਘ ਨਾਲ ਵੱਲ ਕਰ ਦਿੱਤਾ ਹਾਂ ਐਸੀ ਮਾਂ ਚਾਹੀਦੀ ਹੈ, ਪਰ ਐਸੀ ਨਹੀਂ ਕੇ ਚੰਗੀ ਭਲੀ ਬੱਚੇ ਨੂੰ ਆਪਣੀ 'ਬੇ-ਬੀਮਾਰੀ' ਨਾਲ ਬੀਮਾਰ ਕਰ ਦੇਂਦੇ । ਈਸ ਤਰ੍ਹਾਂ ਦੇ ਚੱਕਰਾਂ ਵਿਚ ਫਸ਼ਿਆ ਮੈਂ ਟੁਠ ਪਿਆ । ਮੈਂ ਕੌਮਾਸ਼ ਕਰਦਾ ਸਾਂ ਮੁੜ ਉਹੋ ਗੱਲਾਂ ਯਾਦ ਕਰਨ ਦੀ । ਮੈਂ ਮੁੜ ਅੱਖਾਂ ਅਗੇ ਲਿਆਉਂਦਾ ਸਾਂ ਉਹੋ ਢਕੀਰ ਸਾਂਝੀਂ, ਸੰਤ ਨਿਧਾਨ ਸਿੰਘ, ਪਾਛੇ, ਰਾਮ ਪਿਆਰੀ, ਪਰ ਉਸ ਘਥਰਾ ਵਿਚ ਮਨ ਕਿਸੇ ਖਿਆਲ ਉੱਪਰ ਨਹੀਂ ਸੀ ਟਿਕਦਾ । ਇਤਨੇ ਨੂੰ ਸਾਹਮਣਿਓਂ ਇਕ ਸਰਪਟ ਭਜਦਾ ਟਾਂਗਾ ਲੰਘ ਗਿਆ । ਘੋੜੇ ਦਾ ਪੇਰ ਪੱਕੇ ਢਹਾਸ ਉਤੇ ਰਪਟ ਗਿਆ, ਘੋੜਾ ਲੇਟ ਗਿਆ ਤੇ ਹੌਂਕਣ ਲੱਗਾ, ਪਿਛਲੇ ਪਾਸਿਓਂ ਟਾਂਗਾ ਉੱਦਾ ਟੰਗਿਆ ਗਿਆ, ਸੁਆਰੀਆਂ ਛਿਗਦੀਆਂ ਛਿਗਦੀਆਂ ਮਸਾਂ ਬਚੀਆਂ । ਮੈਂ ਮਦਦ ਲਈ ਨੱਸਿਆ, ਜਾਂਦਿਆਂ ਹੀ ਘੋੜੇ ਦਾ ਤੰਗ ਕੱਟਣ ਲੱਗਾ, ਤੰਗ ਕਟਕੇ ਘੋੜੇ ਨੂੰ ਖੜਕ ਕਰ ਦਿੱਤਾ । ਜਿਸ ਛੁਰਤੀ ਨਾਲ ਮੈਂ ਇਹ ਕੰਮ ਕੌਤਾ ਮੈਂ ਹੀ ਜਾਣਦਾ ਹਾਂ । ਘੋੜੇ ਦੀ ਜਾਨ ਅਛਾਈ ਵਿਚੋਂ ਬਚ ਗਈ । ਈਸ ਕੰਮ ਨਾਲ ਮੇਰੇ ਅੰਦਰ ਦੇ ਚੱਕਰ ਹਟ ਗਏ, ਮੈਂ ਫੇਰ ਇਕ ਚੰਗੀ ਭਲੀ ਮਨੁਖ ਵਾਕਣ ਹੋ ਗਿਆ । ਜਦ ਮੈਂ ਮੁੜ ਟਾਂਗੇ ਦੀਆਂ ਸੁਆਰੀਆਂ ਵਲ ਤੱਕਿਆ ਤਾਂ ਮੇਰਾ ਤ੍ਰਾਹ ਨਿਕਲ ਗਿਆ । ਟਾਂਗੀ ਵਿਚ ਮੇਰੇ ਚਾਲਾ ਤੇ ਚਾਲੀ ਬੈਠੇ ਸਨ । ਚਾਲੀ ਨੇ ਜ਼ੋਰ ਦੀ ਅਵਾਜ਼ ਦਿੱਤੀ—“ਵੇ ਦੁਸ਼ਟਾ, ਤੂੰ ਐਥੇ ? ਖੜ੍ਹੇ ਤੂੰ, ਅਸੀਂ ਤੈਨੂੰ ਲੱਭ ਲੱਭਕੇ ਬਚਿੁਰੈ ਹੈ ਗਏ, ਛੇ ਇਨ ਹੋ ਗਏ ਹਨ ਸਾਨੂੰ ਖੇਹ ਛਾਣਿਆਂ, ਅੱਜ ਤੂੰ ਲੱਦਾ ਹੈ, ਤੈਨੂੰ ਪਤਾ ਹੈ ਤੇਗੀ ਮਾਂ ਦਾ ਕੀ ਹਾਲ ਹੈ ?” ਗੁੱਸੇ ਨਾਲ ਕੰਢਦੀ ਚਾਲੀ ਨੂੰ ਮੈਂ ਮੁਸ਼ਕਲ ਨਾਲ ਤਾਂਗੇ ਤੋਂ ਉਤਾਰਿਆ । ਉਹ ਮੇਗੀ ਖੱਬੀ ਬਾਹੋਂ ਘੁਟਕੇ ਫੜਕੇ ਖੜ੍ਹੇ ਗਈ । ਉਹ ਕੰਬ ਰਹੀ

ਸੀ, ਉਸ ਨਾਲ ਮੇਰੀ ਖੱਬੀ ਬਾਂਹ ਹਿਲ ਰਹੀ ਸੀ। ਚਾਥੇ ਨੇ ਸੱਜੀ ਬਾਂਹ ਫੜ ਲਈ, ਪਰ ਉਹ ਕੰਬਦਾ ਨਹੀਂ ਸੀ। ਉਸ ਦੇ ਹੋਰ ਬਾਂਹ ਨੂੰ ਨਿੱਘੇ ਨਿੱਘੇ ਲਗਦੇ ਸਨ। ਉਹ ਪਿਆਰ ਵਿਚ ਕਹਿ ਰਿਹਾ ਸੀ:- “ਕਾਕਾ ਛੁਕਰ ਹੈ ਤੂੰ ਜਿਉਂਦਾ ਲੱਭ ਪਿਆ; ਜੀਉਣ ਜੋਗਿਆ! ਛੁਕਰ ਹੈ ਤੂੰ ਜਿਉਂਦਾ ਦਿੱਸ ਪਿਆ।” ਮੈਂ ਚੁੱਪ ਸਾਂ, ਪੀਰਜ ਵਿਛ ਸਾਂ। ਇਕ ਮਿੰਟ ਮੈਨੂੰ ਲੱਗਾ ਕਿ ਚਾਡੀ ਚਾਚਾ ਮੇਰੇ ਖੱਬੇ ਸੱਜੇ ਇੜਾ ਪਿੰਗਲਾ ਹਨ, ਮੈਂ ਵਿਲਕਾਰ ਸੁਖਮਨਾ ਦੀ ਸਹਜ ਅਵਸਥਾ ਵਿਚ ਹਾਂ! ਮੈਂ ਅਨ ਵਿਚ ਹੀ ਨਿਧਾਨ ਸਿੰਘ ਨੂੰ ਨਮਸਕਾਰ ਕੀਤੀ।

੧੪.

ਵਰਾ ਭਰ ਮੈਂ ਘਰੋਂ ਬਾਹਰ ਨਹੀਂ ਨਿਕਲਿਆ, ਮੇਰੇ ਘਰ ਦੇ ਪਹਿਰਾ ਰਖਦੇ ਸਨ! ਮੈਨੂੰ ਚੰਗਾ ਨਹੀਂ ਸੀ ਲਗਦਾ ਕਿ ਮੈਂ ਉਨ੍ਹਾਂ ਨੂੰ ਤੰਗ ਕਰਾਂ। ਜਦ ਮੁੜ ਮੇਡਾ ਇਤਥਾਰ ਬੱਝਾ ਤੇ ਮੈਨੂੰ ਬੋਲੇ ਚਿਰ ਲਈ ਛੁਟੀ ਮਿਲੀ ਤਾਂ ਮੈਂ ਉਸੇ ਰਿਖੀ ਕੇਸ਼ ਵਾਲੀ ਸੜਕ ਉੱਤੇ ਪਿਆ। ਸਸ਼ਾਅ ਨਈ ਦੇ ਕੰਢੇ ਕੰਢੇ ਕਾਫੀ ਢੂਰ ਚਲਾ ਗਿਆ, ਪਰ ਉਹ ਟਿੱਬਾ ਨਜ਼ਰੀਂ ਨਾ ਪਿਆ, ਹੋਰ ਅਗਾਂਹ ਗਿਆ, ਹੋਰ ਅਗਾਂਹ, ਪਰ ਕੁਛ ਬਹੁ ਬਿੱਤਾ ਨਾ ਦਿੱਸਿਆ। ਨਿਰਾਸ ਹੋਕੇ ਮੁੜ ਆਇਆ। ਜਦ ਪੁਲ ਉੱਤੇ ਖ਼ੜੇਤਾ ਸਾਂ ਤਾਂ ਇਕ ਬਿਰਧ ਆਇਆ। ਮੈਂ ਉਸ ਨੂੰ ਪੁੱਛਿਆ, ਭਾਈ, ਏਥੇ ਨਜ਼ੀਕ ਇਕ ਫਕੀਰ ਸ਼ਾਈ ਰਹਿੰਦਾ ਸੀ? ਉਸ ਆਖਿਆ, ਹਾਹੀ ਰਹਿੰਦਾ ਸੀ। ਮੈਂ ਕਿਹਾ, ਇਥੇ ਪਾਰੇ ਤੇ ਧੰਨਾ ਸਿੰਘ ਰਹਿੰਦੇ ਸਨ? ਉਸ ਕਿਹਾ, ਹਾਹੈ ਰਹਿੰਦੇ ਸਨ। ਮੈਂ ਕਿਹਾ, ਉਹ ਸਾਰੇ ਕਿਥੇ ਹਨ? ਉਸ ਕਿਹਾ, ਵਾਹ ਤੂਹਾਨੂੰ ਪਤਾ ਨਹੀਂ, ਏਥੇ ਬੜਾ ਹੜ੍ਹ ਆਇਆ ਸੀ, ਇਹ ਨਈ ਬੜੀ ਤੜ੍ਹ ਗਈ ਸੀ, ਗੰਗਾ ਵੀ ਚੜ੍ਹ ਗਈ ਸੀ, ਭੀਮ ਗੈੜੇ ਦੇ ਬਾਜ਼ਾਰ ਵਿਚ ਪਾਣੀ ਫਿਰ ਗਿਆ ਸੀ, ਹੱਟੀਆਂ ਦੀ ਛਤ ਤਕ ਛਾੜ੍ਹ ਆ ਗਈ ਸੀ। ਉਸ ਵੇਲੇ ਪਾਰੇ ਤੇ ਧੰਨਾ ਸਿੰਘ ਨੇ ਲਕੜਾਂ ਬੰਨੂਕੇ ਇਕ

(੧੧੦)

ਬਲੜਾ ਬਲਾਇਆ ਸੀ । ਉਹ ਸਾਰਿਆਂ ਨੂੰ ਬਚਾਉਣੇ ਵਿਚ ਸਾ ਮਿਲਿਆ ਤੇ ਉਲਟ ਗਿਆ, ਸਾਰੇ ਥੰਡੇ ਛੂਥ ਗਏ, ਜਿਤਨੇ ਸਸ਼ਾ ਦੇ ਛੂਥਦੇ ਉਨ੍ਹਾਂ ਨੇ ਬਚਾਏ ਸੀ, ਉਹ ਸਾਰੇ ਗੰਗਾ ਨੇ ਭੈਥ ਦਿੱਤੇ । ਉਸੇ ਹਜ਼ੁ ਵਿਚ ਫਕੀਰ ਸਾਂਝੀਂ ਤੇ ਸੰਤ ਨਿਧਾਨ ਬਿੰਧ ਲੋਕਾਂ ਨੂੰ ਬਚਾਉਣ ਦੇ ਤਰੱਦਦ ਵਿਚ ਛੂਥ ਗਏ । ਹੁਣ ਏਥੋਂ ਦਾ ਨਕਸ਼ਾ ਬਣਲ ਗਿਆ ਹੈ, ਨਾ ਉਹ ਬਚੇਡੀ ਰਹੀ ਹੈ, ਨਾ ਉਹ ਚਮਕਦੇ ਪੱਥਰ । ਇਹ ਕਹਿਕੇ ਉਹ ਬਿਰਏ ਪੁਲ ਦੇ ਹੇਠਾਂ ਉਤਰ ਗਿਆ । ਮੈਂ ਖੜੇਤਾ ਬਿਟ ਬਿਟ ਤਕਣ ਰਹਿ ਗਿਆ, ਮੇਰੀਆਂ ਅੱਖਾਂ ਵਿਚ ਹੁੰਨ੍ਹ ਸਨ, ਮੈਂ ਬੇਵਸਾ ਹੈ ਕਿਆ । ਮੈਂ ਬੈਠ ਲੀ ਚੀਕ ਮਾਰੀ ਤੇ ਕਿਹਾ—‘ਪਾਰੇ’ । ਮੇਰੀ ਆਵਾਜ਼ ਕਿਸੇ ਨੇ ਸੁਣ ਲਈ । ਮੈਨੂੰ ਕਿਸੇ ਨੇ ਗਗਨਾਂ ਦੇ ਪਿਛੋਂ ਜੁਆਬ ਦਿੱਤਾ । ਮੈਂ ਢੋਕ ਹੋਰ ਢੋਕ ਦੀ ਆਵਾਜ਼ ਮਾਰੀ—‘ਪਾਰੇ’ । ਢੋਰ ਜੁਆਬ ਮਿਲਿਆ ।

ਪਰ ਜੁਆਬੀ ਆਵਾਜ਼ ਭਾਣੀ ਤੋਂ ਗਰੜ ਦਾਣੀ ਸੀ, ਗੌਲ ਨਹੀਂ ਸੀ, ਚੌੜੀ ਜੇਹੀ ਸੀ, ਉਹ ਕਹਿ ਰਹੀ ਸੀ—
‘ਪਾਰ ਹੈ’

ਇਹ ਪਹਾੜੇ ਦੀ ਗੁੜ ਸੀ ।

੧੫.

ਮੈਗੀ ਚੀਕ ਸੁਢਕੇ ਉਹ ਬਿਰਏ ਰੋਟ ਹੋਣੇ ਚੜ੍ਹਕੇ ਪੁਲ ਦੇ ਉਪਰ ਅਓ ਕਿਆ ਤੇ ਕੁਟ ਧੀਰਜ ਦੇ ਲਤਲ ਬਹਿਣ ਲੱਗਾ । ਮੈਂ ਕਿਹਾ: ਹਾਥੀ ! ਉਹਨਾਂ ਦਿੱਤੇ ਕੋਈ ਬਾਦਿਆ ਦੀ ? ਉਸ ਕਿਹਾ, ਸੂਫਲਦੇ ਹੋ ਇਕ ਲੋਟੀ ਲੜਕੀ ਬਚੀ ਸੀ । ਪਾਰੇ ਨੇ ਬੱਚੇ ਨੂੰ ਇਕ ਟੋਟੇ ਨਾਲ ਥੰਨ੍ਹ ਦਿੱਤਾ ਸੀ । ਕਹਿੰਦੇ ਹਨ ਉਹ ਢੱਟਾ ਕਿਸੇ ਬਚੇਡੀ ਨਾਲ ਜਾ ਲੱਗਾ ਸੀ । ਪਿਛੋਂ ਕਿਸੇ ਨੇ ਬਚਾ ਲਿਆ । ਮੈਂ ਕਿਹਾ,

(੧੧੧)

ਹਾਇ ਇਹ ਨਾਮ ਪਿਆਰੀ ਹੀ ਹੋਈ ਹੈ। ਮੈਂ ਉਸ ਨੂੰ ਹੁਣ ਕਿਥੋਂ
ਛੱਡਾਂ, ਮੈਂ ਕਿਹੜੇ ਅਖਬਾਰ ਵਿਚ ਇਸਤਿਹਾਲ ਟਾਕਾਰਾਂ ? ਕੀ
ਇਹ ਫਪਦਾ ਦਿਆ:-

“ਇਕ ਲੜਕੀ ਗਾਮਿਆਲੀ
ਹੈ, ਉਹ ਹੜ੍ਹ ਵਿਚ ਰੁੜ੍ਹਕੇ ਬਰੋਤੀ ਵਿਚ ਪੈ ਰਈ ਸੀ। ਉਹ ਪਾਣੇ ਲੈ
ਜਿਗਰ ਦਾ ਟੌਟਾ ਸੀ। ਉਹ ਪਾਗਮ ਦਾ ਟੁਕੜਾ ਸੀ। ਉਸ ਨੂੰ
ਚਰਿਆ ਵਿਚ ਛੁਖਦੀ ਦੇਖਕੇ ਮੁਗਲ ਖਾਂ ਘਸ਼ਗਾ ਗਿਆ ਸੀ ਤੇ
ਪ੍ਰਕਾਰ ਉਠਿਆ ਸੀ ਕਿ ਹੈ ਦਰਵੈਸ਼, ਮੇਰੇ ‘ਏਸ’ ਪਾਗਮ ਦੇ ਟੁਕੜੇ ਨੂੰ
ਮੌਜਦੇ। ਉਸ ਨੂੰ ਵਿਆਕਲ ਦੇਖਕੇ ਭਾਈ ਕਨੁੱਥਾ ਨੇ ਨਈ ਨੂੰ
ਕਿਹਾ ਸੀ: ਹੇ ਹਰੇ ਹਮਾਰੀ ਢਸਤੂ ਢੇਢ ਦੇਹ ਜੋ ਮੁਗਲ ਬਿਆਕਲ
ਹੋਤਾ ਹੈ।”

ਮੈਂ ਏਸ ਤਰ੍ਹਾਂ ਦਾ ਇਸਤਿਹਾਰ ਅਖਬਾਰ ਹਿਰ ਫਪਦਾਊਣ
ਹਾਸਤੇ ਬਣਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਨ੍ਹਾਂ ਕੀ ਰਖਾਂ।
ਇਹ ਮਨੋ-ਵੇਗ ਸੀ, ਪਰ ਏਸ ਬਨਾਊਣ ਨਾਲ ਇਕ ਰੱਖ ਦਾ
ਗਮਾਨ ਹੈ ਗਿਆ ਕਿ ਇਹ ਰੁੜ੍ਹਕੇ ਬਚਲ ਵਾਲੀ ਕੁੜੀ ਜ਼ਰੂਰ ਗਾਮ-
ਪਿਆਰੀ ਸੀ; ਗਾਮਪਿਆਰੀ ਹੀ ਫ਼ਕੀਰ ਸਾਈਂ ਦੀ ਬਰੋਤੀ ਤੇ ਜਾਣ
ਲਈ ਪਾਣੀ ਵਿਚ ਰੁੜ੍ਹਨ ਲਈ ਉਤਾਰਲੀ ਰਹਿੰਦੀ ਸੀ ਤੇ ਇਕ
ਵੇਰ ਹਟਕਨ ਉਪਰ ਸੰਤ ਨਿਪਾਨ ਸਿੰਘ ਕੋਲ ਸ਼ਿਕਾਇਤ ਲੈਕੇ ਦੀ
ਲਈ ਗਈ ਸੀ ਕਿ ‘ਪਾਣੇ ਮਾਰਲੀ’। ਪਾਣੇ ਦੇ ਐਸੇ-ਜਿਗਰ ਦੇ
ਪਾਗਮ ਟੇਟੇ ਨੇ ਜ਼ਰੂਰ ਬਰੋਤੀ ਉਤੇ ਜਾਕੇ ਗੀ ਟਿਕਲਾ ਸੀ। ਏਸ
ਹਾਦਸੇ ਨੂੰ ਅਜ ਤੋਤੀ ਵਾਹੂ ਹੋ ਗਏ ਹਨ ਤੇ ਹੁਣ ਇਹ ਬਿਆਲ
ਆਇਆ ਕਿ ਇਤਨੀਆਂ ਪੂਰਾਣੀਆਂ ਗਲਾਂ ਯਾਦ ਕਰਕੇ ਲਿਖ
ਦੇਂਦਾ ਹਾਂ ਤੇ ਇਕ ਲੇਖ ਦੀ ਸ਼ਕਲ ਵਿਚ ਅਖਬਾਰ ਵਿਚ ਫਪਦਾ
ਦੇਂਦਾ ਹਾਂ। ਸ਼ਾਇਦ ਇਹ ਅਖਬਾਰ ਉਸ ਰਾਜ ਮਹਲ ਵਿਚ ਪ੍ਰੇਰਿ
ਜਾਵੇ ਜਿਥੇ ਗਾਮਪਿਆਰੀ ਐਸ਼ਰਜ ਦਾ ਸੁਖ ਮਾਣ ਰਹੀ ਹੋਵੇ।
ਸ਼ਾਇਦ ਉਸ ਨੂੰ ਕੋਈ ਇਹ ਸੁਣਾ ਦੇਵੇ। ਸ਼ਾਇਦ ਕੋਈ ਪੂਰਾਣੇ

(੧੧੨)

ਸੰਸਕਾਰ ਜਾਗ ਉੱਠਣ ! ਸ਼ਾਇਦ ਸੰਤ ਨਿਪਾਨ ਸਿੰਘ ਉਸ ਦੇ
ਹਿਰਦੇ ਪਿਥ ਛੁਕਿਆ ਬੈਠਿਆ ਹੋਵੇ । ਸ਼ਾਇਦ ਉਹ ਸੰਤ ਏਸੇ ਲਿਖਤ
ਲੜਾ ਇਕ ਦੇਰ ਹੋਰ ਉਸ ਦੀ ਬਿਸਮਤ ਖੜਟ ਦੇਵੇ । ਸ਼ਾਇਦ
ਛੂਜ ਦੇ ਅੰਦਰੋਂ ਉਹ ਲੋਗੀ ਦੀ ਆਖਾਲ ਜਾਗ ਉਠੇ ਜਿਸ ਨਾਲ
ਪਾਂਡੇ ਉਸ ਨੂੰ ਛੂਲੇ ਵਿੱਤੇ ਇਹ ਢਾ ਕੇ ਸੂਆ ਦੌੰਲੀ ਹੁੰਦੀ ਸੀ : -

ਖਿੰਚਿ ਚੁਨੀਆ ਸੇਵ ਕਮਾਈਐ ॥

ਤੁਝ ਦਲਗੁ ਬੈਸਣੁ ਪਾਈਐ ।

[ਇਹੀ ਰਾਗ ਮਹਲਾ ੫

— ◎ —

ੴ. ਚੰਦ੍ਰਹਾਂਸ

(੧)

ਲੜਕੀ ਘਬਰਾ ਉਠਦੀ ਸੀ। ਹਰ ਵੇਰ ਭੈੜਾ ਸੁਪਨਾ ਆਉਂਦਾ ਸੀ। ਪਿਛੋਂ ਬਾਕੀ ਦੀ ਰਾਤ ਏਸ ਭਰ ਵਿਚ ਪਲਸੇਟੇ ਮਾਰਦਿਆਂ ਗੁਜਰਦੀ ਸੀ ਕਿ ਨੀਂਦ ਨਾ ਆ ਜਾਏ, ਕੋਈ ਹੋਰ ਭਿਆਨਕ ਸ਼ਕਲ ਦਿੱਸ ਨਾ ਪਵੇ। ਕੱਲ ਦੀ ਗੁਜਰੀ ਰਾਤ ਤਾਂ ਏਸ ਭਿਆਨਕਤਾ ਵਿਚ ਲੰਘੀ ਸੀ ਕਿ ਯਾਦ ਕਰਕੇ ਹੁਣ ਤਕ ਕੰਬਣੀ ਛਿੜਦੀ ਸੀ। ਸੁਪਨੇ ਵਿਚ ਕੀ ਦੇਖਿਆ ਸੀ ਕਿ ਉਸ ਦੇ ਭਰਾ ਨੇ ਆਪਣਾ ਸਿਰ ਕਟਕੇ ਦੇਵੀ ਦੇ ਅੱਗੇ ਚੜ੍ਹਾ ਦਿੱਤਾ ਹੈ। ਇਕ ਸਹੇਲੀ ਨੇ ਕਿਹਾ:—ਦੇਵੀ ਦ੍ਰਾਰੇ ਜਾਹ, ਜੜ੍ਹਾਵਾ ਚੜ੍ਹਾ, ਭੁਲ ਬਖਸ਼ਦਾ।

ਲੜਕੀ ਚਲੀ ਗਈ। ਦੇਵੀ ਦੀ ਭਯੰਕਰ ਮੁਰਤਿ ਅੱਗੇ ਅੱਖਾਂ ਮੀਟ ਹੱਥ ਲੋੜ ਖੜੇ ਗਈ। ਦੇਵੀ ਨੂੰ ਨੈਣ ਭਰ ਦੱਖਣਾ ਉਸ ਲਈ ਅਤਿ ਮੁਸ਼ਕਲ ਸੀ। ਉਸ ਨੇ ਝਟ ਹੀ ਇਕ ਲੰਮਾ ਸਾਹ ਅੰਦਰ ਖਿੱਚ ਕੇ ਦੇਵੀ ਦੀ ਉਸਤਤਿ ਕੀਤੀ ਤੇ ਸੁਰ ਉੱਚੀ ਕਢਕੇ ਬੌਲੀ:—

“ਹੇ ਭਵਾਨੀ ਜਗ ਦੀ ਰਾਨੀ” !

ਇਤਨਾ ਉਲਾਹਿਆ ਹੀ ਸੀ ਕਿ ਬੰਦ ਅੱਖਾਂ ਵਿਚੋਂ ਉਸ ਨੂੰ ਦੇਂਦੀ ਹਿੱਲਦੀ ਦਿੱਸੀ। ਉਸ ਦੀ ਅਵਾਜ਼ ਸੰਘ ਵਿਚ ਹੀ ਸੁੱਕ ਗਈ, ਹਿੱਲੀ ਛੀਐਂ ਨਾਵਾਂ ਫੁਲ ਗਈਆਂ, ਮੂੰਹ ਲਾਲ ਹੋ ਗਿਆ।

ਲੜਕੀ ਨੇ ਬੰਦ ਅੱਖਾਂ ਦੇਹਾਂ ਹਥਾਂ ਨਾਲ ਘੁੱਟਕੇ ਦਬਾ ਜਾਂਦੀਆਂ ਤੇ ਉਗ ਛੇਰ ਦਾ ਸਾਹ ਅੰਦਰ ਖਿੱਚਕੇ ਰੋਣੀ ਆਵਾਜ਼ ਰਿਹਿ ਰਿਲੈ ਸਾਹ ਜ਼ੋਲੀ:—

ਹੇ ਹਾਲੀ ਜਗ ਦੀ ਰਾਨੀ, ਛਰਨ ਤਿਗੀ ਮੈਂ ਆਈ ਅੱਜ।

(੧੧੪)

ਪੜਦੇ ਸਭ ਦੇ ਢੱਬਣਹਾਦੀ, ਮੇਰਾ ਵੀ ਅਜ ਪੜਦਾ ਕੱਜ :
 ਨੰਗੇ ਸੁਪਨੇ ਅਤਿ ਭਯਾਨਕ, ਆ ਡਰਾਵਣ ਮੈਨੂੰ ਨਿੱਤ।
 ਪੜਕੇ ਛਾਤੀ ਲੱਤਾਂ ਕੰਬਣ, ਹੀਆ ਫੇਲੇ ਸਹਮੈ ਚਿੱਤ।
 ਟੂਣੇ ਜਾਥੁ, ਦਰਮਲ ਦਾਰੂ, ਮਿਆਣੇ ਕਈ ਕੁ ਵੈਦ ਕਰੇ।
 ਵਧੇ ਵਧੇਰਾਂ ਰੋਗੇ ਇ ਮੇਰਾ, ਦੁੱਖ ਨ ਮੇਰਾ ਕੈਥੀ ਹਰੇ।
 ਤੂੰ ਹੈਂ ਮਾਤਾ ਸਰਬ ਗਿਆਤਾ, ਜਗਦੰਖਾਂ ਹੈਂ ਸੱਤੀ ਮਾਇ।
 ਸ਼ਰਨ ਤਿਰੀ ਮੈਂ, ਲੱਜਾ ਤੈਨੂੰ, ਕਲਾ ਆਪਣੀ ਦੇ ਵਰਤਾਇ !

ਉਹ ਬੋਲ ਤੇ ਸਾਰਾ ਗਈ, ਪਰ ਜਿਉਂ ਜਿਉਂ ਉਹ ਬੋਲਦੀ
 ਜਾਂਦੀ ਸੀ ਉਸ ਦਾ ਦਿਲ ਹਥੋੜੇ ਵਾਕੁਣ ਪੜ ਪੜ ਵਜਦਾ ਸੀ,
 ਨਾਲ ਸਿਰ ਸਾਂ ਸਾਂ ਕਰਦਾ ਛੋਲਦਾ ਸੀ। ਅਖੀਤਲੀ ਸਤਰ ਅਜੇ
 ਮਾਸਾਂ ਮੁੱਕੀ ਸੀ ਕਿ ਉਸ ਨੂੰ ਫੇਰ ਦੇਵੀ ਹਿਲਦੀ ਦਿੱਖੀ। ਅਠਾਰਾਂ
 ਭੁਜਾਂ ਵਾਲੀ ਦੇਵੀ ਪੂਰੀ ਸ਼ਾਸਤ ਬੱਧ ਮੀ। ਗਤਕੇ ਬਾਜੀ ਦੀ ਚਾਲ
 ਵਿਚ ਚਲ ਰਹੀਆਂ ਉਸ ਦੀਆਂ ਬਾਂਹਾਂ ਐਉਂ ਲਗਦੀਆਂ ਸਨ ਕਿ
 ਲਿਸ਼ਕਦੀਆਂ ਤਲਵਾਰਾਂ ਦਾ ਇਕ ਆਤਸ਼ਬਾਜ਼ੀ ਦਾ ਚੱਕਰ ਬਣ
 ਗਿਆ ਹੈ। ਹੁਣ ਸ਼ੇਰ, ਜਿਸ ਉਪਰ ਦੇਵੀ ਸ਼ਾਸਤ ਸੀ, ਨੇ ਵੀ ਆਪਣੀ
 ਗਰਦਨ ਹਿਲਾਈ। ਉਸ ਦੀ ਗਿੱਤੀ ਦੇ ਕੇਸ ਇਕ ਪਾਸਿਓਂ ਉਛਲ
 ਕੇ ਦੂਜੇ ਪਾਸੇ ਆ ਗਏ, ਨਾਲ ਹੀ ਉਸ ਨੇ ਮੂੰਹ ਖੌਲਿਆ, ਜਿਵੇਂ
 ਉਥਾਸੀ ਲੈਣ ਲੱਗਾ ਹੈ। ਲੜਕੀ ਕੰਬ ਗਈ, ਪਥੰਮ ਕਰਦੀ ਦੇਵੀ
 ਦੀ ਮੂਰਤ ਅਗੇ ਚੌਡਾਲ ਫਹਿ ਪਈ।

ਇਹ ਕੁਝੀ ਆਪਣੇ ਡਰਾਉਣੇ ਸੁਪਨਿਆਂ ਦੇ ਉਪਾ ਵਾਸਤੇ
 ਆਈ ਸੀ। ਉਸਤਤਿ ਕਰਦੀ ਕਰਦੀ ਵੀ ਇਕ ਸੁਪਨੇ ਦੇ ਛੱਕਰ
 ਵਿਚਲਮ ਗਈਸੀ ਹੁਣ ਛਿਗੀ ਪਈ ਹੋਰ ਤ੍ਰਹਿਕਕੇ ਨਵੇਂਸੁਪਨੇ ਵਿਚ
 ਗਾਲਤਾਨ ਹੋ ਗਈ। ਉਸ ਨੂੰ ਭਾਸਿਆ ਕਿ ਇਕ ਮੀਠਾ ਛਾਜ਼ਾਰ
 ਲਗਾ ਹੈ। ਉਸ ਵਿਚ ਕਈ ਪ੍ਰਕਾਰ ਦੀਆਂ ਦੁਕਾਨਾਂ ਹਨ। ਇਕ
 ਵਿਚ ਹਾਬੀ ਦੰਦ ਦੇ ਬਣੇ ਖਿਡਾਉਣੇ ਪਏ ਹਨ। ਦੂਜੀ ਵਿਚ ਵਾਂਦੀ
 ਦੇ ਗਹਿਣੇ, ਕਿਸੇ ਹੋਰ ਵਿਚ ਕੱਚ ਦੀਆਂ ਚੁੜੀਆਂ। ਪਾਣੀਆਂ

(੧੧੫)

ਦੁਕਾਨਾਂ ਵੇਖਦੀ ਖੁਸ਼ ਹੁੰਦੀ ਆਖਰ ਇਹ ਇਕ ਦੁਕਾਨ ਪਾਸ ਖੜੀ ਹੈ ਗਈ, ਜਿਥੇ ਬਹੁਤ ਭੀਜ਼ ਸੀ। ਏਥੇ ਸੁਪਨੇ ਵਿਕ ਰਹੇ ਸਨ। ਆਵਾਜ਼ਾਂ ਆ ਰਹੀਆਂ ਸਨ—ਵੇ ਭਾਈ, ਮੈਨੂੰ ਬਾਗਾਂ ਦੇ ਸੁਪਨੇ ਦੀ ਗੋਲੀ ਦੇਹ, ਵੇ ਭਾਈ, ਮੈਨੂੰ ਰਾਜ-ਮਹਲ ਦੇ ਸੁਪਨੇ ਦੀ ਗੋਲੀ, ਅਰੇ ਹਮ ਕੇ ਖੁਰਾਸਾਨ ਕੀ ਅਲਤਨਤ ਕੇ ਖੂਬ ਕੀ ਗੋਲੀ ਚਾਹੀਏ। ਲੜਕੀ ਖੜ੍ਹੇਤੀ ਬਹੁਤ ਦੇਰ ਤਕ ਤਮਾਸਾ ਦੇਖਦਾ ਰਹੀ, ਛੇਕੜ ਏਸ ਨੇ ਵੀ ਇਕ ਡੱਬੀ ਖਰੀਦ ਲਈ। ਡੱਬੀ ਦੇ ਬਾਹਰ ਲੇਖਲ ਉਪਰ ਲਿਖਿਆ ਸੀ:—

‘ਸੁਪਨ ਗੋਲੀ ਬਹੁ ਬਚਨ ।’

ਵਰਤਣ ਦੀ ਵਿਧਿ:—

“ਇਸ ਡੱਬੀ ਵਿਚ ਦਸ ਗੋਲੀਆਂ ਹਨ। ਹਰ ਇਕ ਗੋਲੀ ਉਪਰ ਨੰਬਰ ਹੈ। ਨੰਬਰ ੧ ਗਾਜ ਭਾਗ, ਨੰਬਰ ੨ ਮਹਲ ਮਾੜੀਆਂ, ਨੰਬਰ ੩ ਪਿਆਰ ਮਿਲਾਪ, ਨੰਬਰ ੪ ਫਤਹ ਜੰਗ, ਨੰਬਰ ੫ ਸ਼ਿਕਾਰ ਸੈਰ ਹਾਈ, ਨੰਬਰ ੬ ਸ਼ਿਕਾਰ ਸੂਰ ਮਿਰਗ, ਨੰਬਰ ੭ ਸਮੁੰਦਰ ਸੈਰ, ਨੰਬਰ ੮ ਅਕਾਸ਼ ਉਡਾਗੀ, ਨੰਬਰ ੯ ਸੰਤ ਦਰਸ਼ਨ, ਨੰਬਰ ੧੦ ਤਿਆਗ ਵੇਰਾਗ।

“ਜਿਸ ਤਰ੍ਹਾਂ ਦਾ ਸੁਪਨਾ ਚਾਹੀਏ ਉਸ ਤਰ੍ਹਾਂ ਦੀ ਗੋਲੀ ਰਾਤੀਂ ਸੌਣ ਲਗਿਆਂ ਠੰਡੇ ਪਾਣੀ ਨਾਲ। ਦੋ ਗੋਲੀਆਂ ਇਕੱਠੀਆਂ ਵੀ ਖਾਣੀਆਂ ਜਾ ਸਕਦੀਆਂ ਹਨ, ਬਸ਼ਰਤੇ ਕਿ ਤਾਸੀਰ ਮਿਲਦੀ ਜੂਲਦੀ ਹੋਵੇ। ਜੇ ਨੰਬਰ ਬਹੁਤ ਅੱਛੇ ਇਕੱਠੇ ਹੋ ਸਕਦੇ ਹਨ ਉਹ ਹਨ ਨੰਬਰ ਇਕ ਤੇ ਦੋ ਨੰਬਰ ਜੋ ਇਕੱਠੇ ਨਹੀਂ ਹੋ ਸਕਦੇ: ਤਿੰਨ ਤੇ ਲਾਸ। ਥਾਕੀਆਂ ਦੀ ਮਿਲਾਵਟ ਲਈ ਆਪਣੀ ਲੋੜ ਅਨੁਸਾਰ ਅਕਲ ਨਾਲ ਵਰਤੇ ਮਿਲੇ ਜੂਲੇ ਸੁਪਨਿਆਂ ਲਈ।”

ਡੱਬੀ ਲੇਕੇ ਲੜਕੀ ਬਹੁਤ ਖੁਸ਼ ਹੋਈ। ਰਾਤ ਵੇਲੇ ਉਸਨੇ ਫੇਰ ਛੱਬੀ ਉਪਰ ਲਿਖੀ ਹਦਾਇਤ ਪੜ੍ਹੀ ਤੇ ਕੁਛ ਸੋਚ ਵਿਚਾਰ ਤੇ

ਠਿੰਬਰਨ ਦੇ ਬਾਦ ਤਿੰਨ ਨੰਬਰ ਦੀ ਗੋਲੀ ਠੰਡੇ ਪਾਣੀ ਨਾਲ ਨਿਗਲ ਗਈ। ਫੇਰ ਮੁੜਕੇ ਵਰਤਣ ਦੀ ਵਿਧਿ ਪੜ੍ਹੀ। ਪੜ੍ਹੂਕੇ ਦੇ ਨੰਬਰ ਦੀ ਗੋਲੀ ਕੱਢੀ, ਉਹ ਦੀ ਪਾਣੀ ਨਾਲ ਨਿਗਲ ਲਈ। ਸੁੱਤੀ ਪਈ ਨੂੰ ਕੋਈ ਡਰ ਨਹੀਂ ਆਇਆ। ਉਸ ਨੂੰ ਸੁਪਨਾ ਆਉਣ ਲਗ ਪਿਆ ਜੋ ਬੜਾ ਮਨਭਾਉਣਾ ਸੀ। ਪਰ ਇਹ ਸੁਪਨੇ ਵਿਚ ਸੁਪਨਾ ਸੀ। ਲੜਕੀ ਤਾਂ ਦੇਵੀ ਅਗੇ ਡਿਗੀ ਪਈ ਸੀ, ਉਸ ਨੂੰ ਸੁਪਨਾ ਆਇਆ ਸੀ ਮੀਨਾ ਬਾਜ਼ਾਰ ਦਾ, ਜਿਥੋਂ ਉਹ ਸੁਪਨੇ ਦੀਆਂ ਗੋਲੀਆਂ ਲਿਆਈ, ਜਿਸ ਦੇ ਆਪਾਰ ਤੇ ਉਹ ਹੁਣ ਸੁਪਨਾ ਦੇਖ ਰਹੀ ਸੀ। ਕੀ ਦੇਖਦੀ ਹੈ—ਇਕ ਬੜਾ ਦਾਲਾਨ ਹੈ, ਬੜਾ ਵੱਡਾ। ਸੰਗ ਮਰਮਰ ਦਾ ਫਰਸ਼ ਹੈ, ਸੁਨਹਿਰੀ ਰੁੰਬਦਦਾਰ ਛੱਡ ਹੈ ਜੋ ਚਾਂਦੀ ਦੇ ਬਣੇ ਥੰਮ੍ਹਿਆਂ ਉਤੇ ਖੜੋਤੀ ਹੈ। ਕੰਪਾਂ ਹੈਲ ਦਿਲੀ ਦੇ ਪੱਥਰ ਦੀਆਂ ਬਣੀਆਂ ਹਨ, ਜਿਨ੍ਹਾਂ ਵਿਚੋਂ ਬਾਹਰ ਦੀ ਫੌਜਨੀ ਸਰਦਈ ਰੰਗ ਦਾ ਪ੍ਰਕਾਸ਼ ਬਣਕੇ ਅੰਦਰ ਛਾ ਰਹੀ ਹੈ। ਦੀਵਾਰਾਂ ਦੇ ਨਾਲ ਨਾਲ ਜ਼ਰਾ ਕੁ ਵਿੱਥ ਉਪਰ ਪੱਥਰਾਂ ਦੇ ਸਿੰਘਾਸਨ ਬਣੇ ਹੋਏ ਹਨ, ਜਿਨ੍ਹਾਂ ਉਪਰ ਪਿੱਤਲ ਦੀਆਂ ਬਣੀਆਂ ਵੱਡੇ ਆਕਾਰ ਦੀਆਂ ਮੂਰਤੀਆਂ ਟਿਕਾਈਆਂ ਹੋਈਆਂ ਹਨ। ਦਾਲਾਨ ਦੇ ਉੱਤਰ ਵਲ ਕੰਪ ਤੋਂ ਕਾਫੀ ਹਟਕੇ ਮਿਆਨੇ ਵਿਚ ਇਕ ਉੱਚੀ ਸਿਲਾ ਉਪਰ ਸੁਨਹਿਰੀ ਛਤ੍ਹ ਹੇਠ ਇਕ ਰਾਜਕੁਮਾਰ ਬੈਠਾ ਹੈ। ਮਲੂਮ ਹੁੰਦਾ ਹੈ ਇਹ ਮੂਰਤੀਆਂ ਇਸੇ ਰਾਜ ਕੁਮਾਰ ਦੇ ਵੱਡੇ ਵੱਡੇ ਬੜ੍ਹੇ ਰਾਜਕੁਮਾਰ ਦੀਆਂ ਮਹਾਰਾਜਿਆਂ ਦੀਆਂ ਹਨ। ਰਾਜ ਕੁਮਾਰ ਨੂੰ ਦੇਖਕੇ ਲੜਕੀ ਬੱਥਕ ਰਹਿ ਗਈ। ਫੇਰ ਸੱਕ ਛੁਰਿਆ ਕਿ ਇਹ ਕੋਈ ਸੂਰਤ ਹੈ ਕਿ ਮੂਰਤਿ? ਫੇਰ ਨੀਂਝ ਲਾਕੇ ਤੱਕਿਆ ਸੁ ਕਿ ਰਾਜ ਕੁਮਾਰ ਅਡੋਲ ਬੈਠਾ ਨੀਵੀਂ ਦਿਸ਼ਟੀ ਕੀਤੀ ਹੋਈ ਕਿਸੇ ਸੌਚ ਵਿਚ ਮਹਾਨ ਹੈ ਪਰ ਕਿਸੇ ਵੇਲੇ ਉਹ ਸਾਮੁਣੇ ਵਲ ਇਕ ਖਾਲੀ ਨਜ਼ਰ ਤੱਕਦਾ ਹੈ, ਉਸ ਵੇਲੇ ਉਸ ਦੀਆਂ ਉਘੜੀਆਂ ਅਥਾਂ ਐਉਂ ਲਗਦੀਆਂ ਹਨ ਜਿਸ ਤਰ੍ਹਾਂ ਲਾਟਾਂ ਜਗ-ਦੀਆਂ ਹਨ ਇਕ ਵੱਡੇ ਦੇ ਬੱਤੀਏ ਸ਼ਮਾ ਦਾਨ ਦੀਆਂ, ਜਿਨ੍ਹਾਂ ਵਿਚੋਂ

(੧੧੭)

ਪਿਘਲੀ ਮੌਮ ਦੇ ਤੁਪਕੇ ਡਿਗਦੇ ਹਨ ਡਿਗਕੇ ਉਛਲਦੇ ਹਨ ਤੇ
ਗੈਂਦ ਵਾਕੁਣ ਬੁੜ੍ਹਕਦੇ ਰਹਿੰਦੇ ਹਨ । ਲੜਕੀ ਪੋਲੇ ਕਦਮੀਂ ਪੱਬਾਂ
ਦੇ ਭਾਰ ਉਸ ਉੱਚੀ ਸਿਲਾ ਦੇ ਕੌਲ ਚਲੀ ਗਈ । ਹੁਣ ਤੁਪਕੇ ਉਸ
ਦੀ ਛਾਤੀ ਉਪਰ ਕਿਰਨ ਲਗ ਪਏ । ਟਪ ਟਪ ਡਿਗ ਰਹੇ ਟੇਪੇ
ਸਖਤ ਗਰਮ ਹਨ, ਪਰ ਉਹ ਸੁਆਈ ਲਗ ਦੇ ਹਨ । ਉਹ ਇਨ੍ਹਾਂ
ਸੜਦੇ ਤੁਪਕਿਆਂ ਨਾਲ ਆਪਣਾ ਮਾਸ ਹੋਰ ਸਾਜ਼ਨਾ ਚਾਹੁੰਦੀ ਹੈ ।
ਜਿਉਂ ਜਿਉਂ ਗਰਮ ਟੇਪੇ ਪੈਂਦੇ ਹਨ ਉਸ ਦਾ ਮਨ ਖੁਸ਼ੀ ਨਾਲ
ਭਰਦਾ ਜਾਂਦਾ ਹੈ ।

ਇਹ ਸੁਪਨਾ ਅਜੇ ਚਲ ਹੀ ਰਿਹਾ ਸੀ ਕਿ ਇਕ ਦਮ ਦੇਵੀ
ਦੇ ਮੰਦਰ ਅਗੇ ਘੱਡਿਆਂ ਦੀ ਟਾਪ ਦੀ ਆਵਾਜ਼ ਆਈ । ਸਿਪਾ-
ਹੀਆਂ ਨੇ ਮੰਦਰ ਦਾ ਘੇਰਾ ਘੱਤ ਲਿਆ । ਦੇ ਵਰਦੀ ਵਾਲੇ ਜੁਆਨ
ਜੁੱਤੀ ਉਤਾਰਕੇ ਅੰਦਰ ਆਏ । ਆਉਂਦਿਆਂ ਨੇ ਬੇਹੋਸ਼ ਲੜਕੀਂ ਨੂੰ
ਚੁਕ ਲਿਆ, ਬਾਹਰ ਲੈ ਆਏ, ਫੇਰ ਇਕ ਡੇਲੀ ਵਿਚ ਪਾ, ਕਹਾਰਾਂ
ਕੋਲੋਂ ਚੁਕਵਾ, ਆਪ ਸੁਆਰ ਹੋ ਕਦਮ ਕਦਮ ਜਿਸ ਰੁਖੋਂ ਆਏ ਸਨ
ਉਪਰ ਵਲ ਪਰਤ ਪਏ ।

(੨)

ਪੁਰਾਣੇ ਸਮੇਂ ਵਿਚ ਕੁੱਤਲ ਪੁਰ ਇੱਕ ਵਡਾ ਸ਼ਹਿਰ ਦੱਖਣ
ਦੇਸ਼ ਵਿਚ ਸੀ । ਇਥੇ ਰਾਗ ਵਿਦਯਾ ਬੜੀ ਪ੍ਰਾਨ ਸੀ । ਇਸੇ
ਜਗ੍ਹਾ ਦੇ ਨਾਮ ਉਪਰ ਹੀ ਇਕ ਰਾਗ ਦਾ ਨਾਮ ਕੁੱਤਲ ਹੈ । ਯਥਾ:-
'ਕਾਲੰਕਾ ਕੁੱਤਲ ਅਉ ਰਾਮਾ' ।

ਕੁੱਤਲ ਪੁਰ ਦਾ ਰਾਜਾ ਬੜਾ ਪਰਮੀ ਸੀ । ਵਜੀਰ ਅਤਿ
ਸਿਆਲਪ ਵਾਲਾ ਤੇ ਚਪਲ ਸੀ । ਵਜੀਰ ਦੇ ਮਕਾਨ ਦੇ ਨਾਲ ਹੀ
ਇਕ ਵਡਾ ਬਾਗ ਸੀ, ਜਿਸ ਦਾ ਇਕ ਸਿਰਾ ਸ਼ਹਿਰੋਂ ਬਾਹਰ ਸ਼ਾਹੀ
ਸੜਕ ਨਾਲ ਜਾ ਮਿਲਿਆ ਸੀ । ਸੜਕ ਵਾਲੇ ਪਾਸੇ ਬਾਗ ਵਿਚ
ਗਹੀਆਂ ਲਈ ਛਾਂ ਹੇਠ ਬੈਠ ਸਕਣ ਤੇ ਬਾਹਲੀ ਵਿਚੋਂ ਪਾਣੀ ਪੀ

ਖੁਕਣ ਦਾ ਇੰਤਜ਼ਾਮ ਸੀ । ਇਹ ਬੜਾ ਪੁਰਾਣਾ ਬਾਗ ਸੀ । ਇਸ ਦੇ ਬੋਹੜਾਂ ਦੇ ਜੜ੍ਹੁ ਰੂਪ ਤਨੇ ਚੰਗੀ ਵਡੇਰੀ ਪੁਰਾਤਨਤਾ ਦਾ ਪਤਾ ਦੇਂਦੇ ਸਨ । ਇਕ ਬੋਹੜ ਸੋ ਸੌ ਤੋਂ ਵਧੀਕ ਜੜ੍ਹੁ ਸਤੰਭਾਂ ਉਪਰ ਖੜ੍ਹੇਤਾ ਹੋਇਆ ਇਕ ਭਾਰੀ ਤੰਬੂ ਲਗਦਾ ਸੀ, ਜਿਸ ਦੀ ਛਾਂ ਹੇਠ ਇਕ ਫੌਜ ਦੀ ਫੌਜ ਭੇਗ ਪਾ ਸ਼ਕਦੀ ਸੀ । ਬਾਗ ਦੇ ਉਸ ਸਿਰੇ ਵਲ ਜਿੱਧਰ ਵਜੀਰ ਦਾ ਮਕਾਨ ਲਗਦਾ ਹੈ ਇਕ ਚੌਥਸ ਤਲਾ ਹੈ, ਜਿਸ ਦੇ ਪੈੜ ਪੀਲੇ ਰੰਗ ਦੇ ਪੱਥਰ ਦੇ ਬਣੇ ਹੋਏ ਹਨ । ਦੱਖਣ ਰੁਖ ਦੇ ਪੋੜ ਉਪਰ ਹਲਕੇ ਰੰਗ ਦੀ ਸਬਜ਼ ਰੇਸ਼ਮੀ ਸਾਜ਼ੀ ਪਾਈ ਹੋਈ ਇਕ ਲੜਕੀ ਬੈਠੀ ਆਪਣਾ ਪਰਛਾਵਾਂ ਨਿਰਮਲ ਪਾਣੀ ਵਿਚ ਵੇਖ ਰਹੀ ਹੈ । ਫੇਰ ਕਹਿ ਰਹੀ ਹੈ ਕੀ ਸੜੀ ਮੁੜੀ ਮੇਰਾ ਰੰਗ ਇਤਨਾ ਪੀਲਾ ਹੈ ਗਿਆ ਹੈ ਜਾਂ ਬਸੰਤੀ ਪੱਥਰਾਂ ਦੇ ਝਲਕਾਰੇ ਕਰਕੇ ਇਸ ਤਰ੍ਹਾਂ ਦਾ ਝਰਦ ਇੱਸ ਰਿਹਾ ਹੈ । ਫੇਰ ਸੋਚਣ ਲੱਗੀ ਕਿ ਮੇਰੇ ਕੌਲ ਸੁਪਨੇ ਦੀਆਂ ਗੋਲੀਆਂ ਹਨ, ਕੀ ਉਨ੍ਹਾਂ ਵਿਚ ਲਾਲ ਹੋਣ ਦੀ ਗੋਲੀ ਨਹੀਂ । ਫੇਰ ਖਿਆਲ ਆਯਾ ਤੇ ਆਪਣੇ ਆਪ ਨੂੰ ਕਹਿਣ ਲੱਗੀ ਸੈਂ ਵੀ ਸੁਦੂਰ ਹੁੰਦੀ ਜਾਂਦੀ ਹਾਂ, ਸੁਪਨੇ ਲਿਆਉਣ ਦੀਆਂ ਗੋਲੀਆਂ ਦਾ ਵੀ ਤੇ ਇਕ ਸੁਪਨਾ ਹੀ ਸੀ, ਅਸਲੀ ਗੋਲੀਆਂ ਬੋਜ਼ੀਆਂ ਸਨ । ਫੇਰ ਸਾਰੀ ਗੱਲ ਯਾਦ ਵਿਚ ਖੁੱਲ੍ਹਣ ਲੱਗੀ:-

ਮੈਂ ਦੇਵੀ ਦੇ ਮੰਦੀਰ ਗਈ ਸਾਂ । ਮੈਂ ਇਕੱਲੀ ਗਈ ਸੀ । ਪਿਉ ਮੇਰਾ ਕਦੇ ਇਕੱਲਿਆਂ ਜਾਣ ਨਹੀਂ ਦੇਂਦਾ ਉਹ ਇਕੱਲਿਆਂ ਜਾਣ ਵੀ ਕਿਸ ਤਰ੍ਹਾਂ ਦੇਵੇ । ਉਹ ਬੜਾ ਵਡਾ ਆਦਮੀ ਹੈ, ਉਹ ਕੁੰਡਲਪੁਰ ਦਾ ਵੱਡਾ ਵਜੀਰ ਹੈ । ਮੈਂ ਜਦੋਂ ਵੀ ਕਿਤੇ ਇਕੱਲੀ ਚਲੀ ਜਾਵਾਂ ਮੇਰੀ ਰਾਖੀ ਲਈ ਮਗਰੇ ਸਿਪਾਹੀ ਦੇਵਾਦੇ ਹਨ, ਪਰ ਦੇਵੀ ਦੇ ਮੰਦੀਰ ਮੇਰਾ ਇਕੱਲਿਆਂ ਸਮੇਂ ਦਾ ਕਾਢੀ ਦਾਉ ਲਗ ਗਿਆ ਸੀ । ਜੇ ਬੋਜ਼ਾ ਵਕਤ ਹੋਰ ਮਿਲ ਜਾਂਦਾ ਤਾਂ ਉਹ ਸੁਪਨਾ ਕੇਸਾ ਸ਼ੈਹਣਾ ਸੀ । ਉਹ ਮੌਸ ਦੇ ਤੁਪਕੇ ਕੈਸੇ ਗਰਮ ਸਨ, ਅਜੇ ਤਕ ਛਾਤੀ ਉੱਤੇ ਸ਼ਾੜ ਹੈ, ਪਰ ਅੰਦਰਵਾਰ ਉਨ੍ਹਾਂ ਤੋਂ ਕੈਸੀ ਠੰਡ ਦੀ ਛੁਹਾਰ

ਵਸਲੀ ਸੀ। ਉਹ ਛਿਗਕੇ ਅੰਦਰਵਾਰ ਬੁੜ੍ਹਕਦੇ ਸਨ। ਮੈਨੂੰ ਆਪਣਾ ਆਪ ਅੱਜ ਮਿੱਠਾ ਕਿਉਂ ਲਗਦਾ ਹੈ। ਮੈਂ ਮਿੱਠੀ ਹਾਂ, ਪਰ ਮੇਰੇ ਪਿਤਾ ਨੇ ਮੇਰਾ ਨਾਮ 'ਵਿਸ਼ਵਾ' ਕਿਉਂ ਰਖਿਆ ਹੈ? ਕੀ ਇਹ ਮੇਰੇ ਕੌਝੇ ਸੁਭਾ ਕਰਕੇ ਹੈ? ਨਹੀਂ ਉਹ ਕਹਿੰਦੇ ਸਨ ਮੇਰੇ ਜੰਮਣ ਨਾਲ ਮੇਰੀ ਮਾਂ ਮਰ ਗਈ ਸੀ। ਮੈਂ ਮਾਂ ਲਈ ਬਹਿਰ ਹੈ ਗਈ ਸਾਂ, ਮੈਂ ਮਾਂ ਲਈ ਵਿਸ਼ ਸਾਂ, ਇਸ ਲਈ ਉਨ੍ਹਾਂ ਨਾਂ ਹੀ 'ਵਿਸ਼ਵਾ' ਏਰ ਦਿਤਾ, ਪਰ ਫੇਰ ਭਰਾ ਦਾ ਨਾਉਂ 'ਮਦਨ' ਕਿਉਂ ਰਖਿਆ! ਮਦਨ ਦੇ ਕੀ ਅਥਥ ਹਨ। ਮਦਨ ਤੇ ਉਤੇ ਦਾ ਨਾਮ ਹੈ, ਕਾਮਦੇਵ ਦਾ। ਪਰ ਮੇਰੇ ਭਰਾ ਦਾ ਨਾਮ ਮਦਨ ਕਿਉਂ ਹੈ? ਇਹ ਐਵੇਂ ਰਖਿਆ ਲਗਦਾ ਹੈ, ਮੇਰਾ ਦੀ ਵਿਸ਼ਵਾ ਐਵੇਂ ਹੀ ਰੱਖਿਆ ਮਾਲੂਮ ਹੁੰਦਾ ਹੈ, ਖਾਹਮਖਾਹ ਮੈਨੂੰ ਸ਼ਹੇਲੀਆਂ ਨਾਮ ਉਤੇ ਛੇਤ੍ਰਦੀਆਂ ਰਹਿੰਦੀਆਂ ਹਨ। ਹਾਥੇ ਇਹ ਮੇਟਾ ਨਾਂ ਕਿਸ ਤਰ੍ਹਾਂ ਵੱਟੇ। ਇਕ ਸ਼ਹੇਲੀ ਕਹਿੰਦੀ ਸੀ: ਨੀ ਸੇਹਰੇ ਘਰ ਤੇਰਾ ਨਾਂ ਹੋਰ ਰਖਣਗੇ। ਉਹ ਕਹਿੰਦੀ ਸੀ ਜੇ ਉਹਨਾਂ ਤੇਰਾ ਨਾਂ 'ਅੰਮ੍ਰਿਤ' ਰੱਖਿਆ ਤਾਂ ਪੜਾਣੇ ਨਾਂ ਦੀ ਬਾਹਿਰ ਉਤਰ ਲਾਈਗੀ।

ਆਪਣੇ ਆਪ ਨਾਲ ਗੱਲੀ ਕਰਦੀ ਵਿਸ਼ਵਾ ਪੈਸ਼ ਉਤੌਂ ਉਠੀ, ਉਸਨੂੰ ਆਪਣੀ ਸ਼ਕਲ ਪਾਣੀ ਲਿੱਚ ਪੁਗੀ ਉਲਟੀ ਖੜ੍ਹੇਤੀ ਬਲਕਦੀ ਦਿਸੀ। ਹੰਗ ਪੀਲਾ ਹੈ, ਪਰ ਫੇਰ ਦੀ ਮੱਥੇ ਉਤੇ ਬੁਲਾਈ ਚਮਕ ਹੈ। ਅੱਖਾਂ ਚੌਡੀਆਂ ਤੇ ਕਾਲੀਆਂ ਹਨ ਜੋ ਸੁਰਮੇ ਪਾਏ ਹੋਏ ਕਰਕੇ ਪਾਣੀ ਵਿਚ ਲਿਆਦਾ ਚਲੀਆਂ ਦਿਸਦੀਆਂ ਹਨ, ਢੱਕ ਪਤਲਾ ਦੀ ਪਾਣੀ ਵਿਚ ਮੱਟਾ ਦਿਸਦਾ ਹੈ ਤੇ ਠੈਗੀ ਦਾ ਹੋਟਾ ਜਿਹਾ ਲਿੱਚ ਪਰਛਾਵੇਂ ਵਿਚ ਬਿਲਕੁਲ ਨਹੀਂ ਆਉਂਦਾ। ਕੁਝ ਦੇਖ ਵਿਸ਼ਵਾ ਪਾਣੀ ਵਿਚ ਆਪਣੀ ਸ਼ਕਲ ਏਖਲੀ ਛੇਸਾਂ ਨੂੰ ਹੱਦਾ ਨਾਲ ਸੁਆਰਦੀ, ਠੇਡੀ ਦਾ ਲਿੱਚ ਉੰਗਲੀ ਨਾਲ ਪੜਾਤਾਛਦੀ, ਪੈਸ਼ ਦੀ ਕੰਢੇ ਕੰਢੇ ਤੁਲਨ ਲੱਗ ਪਈ। ਕੰਢੇ ਦਾ ਚੌਥਾ ਹਿੱਸਾ ਢੰਥੀ ਹੋਣੀ ਹੈ ਕਿ ਉਸ ਦੀ ਨਲਰ ਇਕ ਹੱਦੇ ਸਾਇਦਾਫ ਦਰਖਤ ਰਾਲ ਪਈ, ਜੇ

(੧੨੦)

ਕਿ ਪੈਲ ਤੋਂ ਕੋਈ ਦਸ ਕੁ ਕਦਮ ਹਟਕੇ ਸੀ। ਦਰਖਤ ਦੇ ਮੁੱਢ ਦੇ
ਨਾਲ ਲਗਕੇ ਕੋਈ ਸੁਤਾ ਪਿਆ ਸੀ। ਵਿਸ਼ਣਾ ਖੜੀ ਹੋ ਗਈ।
ਨੀਂਥ ਲਾਕੇ ਤੱਕਦੀ ਤੱਕਦੀ ਹੋਗਾਨ ਜਿਹੀ ਹੋ ਗਈ, ਉਸ ਦਾ ਸਿਰ
ਚਕਰਾ ਦਿਆ, ਉਸ ਨੂੰ ਐਉਂ ਲੱਗਾ ਕਿ ਉਹ ਤਲਾ ਵਿਚ ਭੁਆਟੀ
ਖਾਕੇ ਡਿਗਣ ਲਗੀ ਹੈ, ਪਰ ਉਹ ਸੰਭਲਕੇ ਬੈਠ ਗਈ। ਫੇਰ ਸਾਹ
ਹੋਕ ਕੇ ਹੋਲੇ ਹੋਲੇ ਰਿਝੁਨ ਲੱਗੀ। ਐਸ ਤਰ੍ਹਾਂ ਪੋਲੇ ਪੋਲੇ ਸਰਕਦੀ
ਉਹ ਦਰਖਤ ਦੇ ਕੌਲ ਆ ਗਈ।

ਕੋਈ ਰਾਜਕੁਮਾਰ ਸੁਤਾ ਪਿਆ ਹੈ! ਉਹ ਪਾਸੇ ਪਰਨੇ ਹੈ।
ਬੱਬੀ ਬਾਂਹ ਸਿਰ ਦੇਠ ਦੁਹਰੀ ਹੋਕੇ ਸਿਰਹਾਣਾ ਬਣੀ ਹੋਈ ਹੈ, ਸੱਜੀ
ਬਾਂਹ ਲੱਤ ਤੱਕ ਪਾਸੀ ਹੈ, ਇਕ ਗੱਲੁ ਸਰਬਤੀ ਕਣਕ ਭਿੰਨੀ
ਦਿੱਸਦੀ ਹੈ, ਮੱਥਾ ਅੱਧਾ ਦਿੱਸਦਾ ਹੈ ਜੋ ਚੰਦ ਦੀ ਪਰਤਵੀਂ ਰੋਸ਼ਨੀ
ਵਾਕਣ ਹੋਲਦਿਲੀਆਂ ਦੇ ਪਕਾਸ਼ ਦੀ ਸਰਦਬੀ ਝਲਕ ਮਾਰਦਾ
ਹੈ। ਇਹ ਤੇ ਓਹੋ ਆਦਮੀ ਹੈ, ਉਸੇ ਦੀ ਨੁਹਾਰ ਹੈ, ਜੇ ਸੁਪਨੇ ਵਿਚ
ਦਿੱਸਿਆ ਸੀ। ਵਿਸ਼ਣਾ ਹੱਕੀ ਬੱਕੀ ਰਹਿ ਗਈ। ਉਸ ਨੇ ਆਪਣੀ
ਜੇਥ ਵਿਚ ਹੱਥ ਫੇਰਿਆ। ਸੁਪਨੇ ਦੀ ਗੇਲੀ ਵਾਲੀ ਡੱਬੀ ਕੋਈ ਨਹੀਂ
ਸੀ। ਕੀ ਇਹ ਸਰੀ ਮੁਰੀ ਦਾ ਮਨੁਖ ਹੈ ਜਾਂ ਸੁਪਨੇ ਦੀ ਪੁੜੀ
ਵਿਚੋਂ ਉਗਮਿਆ ਕੋਈ ਤਲਿਸਮੀ ਭੁਲੇਵਾਂ ਹੈ। ਹਾਥ ਇਹ ਸੱਚਾ
ਹੈਵੇ। ਡਡਿਆਂ ਤੇ ਕੰਬਦਿਆਂ ਵਿਸ਼ਣਾ ਨੇ ਆਪਣਾ ਹੱਥ ਅਗਾਂਹ
ਵਹਾਂਦਿਆ ਤੇ ਪੱਗ ਉਤੇ ਪੋਲੀਆਂ ਪੋਲੀਆਂ ਉੰਗਲਾਂ ਫੇਰਨ ਲੱਗੀ।
ਪੱਗ ਦੇ ਉਪਰਲੇ ਲੜ ਹੇਠ ਇਕ ਗੰਢ ਬੱਡੀ ਮਹਿਸੂਸ ਹੋਈ।
ਵਿਸ਼ਣਾ ਨੇ ਬਹੁਤ ਧੀਰੇ ਧੀਰੇ ਉੰਗਲਾਂ ਦੇ ਨੌਹਾਂ ਨਾਲ ਗੰਢ
ਖੋਲੀ। ਵਿਚੋਂ ਇਕ ਚਿੱਠੀ ਨਿਕਲੀ। ਅੱਖਾਂ ਉਤੇ ਨਜ਼ਰ ਪੈਂਦਿਆਂ
ਹੀ ਵਿਸ਼ਣਾ ਨੂੰ ਗਾਸ ਆਉਣ ਲੱਗੀ। ਉਹ ਫੇਰ ਸੰਭਲੀ ਤੇ ਰਿਝੁਦੀ
ਰਿਝੁਦੀ ਤਲਾ ਦੇ ਕੰਢੇ ਉਪਰ ਆ ਗਈ। ਚਿੱਠੀ ਵਿਸ਼ਣਾ ਦੇ ਪਿਤਾ
ਪ੍ਰਿਯਾਟਬੁਧਿ ਦੇ ਆਪਣੇ ਹੱਥ ਦੀ ਲਿਖੀ ਹੈ। ਲਿਖਿਆ ਹੈ:-

“ਲਿਖਤੁਮ ਵਲੀਰ ਪ੍ਰਿਯਾਟਬੁਧਿ ਕੁਤਲਪੁਰ ਮੰਤ੍ਰੀ, ਪੁਤ

ਮਦਨ ! ਮੈਂ ਇਹ ਖਤ ਚੰਦੰਨਪੁਰ ਤੋਂ ਘੱਲ ਰਿਹਾ ਹਾਂ.....”

ਵਿਸ਼ਾ ਨੂੰ ਯਾਦ ਆ ਗਿਆ, ਪਿਤਾ ਜੀ ਚੰਦੰਨਪੁਰ ਗਏ ਹਨ। ਉਹ ਕਹਿੰਦੇ ਸਨ ਚੰਦੰਨਪੁਰ ਸਾਡੇ ਤਾਬੇ ਹੋ, ਪਰ ਚੰਦੰਨਪੁਰ ਤਾਕਤਵਰ ਹੁੰਦਾ ਜਾਂਦਾ ਹੈ, ਚੰਦੰਨਪੁਰ ਦਾ ਰਾਜਕੁਮਾਰ ਆਪਣੀ ਤਾਕਤ ਵਧਾ ਰਿਹਾ ਹੈ, ਰੇਕ ਬਾਮ ਕਰਨੀ ਹੈ। ਇਹ ਸੋਰਦੀ ਚਿੱਠੀ ਅੰਗੇ ਪੜਨ ਲੱਗੀ। ਲਿਖਿਆ ਸੀ:-

“ਇਸ ਨੂੰ ਫੇਰਨ ਵਿਸ਼ ਦੇ ਦੇਣੀ, ਸੋਚਣਾ ਸਮਝਣਾ ਕੁਛ ਨਾ, ਵੇਲਾ ਨਾ ਲੰਘਣ ਦੇਣਾ.....”

ਇਤਨਾ ਪੜਕੇ ਵਿਸ਼ਾ ਫੇਰ ਚਿੰਤਾ ਵਿਚ ਗਰਕ ਹੋ ਗਈ। ਪਾਣੀ ਵਲ ਤੱਕਦੀ ਨੂੰ ਫੇਰ ਆਪਣੀ ਮੂਰਤ ਦਿੱਤੀ। ਆਪਣੀਆਂ ਵੱਡੀਆਂ ਅੱਖਾਂ ਤੱਕਕੇ ਕੁਛ ਖੁਸ਼ ਹੋ ਗਈ ਮਾਨੋਂ ਪਰਛਾਵੇਂ ਦੀ ਮੂਰਤ ਨੇ ਉਸ ਨੂੰ ਕੁਛ ਪੀਰਜ ਦਿੱਤੀ ਹੈ। ਮੁਸਕ੍ਰਾਓਂ ਦੀ ਨੇ ਇਕ ਤੀਲਾ ਚੁਕਕੇ ਪਾਣੀ ਨਾਲ ਗਿੱਲਾ ਕੀਤਾ, ਫੇਰ ਆਪਣੀ ਅੱਖ ਵਿਚ ਫੇਰਿਆ ਤੇ ਉਸ ਸੁਰਮੇ ਭਿੱਜੀ ਕਲਮ ਨਾਲ ਉਸ ਨੇ ਚਿੱਠੀ ਵਿਚ ‘ਵਿਸ਼’ ਦਾ ‘ਵਿਸ਼ਾ’ ਬਣਾ ਦਿਤਾ। ਫੇਰ ਚਿੱਠੀ ਪੜ੍ਹਨ ਲਗੀ, ਅਗੇ ਲਿਖਿਆ ਮੀ:-

“ਮੁੜ ਇਹ ਵਕਤ ਹੱਥ ਨਹੀਂ ਆਉਣਾ, ਜਾਣ ਲੈ ਮਦਨ ਦੇ ਦੁਸ਼ਮਨ ਹੈ।.....”

ਵਿਸ਼ਾ ਫੇਰ ਆਪਣੀ ਛਾਆ ਮੂਰਤ ਨਾਲ ਗਲਾਂ ਕਲਲ ਲਗੀ ਤੇ ਹੱਸ ਪਈ, ਉਸ ਨੇ ਮੁੜ ਓਹੋ ਤੀਲਾ ਪਾਣੀ ਵਿਚ ਤਰ ਕੀਤਾ ਤੇ ਦੂਜੀ ਅੱਖ ਵਿਚ ਫੇਰਿਆ ਤੇ ‘ਮਦਨ ਦੇ ਦੁਸ਼ਮਨ’ ਵਿਚੋਂ ‘ਦੋ’ ਉਤੇ ਕਾਟਵੀਂ ਲਕੀਰ ਫੇਰ ਦਿਤੀ। ‘ਮਦਨ-ਦੁਸ਼ਮਨ’ ਦੇ ਅਰਥ ਹਨ ਕਾਮਦੇਵ ਦਾ ਸੱਤ੍ਰ। ਉਹ ਸ੍ਰੀ ਸ਼ਿਵਜੀ। ਸੋ ਸਾਗੀ ਚਿੱਠੀ ਦਾ ਭਾਵ ਇਹ ਹੋ ਗਿਆ ਕਿੰਚਿੱਠੀ ਲਿਆਉਣ ਵਾਲਾ ਬੜਾ ਮੌਗਲਕਾਰੀ ਮਹਾਨ ਦੇਉਤਾ ਹੈ ! ਸ਼ਿਵਜੀ ਦਾ ਅਵਤਾਰ ਹੈ।

(੧੨੨)

ਵਿਸ਼ਣਾ ਦਾ ਵਿਆਹ ਏਸ ਨਾਲ ਇਕਲੰਮ ਕਰ ਵਿਚਿ, ਇਹ ਵੇਲਾ
ਹਬੋਂ ਖੁੰਬਿਆ ਫੇਰ ਨਹੀਂ ਲੱਭਣ ਲਗਾ ।

(੩)

ਦੱਖਣ ਦੇਸ਼ ਵਿਚ ਇਕ ਹੋਰ ਕਿਰਲ ਨਾਮ ਦੀ ਰਾਜਪਾਨੀ
ਸ੍ਰੀ । ਰਾਜੇ ਦਾ ਨਾਮ ਮੇਧਾਵੀ ਸ੍ਰੀ । ਇਕ ਲੜਾਈ ਵਿਚ ਰਾਜਾ
ਮਾਰਿਆ ਗਿਆ ! ਦੁਸ਼ਮਨਾਂ ਨੇ ਰਿਆਸਤ ਉਤੇ ਕਬਜ਼ਾ ਕਰ
ਲਿਆ । ਰਾਜਕੁਮਾਰ ਦੀ ਉਮਰ ਤਿੰਨ ਚਾਰ ਬਹੁਸ ਦੀ ਸ੍ਰੀ,
ਇਸ ਦਾ ਨਾਮ ਚੰਦ੍ਰਹਾਂਸ ਸ੍ਰੀ । ਰਾਜ ਮਹਲ ਦੀ ਇਕ ਦਾਈ
ਰਾਜਕੁਮਾਰ ਨੂੰ ਬਚਾਕੇ ਰਿਆਸਤੋਂ ਬਾਂਹਰ ਲੈ ਗਈ । ਕਿਰਲ
ਦੇ ਨਾਲ ਹੀ ਕੁਤਲ ਪੁਰ ਦੀ ਰਿਆਸਤ ਲਗਦੀ ਸ੍ਰੀ । ਇਸ
ਦੀ ਇਕ ਪਰਮਸਾਲਾ ਵਿਚ ਦਾਈ ਨੇ ਪਨਾਹ ਲਈ ।
ਦਾਈ ਰੋਟੀ ਮੰਗੀ ਪਿੰਨੀ ਖਾਕੇ, ਚੰਦ੍ਰਹਾਂਸ ਨੂੰ ਪਾਲਦੀ ਕੁਛ ਚਿਰ
ਪਿਛੋਂ ਮਰ ਗਈ । ਕੁਛ ਸਾਧੂਆਂ ਨੇ ਚੰਦ੍ਰਹਾਂਸ ਨੂੰ ਇਕ ਗੁਰੀਬਣੀ
ਦਾ ਅਨਾਥ ਬੱਚਾ ਸਮਝਕੇ ਇਸ ਉਪਰ ਤਰਸ ਕੀਤਾ । ਸਾਧੂਆਂ ਦੀ
ਪਾਲਣਾ ਪੇਸ਼ਣਾ ਨਾਲ ਇਹ ਕੁਛ ਵੱਡਾ ਹੈ ਗਿਆ । ਅਕਲ ਤੇਜ਼
ਹੋਣ ਕਰਕੇ ਤੇ ਕਿਸਮ ਕਿਸਮ ਦੇ ਪੜ੍ਹੇ ਲਿਖੇ ਸਾਧੂ ਸੰਤਾਂ ਨਾਲ
ਮਿਲਾਪ ਹੋਣ ਕਰਕੇ ਸੁਸਿੱਖਤ ਵੀ ਹੁੰਦਾ ਗਿਆ ।

ਜੇਤੁਸ਼ ਵਿਦਕਾ ਪੜ੍ਹੇ ਇਕ ਸਾਧੂ ਨੇ ਇਕ ਵੇਰ ਇਸ ਦੇ
ਮੱਥੇ ਦੀਆਂ ਤੇਜ਼ਮਾਲ ਰੇਖਾਂ ਦੇਖਕੇ ਹਿਸਾਬ ਸੋਧਕੇ ਲਾਈਆ ਤੇ
ਸੈਰਣ ਲੱਗਾ ਕਿ ਇਹ ਮੰਗਤਾ ਕਿਸ ਤਰ੍ਹਾਂ ਹੋ ਗਿਆ ਹੈ, ਇਸ ਦਾ
ਛਿਲਾਟ ਤਾਂ ਰਾਨ ਭਾਗ ਨਾਲ ਪ੍ਰਭਾਵਿਤ ਹੈ । ਜਦੋਂ ਉਸ ਨੇ
ਛੁਸਰੇ ਜੇਤੁਲੀ ਨਾਲ ਗਲ ਕੀਤੀ ਤਾਂ ਉਸ ਕਿਹਾ ਕਿ ਹੋਣਾ ਤਾਂ
ਆਸਾ ਹੀ ਢਾਹੀਦਾ ਸ੍ਰੀ, ਪਰ ਇਸ ਦੇ ਅੰਗਾਂ ਵਿਚ ਕੌਈ ਹਾਥ
ਖਾਟ ਦਾ ਫਰਕ ਹੋਣਾ ਹੈ । ਚੰਦ੍ਰਹਾਂਸ ਦੇ ਇਕ ਪੈਂਫ ਲੀਆਂ ਤੇ
ਛੁੰਗਣਾਂ ਬਨ ।

ਵਖੀਰ ਪ੍ਰਸ਼ਟ ਬੁਧਿ ਬਹੁਤ ਹੁਸ਼ਆਰ ਬੰਦਾ ਸੀ । ਕੁੰਤਲ -
ਪੂਰ ਦਾ ਸਾਰਾ ਰਾਜ ਪ੍ਰਬੰਧ ਏਸੇ ਦੀ ਨੀਤੀ ਨਾਲ ਚਲ ਰਿਹਾ ਸੀ ।
ਰਾਜਾ ਬਹੁਤ ਨੇਕ ਦਿਲ ਤੇ ਹਰ ਕਿਸੇ ਦੀ ਭਲਾਈ ਦਾ ਇਛਾਵਾਨ
ਸੀ । ਉਸ ਦੀ ਉਮਰ ਹੁਣ ਵਡੇਰੀ ਹੋ ਗਈ ਸੀ । ਉਹ ਸੰਨਿਆਸ
ਲੈਣਾ ਜਾਹੁਦਾ ਸੀ । ਪਰ ਐਸਾ ਕਰਨ ਤੋਂ ਪਹਿਲੇ ਉਹ ਰਾਜ-
ਕੁਮਾਰੀ ਦਾ ਵਿਆਹ ਕਾਰਜ ਕਰਕੇ ਸੁਰਖਰੂ ਹੋਣਾ ਚਾਹੁੰਦਾ ਸੀ ।
ਰਾਜ ਕੁਮਾਰੀ 'ਚੰਪਾ' ਸਰਬ ਗੁਣ ਸੰਪਨ ਸ਼ੁਸ਼ੀਲ ਸੰਦਰ ਕੰਨਿਆ
ਸੀ, ਜੇ ਪਿਤਾ ਨਾਲ ਬਹੁਤ ਸਨੋਹ ਕਰਦੀ ਸੀ ।

ਵਖੀਰ ਦਾ ਇਹ ਖਿਆਲ ਸੀ ਕਿ ਚੰਪਾ ਦਾ ਵਿਆਹ ਜੇ
ਕਿਸੇ ਮਾਮੂਲੀ ਬੰਦੇ ਨਾਲ ਹੋ ਜਾਵੇ ਤਾਂ ਰਿਆਸਤ ਦੀ ਮਲਕੀਅਤ
ਉਪਰ ਉਸ ਦਾ ਆਪਣਾ ਤੇ ਫੇਰ ਪਿਛੋਂ ਪ੍ਰਤ੍ਯ ਮਾਣ ਦਾ ਕਬਜ਼ਾ
ਥਾਣਾ ਰਹੇਗਾ ।

ਵਖੀਰ ਨੇ ਇਕ ਦਿਨ ਬੁਹਾਮ ਭੌਜ ਕੀਤਾ ਜਿਸ ਵਿਚ ਸਾਰੇ
ਸਾਧੂ ਸਮਾਜ ਨੂੰ ਸੱਦਾ ਸੀ । ਇਕ ਦਿਵਜ ਦਿਸ਼ਟ ਬੁੱਢੇ ਸਾਧੂ ਦੀ
ਸਾਮੂਲੀ ਪੰਗਤ ਵਿਚ ਚੰਦ੍ਰਹਾਸ ਬੈਠਾ ਸੀ । ਦਿਵਜ ਦਿਸ਼ਟ ਚੰਦ੍ਰ-
ਹਾਸ ਨੂੰ ਦੇਖਕੇ ਹੋਸਿਆ ਪਰ ਵਖੀਰ ਨੂੰ ਨੇੜੇ ਆਉਂਦਿਆਂ ਦੇਖਕੇ
ਮੁੰਹ ਢੱਟਕੇ ਚੁਪ ਹੋ ਗਿਆ । ਵਖੀਰ ਦੇ ਭਾਰ ਬਾਰ ਪੁੱਛਣ ਉਪਰ
ਦਿਵਜ ਦਿਸ਼ਟ ਨੇ ਕਿਹਾ: ਮਹਾਰਾਜ, ਇਹ ਜੋ ਸਾਹਮਣੇ ਬਾਲਕ
ਬੈਠਾ ਹੈ ਇਹ ਸਾਧੂ ਬਾਣੇ ਵਿਚ ਹੋਣ ਵਾਲਾ ਕੁੰਤਲ ਪੁਰ ਦਾ ਰਾਜਾ
ਹੈ । ਮੈਂ ਐਸਾ ਇਸ ਦੀਆਂ ਮਸਤਕ ਦੀਆਂ ਉਭਰੀਆਂ ਚਮਕਦੀਆਂ
ਦੇਖਾਂ ਤੋਂ ਦੇਖਦਾ ਹਾਂ; ਇਸ ਕਰਕੇ ਹਾਸਾ ਰੈਕ ਨਹੀਂ ਸਕਿਆ ।
ਹੋਸਿਆ ਸਾਂ ਕਿ ਸਾਪਾਂ ਦੇ ਮੈਲੇ ਭਰਾਵੇਂ ਵੇਸ਼ ਹੋਠ ਕੀ ਕੀ ਗੁਲਾ-
ਨਾਡੀ ਕਿਸਮਤ ਦੀਆਂ ਸ਼ੇਖ ਕਲੀਆਂ ਲੁਕੀਆਂ ਫਿਰਦੀਆਂ ਹਨ ।

ਪਲੀਰ ਦਾ ਸਾਰਾ ਸਦਾਦ ਮਾਡਿਆ ਕਿਆ । ਉਹ ਚੰਦ੍ਰਹਾਸ

ਦੇ ਮਾਰ ਦੇਣ ਦੇ ਉਪਾ ਵਿਚ ਗਲਤਾਨ ਹੋ ਗਿਆ ।

ਇਕ ਦਿਨ ਚੰਦ੍ਰਹਾਸ ਇਕੱਲੇ ਜਾਂ ਦੇ ਨੂੰ ਇਕ ਜਲਾਦ ਨੇ ਪਕੜ ਲਿਆ । ਨਿਰਜਨ ਜੰਗਲ ਵਿਚ ਲਿਜਾਕੇ ਜਦ ਮਾਰਨ ਲਗਾ । ਤਾਂ ਚੰਦ੍ਰਹਾਸ ਆਖਰੀ ਪ੍ਰਾਰਥਨਾ ਕਰਨ ਲੱਗਾ । ਇਹ ਬੜੀ ਵੈਰਾਗ ਮਈ ਅਰਦਾਸ ਸੀ । ਆਖਰ ਉਸ ਨੇ ਕਿਹਾ: ਹੇ ਪ੍ਰਭੂ, ਹੇ ਜਾਗਦੀ ਜੇਤ, ਇਹ ਚੰਦ੍ਰਹਾਸ ਤੇਰੀ ਹੀ ਜੇਤ ਦੀ ਇਕ ਕਿਰਨ ਹੈ । ਹੇ ਜੇਤੀ ਸਰੂਪ, ਤੇਰੇ ਹੀ ਪ੍ਰਕਾਸ਼ ਦੀ ਇਕ ਖਮਦਾਰ ਕਿਰਨ ਤਲਵਾਰ ਰੂਪ ਹੋਕੇ ਜੱਲਾਦ ਦੇ ਹੱਥ ਹੈ । ਤੇਰੀਆਂ ਹੀ ਦੇ ਕਿਰਨਾਂ ਰੁਣ ਮਿਲਣ ਲਗੀਆਂ ਹਨ, ਤਾਕਿ ਤੇਰੀ ਕੀਰਤੀ ਦੀ ਰੋਸ਼ਨੀ ਢੂਣੀ ਹੈ ਜਾਏ । ਆ ਦੇਖ ਦੇਸ਼ ਵਚਿਤ੍ਰ ਕਿਰਣ ਮਿਲਾਪ ਨੂੰ ।

ਜਲਾਦ ਉਪਰ ਕੁਛ ਅਸਰ ਹੋ ਗਿਆ । ਉਸ ਨੂੰ ਲੱਗਾ: ਮੇਡੇ ਹਥ ਵਿਚ ਤਲਵਾਰ ਨਹੀਂ ਇਕ ਕਿਰਨ ਪਕੜੀ ਹੈ । ਉਹ ਕਿਰਨ ਹਿਲ ਰਹੀ ਹੈ । ਉਹ ਕਿਰਨ ਕੱਟਣਹਾਰੀ ਹੈ, ਉਹ ਕਿਰਨ ਉਲਟਕੇ ਉਸੇ ਦੀ ਗਿੱਚੀ ਵਲ ਖਮ ਖਾ ਰਹੀ ਹੈ । ਜਲਾਦ ਨੇ ਤਲਵਾਰ ਹੱਥੋਂ ਸੁਟ ਦਿਤੀ । ‘ਬਖਸ਼ੇ, ਬਖਸ਼ੇ, ਹੇ ਪ੍ਰਭੂ, ਬਖਸ਼ੇ’ ਇਹ ਕਹਿੰਦਾ ਭੁੱਬਾਂ ਮਾਰਦਾ ਚੰਦ੍ਰਹਾਸ ਦੇ ਪੈਠਾਂ ਉਪਰ ਫਹਿ ਪਿਆ । ਚੰਦ੍ਰਹਾਸ ਰੁੱਪ ਸੀ । ਜਲਾਦ ਉਠ ਬੈਠਾ, ਪਰ ਉਸ ਨੇ ਚੰਦ੍ਰਹਾਸ ਦਾ ਸੱਜਾ ਪੈਰ ਅਪਣੇ ਖਹੁਰੇ ਖੱਬੇ ਹਥ ਨਾਲ ਪਕੜਿਆ ਹੋਇਆ ਸੀ । ਫੇਰ ਹੱਸ ਪਿਆ ! ਕਹਿਣ ਲਗਾ: ਠੀਕ ਹੈ । ਜਲਾਦ ਦੇ ਚਿਹਰੇ ਤੋਂ ਐਉਂ ਲਗਦਾ ਸੀ ਕਿ ਉਸ ਨੂੰ ਸਾਰੀ ਮੁਸ਼ਕਲ ਦਾ ਕੋਈ ਹੱਲ ਲੱਭ ਪਿਆ ਹੈ । ਉਸ ਨੇ ਸੱਜੇ ਹਥ ਨਾਲ ਜੇਬ ਵਿਚੋਂ ਚਾਕੂ ਕੱਢਿਆ ਤੇ ਬੜੀ ਢੁਢਤੀ ਨਾਲ ਚੰਦ੍ਰਹਾਸ ਦੀ ਛੇਵੀਂ ਉੰਗਲ ਕਟਕੇ ਪਿਛਾਂਹ ਨੂੰ ਤੁਰ ਪਿਆ । ਉਸ ਕੇਲ ਹੁਣ ਇਹ ਨਿਸ਼ਾਨੀ ਸੀ ਕਿ ਚੰਦ੍ਰਹਾਸ ਨੂੰ ਮਾਰ ਆਇਆ ਹੈ ।

(੫)

ਚੰਦਨਪੂਰ ਦਾ ਕੁਲੰਦਕ ਦਾਜ਼ਾ ਸ਼ਿਕਾਰ ਖੇਡ ਕਿਹਾ ਖੀ ਕਿ

ਕਿਸੇ ਦੇ ਰੋਣ ਦੀ ਆਵਾਜ਼ ਆਈ । ਏਸ ਨਿਰਜਨ ਜੰਗਲ ਵਿਚ ਇਨਸਾਨ ਦੇ ਬੱਚੇ ਦੀ ਆਵਾਜ਼ ਕਿਥੋਂ ? ਤਲਾਸ਼ ਕਰਨ ਉਪਰ ਇਕ ਬਾਲਕ ਲੱਭਾ ਜੋ ਪੈਰ ਉਪਰ ਪੱਤੇ ਰਖਕੇ ਹਥ ਨਾਲ ਘੁਟਕੇ ਪਕੜਕੇ ਬੈਠਾ ਦਰਦ ਨਾਲ ਬੇਗਲ ਹੋ ਰਿਹਾ ਸੀ ।

ਚੰਦ੍ਰਹਾਂਸ ਦੀ ਕਿਸਮਤ ਖੁੱਲ੍ਹੇ ਗਈ । ਕੁਲਿੰਦਕ ਦਾ ਰਾਜਾ ਬੇਅੱਲਾਦ ਸੀ । ਕੁਦਰਤ ਨੇ ਪਲਿਆ ਪੇਸਿਆ ਸੁੰਦਰ ਪ੍ਰਤ੍ਵ ਦੇ ਦਿਤਾ । ਕੁਲਿੰਦਕ ਰਾਜੇ ਨੇ ਚੰਦ੍ਰਹਾਂਸ ਨੂੰ ਆਪਣੀ ਗੋਦ ਲੈ ਲਿਆ । ਚੰਦ੍ਰਹਾਂਸ ਜਨਮ ਕਰਕੇ ਕਿਰਲ ਦੇ ਰਾਜੇ ਦਾ ਪ੍ਰਤ੍ਵ ਐਸ ਤਰ੍ਹਾਂ ਚੰਦੰਨਪੁਰ ਦੇ ਕੁਲਿੰਦਕ ਰਾਜੇ ਦਾ ਮੁਤਬੰਨਾ ਬਣ ਗਿਆ ।

ਥੜੇ ਚਿਰ ਵਿਚ ਚੰਦੰਨਪੁਰ ਦੀ ਕਾਂਇਆਂ ਬਦਲ ਗਈ ਸੀ । ਰਾਜਕੁਮਾਰ ਬੜਾ ਅੱਛਾ ਪ੍ਰਬੰਧਕ ਸੀ । ਪਰਜਾ ਬਹੁਤ ਸੁਖੀ ਹੋ ਗਈ ਸੀ । ਚੌਗੀ ਚਕਾਰੀ ਦਾ ਖਤਰਾ ਹਟ ਗਿਆ ਸੀ ਤੇ ਵਪਾਰ ਤੇ ਦਸਤਕਾਰੀ ਵਧ ਗਈ ਸੀ, ਪਰ ਰਿਆਸਤ ਦੀ ਆਮਦਾਨ ਵਧਣ ਨਾਲ ਇਕ ਮੁਸ਼ਕਲ ਹੋਰ ਵਧ ਗਈ ਸੀ । ਚੰਦੰਨਪੁਰ ਦੀ ਰਿਆਸਤ ਤਾਬੇ ਸੀ ਕੁੰਤਲਪੁਰ ਦੇ, ਜਿਥੋਂ ਦਾ ਵੱਜੀਰ ਪ੍ਰਿਸ਼ਟਬੁਧਿ ਸੀ । ਮਾਮਲੇ ਵੱਧ ਆਉਣ ਨਾਲ ਪ੍ਰਿਸ਼ਟਬੁਧਿ ਨੂੰ ਚੰਦੰਨਪੁਰ ਦੀ ਵਧ ਰਹੀ ਤਾਕਤ ਤੋਂ ਖਤਰਾ ਪ੍ਰਤੀਤ ਹੋਇਆ, ਜਿਸ ਲਈ ਉਸ ਨੇ ਚੰਦੰਨਪੁਰ ਦਾ ਦੌਰਾ ਰਖਿਆ । ਚੰਦੰਨਪੁਰ ਪਹੁੰਚਕੇ ਵੱਜੀਰ ਨੇ ਚੰਦ੍ਰਹਾਂਸ ਨੂੰ ਛਾਣ ਲਿਆ ਤੇ ਜਲਾਦ ਦੇ ਦਿਤੇ ਪੇਖੇ ਨੂੰ ਵੀ ਸਮਝ ਲਿਆ, ਜਿਨ ਨੂੰ ਇਕ ਬਾਲਕ ਸਾਧ ਦੇ ਮਾਰ ਦੇਣ ਦਾ ਹੁਕਮ ਦਿਤਾ ਸੀ । ਪਰ ਏਸ ਵੱਜੀਰ ਦੀਆਂ ਸਿਆਣਪਾਂ ਦਾ ਕੋਈ ਅੰਤ ਨਹੀਂ ਸੀ, ਉਸ ਨੇ ਚੰਦ੍ਰਹਾਂਸ ਨੂੰ ਕਿਹਾ ਕਿ ਕੁੰਤਲਪੁਰ ਇਕ ਬੜੂਰੀ ਕੰਮ ਹੈ ਜੋ ਮੈਂ ਤੇਰੇ ਮਿਵਾਇ ਕਿਸੇ ਹੋਰ ਦੇ ਸਪੁਰਦ ਨਹੀਂ ਕਰ ਸਕਦਾ । ਐਹ ਚਿੱਠੀ ਫੌਰਨ ਮਦਨ ਨੂੰ ਦੇ ਆ । ਚਿੱਠੀ ਬੇਲੂਣੀ ਨਹੀਂ ਤੇ ਕਿਤੇ ਅਟਕਣਾ ਨਹੀਂ ।

ਚੰਦ੍ਰਹਾਂਸ ਵੱਜੀਰ ਦੀ ਚਿੱਠੀ ਲੈ, ਪੱਗ ਨਾਲ ਬੰਨ੍ਹਕੇ ਰਵਾਂ

(੧੩੬)

ਰਵੀਂ ਕੁਤਲਪੁਰ ਨੂੰ ਤੁਰ ਪਿਆ ਸੀ ।

(੬)

ਮਦਨ ਬੜਾ ਸਿਆਣਾ ਲੜਕਾ ਸੀ । ਉਸ ਵਿਚ ਸਹਿਨ
ਸ਼ੀਲਤਾ ਸੀ, ਨੇਕੀ ਸੀ, ਭਲਿਆਈ ਸੀ । ਆਪਣੇ ਪਿਤਾ ਪਿਸ਼ਟ
ਬੁਧਿ ਵਰਗੀ ਕੋਈ ਚਲਾਕੀ ਨਹੀਂ ਸੀ ਪਰ ਪਿਤਾ ਦੀ ਫਰਜ਼ਾਂ ਬਰ-
ਦਾਰੀ ਪੂਰੀ ਸੀ । ਪਿਤਾ ਦੇ ਹੁਕਮ ਨੂੰ ਤੁਰਤ ਪੂਰਾ ਕਰਨ ਲਈ
ਤਤਪਰ ਰਹਿੰਦਾ ਸੀ ।

ਪਿਤਾ ਦੀ ਚਿਠੀ ਪੜ੍ਹਕੇ ਉਸ ਨੇ ਪੰਡਤਾਂ ਨੂੰ ਬੁਲਾਈਆ ਤੇ
ਇਕ ਦਮ ਵਿਆਹ ਅਰੰਭ ਦਿਤਾ । ਵਿਸ਼ਣਾ ਨੂੰ ਵੀ ਹੁਕਮ ਹੋ ਗਿਆ
ਤਿਆਰ ਹੋ ਜਾਣ ਲਈ । ਵਿਆਹ ਦਾ ਪੂਮ ਪੜੱਕਾ ਤੇ ਵਾਸਾ ਗਾਜਾ
ਵੀ ਮੁਰੂ ਹੋ ਗਿਆ । ਕੁਤਲ ਪੁਰ ਦਾ ਰਾਜਾ ਸ਼ੋਰ ਸੁਣਕੇ ਉਪਰ ਆ
ਨਿਕਾਲਿਆ । ਉਹ ਚੰਦ੍ਰਹਾਂਸ ਨੂੰ ਦੇਖਦਿਆਂ ਹੀ ਮੇਹਿਆ ਗਿਆ ।
ਉਸ ਇਹ ਖਿਆਲ ਕੀਤਾ ਕਿ ਰਾਜ ਕੁਮਾਰੀ ਚੰਪਾ ਲਈ ਇਸ ਤੋਂ
ਅਛਾ ਹੋਰ ਯੋਗ ਵਰ ਨਹੀਂ ਹੋ ਸਕਦਾ । ਰਾਜੇ ਨੂੰ ਆਇਆ ਦੇਖਕੇ
ਵਿਸ਼ਣਾ ਦਾ ਦਿਲ ਫੇਰ ਹਥੋੜੇ ਵਾਕਨ ਏੜ ਪੜ ਵੱਜਣ ਲਗਾ ।
ਰਾਜਾ ਇਸ ਗਲ ਦੀ ਵਿਚਾਰ ਅਜੇ ਆਪਣੇ ਪੌਹਿਤ ਨਾਲ ਕਰ ਹੀ
ਰਿਹਾ ਸੀ ਕਿ ਪੰਡਤ ਨੇ ਝਣ ਪਟ ਚੰਦ੍ਰਹਾਂਸ ਦੀਆਂ ਵਿਸ਼ਣਾ ਨਾਲ
ਲਾਵਾਂ ਪੜ੍ਹ ਦਿਤੀਆਂ ।

(੭)

ਮੰਤ੍ਰੀ ਪਿਸ਼ਟ ਬੁਧਿ ਚੰਦਨ ਪ੍ਰਕ ਦਾ ਦੌਰਾ ਮੁਕਾ ਕੇ ਘਰ
ਪਹੁੰਚਾ । ਰਸਤੇ ਵਿਚ ਆਉਂਦਾ ਉਹ ਛੜਾ ਖੁਸ਼ ਸੀ ਕਿ ਚੰਦ੍ਰਹਾਂਸ
ਦੀ ਅਲਖ ਮਦਨ ਨੇ ਮੁਕਾ ਛੱਡੀ ਹੋਈ ਹੈ । ਨਾਲ ਹੀ ਉਹ ਚੰਪਾ
ਲਈ ਇਕ ਵਰ ਦੇਖ ਆਇਆ ਸੀ ਜਿਸ ਬਾਬਤ ਉਸ ਦਾ ਖਿਆਲ
ਸੀ ਕਿ ਰਾਜਾ ਮੰਨ ਜਾਏਗਾ । ਪਰ ਐਸੇ ਆਦਮੀ ਦਾ ਰਾਜ ਟੱਢੀ
ਉਪਰ ਬੈਠਣਾ ਸਿਰੇ ਨਹੀਂ ਬਲੁਗਾ, ਕਿਉਂਕਿ ਉਸ ਦੇ ਸ਼ਰੀਰ ਦਾ

(੧੨੭)

ਇਕ ਅੰਗ ਭੰਗ ਸੀ, ਜਿਸ ਦਾ ਪਤਾ ਕੇਵਲ ਮੰਤ੍ਰੀ ਨੂੰ ਸੀ ਤੇ ਜੇ ਵਕਤ ਸਿਰ ਇਸ ਦਾ ਫਾਇਦਾ ਉਠਾ ਸਕਦਾ ਸੀ ।

ਵਜੀਠ ਜਦ ਘਰ ਪਹੁੰਚਾ ਤਾਂ ਉਸ ਨੂੰ ਪਤਾ ਲਗਾ ਕਿ ਚੰਦ੍ਰ-ਹਾਂਸ ਤਾਂ ਉਸ ਦਾ ਜਵਾਈ ਬਣ ਚੁਕਾ ਹੈ । ਮਨ ਹੀ ਮਨ ਵਿਚ ਇਸ ਗਲ ਉਪਰ ਬਹੁਤ ਖਿਡਿਆ । ਪਰ ਉਹ ਆਪਣਾ ਦੁਖ ਕਿਸੇ ਨੂੰ ਦੱਸ ਨਹੀਂ ਸੀ ਸਕਦਾ । ਉਸ ਦੀ ਅਕਲ ਨੇ ਛੇਕੜ ਏਹੋ ਛੈਸਲਾ ਕੀਤਾ ਕਿ ਜਵਾਈ ਭਾਵੇਂ ਨਾਂ ਜਵਾਈ ਨੀਤੀ ਅਨੁਕੂਲ ਏਹੋ ਗਲ ਹੈ ਕਿ ਇਸ ਦੀ ਅਲਖ ਮੁਕਾਈ ਜਾਵੇ, ਪੀ ਭਾਵੇਂ ਵਿਪਵਾ ਰਹਿ ਜਾਏ ।

ਚੰਦ੍ਰਹਾਂਸ ਨੂੰ ਸੱਦਕੇ ਮੰਤ੍ਰੀ ਨੇ ਬਹੁਤ ਪਿਆਰ ਕੀਤਾ । ਜਦ ਪੂਰਾ ਆਦਰ ਅਤਿਕਾਰ ਕਰ ਚੁਕੇ ਤਾਂ ਕਹਿਣ ਲਗਾ: ਪਈ ਸ਼ਹਿਰੋਂ ਬਾਹਰ ਦੇਵੀ ਦਾ ਮੰਦਰ ਹੈ । ਸਾਡੀ ਕੁਲ ਗੀਤ ਮੁਤਾਬਿਕ ਤੌਰ੍ਹੀ ਪਹਿਲੇ ਉਥੇ ਜਾਣਾ ਚਾਹੀਦਾ ਤੇ ਆਪਣੀ ਭੇਟ ਰੜਾਉਣੀ ਚਾਹੀਦੀ ਹੈ । ਇਹ ਉਹੋ ਹੀ ਦੇਵੀ ਦਾ ਮੰਦਰ ਸੀ ਜਿਥੇ ਵਿਸ਼ਾ ਸੁਪਨਿਆਂ ਤੋਂ ਤੰਦ ਆਈ ਹੋਈ ਚੜ੍ਹਕ ਲੈਕੇ ਗਈ ਸੀ । ਚੰਦ੍ਰਹਾਂਸ ਸਹੁਰੇ ਦੀ ਆਗਿਆ ਮੰਨਕੇ ਕੁਛ ਨਜ਼ਰ ਭੇਟ ਦੀਆਂ ਵਸਤਾਂ ਹੱਥ ਵਿਚ ਲੈਕੇ ਢੂਰ ਪਿਆ । ਉਧਰ ਮੰਤ੍ਰੀ ਨੇ ਇਕ ਜਲਾਵ ਮੰਦਰ ਵਲ ਦੁਜਾ ਦਿਤਾ ਕਿ ਉਹ ਤਲਵਾਰ ਲੈਕੇ ਖੜਾ ਰਹੇ ਤੇ ਜਿਹੜਾ ਵੀ ਮੰਦਰ ਦੀਆਂ ਪੈਹੀਆਂ ਚੜ੍ਹੇ ਇਕ ਦਮ ਕਤਲ ਕਰ ਦੇਵੇ ।

ਕੁਤਲ ਪੁਰ ਦੇ ਰਾਜੇ ਨੂੰ ਅਜੇ ਆਪਣੇ ਮੰਤ੍ਰੀ ਦੇ ਚੰਦਨ ਪੁਰ ਤੋਂ ਵਾਪਸ ਆਉਣ ਦੀ ਮਥੁਰ ਨਹੀਂ ਸੀ ਪਹੁੰਚੀ । ਉਹ ਅਜੇ ਆਪਣੇ ਪ੍ਰੋਤਾਂ ਨਾਲ ਰਾਜ ਕੁਮਾਰੀ ਚੰਪਾ ਦੀ ਸ਼ਾਦੀ ਬਾਬਤ ਸਲਾਹ ਮਸ਼ਵਰਾ ਕਰ ਰਿਹਾ ਸੀ : ਹੋਰਾਨੀ ਦੀ ਗਲ ਹੈ, ਸਭ ਨੇ ਏਹੋ ਰਾਇ ਦਿੱਤੀ ਕਿ ਚਾਹੇ ਵਿਸ਼ਾ ਨਾਲ ਇਸ ਦੀ ਸ਼ਾਦੀ ਹੋ ਹੀ ਚੁਕੀ ਹੈ ਤਾਂ ਕੀ ਚੰਪਾ ਲਈ ਚੰਦ੍ਰਹਾਂਸ ਤੋਂ ਅੱਛਾ ਵਰ ਨਹੀਂ ਹੋ ਸਕਦਾ । ਰਾਜੇ ਨੇ ਇਹੋ ਗਲ ਮਦਨ ਨਾਲ ਕੀਤੀ । ਮਦਨ ਬੜਾ ਭੋਲਾ ਤੇ ਨਿਰਛਲ

ਬੰਦਾ ਸੀ । ਆਪਣੇ ਭਣਵੱਖੇ ਦੀ ਇਤਨੀ ਪ੍ਰਸੰਸਾ ਸੁਣਕੇ ਅਤਿ
ਪ੍ਰਸੰਨ ਹੋਇਆ ਤੇ ਫੇਰ ਰਾਜੇ ਦੀ ਆਗਿਆ ਪਾਕੇ ਚੰਦ੍ਰਹਾਂਸ ਨੂੰ ਰਾਜ
ਮਹਲ ਵਿਚ ਵਿਆਹ ਹਿਤ ਬੁਲਾਉਣ ਲਈ ਟੁਰ ਪਿਆ ।

ਮਦਨ ਤੇ ਚੰਦ੍ਰਹਾਂਸ ਦੇਨੇ ਸੜਕ ਉਪਰ ਮਿਲ ਪਏ । ਇਕ
ਤਾਂ ਜਲਾਦ ਦੇ ਮੰਹ ਵਿਚ ਪੈਣ ਲਈ ਘਰੋਂ ਟੁਰਿਆ ਸੀ; ਦੂਜਾ
ਰਾਜਕੁਮਾਰੀ ਨਾਲ ਵਿਆਹ ਲਈ ਉਸ ਨੂੰ ਸੱਦਣ ਹਿਤ ਜਾ ਰਿਹਾ
ਸੀ । ਦੇਨਾਂ ਦਾ ਮਿਲ ਜਾਣਾ ਕਿਸਮਤ ਦੀ ਅਜੀਬ ਟੱਕਰ ਸੀ !
ਰਾਜੇ ਦੇ ਸੱਦੇ ਨੂੰ ਕੈਣ ਮੌਜੇ ? ਇਹ ਸ਼ਾਹੀ ਫੁਰਮਾਨ ਅਟੋਲ ਹੁਕਮ
ਸੀ, ਜਿਸ ਨੂੰ ਸਿੱਧਾ ਉਲੰਘਣ ਦੀ ਤਾਕਤ ਕਿਸੇ ਵਿਚ ਨਹੀਂ ਹੁੰਦੀ ।
ਪਰ ਦੇਵੀ ਦੇ ਮੰਦਰ ਵਿਚ ਜੋ ਚੜ੍ਹਤ ਪੁੰਜਾਉਣੀ ਸੀ ਉਸ ਦਾ ਕੀ
ਇਲਾਜ ਹੋਵੇ ? ਇਹ ਵੀ ਜ਼ਰੂਰੀ ਗੱਲ ਸੀ । ਕੀ ਚੰਦ੍ਰਹਾਂਸ ਇਸ ਤਰ੍ਹਾਂ
ਕਰੇ ਕਿ ਪਹਿਲੇ ਉਹ ਮੰਦਰ ਚਲਾ ਜਾਵੇ ਤੇ ਉਥੋਂ ਫੇਰ ਸਿੱਧਾ ਰਾਜ
ਮਹਲ ਚਲਾ ਜਾਵੇ ? ਨਹੀਂ, ਇਸ ਤਰ੍ਹਾਂ ਦੇਰ ਹੋ ਜਾਏਗੀ । ਰਾਜਾ
ਕਿਤਨਾ ਕੁ ਚਿਰ ਬਗੈਰ ਕਾਹਲਾ ਪਏ ਦੇ ਉਡੀਕੇਗਾ । ਆਖਰ ਇਹ
ਠਹਿਰੀ ਕਿ ਚੜ੍ਹਤ ਦੀਆਂ ਚੀਜ਼ਾਂ ਲੋਕੇ ਤਾਂ ਮਦਨ ਮੰਦਰ ਵਿਚ ਪ੍ਰਿਯਾ
ਕਰਨ ਚਲਾ ਜਾਵੇ ਤੇ ਚੰਦ੍ਰਹਾਂਸ ਜਲਦੀ ਰਾਜ ਮਹਲ ਵਿਚ ਪੁੰਜੇ
ਜਿਥੇ ਰਾਜਾ ਖੜਾ ਉਡੀਕ ਰਿਹਾ ਹੈਆਪਸ ਵਿਚ ਵਿਛੜਨਲਗਿਆਂ
ਦੇਨਾਂ ਨੇ ਘੁਟਕੇ ਜੱਫੀ ਪਾ ਲਈ । ਮਦਨ ਪਿਆਰ ਦੇ ਜੋਸ਼ ਵਿਚ ਜ਼ੋਰ
ਨਾਲ ਘੁੱਟੀ ਜਾਂਦਾ ਸੀ ਤੇ ਨਾਲ ਕਹੀ ਜਾਂਦਾ ਸੀ—ਭਾਈਆ ਜੀ,
ਤੁਸੀਂ ਕਿਤਨੇ ਚੰਗੇ ਹੋ, ਕਿਤਨੇ ਪਿਆਰੇ ਹੋ, ਜੀ ਕਰਦਾ ਹੈ ਤੁਹਾਨੂੰ
ਛੜਾਂ ਨਾ, ਵਿਸ਼ਾ ਦੇ ਵਿਆਹ ਵੇਲੇ ਤੁਹਾਡੇ ਸਿਰ ਉਤੋਂ ਵਾਰਕੇ ਕੀ
ਕੁਛ ਨਹੀਂ ਲੁਟਾਇਆ, ਪਰ ਦਿਲ ਰੱਜਿਆ ਨਹੀਂ, ਜੀ ਕਰਦਾ ਹੈ
ਹੋਰ ਕੁਛ ਨਾ ਕਰਾਂ, ਮਾਰਾ ਦਿਨ ਤੁਹਾਡਾ ਸਿਰਵਾਫਨਾ ਕਰਦਾ ਰਹਾਂ,
ਤੁਹਾਡੀ ਖੈਰ ਮੰਗਦਾ ਰਹਾਂ । ਇਹੋ ਜੀ ਕਰਦਾ ਹੈ ਕਿ ਆਪਣਾ
ਆਪ ਤੁਹਾਡੇ ਉਤੋਂ ਵਾਰ ਸੁਟਾਂ, ਕੁਰਬਾਨ ਕਰ ਸੁਟਾਂ । ਸਚੀ ਮੁਢੀ
ਕੁਰਬਾਨ ਕਰ ਸੁਟਾਂ ।

(੧੨੯)

ਵਜੀਰ ਨੇ ਜੋ ਜਲਾਦ ਦੇਵੀ ਦੇ ਮੰਦਰ ਅਗੇ ਬੜਾ ਕੀਤਾ ਸੀ
ਉਹ ਹੋਰ ਸੀ । ਉਹ, ਉਹ ਨਹੀਂ ਸੀ ਜਿਸ ਨੇ ਇਕ ਵੇਰ ਸਿਰਫ਼ ਕਟੀ
ਉੰਗਲ ਦਿਖਾਕੇ ਧੋਖਾ ਦਿਤਾ ਸੀ । ਐਤਕੀ ਜਲਾਦ ਨਾਲ ਬਹੁਤ
ਪਕਿਆਈ ਸੀ, ਤੇਹਾਂ ਤੇ ਇਨਾਮਾਂ ਦਾ ਵੀ ਬੜਾ ਲਾਲਚ ਦਿੱਤਾ
ਸੀ । ਜਲਾਦ ਨੂੰ ਪੱਕਾ ਹੁਕਮ ਸੀ ਕਿ ਕੋਈ ਗੱਲ ਨਹੀਂ ਕਰਨੀ, ਨਾ
ਹੀ ਕੋਈ ਸੁਣਨੀ ਹੈ, ਦੇਖਦਿਆਂ ਹੀ ਪਹੁੰਚਣ ਵਾਲੇ ਦੀ ਗਾਰਦਨ
ਧੜ ਤੋਂ ਵਖ ਕਰ ਦੇਣੀ ਹੈ ।

ਉਪਰ ਚੰਦ੍ਰਹਾਂਸ ਦਾ ਵਿਆਹ ਚੰਪਾ ਨਾਲ ਗਜ਼ ਮਹਲ ਵਿਚ
ਹੋ ਗਿਆ । ਵਿਆਹ ਹੁੰਦਿਆਂ ਹੀ ਚੰਦ੍ਰਹਾਂਸ ਨੂੰ ਤਿਲਕ ਦੇਣ ਤੇ ਆਪ
ਸੰਨਜਾਸ਼ ਪਾਰਨ ਦਾ ਪ੍ਰਬੰਧ ਗਾਜ਼ਾ ਸੌਭਣ ਲੱਗਾ ।

ਜਲਾਦ ਨੇ ਕਿਤੇ ਫੇਰ ਕੋਈ ਬੇਈਮਾਨੀ ਨਾ ਕਰ ਦਿੱਤੀ
ਹੋਵੇ, ਏਸ ਖੁਤਖੁਤੀ ਨੂੰ ਹਟਾਉਣ ਲਈ ਵਜੀਰ ਆਪ ਇਕ ਤੇਜ਼
ਘੋੜੇ ਤੇ ਭੜ੍ਕੇ ਸਰਪਟ ਗਿਆ । ਦੇਖਿਆ ਕਿ ਆਪਣੇ ਪੁੜ੍ਹੇ ਦਾ ਸਿਰ
ਕਟਿਆ ਪਿਆ ਹੈ । ਵਜੀਰ ਨੇ ਇਕ ਹਾਅ ਦਾ ਨਾਹਰਾ ਮਾਰਿਆ,
ਆਪਣੀ ਕਟਾਰ ਕਢੀ, ਸਾਰੇ ਛੋਰ ਨਾਲ ਪੇਟ ਵਿਚ ਖੋਕੇ ਪੁੜ੍ਹੇ ਦੇ
ਧੜ ਉਤੇ ਲੇਟ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ:-

ਜਿਉ ਜਨ ਚੰਦ੍ਰਹਾਂਸੁ ਦੁਖਿਆ ਪ੍ਰਸਟਬੁਧੀ

ਅਪੁਨਾ ਘਰੁ ਲੁਕੀ ਜਾਵੇ ॥

[ਨਟ ਮਹਲਾ ੪ ਅਸਟ:-੪

~~~○~~~

## ੭. ਆਖਦਾਰ ਮੈਤੀ

੧.

ਸਮਾਂ ੧੭੯੧ ਬਿਨਰਮੀ (੧੯੦੪ ਈਸਵੀ) ਦਾ ਹੈ। ਮਾਣੀ ਵਾਜ਼ੇ ਦਾ ਪਿੰਡ ਹੈ, ਜੋ ਅਜ ਕਲ ਦੀ ਬਿਲਾ ਬੰਸੀ ਦੇ ਹਿਆਥ ਨਾਲ ਛੁਪਿਆਣੇ ਵਿਚ ਹੈ। ਏਥੇ ਗੁਲਾਬਾ ਮਸੰਦ ਤੇ ਪੰਜਾਬਾ ਦੇ ਭਰਾ ਭਰਿੰਦੇ ਹਨ। ਅਜ ਕੁਛ ਹਮਸੈਸ ਵਿਚ ਬੈਠੇ ਹਨ ਤੇ ਨਜ਼ੇਂਏ ਤੌਰੇ ਹੈਂ ਕੇ ਆਏ ਹਨ। ਨਿਹਾਲੇ ਖੱਤਰੀ ਦੀ ਮਾਈ ਗੁਰਦੇਈ ਮਰ ਗਈ ਸੀ। ਪੰਜਾਬਾ ਕਹਿ ਰਿਹਾ ਸੀ: ‘ਇਹ ਬੜੇ ਭਾਗਾਂ ਵਾਲੀ ਸੀ’। ਫੇਰ ਆਖ ਰਿਹਾ ਸੀ: ‘ਏਸੇ ਵਿਹੜੇ ਵਿਚ ਸਾਡੇ ਘਰ ਆਕੇ ਇਕ ਦਿਨ ਬੈਠੀ ਸੀ, ਲਗਦੀ ਨਹੀਂ ਸੀ ਕਿ ਛੇਤੀ ਚਲੀ ਜਾਏਗੀ। ਭਾਵੇਂ ਕਮਜ਼ੇਰ ਸੀ ਤੇ ਕੌਠੇ ਨਹੀਂ ਚੜ੍ਹ ਸਕਦੀ ਸੀ’………।’ ਗੁਲਾਬੇ ਨੇ ਗੱਲ ਟੁਕ ਦਿਤੀ ਤੇ ਆਖਿਆ: ‘ਨਹੀਂ, ਉਸ ਨੇ ਤਾਂ ਕੌਠੇ ਜ਼ਰੂਰ ਚੜ੍ਹ ਜਾਣਾ ਸੀ, ਪਰ ਉਹ ਜੋ ਆਪ ਹੋਨਾਂ ਆ ਗਏ, ਇਕ ਦਮ ਪੇਡੀਆਂ ਉਤਰੇ, ਜਿਸ ਤਰ੍ਹਾਂ ਇਕੋ ਛਲਾਂਗ ਮਾਰੀ ਨੇ। ਆਉਂਦਿਆਂ ਹੀ ਮਾਈ ਦਾ ਪਿਰ, ਕਿਸ ਤਰ੍ਹਾਂ ਉਹਨਾਂ ਦੇ ਚਰਨਾਂ ਉਪਰ, ਤੇ ਉਹ ਸੁਪਨੇ ਭਰੀਆਂ ਅੱਖਾਖੇਲੁਕੇ ਬੈਲੇ: “ਮਾਈ! ਲਿਆ ਸਾਡੀ ਵਸਤੂ, ਲਿਆ! ਉਹਬਸਤਤਰ, ਉਹ ਸਾਨੂੰ ਏਥੇ ਬਿੱਚ ਲਿਆਇਆ ਹੈ”। ਮਾਈ ਦਾ ਦਿਲ ਚਰਨਾਂ ਤੋਂ ਸਿਰ ਚੁੱਕਣ ਉਪਰ ਨਹੀਂ ਸੀ। ਉਹ ਚਰਨ ਸਪਰਸ ਨਾਲ ਰੱਜੀ ਨਹੀਂ ਸੀ, ਉਟ ਤਿਹਾਈ ਸੀ, ਉਸ ਨੂੰ ਐਉਂ ਲਗਾ ਕਿ ਬਣਬਤ ਸੁਕੇ ਬੁਲ੍ਹਾਂ ਨਾਲ ਲਗਾ ਹੀ ਸੀ ਕਿ ਕਿਸੇ ਨੇ, ਜੀਭ ਗਿੱਲੀ ਹੋਣ ਤੋਂ ਪਹਿਲੇ ਗਲਾਂ ਖਿਚ ਲਿਆ! ਫੇਰ ਆਵਾਜ਼ ਆਈ: “ਮਾਈ, ਉਠ, ਲਿਆ ਬਸਤਰ!” ਇਸ ਆਵਾਜ਼ ਨੂੰ ਕੌਣ ਰੋਕ ਸਕਦਾ ਸੀ। ਇਹ ਕਿਸੇ ਜਣੇ ਖਣੇ ਲੀ ਆਵਾਜ਼ ਨਹੀਂ ਸੀ। ਇਹ ਗੁਰੂ

ਗੋਬਿੰਦ ਸਿੰਘ ਜੀ ਦੀ ਸੱਦ ਸੀ, ਉਹਨਾਂ ਦੀ ਗਰਜ ਸੀ, ਉਹਨਾਂ ਦਾ ਹੁਕਮ ਸੀ। ਮਾਈ ਨੇ ਸਿਰ ਚੁਕਿਆ, ਅੱਖਾਂ ਉੱਚੀਆਂ ਕੀਤੀਆਂ, ਪਰ ਉਸ ਦੇ ਨੈਣ ਡਲ੍ਹ ਡਲ੍ਹ ਕਰ ਰਹੇ ਸਨ। ਉਸ ਨੇ ਅਪਣੇ ਵਗਦੇ ਨੇਤ੍ਰ ਮੁੰਦ ਲਏ, ਇਕ ਲੰਮਾ ਸਾਹ ਅੰਦਰ ਨੂੰ ਝਿੱਚਿਆ, ਜਿਸ ਤਰ੍ਹਾਂ ਘੱਟ ਭਰ ਕੇ ਪੀ ਰਹੀ ਹੈ। ਫੇਰ ਹੱਥਾਂ ਨਾਲ ਟਟੇਲ ਕੇ ਕੋਲ ਬੈਠੇ ਪੁੱਤ੍ਰ ਨਿਹਾਲੇ ਕੋਲੋਂ ਬਸਤੁ ਚੁਕ ਕੇ ਕਲਗੀਆਂ ਵਾਲੇ ਦੇ ਚਰਨਾਂ ਵਿਚ ਪਰ ਦਿਤਾ ਤੇ ਪਰਦਿਆਂ ਹੀ ਉਸੇ ਬਸਤਰ ਉਪਰ ਸਿਰ ਨਿਵਾਕੇ ਟਿਕਾ ਦਿਤਾ।

**ਪੰਜਾਬਾ—ਮੈਨੂੰ ਲਗਦਾ ਸੀ ਕਿ ਮਾਈ ਸੌਂ ਗਈ ਹੈ।**

**ਗੁਲਾਬਾ—ਮੈਂ ਕਾਹਲਾ ਸਾਂ, ਖਬਦ ਉੱਛ ਰਹੀ ਸੀ ਕਿ ਪਿੱਛਾ ਕਰਦਿਆਂ ਤੁਰਕੀ ਫੌਜਾ ਏਧਰ ਆ ਰਹੀਆਂ ਹਨ। ਘਟੇ ਘਟ ਪੰਜ ਹਥਾਰ ਦਾ ਤੁਮਲ ਵਹੀਰੀ ਪੈ ਚੁਕੇ ਦੀ ਕਨਸੈ ਸੀ।**

**ਪੰਜਾਬਾ—ਪਰ ਹੈਰਾਨੀ ਦੀ ਗੱਲ ਹੈ, ਗੁਰੂ ਕੇਡਾ ਬੇਪੂਵਾਹ ਸੀ।**

**ਗੁਲਾਬਾ—ਬੋਸ਼ਕ ਅਪਣੇ ਲਈ ਉਹ ਬੇਪੂਵਾਹ ਸੀ। ਪਰ ਸਾਨੂੰ ਤੇ ਆਪਣੀ ਪਈ ਹੋਈ ਸੀ, ਕਿ ਕਿਸੇ ਸੂੰਹੀਏ ਨੇ ਬਿੜਕ ਇਤੀ, ਤੇ ਸਾਡਾ ਘਾਣ ਬੱਚਾ ਪੀਵਿਆ ਗਿਆ।**

**ਪੰਜਾਬਾ—ਪਰ ਸ਼ੁਕਰ ਹੈ, ਗੁਰੂ ਨੇ ਤੁਹਾਡੀ ਗੱਲ ਮੰਨ ਲਈ। ਤੁਸਾਂ ਵੀ ਗੱਲ ਬੜੀ ਅਕਲ ਨਾਲ ਸਮਝਾਈ ਹੋਣੀ ਹੈ, ਮੈਂ ਕੋਲ ਨਹੀਂ ਸਾਂ, ਮੇਰੇ ਮੂੰਚੋਂ ਤਾਂ ਇਕ ਹਰਫ ਨਹੀਂ ਸੀ ਟੁੱਕਿਆ ਜਾਣਾ।**

**ਗੁਲਾਬਾ—ਹਾਂ ਮੈਂ ਕਿਹਾ ਸੀ—“ਮਹਾਰਾਜ ਜੀ, ਹੁਣ ਆਪ ਕ੍ਰਿਪਾ ਕਰੋ, ਖਾਹਰ ਵੇਗੀਆਂ ਦੀ ਫੌਜ ਤੁਹਾਡੀ ਢੂੰਡ ਵਿਚ ਆ ਉਤਨੀ ਹੈ, ਮਤ ਕੈਈ ਚੁਗਲ ਦੇਖੋ ਲੈ ਆਵੋ, ਤੁਸੀਂ ਫੜੇ ਜਾਵੋ, ਨਾਲੇ ਮੈਂ ਮਾਰਿਆ ਜਾਵਾਂ, ਤਾਂ ਤੇ ਸ਼ੀਘਰ ਮਾਲਵੇ ਨੂੰ ਚਲੇ ਜਾਣਾ ਅੱਛਾ ਹੈ”। ਪਥ ਉਨ੍ਹਾਂ ਨੇ ਲਸ਼ਕਰ ਆਇਆ ਸੁਣਕੇ ਕੋਈ ਪੂਵਾਹ**

° ਜੂਨੀਖ ਖਾਲਸਾ।

ਨਾ ਕੀਤੀ ਤੇ ਕਹਿਣ ਲਗੇ: “ਤੂੰ ਭਰ ਨਾ, ਸਾਨੂੰ ਅਕਾਲ ਪੁਰਖ ਜਿਸ ਤਰ੍ਹਾਂ ਚਲਾਉਂਦਾ ਹੈ ਚਲਦੇ ਹਾਂ, ਉਸ ਦਾ ਭਾਣਾ ਭਾਵੇਂ ਮੰਨਣਾ ਤਾਂ ਸਭ ਨੂੰ ਪੈਂਦਾ ਹੈ, ਪਰ ਮਿਠਾ ਕਰਕੇ ਖੁਸ਼ੀ ਨਾਲ ਮੰਨਣਾ ਐਥਾ ਹੈ, ਸੋ ਅਸੀਂ ਮੰਨ ਰਹੇ ਹਾਂ। ਜਦ ਉਹ ਸਾਡਾ ਰੱਖਜਕ ਹੈ ਤਾਂ ਹੋਰ ਕੋਈ ਸਾਨੂੰ ਨਹੀਂ ਫੜ ਸਕਦਾ, ਤੂੰ ਅਕਾਲ ਪੁਰਖ ਉੱਤੇ ਭਰੋਸਾ ਰੱਖ”†। ਉਨ੍ਹਾਂ ਦੇ ਇਹ ਬਚਨ ਸੁਣਕੇ ਮੇਰੀ ਖਾਨਿਓਂ ਗਈ, ਮੇਰੀਆਂ ਲੱਤਾਂ ਕੰਬਣ ਲਗ ਪਈਆਂ। ਉਨ੍ਹਾਂ ਦੇ ਸਾਹਮਣੇ ਕੋਈ ਕਹਵੇ ਤਾਂ ਕੀ ਕਹਵੇ ? ਮੈਂ ਫੇਰ ਗਲ ਵਿਚ ਪੱਲਾ ਪਾਕੇ, ਹੱਥ ਜੋੜਕੇ ਡਰਦਿਆਂ ਡਰਦਿਆਂ ਅਰਜ ਕੀਤੀ: “ਮਹਾਰਾਜਾ, ਤੁਸੀਂ ਸਮੱਝ ਹੋ, ਸਮੁੰਦੂ ਵਤ ਗੰਭੀਰ ਹੈ, ਅਸੀਂ ਤੁੱਛ ਬੁੱਧੀ ਜੀਵ, ਛੇਤੀ ਡਰਕੇ ਡਪੜੀ ਦੇ ਜਲ ਵਾਂਝੂ ਛਲਕ ਉੱਠਦੇ ਹਾਂ, ਧੀਰਜ ਨਹੀਂ ਹੁੰਦਾ”†।

ਮੇਰੀ ਈਸ ਤਰ੍ਹਾਂ ਦੀ ਕੰਬਦੀ ਆਵਾਜ਼ ਸੁਣਕੇ ਉਹ ਹੱਸ ਪਏ ਤੇ ਫੁਰਮਾਯਾ:—“ਅੱਛਾ, ਜਿੱਕੂ ਤੂੰ ਰਾਜੀ ਹੈ: ਅਸੀਂ ਉਸੇ ਤਰ੍ਹਾਂ ਕਰਾਂਗੇ, ਹੁਣ ਤੂੰ ਜਾਹ, ਨਿਹਾਲੇ ਖੱਤ੍ਰੀ ਦੀ ਮਾਈ ਗੁਰਦੇਈ ਨੂੰ ਬੁਲਾ ਲਿਆ, ਕਿਉਂਕਿ ਉਹ ਅਤੰਤ ਬਿੱਧ ਹੈ, ਰਾਤ ਦਿਨੇ ਸਾਡੇ ਦਰਸ਼ਨ ਕਰਨ ਲਈ ਸਾਨੂੰ ਧਿਆਉਂਦੀ ਰਹਿੰਦੀ ਹੈ, ਉਸਨੂੰ ਬੁਲਾ, ਨਾਲੇ ਜਿਹੜਾ ਬਸਤ੍ਰ ਉਸ ਆਪ ਕੱਤ ਕੇ ਸਾਡੇ ਨਹਿੱਤ ਬਣਾ ਫਿਖਿਆ ਹੈ ਲੈਂਦੀ ਆਵੇ”†।

ਪੰਜਾਬਾ—ਪਰ ਭਰਾ ਜੀ, ਜਿਸ ਵੇਲੇ ਗੁਰੂ ਜੀ ਮਾਛੀ ਵਾੜੇ ਆਏ ਤਾਂ ਗਨੀ ਖਾਂ ਉਨ੍ਹਾਂ ਨੂੰ ਆਪਣੇ ਘਰ ਲਿਜਾਕੇ ਟਿਕਾਉਣਾ ਚਾਹੁੰਦਾ ਸੀ, ਤੁਸੀਂ ਜਿਦ ਕਰਕੇ ਅਪਣੇ ਚੁਬਾਰੇ ਕਿਸ ਕਰਕੇ ਲੇ ਆਏ ?

ਗੁਲਾਬਾ—ਤੈਨੂੰ ਪਤਾ ਹੀ ਹੈ ਕਿ ਉਹ ਚਮਕੇਰ ਤੋਂ ਏਧਰ

† ਕੁਝ ਖਾਲਸਾ ਹਿੱਸਾ ੩, ਸਾਲ ੧੯੦-੧੯੧।

ਆਏ ਸਨ। ਚਮਕੈਰ ਦੀ ਗੁੜ੍ਹੀ ਵਿਚ ਸੰਗਤ ਸਿੰਘ ਨੂੰ ਗੁਰੂ ਜੀ ਅਪਣੀ ਜਿਗ੍ਰਾ ਕਲਗੀ ਪੁਸ਼ਟਾਕ ਪਹਿਨਾ ਕੇ ਗੱਦੀ ਪੁਰ ਬੈਠਾ ਆਏ ਸਨ, ਸਾਰਿਆਂ ਦਾ ਇਹ ਖਿਆਲ ਸੀ ਕਿ ਸੰਗਤ ਸਿੰਘ ਦੇ ਸ਼ਹੀਦ ਹੋ ਜਾਣ ਨਾਲ ਤੁਰਕੀ ਫੌਜ ਏਹੋ ਸਮਝੇਗੀ ਕਿ ਵੇਰੀ ਮਾਰਿਆ ਗਿਆ, ਤੇ ਉਹ ਘਰਾਂ ਨੂੰ ਮੁੜ ਜਾਣਗੇ, ਤੇ ਗੁਰੂ ਜੀ ਦੇ ਪਿਛੇ ਕੋਈ ਨਹੀਂ ਆਵੇਗਾ; ਮੈਂ ਏਸ ਭੁਲੇਖੇ ਜ਼ਿਦ ਕੀਤੀ ਤੇ ਉਹਨਾਂ ਨੂੰ ਆਪਣੇ ਚੁਬਾਰੇ ਲਿਆ ਟਿਕਾਇਆ, ਏਸ ਵਿਚ ਜੋ ਲਾਭ ਸੀ ਸੋ ਸਾਡੇ ਸੀ, ਪਰ ਕੁਦਰਤ ਨੇ ਹੋਰ ਖੇਡ ਖੇਡੀ। ਸ਼ਹੀਦ ਸੰਗਤ ਸਿੰਘ ਦਾ ਸਿਰ ਕੱਟਕੇ ਸੁਥੇ ਨੂੰ ਦਿਖਾਇਆ ਗਿਆ, ਉਹ ਪਛਾਣ ਗਿਆ, ਉਸ ਨੇ ਹੁਕਮ ਦਿਤਾ, ਗੁਰੂ ਕਿਤੇ ਨਿਕਲ ਗਿਆ ਹੈ ਉਸ ਦੀ ਢੂਡ ਭਾਲ ਕਰੋ\*। ਮੈਨੂੰ ਕੀ ਪਤਾ ਸੀ ਕਿ ਏਡਾ ਲਸ਼ਕਰ ਸਾਡੇ ਵਲ ਅੱਖਾਂ ਟੱਡੀ ਟੁਰ ਪਏਗਾ। ਫੈਦੇ ਦੀ ਗਲ ਉਲਟੀ ਪੈਗਈ।

**ਪੰਜਾਬਾ—ਚੱਲੋ ਮਾਈ ਨੇ ਆਖਰੀ ਝੂਟਾ ਲੈ ਲਿਆ।**

**ਗੁਲਾਬਾ—ਬਸਤਰ ਤੇ ਉਹਨਾਂ ਲੈਕੇ ਝਟ ਹੀ ਲਿਲਾਰੀ ਦੇ ਭੇਜ ਦਿਤਾ, ਉਹ ਰੰਗ ਲਈ ਕਾਹਲੇ ਸਨ। ਅਜੇ ਨੀਲ ਮੱਟ ਵਿਚ ਉਠਿਆ ਹੀ ਨਹੀਂ ਸੀ, ਉਹਨਾਂ ਰੰਗ ਦੇਣ ਦਾ ਹੁਕਮ ਚਾੜ੍ਹਿਆ। ਫੇਰ ਮਾਈ ਕੇਲ ਏਸ ਤਰ੍ਹਾਂ ਬੇਚਿਤ ਹੋਕੇ ਬੈਠ ਗਏ ਜਾਣੀ ਦਾ ਲੜੇ ਲਸ਼ਕਰ ਦੀ ਕੋਈ ਪਰਵਾਹ ਹੀ ਨਹੀਂ। ਮਾਈ ਬਿਰਧ ਸੀ, ਪਰ ਉਸ ਦਾ ਮੂੰਹ ਬਦਲ ਗਿਆ। ਉਸ ਦੇ ਮੂੰਹ ਦੀਆਂ ਝੂਰੀਆਂ ਖਿੱਚੀਆਂ ਗਈਆਂ, ਉਸ ਦੇ ਚਿਹਰੇ ਦਾ ਸੁੱਕਾ ਚੰਮ ਤਬਲੇਹਾਰ ਕੱਸਿਆ ਗਿਆ, ਮੱਥਾ ਚਮਕਣ ਲਗ ਪਿਆ, ਅੱਖਾਂ ਮਾੜੀਆਂ ਗਈਆਂ, ਜਿਸ ਤਰ੍ਹਾਂ ਕੈਂਹੇ ਦੀਆਂ ਕਟੋਗੀਆਂ ਲਿਸ਼ਕਦੀਆਂ ਹਨ। ਮੈਂ ਹੈਰਾਨ ਪਰੇਸ਼ਾਨ ਹੈ ਗਿਆ ਕਿ ਇਸ ਦੇ ਖੁਸ਼ਕ ਹੋਣਾ ਉਤੇ ਅੱਲਾ ਅੱਲਾ ਰੰਗ ਕਿਥੋਂ ਡੁਲ੍ਹ ਪਿਆ ਹੈ।**

\*ਤਥਾਰੀਖ ਖਾਲਸਾ।

( ੧੩੪ )

ਉਸ ਦੀਆਂ ਸਾਵੀਆਂ ਸਾਵੀਆਂ ਨਸਾਂ ਵਾਲੇ ਹੋਥ ਐਉਂ ਹੋ ਗਏ  
ਜਿਸ ਤਰ੍ਹਾਂ ਮਹਿੰਦੀ ਰੱਤੀ ਨੱਢੀ ਦੇ ਹੁੰਦੇ ਹਨ ।

**ਪੰਜਾਬਾ—ਉਸ ਦੀ ਜਨਮ ਜਨਮ ਦੀ ਤਿਸ਼ਨਾ ਪੂਰੀ ਹੋਈ ।**

**ਗੁਲਾਬਾ—ਨਹੀਂ, ਉਹ ਤੇ ਐਉਂ ਸੀ ਕਿ ਸੁੱਤੀ ਸੁੱਤੀ ਜਾਗੀ  
ਹੈ । ਨਾਲ ਹੀ ਉਸ ਦੀ ਤਿਸ਼ਨਾ ਵੀ ਜਾਗ ਪਈ, ਜਨਮ ਜਨਮ  
ਦੀ ਪ੍ਰਬਲ ਤਿਸ਼ਨਾ । ਅਸੀਂ ਤੇ ਐਵੇਂ ਹੀ ਕਬਿੱਤ ਸਵੈਯੇ ਪੜ੍ਹਾਏ  
ਰਹੇ ਤੇ ਸੇਵਕਾਂ ਦੇ ਖੀਸੇ ਸ਼ਾੜਦੇ ਰਹੇ । ਸਾਡਾ ਮਖ਼ੰਦ ਪੁਲਾਂ  
ਪੈਸਿਆਂ ਦੀ ਤਿਸ਼ਨਾ ਤੱਕ ਹੀ ਰਿਹਾ । ਉਸ ਵੇਲੇ ਦੇਖਿਆ ਕਿ ਇਕ  
ਸੁੱਚੇ ਹਿਰਦੇ ਦੀ ਤਿਸ਼ਨਾ ਕੀ ਚੀਜ਼ ਹੈ, ਭਾਈ ਗੁਰਦਾਸ ਨੇ ਵੀ  
ਏਹੋ ਜ਼ੇਹੀ ਹੀ ਕੋਈ ਘਟਨਾ ਦੇਖੀ ਹੋਣੀ ਹੈ । ਮੈਂ ਉਸ ਵੇਲੇ ਪੱਤੱਖ  
ਦੇਖਿਆ ਕਿ ਇਸ ਦੇ ਅਰਥ ਕੀ ਹਨ । ਅਸੀਂ ਤਾਂ ਨਿਰੀਆਂ ਹੋਕਾਂ  
ਲਾ ਲਾ ਕੇ ਗਾਊਂਦੇ ਰਹੇ:-**

**ਤੈਸੇ ਪ੍ਰਿਆ ਪ੍ਰੇਮ ਰਸ ਰਸਿਕ ਰਸਾਲ ਸੰਤ  
ਤਿਸ਼ਨਾ ਘਟਤ ਨ ਪ੍ਰਬਲ ਅੰਗ ਅੰਗ ਕੀਂ ।**

°ਇਹ ਭਾਈ ਗੁਰਦਾਸ ਦੀ ਤੁਕ ਹੈ, ਸਾਰਾ ਕਬਿੱਤ ਇਸ  
ਤਰ੍ਹਾਂ ਹੈ:-

ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚਿ,  
ਦੀਪਕ ਪ੍ਰਕਾਸ਼ ਘਟੈ ਪੀਤ ਨਾ ਪਤੰਗ ਕੀ ।  
ਕੁਸਮ ਸੁਬਾਸ ਜੈਸੇ ਤਿਪਤੀ ਨਾ ਮਧੁਪ ਕੋ,  
ਉਠਤ ਅਕਾਸ਼ ਆਸ ਘਟੈ ਨਾ ਬਿਹੰਗ ਕੀ ।  
ਘਟਾ ਘਨਘਰ ਮੇਰ ਚਾਤ੍ਰ ਰਿਵੈ ਉਛਾਸ,  
ਨਾਵ ਛਾਵ ਸੁਨਿ ਰਤਿ ਘਟੈ ਸਾ ਕੁਰੰਗ ਕੀ ।  
ਤੈਸੇ ਪ੍ਰਿਆ ਪ੍ਰੇਮ ਰਸ ਰਸਿਕ ਰਸਾਲ ਸੰਤ,  
ਤਿਸ਼ਨਾ ਘਟਤ ਨਾ ਪ੍ਰਬਲ ਅੰਗ ਅੰਗ ਕੀ ।

[ਅਰਥ ਦੇਖੋ ਅਗਲੇ ਪੰਨੇ ਦੇ ਹੇਠ] 

ਈਨੇ ਨੂੰ ਬੁਹਾ ਖੜਕਿਆ, ਗੁਲਾਬੇ ਨੇ ਪੰਜਾਬੇ ਨੂੰ ਕਿਹਾ: ਸਾਹ ਕੁੰਡਾ ਖੌਲ੍ਹੇ ਤੌਰੀ ਭਰਮਾਈ ਆਈ ਆ। ਉਹ ਆਉਂਦਿਆਂ ਹੀ ਵਿਹੜੇ ਵਿਚ ਡੱਠੀ ਮੰਜੀ ਉਤੇ ਚੌਛਾਲ ਲੇਟ ਗਈ ਤੇ ਇਸ਼ਾਰੇ ਨਾਲ ਆਪਣੇ ਪਤੀ (ਗੁਲਾਬੇ) ਨੂੰ ਕੋਲ ਬੁਲਾਇਆ ਸੁ। ਉਸ ਦੇ ਮੂੰਹੋਂ ਗੱਲ ਨਹੀਂ ਸੀ ਨਿਕਲਦਾ। ਉਹ ਨਿਹਾਲੇ ਦੇ ਘਰੋਂ ਆਈ ਸੀ ਤੇ ਕਹਿ ਕੇ ਆਈ ਸੀ ਕਿ ਤੁਸੀਂ ਅੱਜ ਚੁਲ੍ਹੇ ਅੱਗ ਨਹੀਂ ਬਾਲਣੀ, ਰੋਟੀ ਮੈਂ ਬਣਾ ਕੇ ਘੱਲਾਂਗੀ। ਗੁਰਦੇਵੀ ਦੀ ਨੂੰਹ ਨਾਲ ਉਸਦਾ ਬੜਾ ਸਹੇਲ-ਪੁਣਾ ਸੀ, ਪਰ ਘਰ ਪਹੁੰਚਦੀ ਨੂੰ ਪਤਾ ਨਹੀਂ ਕੀ ਹੋਇਆ ? ਉਹ ਗੁਲਾਬੇ ਦੇ ਕੰਨ ਨਾਲ ਮੂੰਹ ਲਾ ਕੇ ਗੱਲ ਕਰਦੀ ਸੀ, ਪਰ ਕੁਝ “ਕੁ” ਨਹੀਂ ਸੀ ਹੁੰਦਾ; ਲਗਦਾ ਸੀ ਮੂੰਹ ਵਿਚ ‘ਦਿਲ’ ਪੜ ਪੜ ਕਰ ਰਿਹਾ ਹੈ, ਜੀਭ ਨਹੀਂ ਹਿਲਦੀ ਪਈ। ਪੰਜਾਬਾ! ਘਿਉ ਲਿਆਕੇ ਭਾਬੀ ਦੀਆਂ ਤਲੀਆਂ ਝੱਸਣ ਲੱਗਾ, ਤੇ ਗੁਲਾਬਾ ਸਿਰਹਾਣੇ ਬਹਿਕੇ ਨਾੜ ਟੋਹਣ ਲੱਗਾ। ਘੜੀ ਕੁ ਗੁਬਠਨ ਦੇ ਬਾਦ ਉਸ ਨੇ ਇਸ਼ਾਰੇ ਨਾਲ ਪਾਣੀ ਦਾ ਘੁੱਟ ਮੰਗਿਆ। ਸੂਕੇ ਮੂੰਹ ਨੂੰ ਹੋਰਿਆ ਕਰਕੇ ਸ੍ਰੀ ਹੁੰਦਾ ਗੁਲਾਬੇ ਦੇ ਕੰਨ ਵਿਚ ਕਹਿਣ ਲੱਗੀ:—‘ਜੀ ਬਾਹਰ ਹੈਲਦਾਰ ਖੜਾ ਹੈ’। ਬੱਸ

**ੴ ਪਿਲੇ ਪੰਨੇ ਤੇ ਇਤੇ ਬਹਿੱਤ ਦੇ ਅਰਥ:-**

ਅਰਥ-ਜਿਦੋਂ ਪਾਣੀ ਵਿਚ ਰਸਵਿਆਂ ਮੱਛੀ ਵੀ ਟੁਢੀ ਪਾਣੀ ਤੋਂ ਘਟਦੀਨਹੀਂ, ਤੇ ਦੀਵੇ ਵੀ ਲਾਟ ਤੋਂ ਪਤੰਗ ਵੀ ਪ੍ਰੈਤ ਨਹੀਂ ਘਟਦੀ। ਫੁਲ ਦੀ ਖੁਬਖੂ ਤੋਂ ਛੇਰਾ ਨਹੀਂ ਰੱਜਦਾ, ਅਕਾਬ ਉਹਾਰੀ ਤੋਂ ਪੰਡੀ ਦੀ ਆਸ ਨਹੀਂ ਅੱਕਦੀ। ਘਨਯੋਰ ਘਟਾ ਤੋਂ ਮੇਰ ਤੇ ਭਾਤਿਕ ਦਾ ਹੁਦਾਸ਼ ਲਗੀਂ ਘਟਾਣਾ ਤੇ ਨਾ ਹੀ ਹਰਨ ਵੀ ਪ੍ਰੈਤ ਘੰਟੇ ਹੋਣੇ ਦੀ ਜਾਣਾ ਤੋਂ ਘਰਦੀ ਹੈ। ਤਿਥੋਂ ਪਿਲਾਰੇ ਗੁਰੂ ਦੇ ਪ੍ਰੇਮ ਰਸ ਰਿਚ ਰਸੀਏ ਹੋਏ ਮੰਤਾਂ ਦੀ ਗੁਰੂ ਪ੍ਰੇਮ ਤਿਬਨਾ ਘਟਦੀ ਨਹੀਂ, ਸਗੋਂ ਅੰਗ ਅੰਗ ਦਿਚ ਵਧਦੀ ਤੇ ਜ਼ੋਰ ਫੜਦੀ ਹੀ ਜਾਂਦੀ ਹੈ।

ਇਤਨੇ ਕੁ ਫਿਕਰੇ ਦੀ ਹੀ ਉਹ ਕਾਨਾ-ਛੂਸੀ ਕਰ ਸਕੀ ਤੇ ਲੇਟ ਗਈ। ਇਹ ਛੂਕ ਗੁਲਾਬੀ ਦੇ ਕੰਨ ਵਿਚੋਂ ਲੰਘਕੇ ਸਮਝ ਵਿਚ ਬੜੀ ਵਡੀ ਹੁੰਦੀ ਉਸ ਦੇ ਮਨ ਅੰਦਰ ਪਾਸ ਗਈ। ਉਸਦੇ ਮੂੰਹ ਦੀ ਵੀ ਹਵਾਈ ਉਡ ਗਈ। ਉਸ ਨੇ ਦਿਲ ਉਤੇ ਹੱਥ ਰੱਖਕੇ ਕਿਹਾ : ਸਾਡੀ ਬੈਰ ਨਹੀਂ, ਹੁਣ ਮੌਦੇ, ਕਿਸੇ ਚੁਗਲ ਨੇ ਬੇੜਾ ਗੁਰਕ ਕਰ ਦਿੱਤਾ; ਆਖਰ ਇਹ ਹੇਣਾ ਹੀ ਸ੍ਰੀ, ਚੰਦ ਚੜ੍ਹੇ ਕਿਥੋਂ ਗੁੱਝੇ ਰਹਿੰਦੇ ਹਨ, ਕਿੰਨਾ ਕੁ ਚਿਰ ਇਹ ਗੱਲ ਲੁਕ ਸਕਦੀ ਹੈ ਕਿ ਗੁਰੂ ਏਥੇ ਸਾਡੇ ਠਹਿਰਿਆ ਸ੍ਰੀ। ਖਵਰੇ ਲਿਲਾਰੀ ਨੇ ਕਿ ਦਰਜੀ ਨੇ, ਕਿਨ੍ਹੇ ਉਪੱਦਰ ਕੀਤਾ ? ਪੰਜਾਬੀ ਨੇ ਕਿਹਾ : ਭਰਾ ਜੀ ਹੁਣ ਕੀ ਕਰੀਏ ? ਤਾਂ ਗੁਲਾਬੀ ਬੇਲਿਆ : ਇਕ ਗਲ ਕਰ, ਦਰਵਾਜ਼ੇ ਪਾਰੇ ਬੰਦ ਕਰਕੇ ਬਾਹਰਲੇ ਬੂਹੇ ਨੂੰ ਅੰਦਰੋਂ ਜੰਦਰਾ ਮਾਰਕੇ ਦੀਵਾ ਭੁਝਾ ਦੇ ਤੇ ਸਾਰੇ ਆਪੇ ਆਪਣੀਆਂ ਕੇਠੜੀਆਂ ਵਿਚ ਸਾਹ ਘੁੱਟਕੇ ਪੈ ਰਹਵੇ; ਬਾਹਰਲਾ ਬੂਹਾ ਕੌਈ ਖੜਕਾਵੇ ਤਾਂ ਖੋਲ੍ਹੇ ਨਾ, ਰਾਤ ਏਸ ਤਰ੍ਹਾਂ ਕੱਟ ਲਵੇ, ਸਵੇਰੇ ਦੇਖੀ ਜਾਵੇਗੀ।

ਏਸ ਤੋਂ ਪਿਛੋਂ ਉਹ ਤਾਂ ਕੇਠੜੀਆਂ ਵਿਚ ਵੜ ਗਏ ਪਰ ਪੰਜਾਬੀ ਉਪਰ ਚੜ ਗਿਆ, ਚੁਬਾਰੇ ਦੀ ਬਾਗੀ ਦੀ ਝੀਤ ਵਿਚੋਂ ਹੇਠਾਂਹ ਦੇਖਣ ਲੱਗਾ—ਉਸ ਨੂੰ ਇਕ ਆਦਮੀ ਦਾ ਬੂਤ ਜੇਹਾ ਦਿਸਿਆ ਜੇ ਘਰ ਦੇ ਪਿਛਲੇ ਪਾਸੇ ਭੈਂ ਨੂੰ ਗਹੁ ਭਰੀ ਨਿਗਾਹ ਨਾਲ ਤੱਕ ਰਿਹਾ ਸ੍ਰੀ,—ਕਦੇ ਬੈਠਦਾ ਕਦੇ ਖੜ੍ਹੇਂਦਾ ਤੇ ਕਦੇ ਚਲਦਾ ਪਠ ਨਿਗਾਹ ਜ਼ਮੀਨ ਵੱਲ ਹੀ ਰਖਦਾ, ਜਿਵੇਂ ਖੋਜੀ ਗਵਾਚੇ ਮਾਲ ਦਾ ਖੁਰਾ ਨੱਪ ਰਿਹਾ ਹੁੰਦਾ ਹੈ। ਪੰਜਾਬੀ ਬੱਟ ਕਰਦਾ ਹੇਠ ਉਤਰ ਆਇਆ। ਉਸ ਨੇ ਅੰਦਰੋਂ ਜੰਦਰਾ ਬੇਲਿਆ, ਬਾਹਰ ਆ ਗਿਆ, ਫੇਰ ਬਾਹਰੋਂ ਦੀ ਤਾਲਾ ਮਾਰ ਦਿੱਤਾ ਤੇ ਬੂਹੇ ਅੱਗੇ ਖੜ੍ਹੇ ਗਿਆ। ਖੋਜੀ ਆਦਮੀ ਜਲ ਚੱਕਰ ਕੱਟਕੇ ਫੇਰ ਬੂਹੁ ਵੱਲ ਆ ਰਿਹਾ ਸ੍ਰੀ ਤਾਂ ਪੰਜਾਬੀ ਨੇ ਅੱਖਾਂ ਟੱਡਕੇ ਉਸ ਨੂੰ ਚੰਗੀ ਤਰ੍ਹਾਂ ਦਖਿਆ। ਉਸ ਦੇ ਕਮਰ ਬੰਦ ਤੇ ਪਗਜੀ ਦੇ ਤੁੱਕੇ ਨੂੰ ਗਹੁ ਨਾਲ ਗਾਖਿਆ; ਫੇਰ

ਕਹਿਣ ਲੱਗਾ : 'ਹੋਲਦਾਰ ਸਾਹਿਬ, ਬੜੇ ਚਿਰ ਪਿਛੋਂ ਤੁਹਾਨੂੰ ਤੱਕਿਆ ਹੈ, ਕੁਛ ਮਾੜੇ ਹੋ ਗਏ ਹੋ, ਕਿਉਂ ? ਪਿਛਲੀ ਦਫਾ ਤੇ ਠੀਕ ਸਾਚਿ । ਹਾਂ, ਮੈਂ, ਸੱਚੀ, ਤੁਹਾਨੂੰ ਪਿਛਲੀ ਵਾਰ ਕਿਥੇ ਤੱਕਿਆ ਸੀ ? ਅਸੀਂ ਕਿੱਥੇ ਮਿਲੇ ਸਾਂ ? ਦੇਖੋ, ਮੈਂ ਯਾਦ ਕਰਦਾ ਹਾਂ ।' ਉਸ ਆਵਾਜ਼ੀ ਨੇ ਕੁਛ ਜਵਾਬ ਨਾ ਦਿੱਤਾ, ਕੇਵਲ ਜ਼ਮੀਨ ਵਲ ਤੱਕਦਾ ਰਿਹਾ । ਪੰਜਾਬੇ ਨੇ ਫੇਰ ਆਖਿਆ : 'ਤੁਸੀਂ ਜਿਹੜਾ ਖੁਰਾ ਤੱਕ ਰਹੇ ਹੋ, ਮੈਂ ਤੁਹਾਨੂੰ ਉਸ ਦਾ ਖੋਜ ਦੱਸਦਾ ਹਾਂ । ਸਾਡੇ ਘਰਾਂ ਅੱਗੇ ਐਵੇਂ ਨਿਸ਼ਾਨ ਹਨ ਦੇਖੋ ਰਿਹਾ ਕੋਈ ਨਹੀਂ ! ਏਥੇ ਤਾਂ, ਐਹ ਦੇਖੋ ਜੰਦਰਾ ਬੰਦ ਹੈ; ਭਰਾ ਮੇਰਾ ਬਹੁਤ ਦੇਰ ਤੋਂ ਬਾਹਰ ਹੈ, ਮੈਂ ਵੀ ਅਜ ਕਈ ਚਿਰਾਂ ਪਿਛੋਂ ਆਇਆ ਹਾਂ, ਅਜੇ ਜੰਦਰਾ ਖੋਲ੍ਹਿਆ ਨਹੀਂ, ਚਾਬੀ ਭਰਾ ਕੋਲ ਹੈ । ਰਾਤ ਕਿਤੇ ਗੁਆਂਦੀਆਂ ਦੇ ਰਹਾਂਗਾ । ਸਵੇਰੇ ਕਿਸੇ ਲੁਹਾਰ ਕੋਲੋਂ ਘਰ ਖੁਲ੍ਹਿਆਵਾਂਗਾ; ਆਓ ਮੈਂ ਤੁਹਾਨੂੰ ਖੋਜ ਦਸਾਂ ।' ਇਤਨਾ ਕਹਿਕੇ ਉਸ ਨੇ ਹੋਲਦਾਰ ਦੀ ਬਾਂਹ ਫੜ ਲਈ ਤੇ ਉਸ ਨੂੰ ਨਾਲ ਤੌਰ ਕੇ ਇਕ ਪਾਸੇ ਚਲਾ ਗਿਆ । ਥੋੜੀ ਦੁਰ ਜਾਕੇ ਪੰਜਾਬੇ ਨੇ ਇਕ ਘਰ ਵੱਲ ਇਸ਼ਾਰਾ ਕੀਤਾ ਤੇ ਹੋਲਦਾਰ ਨੂੰ ਉਥੇ ਛੱਡ ਕੇ ਪਿਛਾਂਹ ਮੁੜ ਆਇਆ ।

ਗੁਲਾਬੇ ਦੇ ਘਰ ਦੀ ਇਕ ਕੰਪ ਨਾਲ ਬੇਰੀ ਸੀ ਜਿਸ ਉਤੇ ਉਹ ਚੜ੍ਹ ਗਿਆ । ਉਸ ਨੂੰ ਉਤੇਂ ਦਿੱਸਿਆ ਕਿ ਹੋਲਦਾਰ ਪਿੱਠ ਕਰਕੇ ਅਜੇ ਉਥੇ ਹੀ ਖੜਾ ਹੈ, ਜਿਥੇ ਉਸ ਨੂੰ ਛੱਡ ਕੇ ਆਇਆ ਸੀ । ਪੰਜਾਬਾ ਹੋਲੇ ਹੋਲੇ ਪਲਮ ਕੇ ਬੇਰੀ ਤੋਂ ਆਪਣੇ ਘਰ ਦੀ ਦੀਵਾਰ ਉਤੇ ਉਤਰ ਗਿਆ । ਉਥੋਂ ਉਸ ਨੇ ਕੱਚ ਵਿਹੜੇ ਵਿਚ ਛਾਲ ਮਾਰ ਦਿਤੀ । ਪੰਜਾਬਾ ਸਿੱਧਾ ਹੀ ਗੁਲਾਬੇ ਦੀ ਕੋਠੜੀ ਵਿਚ ਵੜ ਗਿਆ ਤੇ ਬੋਲਿਆ: 'ਲਓ ਭਰਾ ਜੀ, ਸਾਰੀ ਗੱਲ ਰਾਸ ਕਰ ਆਇਆ ਹਾਂ, ਦਿਓ ਮੈਨੂੰ ਸ਼ਾਬਾਸ਼ ।' ਗੁਲਾਬੇ ਨੇ ਜਿਸ ਵੇਲੇ ਵੇਹੜੇ ਵਿਚ ਪੜ੍ਹਮ ਦੀ ਆਵਾਜ਼ ਸੁਣੀ ਸੀ ਤਾਂ ਉਠ ਕੇ ਬੈਠ ਗਿਆ ਸੀ । ਉਸ ਦਾ ਖੋਬਾ ਹੱਥ ਅਜੇ ਪੜ੍ਹਕਦੀ ਛਾਤੀ ਉਤੇ ਹੀ ਸੀ ਕਿ ਪੰਜਾਬੇ

ਨੂੰ ਦੇਖ ਕੇ ਤੇ ਉਸਦਾ ਪਹਿਲਾ ਹੀ ਫਿਕਰਾ ਸੁਣਕੇ ਖੁਸ਼ ਹੋ ਗਿਆ  
ਤੇ ਉਸ ਨੂੰ ਸ਼ਾਬਾਸ਼ ਦੇਣ ਲੱਗਾ। ਦੋਨੋਂ ਭਰਾ ਅਤੇ ਪੰਜਾਬੀ  
ਪੰਜਾਬੀ ਨੇ ਉੱਗਲਾਂ ਦੇ ਇਸ਼ਾਰਿਆਂ ਨਾਲ ਹੀ ਸ਼ਾਗੀ ਗੱਲ  
ਸਮਝਾ ਦਿੱਤੀ।

ਗੁਲਾਬੇ ਦੇ ਅੰਦਰ ਸਤਿਗੁਰ ਲਈ ਪਿਆਰ ਸੀ, ਇੱਚਤ  
ਸੀ, ਕਦਰ ਸੀ ਪਰ ਨਾਲ ਹੀ ਆਪਣੀ ਜਾਨ ਦਾ ਡਰ ਸੀ। ਉਹ  
ਚਾਹੁੰਦਾ ਸੀ ਦੋਨੋਂ ਪਾਸੇ ਢਕੇ ਰਹਿਣ, ਗੁਰੂ ਨਾਲ ਵੀ ਭਾਉ ਬਣਿਆ  
ਰਹਵੇ ਤੇ ਹਕੂਮਤ ਤੋਂ ਵੀ ਪਤਿ ਆਬਰੋ ਬਚੀ ਰਹਵੇ। ਗੁਲਾਬਾ ਇਕ  
ਸੁਘੜ ਗ੍ਰੂਪਸਤੀ ਸੀ। ਉਹ ਕਿਸ ਕਸ਼ਟ ਵਿਚੋਂ ਲੰਘ ਰਿਹਾ ਸੀ,  
ਉਸਦਾ ਸਹੀ ਅੰਦਾਜ਼ਾ ਲਗਾਉਣਾ ਅਜ ਕਠਨ ਹੈ। ਇਹ ਉਸ  
ਜਮਾਨੇ ਦਾ ਹਾਲ ਹੈ ਜਦ ਇਕ ਹਿੰਦੂ ਲਈ ਵੱਸਦੀ ਰਸਦੀ ਹੱਸਦੀ  
ਨਹਿੰਤ ਜਿੰਦਗੀ ਇੱਚਤ ਨਾਲ ਬਸਰ ਕਰਨੀ ਅਤੇ ਮੁਸ਼ਕਲ  
ਸੀ। ਕਿਸੇ ‘ਇਕ ਪਾਸੇ’ ਵੱਲ ਝੁਕ ਜਾਣ ਲਈ ਹੋਰ ਮੁਸ਼ਕਲਾਂ  
ਸਨੋ। ਪਰ ਦੋਨੋਂ ਪਾਸੇ ਨਿਭਾ ਲੈਣੇ ਦਿਲ ਤੇ ਦਿਮਾਗ ਉੱਪਰ  
ਬੜੇ ਛੋਅਫਕਾਰੀ ਸਨ। ਗੁਲਾਬੇ ਦੀ ਉਮਰ ਅਜੇ ਬੁੱਢੀ ਨਹੀਂ ਸੀ,  
ਪਰ ਉਸ ਦਾ ਦਾੜਾ ਚਿੱਟੀ ਝਾਲ ਮਾਰਦਾ ਸੀ। ਉਸ ਦੀ ਜੁਆਨੀ  
ਦੀ ਤਾਕਤ ਨੂੰ ਇਨ੍ਹਾਂ ਸੰਸਿਆਂ ਦਾ ਘੁਣ ਲੱਗਾ ਹੋਇਆ ਸੀ ਕਿ  
ਕਿਸ ਤਰ੍ਹਾਂ ਗੁਰੂ ਨਾਲ ਨਿਭ ਜਾਵੇ ਤੇ ਹਾਕਮਾਂ ਕੋਲੋਂ ਬੇ-ਇੱਚਤ ਨਾ  
ਹੋਣਾ ਪਵੇ। ਪੰਜਾਬੀ ਦਾ ਹੋਰ ਸੁਭਾ ਸੀ। ਉਸ ਵਿਚ ਅਜੇ ਉਮਰਾ  
ਦੇ ਬਾਵਜੂਦ, ਬਚਪਨ ਸੀ, ਕੁਛ ਅੱਲੜ-ਪੁਣਾ, ਕੁਛ ਸ਼ੋਖੀ, ਕੁਛ  
ਤੇਜ਼ੀ। ਪਰ ਉਸ ਵਿਚ ਇਕ ਗੱਲ ਸੀ “ਮੈਨੂੰ ਕੋਈ ਸ਼ਾਬਾਸ਼ ਦੇਵੇ”  
“ਕੋਈ ਅਸ਼ ਅਸ਼ ਆਖੇ”। ਉਹ ਅਸ਼ ਅਸ਼ ਜੇ ਗੁਰੂ ਕੋਲੋਂ ਮਿਲ  
ਜਾਏ ਤਾਂ ਉਹ ਉਹਨਾਂ ਤੋਂ ਸਭ ਕੁਛ ਵਾਰਨ ਲਈ ਤਿਆਰ ਹੈ, ਜੇ  
ਉਹ ਕਿਸੇ ਹਾਕਮ ਕੋਲੋਂ ਮਿਲ ਗਈ ਹੈ ਤਾਂ ਏਸ ਨਾਲ ਵੀ ਉਸ ਦੇ  
ਦਿਮਾਗ ਵਿਚ ਅਜੀਬ ਨਸ਼ਾ ਚੜ੍ਹ ਜਾਂਦਾ ਸੀ। ਉਸ ਦਾ ਪਿਆਰ  
ਕਿਸੇ ਨਾਲ ਨਹੀਂ ਸੀ, ਸਿਵਾਏ ਆਪਣੀ ਭਾਬੀ ਦੇ। ਭਰਜਾਈ

( ੧੩੬ )

ਦਾ ਹੁਕਮ ਉਹ ਕਦੇ ਨਹੀਂ ਸੀ ਮੌਜ਼ਦਾ। ਜੋ ਉਹ ਕਹਵੇ ਕਰਦਾ ਸੀ। ਭਰਜਾਈ ਉਸ ਨੂੰ “ਅਸ਼ ਅਸ਼” ਦੀ ਖੁਗਾਕ ਨਾਲ ਰਜਾਈ ਰਖਣੀ ਸੀ, ਨਹੀਂ ਤੇ ਰੈਟੀ ਦੂਣੀ ਖਾਕੇ ਵੀ ਉਸ ਦਾ ਪੇਟ ਭੁਖਾ ਭੁਖਾ ਰਹਿੰਦਾ ਸੀ। ਉਸ ਦਾ ਛੋਹ ਬਗੈਰ ‘ਅਸ਼ ਅਸ਼’ ਦੇ ਨਹੀਂ ਸੀ ਭਰਦਾ।

ਭਰਜਾਈ ਦੁਨੀਆਂਦਾਰ ਸੀ। ਸੇਸਾਰਕ ਮਾਮਲਿਆਂ ਵਿਚ ਉਸਦੀ ਦਿਲਚਸਪੀ ਸੀ। ਆਤਮਕ ਗੱਲਾਂ ਵਿਚ ਉਸ ਦੀ ਬੁੱਧਿ ਮੱਟੀ ਸੀ, ਬਗਦਰੀ ਦੇ ਮਾਮਲਿਆਂ ਵਿਚ ਉਸ ਦੀ ਮਤਿ ਚਤੁਰ ਸੀ। ਉਸ ਦਾ ਗੱਲ ਕਹਿਣ ਦਾ ਤਰੀਕਾ ਠਹਿਰਵਾਂ, ਲਮਕਾਵਾਂ ਤੇ ਮਿੱਠਾ ਸੀ। ਉਸ ਦੀ ਭੁਬਾਨ ਮਲੂਮ ਹੁੰਦਾ ਹੈ ਕਿ ਸਿੱਧੀ ਨਹੀਂ ਪਰ ਜਲੇਬੀਹਾਰ ਸੀ, ਜਿਸ ਦੇ ਹਰ ਗੱਲ ਫਿਕਰੇ ਵਿਚੋਂ ਰਸ ਛੂਹੀ ਛੂਹੀ ਛਿੱਗਦਾ ਸੀ। ਗੱਲਾਂ ਕਰਦਿਆਂ ਉਸ ਦਾ ਚਿਹਰਾ ਲਾਲ, ਛੁਲਿਆ ਤੇ ਚੋਪੜਿਆ ਹੋਇਆ ਰਹਿੰਦਾ ਸੀ। ਪਰਮਾਰਥ ਦੀਆਂ ਗੱਲਾਂ ਵਿਚ ਇਤਨੀ ਕੁ ਰੁਚੀ ਉਸ ਦੀ ਬੁਰੂਰ ਸੀ ਕਿ ਉਹ ਠੀਕ ਸਮਝਦੀ ਸੀ ਕਿ ਗੁਲਾਬੇ ਦੇ ਮਸੰਦ ਹੌਣ ਦੇ ਨਾਤੇ ਉਹਨਾਂ ਨੂੰ ਗੁਰਾਂ ਦਾ ਜੱਸ ਤੇ ਵਡਿਆਈ ਕਰਨੀ ਬਹੁਗੀ ਹੈ, ਜਿਸ ਕਾਰਣ ਉਹਨਾਂ ਦੇ ਘਰ ਚੀਜ਼ਾਂ, ਵਸਤਾਂ, ਮਠਿਆਈਆਂ ਅਤੇ ਕੜਾਹ ਪ੍ਰਸ਼ਾਦ ਦੀ ਲਹਿਰ ਬਹਿਰ ਲੱਗੀ ਰਹਿੰਦੀ ਸੀ। ਆਸ ਪਾਸ, ਆਂਢ ਗੁਆਂਢ ਬਹੁਤਾ ਕੜਾਹ ਪ੍ਰਸ਼ਾਦ ਵੰਡਣ ਨਾਲ ਉਸ ਦਾ ਹੱਥ ਸਲਾਤ ਰਹਿੰਦਾ, ਜੋ ਉਹ ਆਪਣੇ ਮੂੰਹ ਉਪਰ ਘੁੱਟ ਕੇ ਫੇਰਦੀ ਰਹਿੰਦੀ, ਜਿਸ ਨਾਲ ਮੂੰਹ ਦੀ ਚਿਕਣੀ ਲਾਲੀ ਹਰਦਮ ਤਾਜ਼ਾ ਰਹਿੰਦੀ।

ਪਰ ਹੁਣ ਕੇਠੜੀ ਵਿਚ ਪਈ ਦੀ ਹਾਲਤ ਬਿਲਕੁਲ ਉਲਟੀ ਸੀ। ਉਹ ਸੁੱਕੀ ਲੱਕੜ ਹੋਈ ਹੋਈ ਸੀ। ਉਹ, ਜੋ ਹਰ ਮਾਮਲੇ ਵਿਚ ਹਰ ਕਿਸੇ ਨੂੰ ਰਾਇ ਦੇਣ ਵਿਚ ਚਤੁਰ ਸੀ, ਅਜ ਆਪਣੇ ਤੇ ਬਣੀ ਬਿਪਤਾ ਨੂੰ ਸਮਝ ਕੇ ਪਹਿਲੇ ਹੱਲੇ ਹੀ ਪ੍ਰਾਣਾਂ ਨੂੰ

( ੧੪੦ )

ਖੁਸ਼ਕ ਕਰਕੇ ਭੁਜੇ ਪੈ ਗਈ ਸੀ ।

ਉਸ ਦੀ ਕੋਠੜੀ ਦਾ ਬੁਹਾ ਖੁੱਲ੍ਹਿਆ । ਗੁਲਾਬੇ ਨੇ ਕਿਹਾ: 'ਪੰਜਾਬੇ ਦੀ ਭਾਬੇ ! ਲੈ ਤੇਰਾ ਬਰਖੁਰਦਾਰ ਦੇਉਰ ਕੰਮ ਰਾਸ਼ ਕਰ ਆਇਆ ਹੈ ?' ਇਹ ਸੁਣਦਿਆਂ ਹੀ ਉਹ ਉਠ ਬੈਠੀ । ਉਸ ਦੀਆਂ ਬਾਛਾਂ ਖਿਲ ਗਈਆਂ ਥੋੜਾ ਜੇਹਾ ਖੰਘਕੇ ਉਸ ਨੇ ਗਲਾ ਸਾਫ਼ ਕੀਤਾ ਤੇ ਬੋਲੀ, 'ਮੈਂ ਵਾਰੀ, ਮੈਂ ਸਦਕੇ ਪੁੱਤਰਾ, ਮੈਂ ਤੇਰੇ ਤੋਂ ਕੁਰਬਾਨ, ਤੂ ਸਾਰੇ ਕੰਮ ਸੁਆਰਦਾ ਹੈਂ । ਤੇਰੇ ਬਗੈਰ ਤਾਂ ਝੁੱਗਾ ਚੇੜ; ਤੇਰੇ ਭਰਾ ਜੀ ਤਾਂ ਬਸ ਮਹੌਤ ਹੀ ਹਨ । ਅੱਛਾ, ਦੱਸ ਕੀ ਕਰ ਆਇਐਂ, ਛੇਤੀ ਦੱਸ । ਵੇ ਪੁੱਤਰਾ ! ਮੈਂ ਤੇਰੇ ਤੋਂ ਘੋਲ ਘੁਮਾਈਆ । ਇਹ ਕਹਿੰਦਿਆਂ ਉਸ ਨੇ ਪੰਜਾਬੇ ਦੀ ਪਿੱਠ ਉਤੇ ਬੜੇ ਹਿਤ ਨਾਲ ਹਥ ਫੇਰਨਾ ਸ਼ੁਰੂ ਕੀਤਾ ।

ਪੰਜਾਬੇ ਨੂੰ ਹੋਰ ਕੀ ਚਾਹੀਦਾ ਸੀ । ਅਪਣੀ ਏਤਨੀ ਤਾਰੀਫ ਸੁਣਕੇ ਉਹ ਆਫਰ ਗਿਆ ਤੇ ਬੜੇ ਸੁਆਦ ਨਾਲ ਗੱਲਾਂ ਮਟਕਾ ਮਟਕਾ ਕੇ ਭਰਾ ਭਰਜਾਈ ਨੂੰ ਸੁਨਾਉਣ ਲੱਗ ਪਿਆ ।

ਭਰਜਾਈ ਦੀ ਜਦ ਹੋਸ਼ ਪੂਰੀ ਕਾਇਮ ਹੋ ਗਈ ਤਾਂ ਉਸ ਨੂੰ ਯਾਦ ਆਇਆ ਕਿ ਨਿਹਾਲੇ ਦੇ ਘਰ ਰੋਟੀ ਭੇਜਣੀ ਸੀ, ਹੁਣ ਕੀ ਕੀਤਾ ਜਾਵੇ ? ਇਹ ਵੀ ਮੁਸ਼ਕਲ ਪੰਜਾਬਾ ਹੀ ਹੱਲ ਕਰ ਸਕਦਾ ਸੀ । ਪੰਜਾਬੇ ਨੇ ਦੇਰ ਸਾਰਾ ਕੜਾਹ ਪੁਸ਼ਾਦ ਪੱਤ੍ਰ ਵਿਚ ਰੱਖਕੇ ਪੱਲੇ ਬੰਨ੍ਹ ਲਿਆ ਤੇ ਦੀਵਾਰ ਉਤੇ ਚੜ ਗਿਆ । ਉਸ ਨੇ ਸੋਚਿਆ ਕਿ ਨਿਹਾਲੇ ਨੂੰ ਜਾ ਕਹਵਾਂਗਾ ਕਿ ਭਾਬੀ ਨੂੰ ਦਰਦ ਪੈ ਗਿਆ ਹੈ ਤੇ ਰੋਟੀ ਨਹੀਂ ਬਣਾ ਸਕੀ, ਕੜਾਹ ਪੁਸ਼ਾਦ ਹੀ ਛੁੱਕੇ । ਪੰਜਾਬਾ ਬੇਗੀ ਤੋਂ ਪਲਮਕੇ ਹੇਠ ਉਤਰ ਗਿਆ । ਜਿਸ ਤਰ੍ਹਾਂ ਗਾਲੁੜ (ਗੁਲੈਂਹਰੀ) ਦਰਖਤ ਉਤੇ ਉਤਰ ਕੇ ਹਰ ਇਕ ਚੀਜ਼ ਚਖਦਾ, ਛੱਡਦਾ, ਬਿੜਕਦਾ, ਅਥਕਦਾ, ਝਾਕਦਾ, ਤੇਜ਼ ਹੋਦਾ ਕੰਨ ਅਗਾਹਾਂ ਪਿਛਾਹਾਂ ਕਰਦਾ ਟੁਰਦਾ ਹੈ, ਕੁਛ ਐਸ ਤਰ੍ਹਾਂ ਦਾ ਚੇਕਸੀ ਦੀ ਚਾਲ ਪੰਜਾਬਾ

ਚਲਣ ਲੱਗਾ । ਉਹ ਬੜੀ ਦੁਰ ਹੀ ਗਿਆ ਸੀ ਕਿ ਡਿੱਠਾ ਕਿ  
ਉਸ ਦੇ ਰਾਹ ਵਿਚ ਹੈਲਦਾਰ ਇਕ ਬੰਦ ਬੂਹੇ ਨਾਲ ਢੋ ਲਾ ਕੇ  
ਬੰਠਾ ਹੈ । ਉਸ ਨੇ ਝੱਟ ਆਪਣਾ ਪੱਲਾ ਖੋਲਿਆ ਤ ਬੋਲਿਆ: ਲਓ  
ਹੈਲਦਾਰ ਜੀ ! ਛਕੇ, ਮਾਫ ਕਰਨਾ ਗੱਡਾ ਠੰਡਾ ਹੈ, ਪਰ ਮੇਰਾ  
ਘਰ ਬੰਦ ਹੈ, ਨਹੀਂ ਤੇ ਗਰਮਾ ਗਰਮ ਤੁਹਾਡੇ ਲਈ ਤਾਜ਼ਾ  
ਬਣਾਕੇ ਲਿਆਉਂਦਾ । ਮੈਂ ਲੱਭਦਾ ਫਿਰਦਾ ਸਾਂ ਕਿ ਤੁਸੀਂ ਭੁੱਖੇ  
ਹੋਵੋਗੇ, ਲਓ ਹੱਥ ਕਰੋ । ਹੈਲਦਾਰ ਨੇ ਖੱਬਾ ਹੱਥ ਅਗਾਂਹਾਂ ਕੀਤਾ ।  
ਪੜਾਬੇ ਨੂੰ ਇਹ ਗੱਲ ਲੱਗੀ ਤਾਂ ਬੂਗੀ, ਪਰ ਉਸ ਸ਼ੁਕਰ ਕੀਤਾ ਕਿ  
ਹੈਲਦਾਰ ਨੇ ਨਾ ਲੈਣ ਦੀ ਨਿਗਾਦਰੀ ਨਹੀਂ ਕੀਤੀ । ਹੈਲਦਾਰ ਨੇ  
ਕੁਣਕਾ ਮੂੰਹ ਲਾ ਲਿਆ । ਬੜੀ ਸੱਜਾ ਹੱਥ ਹਿਲਾਏ ਦੇ ਉਸ ਨੇ  
ਖੱਬੇ ਹੱਥ ਵਿਚੋਂ ਹੀ ਮੂੰਹ ਨਾਲ ਹੈਲੇ ਹੈਲੇ ਸਾਰਾ ਕੜਾਹ ਪ੍ਰਸ਼ਾਦ  
ਛਕ ਲਿਆ ।

## ੩.

ਕੜਾਹ ਪ੍ਰਸ਼ਾਦ ਖਾ ਕੇ ਹੈਲਦਾਰ ਨੂੰ ਵੀ ਕੁਛ ਹੋਸ਼ ਜੇਹੀ ਆ  
ਗਈ । ਸੋਚਣ ਲੱਗਾ: ਮੈਨੂੰ ਕੀ ਹੋ ਗਿਆ ਸੀ ? ਮੈਂ ਬੀਤਾਂ ਵਿਚੋਂ  
ਕੀ ਤੱਕਿਆ ਸੀ । ਹਾਂ, ਮੈਂ ਦੇਖਿਆ ਸੀ ਇਕ ਲੜਕੀ, ਉਸ ਦੇ  
ਹੱਥ ਵਿਚ ਗੋਲ ਕੀਤਾ ਹੋਇਆ ਕਾਗਜ਼ । ਉਹ ਘੜੀ ਘੜੀ  
ਉਸ ਨੂੰ ਚੁੰਮਦੀ ਸੀ । ਉਹ ਕਹਿੰਦੀ ਸੀ : ਅੱਬਾ ਜਾਨ ! ਫੇਰ ਪੜ੍ਹਕੇ  
ਸੁਣਾਓ । ਪਿਉ ਉਸ ਕਾਗਜ਼ ਨੂੰ ਖੇਲ੍ਹਕੇ ਪੜ੍ਹਦਾ ਸੀ । ਕੁੜੀ ਫੇਰ  
ਉਸ ਦੇ ਹੱਥੋਂ ਲੱਕੇ ਚੁੰਮਦੀ, ਫੇਰ ਕਹਿੰਦੀ: ਅੱਬਾ ਜਾਨ ! ਇਕ ਵਾਰ  
ਫੇਰ ਪੜ੍ਹੇ । ਪਿਉ ਪੜ੍ਹਦਾ, ਕੁੜੀ ਫੇਰ ਕਾਗਜ਼ ਚੁੰਮਦੀ, ਫੇਰ ਕਹਿੰਦੀ:  
ਅੱਬਾਜਾਨ ! ਇਕ ਵਾਰ ਫੇਰ ਪੜ੍ਹੇ । ਪਿਉ ਬਾਰ ਬਾਰ ਪੜ੍ਹਦਾ ਕੁੜੀ  
ਬਾਰ ਬਾਰ ਸੁਣਦੀ, ਨਾ ਪਿਉ ਅੱਕਦਾ ਨਾ ਕੁੜੀ ਬੱਕਦੀ । ਕਾਢੀ  
ਦੇਰ ਤਕ ਇਹ ਖੇਡ ਹੁੰਦੀ ਰਹੀ । ਦੀਵੇ ਵਿਚ ਤੇਲ ਬੜਾ ਸੀ,

( ੧੭੨ )

ਆਖਰ ਮੁੱਕ ਗਿਆ । ਪਰ ਕੁੜੀ ਫੇਰ ਕਹਿੰਦੀ: ਅੱਬਾਜ਼ਾਨ ! ਫੇਰ ਪੜ੍ਹੋ । ਪਿਉ ਹਨੇਰੇ ਵਿਚ ਪੜ੍ਹ ਦੇਂਦਾ, ਕੁੜੀ ਹਨੇਰੇ ਵਿਚ ਹੀ ਸੁਣਕੇ ਚੁੰਮ ਲੈਂਦੀ, ਪਰ ਉਸ ਦੇ ਚੁੰਮਣ ਦੀ ਆਵਾਜ਼ ਬਾਹਰ ਤੱਕ ਜਾਂਦੀ । ਕੁੜੀ ਜਿਉਂ ਜਿਉਂ ਸੁਣਦੀ ਸੀ ਉਸ ਦੀ ਆਵਾਜ਼ ਅਗੇ ਨਾਲੋਂ ਬਿਆਦਾ ਤੇਥੇ ਹੁੰਦੀ ਜਾਂਦੀ ਸੀ । ਮਲੂਮ ਹੁੰਦਾ ਸੀ ਹਰ ਵੇਰ ਉਸ ਦੀ ਹਰਾਰਤ ਦਾ ਦਰਜਾ ਉਚੇਰਾ ਹੁੰਦਾ ਜਾਂਦਾ ਸੀ । ਹੋਲਦਾਰ ਹੈਰਾਨ ਸੀ ਕਿ ਪਿਉ ਹਨੇਰੇ ਵਿਚ ਕਿਸ ਤਰ੍ਹਾਂ ਪੜ੍ਹਦਾ ਹੈ ।

ਕੁੜੀ ਨੇ ਪੁਛਿਆ : ਅੱਬਾਜ਼ਾਨ ! ਤੁਸੀਂ ਏਸ ਕਾਗਜ਼ ਨੂੰ ਕੀ ਕਰੋਗੇ ? ਬਾਪ ਨੇ ਕਿਹਾ: ਬੇਟਾ, ਇਹ ਬੜੀ ਮੁਤਬੱਰਕ ਚੀਜ਼ ਹੈ । ਇਹ ਹੁਕਮਨਾਮਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ । ਇਹ ਬੜੀ ਬਰਕਤ ਵਾਲੀ ਸੌ ਹੈ । ਮੈਂ ਏਸ ਨੂੰ ਜ਼ਬਾਨੀ ਯਾਦ ਕੀਤਾ ਹੈ । ਇਹ ਮੇਰੇ ਹਾਫਜ਼ੇ ਵਿਚ ਬੈਠ ਗਿਆ ਹੈ । ਮੇਰੀ ਰੂਹ ਵਿਚ ਹਲੂਲ ਹੋ ਗਿਆ ਹੈ, ਮਰਕੇ ਵੀ ਇਹ ਮੇਰੇ ਨਾਲ ਹੋਵੇਗਾ—ਇਹ ਅਗੇ ਵੀ ਮੇਰੀ ਮਦਦ ਕਰੇਗਾ । ਤੈਨੂੰ ਪਤਾ ਹੈ, ਏਸ ਨਾਲ ਮੇਰਾ ਹੁਤਬਾ ਕੀ ਹੋ ਗਿਆ ਹੈ ? ਮੈਂ ਹੁਣ ਗਨੀ ਖਾਂ ਨਹੀਂ ਰਿਹਾ, ਮੈਂ ਹੁਣ ਕੁਛ ਹੋਰ ਹੋ ਗਿਆ ਹਾਂ । ਮੈਨੂੰ ਪਤਾ ਸੀ ਮੈਂ ਕੁਛ ਹੋਰ ਹੋ ਜਾਣਾ ਹੈ । ਮੈਨੂੰ ਜਿਸ ਵੇਲੇ ਉਹਨਾਂ ਨੀਲੇ ਬਸਤਰ ਬਖਸ਼ੇ ਤੇ ਆਪ ਵੀ ਨੀਲੇ ਧਾਰਨ ਕੀਤੇ, ਉਹੋ ਹੀ ਕਪੜਾ, ਜੋ ਗੁਰਦੇਈ ਦੇ ਗਈ ਸੀ, ਉਹੋ ਬਸਤਰ ਪਹਿਨ ਕੇ ਜਦ ਅਸੀਂ ਉਹਨਾਂ ਦਾ ਪਲੰਘ ਚੁੱਕਣ ਹੀ ਲਗੇ ਸਾਂ ਉਸ ਵੇਲੇ ਉਹਨਾਂ ਕਿਹਾ:-

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੇ ਚੇਸੁ ॥

ਉਸ ਵੇਲੇ ਸਾਨੂੰ ਕੀ ਦਿੱਸਿਆ ? ਉਹ ਬਣਿਆ ਤੇ ਉੱਚ ਦਾ ਪੀਰ ਸੀ, ਸਾਨੂੰ ਪਹਿਲੇ ਤਾਂ ਉਚੇ ਤੋਂ ਉੱਚਾ ਦਿੱਸਿਆ; ਫੇਰ ਲੱਗਾ ਕਿ ਉਹੋ ਹੈ ਹੀ ਨਹੀਂ, ਗੁੰਮ ਹੈ ਐਸ ਤੜ੍ਹਾਂ ਜਿਸ ਤਰ੍ਹਾਂ ਨੀਲੇ ਅਸਮਾਨ ਵਿਚ ਅੱਲਾ ਗਾਇਬ ਹੈ ।

ਉਸ ਦੇ ਮੂੰਹੋਂ “ਆਦਿ ਅਨੀਲੁ” ਨਿਕਲਿਆ ਹੀ ਸੀ ਕਿ

ਉਹ ਆਪਣੇ ਅਸਮਾਨੀ ਵੇਸ ਵਿਚ ਲਾਮਕਾਂ ਹੋਣ ਲਗ ਪਿਆ । ਮੰਜਾ ਚੁਕਿਆ ਤਾਂ ਉਹ ਖਰਾ ਭਾਰਾ ਸੀ । ਹਨੇਰੇ ਵਿਚ ਸਾਨੂੰ ਰਸਤਾ ਦਿੱਤ ਪੈਂਦਾ ਸੀ । ਅਸੀਂ ਸਮਝਦੇ ਸਾਂ: ਅਕਾਸ਼ ਵਿਚ ਬਿਜਲੀ ਚਮਕ ਜਾਂਦੀ ਹੈ, ਪਰ ਨਹੀਂ ਉਹ ਅਸਮਾਨੀ ਬਸਤਰਾਂ ਦੇ ਵਿਚੋਂ ਕੋਈ ਲਿਸ਼ਕ ਵੱਜ ਉਠਦੀ ਸੀ । ਮਾਛੀਵਾੜੇ ਤੋਂ ਹੋਹਰ ਪਿੰਡ ਤਕ ਉਹ ਨੀਲੇ ਬਸਤਰਾਂ ਵਿਚ ਆਇ ਅਨੀਲ ਦੀ ਖੇਡ ਦਿਖਾਉਂਦੇ ਮੰਜੀ ਉੱਪਰ ਹੀ ਗਏ ਸੀ । ਅਗੋਂ ਉਹਨਾਂ ਨੂੰ ਨੀਲੇ ਘੋੜੇ ਦੀ ਸ਼ੁਆਰੀ ਮਿਲ ਗਈ ਤੇ ਉਹ ਦੀਨੇ ਪਿੰਡ ਜਾ ਉਤਰੇ । ਬੇਟਾ! ਉਹਨਾਂ ਦਾ ਪਲੰਘ ਚੁਕਣ ਨਾਲ ਮੈਂ ਅਜੀਬ ਤਮਾਸ਼ਾ ਡਿੱਠਾ, ਮੈਂ ਮਹਿਸੂਸ ਕੀਤਾ ਕਿ ਅਸਮਾਨ ਸਾਰਾ ਸਿਰ ਉਤੇ ਚੁੱਕ ਲਿਆ ਹੈ, ਉਹ ਨੀਲਾ ਨੀਲਾ ਆਕਾਸ਼, ਉਹ ਸਤਾਰਿਆਂ ਦਾ ਚਰਖ, ਜਿਸ ਦੀ ਚਾਲ ਨਾਲ ਹਰ ਕਿਸੇ ਦੀ ਕਿਸਮਤ ਬੱਧੀ ਹੈ, ਜਿਸ ਦੀ ਇਕ ਗਰਦਸ਼ ਨਾਲ ਬਾਦਸ਼ਾਹੀਆਂ ਤਬਾਹ ਹੋ ਜਾਂਦੀਆਂ ਹਨ । ਮੈਨੂੰ ਪਤਾ ਸੀ, ਮੈਂ ਕੁਛ ਹੋਰ ਹੋ ਗਿਆ ਹਾਂ । ਪਰ ਜਿਸ ਵੇਲੇ ਉਨ੍ਹਾਂ ਸਾਨੂੰ ਵਿਦਾ ਕੀਤਾ ਤਾਂ ਕਹਿਣ ਲਗੇ, ਗਨੀ ਖਾਂ ਨਾਥੀ ਖਾਂ! ਤੁਹਾਡੀ ਏਸ ਖਿਦਮਤ ਬਦਲੇ ਕੀ ਦੇਈਏ? ਅਸਾਂ ਦੈਹਾਂ ਭਰਾਵਾਂ ਹੱਥ ਜੋੜ ਲਏ । ਮੈਂ ਕਿਹਾ: ਤੁਹਾਡਾ ਦਿਤਾ ਸਭ ਕੁਛ ਹੈ, ਮਾਨੂੰ ਆਪਣਾ ਇਸ਼ਕ ਹਕੀਕੀ ਬਖਸ਼ੇ । ਅਸੀਂ ਆਪਣੇ ਮਹਿਬਬ ਦੀ ਚਾਹ ਵਿਚ ਹਮੇਸ਼ਾ ਮਰਦੇ ਰਹੀਏ, ਅਸੀਂ ਤੇਰੀ ਉਲਫਤ ਤੋਂ, ਤੇਰੀ ਮੁਹੱਬਤ ਤੋਂ, ਤੇਰੀ ਨੀਲੀ ਅਦਾ ਤੋਂ, ਤੇਰੇ ਅਨੀਲੇ ਨਾਜ਼ ਤੋਂ ਕਦੇ ਬਾਚ ਨਾ ਆਈਏ । ਅਸੀਂ ਸ਼ਹੀਦੇ ਨਾਜ਼ ਦੇ ਫਝਰ ਵਿਚ ਹੀ ਆਪਣੀ ਬਾਨੀ ਦੀ ਜਿੰਦਗੀ ਨਜ਼ਰ ਕਰੀਏ ।

ਉਹਨਾਂ ਅੱਖਾਂ ਮੀਟ ਲਈਆਂ । ਛੇਰ ਖੋਲ੍ਹੀਆਂ । ਓਹ ਚਮਕ ਰਹੀਆਂ ਸਨ, ਦੇ ਆਬਦਾਰ ਖੰਜਰ ਲਿਸ਼ਕ ਰਹੇ ਸਨ । ਅਸੀਂ ਚਕਰਾ ਗਏ । ਮੈਂ ਛੇਰ ਅਰਥ ਕੀਤੀ: ਹੇ ਤਬਕਾਂ ਦੇ ਮਾਲਕ ! ਹੇ ਅਰਸ਼ ਦੇ ਸੁਲਤਾਨ ! ਹੇ ਕੁਰਸ ਦੇ ਸ਼ਾਹ ! ਹੇ ਚਰਖ ਦੇ ਹਾਕਮ !

ਹੈ ਦੁਨੀਆਂ ਦੇ ਸ਼ੌਹਰ, ਸਾਡਾ ਸਿਰ ਘੰਮ ਰਿਹਾ ਹੈ, ਸਾਡਾ ਅੰਦਰ ਬਦਲਵਾਈ ਨਾਲ ਅਬਰੀਦਾਰ ਹੋ ਗਿਆ ਹੈ। ਸਾਡੀਆਂ ਬਾਹਾਂ ਵਿਚ ਬਿਜਲੀ ਦੇ ਕੜਾਕੇ ਫਟ ਰਹੇ ਹਨ। ਸਾਡੇ ਦਿਲ ਵਿਚ ਤਾਕਤ ਦੇ ਫਟਾਟੇ ਵੱਜ ਰਹੇ ਹਨ, ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਕੀ ਹੈ ਗਏ ਹਾਂ। ਤਲ ਓਹ ਕਹਿਣ ਲਗੇ: ਲਓ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕੀ ਹੋ ਗਏ ਹੈ। ਤੁਸੀਂ ਹੋ ਗਏ ਹੋ ਮੇਰੇ ਪ੍ਰਤਿ। ਫੇਰ ਉਹਨਾਂ ਇਹ ਹੁਕਮ ਨਾਮਾ ਬਖ਼਼ਡਿਆ! ਏਸ ਵਿਚ ਵੀ ਏਹੋ ਲਿਖ ਦਿਤਾ, ਆਪਣੀ ਕਲਮ ਨਾਲ ਲਿਖ ਦਿਤਾ “ਗਨੀ ਖਾਂ ਨਥੀ ਖਾਂ ਸਾਨੂੰ ਪ੍ਰਤ੍ਰੀਂ ਤੋਂ ਵਧੀਕ ਪਿਆਰੇ ਹਨ।”

ਲੜਕੀ ਦੀ ਫੇਰ ਉਸ ਕਾਗਜ਼ ਨੂੰ ਕੋਰ ਦੀ ਚੁਮਣ ਦੀ ਆਵਾਜ਼ ਆਈ। ਹੈਲਦਾਰ ਨੇ ਅੰਦਾਜ਼ਾ ਲਗਾਇਆ ਕਿ ਉਸ ਨੇ ਅੱਬਾਜ਼ਾਨ ਨੂੰ ਘੁੱਟ ਕੇ ਜੱਫੀ ਪਾਈ ਹੋਈ ਹੈ ਤੇ ਕੁਛ ਕਹਿ ਰਹੀ ਹੈ। ਅਵਾਜ਼ ਦੇ ਖੁਲ੍ਹਣ ਤੇ ਰੁਕਣ ਤੋਂ ਹੈਲਦਾਰ ਨੇ ਇਹ ਵੀ ਸਮਝਿਆ ਕਿ ਲੜਕੀ ਪਿਉ ਨੂੰ ਜੱਫੀ ਵਿਚ ਘੁੱਟਦੀ ਹੈ, ਛੱਡਦੀ ਹੈ, ਗੱਲ ਕਰਦੀ ਹੈ, ਗੱਦ ਭਰ ਆਉਂਦਾ ਹੈ, ਫੇਰ ਘੁੱਟਦੀ ਹੈ। ਉਹ ਕਹਿ ਰਹੀ ਹੈ: ਅੱਛਾ ਅੱਬਾਜ਼ਾਨ ਮੈਂ ਫੇਰ ਉਹਨਾਂ ਦੀ ਪੋਤੀ ਹੋ ਗਈ ਨਾ? ਪੋਤੀ, ਪੋਤੀ। ਫੇਰ ਪੁੱਛਦੀ ਹੈ: ਅੱਬਾਜ਼ਾਨ! ਉਨ੍ਹਾਂ ਦੀ ਪੋਤੀ ਹੋਰ ਕਿਤਨੀਆਂ ਪੋਤੀਆਂ ਹਨ? ਪਿਉ ਨੇ ਕਿਹਾ: ਨਹੀਂ ਬੇਟਾ! ਉਨ੍ਹਾਂ ਦੀ ਪੋਤੀ ਹੋਰ ਕੋਈ ਨਹੀਂ ਸਿਵਾਏ ਇਕ ਦੇ, ਉਹ ਸਿਰਫ਼ ‘ਤੂੰ’ ਹੈ। ਪ੍ਰਤ੍ਰੀਂ ਤੇ ਬੇਸੂਮਾਰ ਹਨ। ਉਨ੍ਹਾਂ ਅਨੇਕਾਂ ਵਿਚ ਅਸੀਂ ਦੋ ਹਾਂ, ਗਨੀ ਖਾਂ ਨਥੀ ਖਾਂ, ਪਰ ਸਾਡਾ ਤੇ ਉਨ੍ਹਾਂ ਅਨੇਕਾਂ ਦਾ ਵੀ ਫਰਕ ਹੈ। ਉਹ ਲੀਕ ਪ੍ਰਤ੍ਰੀਂ ਹਨ ਅਸੀਂ ਅਲੀਕ ਹਾਂ। ‘ਲੀਕ ਅਤੇ ਅਲੀਕ ਕੀ ਹੁੰਦੇ ਹਨ?’ ਕੁੜੀ ਨੇ ਪੁੱਛਿਆ। ਪਿਉ ਨੇ ਕਿਹਾ: ਨਥੀ ਖਾਂ ਉਹਨਾਂ ਦੀ ਖਬਰ ਸੁਰਤ ਵਾਸਤੇ ਦੀਨੇ ਗਿਆ ਸੀ। ਵੱਲ ਹੋ ਮੁੜਿਆ ਹੈ। ਉਸ ਦੋਸ਼ਿਆ ਹੈ ਕਿ ਗੁਰੂ ਜੀ ਨੇ ਬਸੀਨ ਉਤੇ ਦੇ ਲੀਕਾਂ ਪਾਈਆਂ ਫੇਰ ਮੇਟ ਦਿੱਤੀਆਂ ਤੇ ਸੰਗਤਾਂ ਨੂੰ ਸਮਝਾਇਆ: ਜਿਸ ਤਰ੍ਹਾਂ ਇਹ

ਮਿੱਟੀ ਦੀਆਂ ਲੀਕਾਂ ਪੈਂਦੀਆਂ ਤੇ ਮਿਟ ਜਾਂਦੀਆਂ ਹਨ ਏਸ ਤਰ੍ਹਾਂ  
ਮੇਰੈ ਪੁੜ੍ਹ ਹਨ, ਮਿੱਟੀ ਤੇ ਰੇਖਾਂ ਦੇ ਮਿਟ ਜਾਣ ਦਾ ਕੋਈ ਸ਼ੇਕ  
ਨਹੀਂ ਹੋਣਾ ਚਾਹੀਦਾ\* ।

ਏਸ ਕਰਕੇ ਉਨ੍ਹਾਂ ਦੇ ਬੇਸੂਮਾਰ ਪੁੜ੍ਹ ਮਿੱਟੀ ਦੀਆਂ ਰੇਖਾਂ  
ਹਨ; ਪਰ ਜਿਸ ਵੇਲੇ ਉਨ੍ਹਾਂ ਸਾਨੂੰ ਪੁੜ੍ਹ ਬਣਾਇਆ ਤਾਂ ਮਿੱਟੀ  
ਦੀਆਂ ਰੇਖਾਂ ਕਢਕੇ ਨਹੀਂ ਬਣਾਇਆ । ਸਾਨੂੰ ਉਨ੍ਹਾਂ ਪੱਕੀ  
ਸਿਆਹੀ ਨਾਲ ਬਣਾਇਆ । ਏਸ ਕਾਗਜ਼ ਉੱਤੇ ਆਪਣੇ ਮੁਬਾਰਕ  
ਹੱਥਾਂ ਨਾਲ ਲਿਖਿਆ:-

‘ਗਨੀ ਖਾਂ ਨਥੀ ਖਾਂ ਸਾਨੂੰ ਪੁੜ੍ਹਾਂ ਤੇਂ ਵਧੀਕ ਪਿਆਰੇ ਹਨ’ ।

ਕਮਰੇ ਵਿਚ ਫੇਰ ਨਚਣ ਦੀ ਆਵਾਜ਼ ਆਈ । ਹੌਲਦਾਰ  
ਕੰਨ ਲਾਕੇ ਸੁਣਨ ਲਗਾ । ਕੁੜੀ ਗਾ ਰਹੀ ਸੀ:-

ਮੈਂ ਪੇਤੀ ਮੈਂ ਪੇਤੀ  
ਮੈਂ ਆਬਦਾਰ ਮੋਤੀ,  
ਮੈਂ ਜੋਤਿ ਸੰਗ ਜੋਤੀ  
ਮੈਂ ਪੇਤੀ ਮੈਂ ਪੇਤੀ ।  
ਮੈਂ ਜਾਗਤੀ ਮੈਂ ਸੋਤੀ,  
ਮੈਂ ਬੈਠੀ ਓ ਖਲੋਤੀ,  
ਮੈਂ ਪ੍ਰੀਤ ਤਾਰ ਪ੍ਰੌਤੀ,  
ਮੈਂ ਆਬਦਾਰ ਮੋਤੀ ।  
ਮੈਂ ਮੋਤੀ ਮੈਂ ਮੋਤੀ ।

ਫੇਰ ਕੁੜੀ ਕਹਿਣ ਲੱਗੀ—ਅੱਥਾ ਜਾਨ ! ਤੁਸਾਂ ਤੇ ਚਾਚਾ ਜੀ  
ਨੇ ਨੀਲਾ ਨੀਲਾ ਮੰਜਾ ਚੁਕਿਆ । ਮੇਰਾ ਦਿਲ ਕਰਦਾ ਹੈ ਮੈਂ  
ਉਸ ਦੇ ਨੀਲੇ ਘੋੜੇ ਦੇ ਸੁੰਮਾ ਨੂੰ ਚੁਮ ਲਵਾਂ । ਲੇਕਾਂ ਨੇ ਉਨ੍ਹਾਂ ਦੇ

\*ਰੇਖ ਨਿਕਾਰਹੁ ਮੇਟੀਐ, ਜਿਉਂ ਲਾਭ ਨ ਹਾਨਾ ।

ਇਕ ਸਮ ਇਤਿ ਸਤਿਗੁਰਿਨ ਕੀ, ਇਸ ਜਾਨ ਸੁਜਾਨਾ । [ਸੂ: ੫]

( ੧੪੯ )

ਮੁਬਾਰਕ ਕਦਮ ਚੁੰਮੇ, ਜੋ ਚਲ ਚਲਕੇ ਨੀਲੈਫ਼ਰ ਹੋਏ ਹੋਏ ਸਨ ।  
 ਤੁਸੀਂ ਉਨ੍ਹਾਂ ਦੇ ਨੀਲੇ ਮੰਜੇ ਦੇ ਪਾਵੇ ਚੁੰਮੇ ਮੈਂ ਉਸ ਦੇ ਨੀਲੇ ਘੋੜੇ  
 ਦੇ ਸੁੰਮਾਂ ਵਿਚ ਲੇਟਣਾ ਚਾਹੁੰਦੀ ਹਾਂ । ਅੱਥਾ ਜਾਨ ! ਮੈਨੂੰ ਲੈ ਚਲ,  
 ਮੈਨੂੰ ਉਸ ਰਾਹ ਉਪਰ ਵਿਛਾ ਦੇ, ਜਿਸ ਤੋਂ ਉਸ ਨੀਲੇ ਘੋੜੇ ਨੇ  
 ਲੰਘਣਾ ਹੈ । ਹੈਲਦਾਰ ਇਤਨਾ ਕੁਛ ਸੁਣ ਚੁਕਾ ਸੀ ਕਿ ਪੰਜਾਬੀ  
 ਦੀ ਆਵਾਜ਼ ਆਈ :

‘ਲਓ ਹੈਲਦਾਰ ਜੀ ਛਕੋ, ਮਾਫ ਕਰਨਾ ਗੱਡਾ ਠੰਡਾ ਹੈ,  
 ਪਰ ਮੇਰਾ ਘਰ ਬੰਦ ਹੈ, ਨਹੀਂ ਤੇ ਗਰਮ ਗਰਮ ਤੁਹਾਡੇ ਲਈ  
 ਤਾਜ਼ਾ ਬਣਾ ਕੇ ਲਿਆਉਂਦਾ ।’

ਹੈਲਦਾਰ ਢੇਰ ਸੁਣਨ ਲੱਗਾ; ‘ਬੇਟੀ ! ਤੂੰ ਪੈਤੀ ਹੈਣ ਦੇ  
 ਛੁਖਰ ਨੂੰ ਜਰ । ਸਾਨੂੰ ਪਤਾ ਹੈ ਉਹ ਪਿਛੇ ਜਦ ਰਵਾਲਸਰ  
 ਗਏ ਸਨ ਤਦ ਉਨ੍ਹਾਂ ਟੁਰਨ ਲਗਿਆਂ ਤਾਕਤ ਨੂੰ ਜਰਨ ਦੀ  
 ਤਾਲੀਮ ਦਿਤੀ ਸੀ । ਘਰ ਦੇ ਸਾਰੇ ਕਹਿੰਦੇ ਸਨ : ਰਵਾਲ ਸਰ  
 ਚਲੋ; ਸਾਨੂੰ ਉਹ ਤੀਰਥ ਦਿਖਾਓ, ਜਿਥੇ ਪੱਥਰ ਤਰਦੇ ਹਨ । ਪਰ  
 ਉਨ੍ਹਾਂ ਦੇ ਘੋੜੇ ਦੀ ਟਹਲ ਕਰਨ ਵਾਲਾ ਉਥੇ ਜਾਣ ਵਿਚ ਝਤਗਾ.  
 ਮਹਿਸੂਸ ਕਰਦਾ ਸੀ, ਉਸ ਨੂੰ ਹੋਣੀ ਦਿੱਸ ਪਈ ਸੀ । ਉਹ ਕਹਿਣ  
 ਲਗ ਪਿਆ :—

ਜੇ ਕਰੇਗਾ ਸੋ ਭਰੇਗਾ ।  
 ਗੁਰੂ ਜੀ ਦਾ ਕੀ ਹਰੇਗਾ ।  
 ਸੇਵਕ ਤੋਂ ਕਾਜ ਸਰੇਗਾ ।  
 ਚੁਲਸਮਨ ਦੇਖੀ ਮਰੇਗਾ ।

ਗੁਰੂ ਜੀ ਨੇ ਉਸ ਨੂੰ ਬੁਲਾ ਕੇ ਕਿਹਾ : ਤੂੰ ਸੇਵਾ ਹੀ ਬਾਕਿਆ  
 ਕਰ, ਹੋਣੀ ਨਾ ਦੇਖਿਆ ਕਰ । ਤੇ ਏਹ ਗੁਰਮ ਦਿੱਤਾ :—

ਘੋੜੇ ਦੀ ਸੇਵਾ ਕਰ ।  
 ਜੋ ਹੋਵੇਗੀ ਸੋ ਜਰ ।

( ੧੪੭ )

ਰਾਖੇਗਾ ਗੁਰੂ ਅਪਨਾ ਘਰ\* ।

ਬੇਟਾ ! ਜਿਸ ਵੇਲੇ ਅਸੀਂ ਹੁਕਮ ਨਾਮਾ ਲੈ ਕੇ ਟੁਰੇ, ਅਸੀਂ  
ਪੁੱਠੇ ਕਦਮੀ ਰਲੇ ਸਾਂ, ਸਾਡਾ ਮੂੰਹ ਉਨ੍ਹਾਂ ਵੱਲ ਹੀ ਸੀ । ਅਸੀਂ  
ਟੁਰਦੇ ਹਸਤਤ ਦੀ ਨਿਗਾਹ ਤੱਕ ਰਹੇ ਸਾਂ ਕਿ ਉਨ੍ਹਾਂ ਕਿਹਾ: 'ਤੁਹਾਡੀ  
ਸ਼ੇਵਾ ਸਫਲ, ਸਫਲ ।'

ਅਸੀਂ ਟੁਹੀ ਰਾਏ, ਉਹ ਕਹੀ ਗਏ :—

'ਗੁਰੂਘਰ ਦੇ ਦੂਨੀਆਂ ਨੂੰ ਮੰਜ਼ੀਆਂ ਦੇਂਦੇ ਆਏਹਨ, ਮਸਨਦਾਂ  
ਬਖਸ਼ਦੇ ਆਏ ਹਨ । ਇਨ੍ਹਾਂ ਬਖਸ਼ਸ਼ਾਂ ਨਾਲ ਹੀ ਜੋ ਮਸਨਦਾਂ ਤੇ  
ਬੈਠਣ ਵਾਲੇ ਮਨ ਮਸੰਦ ਕਹਾਏ । ਅਜੇਗ ਪੁਰਾਸ ਮੰਜੇ ਤੇ ਬੈਠਕੇ,  
ਬੈਠਣ ਗੋਲਗਾ ਹੀ ਹੋ ਜਾਂਦਾ ਹੈ । ਉਹ ਬੈਠ ਹੀ ਜਾਂਦਾ ਹੈ, ਉਸ ਦੀ  
ਮਤਿ ਬੈਠ ਜਾਂਦੀ ਹੈ । ਉਹ ਬੈਠਾ ਸੌਂ ਜਾਂਦਾ ਹੈ । ਅਸੀਂ ਸੁਤਿਆਂ  
ਨੂੰ ਜਗਾਉਣਾ ਚਹੁੰਦੇ ਹਾਂ, ਬੈਠਿਆਂ ਨੂੰ ਉਠਾਉਣ ਅਖੇਹੁਣ ।  
ਅਸੀਂ ਤੁਹਾਨੂੰ ਬੈਠਣ ਲਈ ਕੋਈ ਮੰਜਾ ਨਹੀਂ ਦਿੱਤਾ, ਚੁੱਕਣ ਲਈ  
ਦਿੱਤਾ ਸੀ । ਮਸਨਦ ਉਪਰ ਬੈਠਣ ਵਾਲਾ ਸੁਸਤ ਆਦਮੀ ਮੰਜੇ  
ਦਾ ਭਾਰ ਹੋ ਜਾਂਦਾ ਹੈ । ਚੁੱਕਣ ਵਾਲਾ ਭਾਰ ਚੁੱਕਣ ਦੇ ਯੋਗ ਹੋ  
ਜਾਂਦਾ ਹੈ, ਸ਼ਕਤੀਵਾਨ ਹੋ ਜਾਂਦਾ ਹੈ । ਪਰ ਏਸ ਸ਼ਕਤੀ ਨੂੰ ਜਰਨਾ  
ਤੇ ਜਰਕੇ ਸਫਲ ਕਰਨਾ ਏਰਮ ਹੈ; ਜੋ ਜਰਦਾ ਹੈ ਉਹ ਹਲਕਾ  
ਛੁੱਲ ਹੋ ਜਾਂਦਾ ਹੈ । ਉਹ ਦੂਨੀਆਂ ਦੇ ਬੰਧਨ ਕੱਟ ਦੇਂਦਾ ਹੈ ।'

ਹੇਲਦਾਰ ਏਸ ਤਹੁੰਹੀਂ ਦੀਆਂ ਗੱਲਾਂ ਸ੍ਰੂਣਦਾ ਰਿਹਾ । ਵਕਤ  
ਕਾਡੀ ਲੰਘ ਗਿਆ । ਫੇਰ ਘੁਰਾੜੇ ਮਾਰਨ ਦੀ ਅਵਾਜ਼ ਉਸ ਦੇ  
ਕੰਨਾਂ ਵਿਚ ਆਈ; ਫੇਰ ਚੰਗੀ ਤਰ੍ਹਾਂ ਹੋਸ਼ ਸੰਭਾਲ ਕੇ ਸੋਚਣ ਲੱਗ  
ਪਿਆ; ਇਹ ਅਵਾਜ਼ ਅੰਦਰੋਂ ਆਈ ਹੈ ਕਿ ਮੈਂ ਹੀ ਸੁੱਤਾ ਕੋਈ  
ਸੁਪਨਾ ਲੇਖ ਰਿਹਾ ਸਾਂ ਤੇ ਆਪਣੇ ਹੀ ਘੁਰਾੜੇ ਨਾਲ ਜਾਗ  
ਪਿਆ ਹਾਂ ।

\* ਸੌ ਸਾਥੀ, ਗੁ: ਪ੍ਰ: ਸੁਰਨ, ਖਾਲਸਾ ਤਵਾਰੀਖ ਪਾਵਿ ।

( ੪ )

ਮੈਂ ਕਲਗੀਪਰ ਦੀ ਜੀਵਨ ਕਥਾ ਇਕ ਵਚਿਤ੍ਰ ਲੀਲਾ ਹੈ, ਪਰ ਉਹਨਾਂ ਦੀ ਉਮਰਾ ਦੇ ਅਖੀਰਲੇ ਤਿੰਨ ਚਾਰ ਸਾਲ ਦੇ ਕਾਰਨਾਮੇ ਲਿਖਾਰੀਆਂ ਨੂੰ, ਇਤਿਹਾਸਕਾਰਾਂ ਨੂੰ, ਸੈਨਕਾਂ ਨੂੰ, ਫਿਲਾਸਫਰਾਂ ਨੂੰ ਅਚੰਭਾ ਕਰਨ ਵਾਲੇ ਹਨ। ਇਹ ਸਾਲ ਇਤਨੇ ਕੌਤਕ ਭਰਪੂਰ ਹਨ ਕਿ ਪੜ੍ਹਨ ਵਾਲਾ ਹੈਰਾਨ ਰਹਿ ਜਾਂਦਾ ਹੈ। ਸੰਮਤ ੧੯੬੧ ਪੋਹ ਦੇ ਲਾਗੇ ਆਪ ਨੇ ਅਨੰਦ ਪੁਰ ਛੱਡਿਆ, ਚਮਕੋਰ ਦਾ ਜੁੱਧ ਹੋਇਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸਰਹਿੰਦ ਵਿਚ ਪਹਿਲੇ ਦੰਡਿਆਰ ਵਿਚ ਚਿਣੇ ਗਏ ਫੇਰ ਸ਼ਹੀਦ ਕੀਤੇ ਗਏ। ਆਪ ਮਾਛੀ ਵਾੜੇ ਆ ਗਏ। ਗੁਲਾਬੇ ਮਸੰਦ ਦੇ ਘਰ ਉਤਰੇ। ਮਾਈ ਗੁਰਦੇਈ ਦੇ ਬਸਤਰ ਨੀਲੇ ਰੰਗਵਾਏ, ਉੱਚ ਦੇ ਪੀਰ ਬਣੇ, ਗਨੀ ਖਾਂ, ਨਬੀ ਖਾਂ ਨੂੰ ਹੁਕਮ ਨਾਮਾ ਬਖਸ਼ਿਆ। ਮੁਕਤਸਰ ਦਾ ਜੁੱਧ ਹੋਇਆ। ਇਸ ਤੋਂ ਮਗਰੋਂ ਛੱਡਿਆਣੇ ਪਿੰਡ ਵਿਚ ਸਥਦ ਬਹਮੀ ਫ਼ਕੀਰ ਦਾ ਅੰਮ੍ਰਿਤ ਛਕ ਕੇ ਸਿੰਘ ਸਜਣਾ ਹੈ, ਉਪਰਤੀ ਬਹਾੜ ਸਿੰਘਾਂ ਦਾ ਤਲਬਾਂ ਮੰਗਣੀਆਂ ਆਦਿਕ ਵਾਕੇ ਹਨ। ਫੇਰ ਕੁਛ ਮਹੀਨੇ ਆਪ ਦਾ ਦਮਦਮੇ ਕਾਯਾਮ ਹੈ, ਜਿਥੇ ਇਕ ਤੋਂ ਇਕ ਵਚਿਤ੍ਰ ਕੌਤਕ ਹੁੰਦੇ ਹਨ। ਇਸ ਤੋਂ ਬਾਦ ਰਾਜਪੁਤਾਨੇ ਦੇ ਰਸਤੇ ਦੱਖਣ ਵੱਲ ਜਾਣ ਦਾ ਬਿਰਤਾਂਤ ਹੈ। ਬੰਦੇ ਨੂੰ ਮਿਲਣ ਤੋਂ ਬਾਦ ਆਪ ਦੇ ਜੋੜੀ ਜੋੜਿ ਸਮਾਉਣ ਦਾ ਸਾਕਾ ਹੈ ਕੌਤਕ ੧੯੬੫। ਇਹ ਸਚ ਕਿਹਾ ਹੈ “ਏਸ ਭਾਰਤ ਭੂਮੀ ਵਿਚ ਹਜ਼ਾਰਾਂ ਹੀ ਧਰਮ ਪ੍ਰਚਾਰਕ ਅਤੇ ਲੱਖਾਂ ਹੀ ਦੇਸ਼ ਹੱਖਜਕ ਰਾਜੇ ਮਹਾਰਾਜੇ ਹੋਏ ਹਨ ਪ੍ਰੰਤੂ ਐਸਾ ਇਕ ਭੀ ਨਹੀਂ ਹੋਇਆ ਕਿ ਜਿਸ ਨੇ ਧਰਮ ਰਖਿਆ ਦੇ ਨਾਮਿਤ ਅਪਣਾ ਸਰਵਸੂ ਹਵਨ ਕਰਕੇ ਅੰਤ ਵਿਚ ਅਪਣੇ ਪ੍ਰਾਣ ਭੀ ਦਿਤੇ ਹੋਣ।”

[ਇਤਿਹਾਸ ਗੁਰੂ ਖਾਲਸਾ, ਸਾਧੂ ਗੋਬਿੰਦ ਸਿੰਘ]

ਜਿਸ ਵੇਲੇ ਸ੍ਰੀ ਗੁਰੂ ਜੀ ਮਾਡੀ ਵਾਚੇ ਆਏ ਹਨ ਤਾਂ ਸਾਡੀ ਛੇੜੀ ਕਬਾ ਮੁਤਾਬਕ ਉਸ ਤੋਂ ਥੋੜੇ ਹੀ ਚਿਰ ਪਿਛੋਂ ਹੋਲਦਾਰ ਉਥੇ ਪਹੁੰਚਦਾ ਹੈ, ਕੀ ਇਹ ਕਿਸੇ ਸਰਕਾਰੀ ਕੰਮ ਆਇਆ ਹੈ, ਜਾਂ ਕੋਈ ਮੁਖਬਰ ਹੈ ਜਾਂ ਕਿਸੇ ਨਿਜੀ ਵਿਹਾਰ ਮਗਰ ਹੈ? ਹੋਲਦਾਰ ਬੀਮਾਰ ਮਲੂਮ ਰੁੰਦਾ ਹੈ, ਉਹ ਕਮਜ਼ੋਰ ਹੈ, ਉਹ ਇਕ ਹੱਥ ਨਾਲ ਕੰਮ ਕਰਦਾ ਹੈ ਦੂਜੇ ਨੂੰ ਹਿਲਾਉਂਦਾ ਨਹੀਂ। ਉਸ ਦਾ ਰੰਗ ਉਡਿਆ ਹੋਇਆ ਹੈ, ਮੁੰਹ ਦੀ ਚਰਬੀ ਘਟਣ ਨਾਲ ਉਸ ਦੀਆਂ ਗਲਾਂ ਵਿਚ ਵੜੀਆਂ ਹੋਈਆਂ ਹਨ, ਹੱਡੀਆਂ ਉਭਰੀਆਂ ਹੋਈਆਂ, ਅੱਖਾਂ ਥੱਲੇ ਲੱਥੀਆਂ ਹੋਈਆਂ, ਪਰ ਪਾਣੀ ਭਰੀ ਚਮਕ ਵਾਲੀਆਂ ਕੁਛ ਭਯਤੀਤ ਲੱਗਦੀਆਂ ਹਨ। ਗੁਰੂ ਜੀ ਦਮਦਮੇ ਪਹੁੰਚਣ ਤੋਂ ਪਹਿਲਾਂ ਕਿਸੇ ਇਕ ਥਾਂ ਟਿਕਕੇ ਨਹੀਂ ਸੇ ਬੈਠੇ, ਹੋਲਦਾਰ ਮਗਰੇ ਮਗਰ ਘੁੰਮਦਾ ਰਿਹਾ ਹੈ ਪਰ ਉਹਨਾਂ ਦੇ ਨੇੜੇ ਪਹੁੰਚਣ ਦੀ ਤਾਬ ਨਹੀਂ ਸੀ ਰੱਖਦਾ। ਉਹਨਾਂ ਦੇ ਦਮਦਮੇ ਚਲੇ ਜਾਣ ਵੇਲੇ ਇਹ ਥਕ ਹਾਰ ਕੇ ਬੀਮਾਰ ਪੈ ਗਿਆ ਸੀ। ਅਜ ਕਾਫੀ ਚਿਰ ਪਿਛੋਂ, ਜਿਸ ਵੇਲੇ ਗੁਰੂ ਜੀ ਰਾਜਪੂਤਾਨੇ ਵਲ ਲੰਘ ਗਏ ਹਨ ਅਸੀਂ ਇਸ ਨੂੰ ਡਤਿਆਣੇ ਪਿੰਡ ਦੇ ਆਸ ਪਾਸ ਦੇਖਦੇ ਹਾਂ। ਡਤਿਆਣਾ ਪਿੰਡ ਮੁਕਤਸਰ ਦੇ ਪੂਰਬ ਵਲ ਕੋਈ ਬਾਗਾਂ ਕੁ ਮੀਲ ਦੇ ਫਾਸਲੇ ਤੇ ਹੈ। ਸਿਖ ਇਤਿਹਾਸ ਵਿਚ ਡਤਿਆਣਾ ਤਿੰਨ ਗੱਲਾਂ ਕਰਕੇ ਮਸ਼ਹੂਰ ਹੈ। ਇਕ ਤਾਂ ਇਹ ਉਹ ਜਗ੍ਹਾ ਹੈ ਜਿਥੇ ਜਦੋਂ ਗੁਰੂ ਜੀ ਸਾਬੇ ਕੀ ਵੱਲ ਜਾ ਰਹੇ ਸਨ ਤਾਂ ਬਰਾੜਾਂ ਨੇ ਅੜੀ ਕਰਕੇ ਅਪਣੀ ਤਲਾਬ ਚੁਕਾਈ ਸੀ। ਬਰਾੜਾਂ ਨੂੰ ਤਨਖਾਹ ਦੇਣ ਲਈ ਗੁਰੂ ਜੀ ਪਾਸ ਕੋਈ ਸ਼ਰਪਾਲੂ ਸਿਖ ਪਨ ਦੀ ਭੇਟਾ ਲੈ ਆਏ ਸਨ। ਦੂਜੇ ਤਲਾਬਾਂ ਦੇਣ ਦੇ ਪਿਛੋਂ ਜੋ ਖੜਾਨਾ ਬਚ ਰਿਹਾ ਸੀ ਉਹ ਗੁਰੂ ਜੀ ਉੱਥੇ ਹੀ ਕਿਤੇ ਦਬਾਕੇ ਅੱਗੇ ਚਲੇ ਗਏ ਸਨ। ਆਸ ਪਾਸ ਦੇ ਲੈਕ ਦੱਬੇ ਖੜਾਨੇ ਦੀ ਤਲਾਸ਼ ਬਹੁਤ ਮੁੱਦਤ ਤਕ ਕਰਦੇ ਰਹੇ। ਗੁਪਤ ਖੜਾਨਾ ਹੋਣ ਕਰਕੇ ਉਸ ਜਗ੍ਹਾ ਦਾ ਨਾਮ ਗੁਪਤਸਰ ਪੈ ਗਿਆ। ਤੀਜੇ ਦੇਸੇ ਪਿੰਡ

ਦੇ ਇਕ ਲਾਗਵੇਂ ਟਿੱਬੇ ਉੰਤੇ ਮਸ਼ਹੂਰ ਸਜਦ ਫਕੀਰ ਬਹਮੀ ਦਾ ਟਿਕਾਣਾ ਸੀ । ਇਹ ਫਕੀਰ ਗੁਰੂ ਘਰ ਦਾ ਪੇਸ਼ੀ ਹੈਂਕੇ ਅੰਮ੍ਰਿਤਪਾਰੀ ਸਿੰਘ ਸਜ਼ ਗਿਆ ਸੀ । ਬਹਮੀ ਪੌਰ ਫੇਰ ਗੁਰਾਂ ਦੇ ਨਾਲ ਹੀ ਰਿਹਾ । ਉਸ ਦੇ ਕਾਫੀ ਚੇਲੇ ਸਨ, ਉਹ ਵੀ ਸ਼ਰਪਾ ਭਰਪੂਰ ਹੈ ਗਏ ਸਨ, ਪਰ ਸਿੰਘ ਨਹੀਂ ਸਨ ਸਜੇ; ਮੁੱਖ ਚੇਲੇ ਨੂੰ 'ਮੁਰੀਦ ਜੀ' ਕਹਿੰਦੇ ਸਨ । ਇਹ ਵੀ ਪੜ੍ਹਿਆ ਲਿਖਿਆ ਸਮਝਦਾਰ ਬੰਦਾ ਸੀ । ਇਹ ਪਿਛੋਂ ਥੋੜਾ ਕੁ ਸਮਾਂ ਪੀਰ ਦੀ ਚਲਾਈ ਸਿਖਜਾ ਪਰਨਾਲੀ ਨੂੰ ਉਸੇ ਟਿੱਬੇ ਤੋਂ ਚਲਾਉਂਦਾ ਰਿਹਾ ਜੋ ਬੰਦੇ ਦੇ ਹਮਲਿਆਂ ਵੇਲੇ ਕਾਇਮ ਨਾ ਰਹਿ ਸਕੀ ।

ਅਜ ਹੈਲਦਾਰ ਮੁਰੀਦ ਕੋਲ ਆਇਆ ਬੈਠਾ ਹੈ । ਦੋਨੋਂ ਦੀ ਕੋਈ ਬਚਪਨ ਵੇਲੇ ਦੀ ਪੁਰਾਣੀ ਜਾਣ ਪਛਾਣ ਹੈ । ਦੋਨੇ ਦੇਰ ਤਕ ਗੱਲਾਂ ਬਾਤਾਂ ਕਰਦੇ ਰਹੇ; ਮੁਰੀਦ ਨੇ ਸਾਰੀ ਕਥਾ ਸੁਣਾਈ ਕਿ ਕਿਸ ਤਰ੍ਹਾਂ ਗੁਰੂ ਜੀ ਦੇ ਦਰਸ਼ਨਾਂ ਲਈ ਬਹਮੀ ਫਕੀਰ ਨੇ ਖਿੱਚ ਖਾਏ ਤੋਂ ਫੇਰ ਹੈਲੇ ਹੋਏ ਉਹਨਾਂ ਦੀ ਸਿਖਜਾ ਗ੍ਰਹਣ ਕਰਦਾ ਹੋਇਆ ਸਿੰਘ ਸਜ਼ ਗਿਆ । ਏਸ ਵਿਸ਼ੇ ਤੇ ਉਹਨਾਂ ਦੇ ਫੇਰ ਪਰਾਸਪਰ ਸ਼ੁਆਲ ਜੁਆਬ ਹੋਏ ਜੋ ਕੁਝ ਏਸ ਤ੍ਰਿਕੂਪੀ ਹਨ:-

**ਹੈਲਦਾਰ—ਪੀਰ ਨੇ ਅਪਣਾ ਨਾਮ ਕਿਉਂ ਵਟਾਇਆ ?**

**ਮੁਰੀਦ—ਜੇ ਤੈਨੂੰ ਉਸ ਦੇ ਵੱਟੇ ਨਾਂ ਦਾ ਪਤਾ ਲਗ ਜਾਏ ਤਾਂ ਭਟ ਸਮਝ ਆ ਜਾਏ ਕਿ ਕਿਉਂ ਵਟਾਇਆ ।**

**ਹੈਲਦਾਰ—ਹਾਂ ਦੱਸੋ ਕੀ ਉਸ ਦਾ ਨਾਂ ਹੈ ?**

**ਮੁਰੀਦ—ਅਜ਼ਮੇਰ ਸਿੰਘ ।**

**ਹੈਲਦਾਰ—ਅਜ਼ਮੇਰ ਸਿੰਘ ?**

**ਮੁਰੀਦ—ਹਾਂ ਅਜ਼ਮੇਰ ਸਿੰਘ !**

**ਹੈਲਦਾਰ—ਮੇਰੇ ਪੱਲੇ ਤਾਂ ਕੱਖ ਨਹੀਂ ਪਿਆ, ਏਸ ਨਾਂ ਤੋਂ ਕੀ**

ਪਤਾ ਲੱਗੇ ਕਿ ਬਦਲਾਉਣ ਦੀ ਕੀ ਵਜਹ ਹੈ ?

ਮੁਰੀਦ—‘ਅਜਮੇਰ’ ਕਿਸ ਟੌਲ ਲਈ ਮਾਝਹੂਰ ਹੈ ?

ਹੋਲਦਾਰ—ਅਸੀਂ ਕੀ ਜਾਣੀਏ, ਤੁਹਾਨੂੰ ਪਤਾ ਹੋਵੇਗਾ ।

ਮੁਰੀਦ—ਅਜਮੇਰ ਵਿਚ ਬੜੀ ਭਾਡੀ ਖਾਨਕਾਹ ਹੈ ਖਵਾਜਾ  
ਮੁਆਯੀਨੁੰਦੀਨ ਤਿਸ਼ਤੀ ਦੀ ।

ਹੋਲਦਾਰ—ਹਾਂ ਹੈ ।

ਮੁਰੀਦ—ਉਥੇ ਹਿੰਦੂ ਮੁਸਲਮਾਨ ਸਾਰੇ ਜਾਂਦੇ ਹਨ, ਚੜ੍ਹਾਵੇ  
ਬੜ੍ਹਾਉਂਦੇ ਹਨ, ਸੁਖਣਾ ਸੁਖਦੇ ਹਨ ।

ਹੋਲਦਾਰ—ਪਰ ਮੈਂ ਉਥੇ ਕਦੀ ਨਹੀਂ ਗਿਆ ।

ਮੁਰੀਦ—ਪਰ ਪੀਰ ਸਾਹਿਬ ਜਾਂਦੇ ਸਨ । ਉਥੇ ਜਾਣਾ ਕਢੇ  
ਬੜੇ ਪੁੰਨ ਦੀ ਗੱਲ ਸੀ, ਹੁਣ ਬੜੀ ਝਤਰਨਾਕ ਗੱਲ ਹੈ !

ਹੋਲਦਾਰ—ਕਿਉਂ ?

ਮੁਰੀਦ—ਕਿਉਂ ? ਐਰੰਗਜ਼ੇਬ ਬਰਖਿਲਾਫ਼ ਹੈ ।

ਹੋਲਦਾਰ—ਉਹ ਤਾਂ ਮੁਸਲਮਾਨ ਛਕੀਰ ਦੀ ਕਥਰ ਹੈ,  
ਐਰੰਗਜ਼ੇਬ ਨੂੰ ਕਿਉਂ ਦੁਖਦੀ ਹੈ ?

ਮੁਰੀਦ—ਉਸ ਖਾਨਕਾਹ ਨੂੰ ਸਾਰੇ ਮੰਨਦੇ ਹਨ, ਅਮੀਰ  
ਉਮਰਾ, ਪਾਹਿਜਾਵੇ, ਖਾਦਸ਼ਾਹ । ਉਸ ਥਾਂ ਨੇ ਕਈ ਸ਼ਾਹਗੁਰਿਆਂ  
ਦੀਆਂ ਆਪਸ ਦੀਆਂ ਲੜਾਈਆਂ ਦੇ ਆਸਨ ਨਾਲ ਢੇਸ਼ਲੇ ਕਰਾਏ ।

ਹੋਲਦਾਰ—ਕਿਸ ਤਰ੍ਹਾਂ ?

ਮੁਰੀਦ—ਸਿਰਫ ਇਸ ਤਰ੍ਹਾਂ ਕਿ ਲੜਨ ਵਾਲੇ ਸ਼ਾਹਜ਼ਾਦੇ  
ਉਸ ਮੰਦਰ ਅੰਦਰ ਅਪਣੇ ਕਮਾਨ ਰੱਖ ਆਉਂਦੇ ਹਨ । ਕਮਾਨੀ  
ਤੋਂ ਰਿੱਲੇ ਉਤਾਰ ਲਏ ਜਾਂਦੇ ਹਨ । ਮੰਦਰ ਬੰਦ ਕਰ ਦਿਤਾ  
ਜਾਂਦਾ ਹੈ । ਸਾਰੀ ਰਾਤ ਦਰਵਾਜ਼ੇ ਬੰਦ ਰਹਿੰਦੇ ਹਨ, ਸਵੇਰੇ  
ਸ਼ਾਰਿਆਂ ਦੇ ਸ਼ਾਮੂਣੇ ਬੂਹੇ ਖੁੱਲ੍ਹੇ ਹਨ । ਇਕ ਦੀ ਕਮਾਨ ਉੱਤੇ  
ਛਿੱਲਾ ਅਪਣੇ ਆਪ ਚੜ੍ਹਿਆ ਹੁੰਦਾ ਹੈ । ਬੱਸ ਜਿਸ ਲਾ ਉਹ

( ੧੫੨ )

ਕਮਾਨ ਹੋਵੇ ਉਹ ਗੱਦੀ ਦਾ ਵਾਰਸ ਸਮਝਿਆ ਜਾਂਦਾ ਹੈ । ਲੜਾਈ  
ਥਗੜੇ ਖਤਮ !

ਹੈਲਦਾਰ—ਐਰਗਜ਼ੇਬ ਨੂੰ ਇਹ ਰਿਵਾਜ ਕਿਉਂ ਭੈੜਾ ਲਗਾ?

ਮੁਗੀਦ—ਏਸ ਕਰਕੇ ਕਿ ਐਰਗਜ਼ੇਬ ਦੀ ਅਪਣੇ ਭਰਾਵਾਂ  
ਨਾਲ ਲੜਾਈ ਸੀ, ਚਿੱਲਾ ਉਸ ਦੇ ਭਰਾ ਦੀ ਕਮਾਨ ਉੱਪਰ  
ਚੜ ਗਿਆ, ਉਹ ਦਾਰਾ ਸ਼ਕੋਹ ਦੀ ਕਮਾਨ ਸੀ । ਬੱਸ  
ਐਰਗਜ਼ੇਬ ਨੂੰ ਗੁੱਸਾ ਚੜ ਗਿਆ । ਉਹ ਸਖਤ ਬਰਖਿਲਾਫ਼  
ਹੋ ਗਿਆ । ਗੱਦੀ ਉੱਪਰ ਬੈਠਦਿਆਂ ਉਸ ਨੇ ਹੁਕਮ ਚਾੜ ਦਿੱਤਾ;  
ਮੁਜਾਵਰ ਪਕੜੇ ਗਏ, ਤਲਾਸ਼ੀਆਂ ਹੋਈਆਂ, ਕਈਆਂ ਦੀ ਇੱਤਤ  
ਬਰਬਾਦ ਹੋਈ । ਕਹਿੰਦੇ ਹਨ ਕਿ ਇਕ ਗੁਪਤ ਸੁਰੰਗ ਸੀ,  
ਮੁਜਾਵਰਾਂ ਦੇ ਘਰੋਂ ਖਾਨਕਾਹ ਦੇ ਹੇਠ ਦੀ ਰਸਤਾ ਸੀ । ਜਿਸ ਦੀ  
ਰਈ ਕਰਨੀ ਹੋਵੇ ਮੁਜਾਵਰ ਏਸ ਰਾਹੋਂ ਆ ਕੇ ਉਸ ਦੀ ਕਮਾਨ  
ਉੱਪਰ ਚਿੱਲਾ ਚਾੜ ਜਾਂਦਾ ਸੀ\* ।

ਹੈਲਦਾਰ—ਅਸ਼ਕੇ ਭਈ ਅਸ਼ਕੇ, ਵਾਰੇ ਵਾਰੇ ਜਾਈਏ ਇਨ੍ਹਾਂ  
ਮੁਜਾਵਰਾਂ ਦੇ ।

ਮੁਗੀਦ—ਬਸ ਉਸ ਦਿਨ ਤੋਂ ਐਰਗਜ਼ੇਬ ਨੂੰ ਅਜਮੇਰ ਦੇ  
ਨਾਉਂ ਤੋਂ ਹੀ ਚਿੜ ਹੈ ।

ਹੈਲਦਾਰ—ਹੁਣ ਸਮਝਿਆ, ਪੀਰ ਦਾ ਨਾਉਂ, ਅਜਮੇਰ  
ਸਿੰਘ ਕਿਉਂ ਰਖਿਆ । ਵਾਰੇ ਵਾਰੇ ਜਾਈਏ ਰੱਖਣ ਵਾਲਿਆਂ ਦੇ,  
ਜਿਨ੍ਹਾਂ ਦੀ ਸੋਚ ਐਡੀ ਦੂਰ ਤੱਕ ਗਈ ।

ਮੁਗੀਦ—ਪੀਰ ਵਾਸਤੇ ਅੰਮ੍ਰਿਤ ਮਾਨ ਸਿੰਘ ਨੇ ਬਣਾਇਆ

\*ਫਿਲਾਘਰ ਤੇ ਸੁਰੰਗ ਕੇ ਰਾਹੂ ! ਜਾਇ ਮੁਜਾਵਰ ਮੰਦਰ ਮਾਹੂ ।

ਅਦਿਰ ਦੇਇ ਕਮਾਨ ਚਢਾਇ । ਇਸ ਬਿਧਿ ਰਾਖੀ ਬਨਤ ਬਨਾਇ ।

[ਸੁਰਜ ਪ੍ਰਕਾਸ਼]

( ੧੫੩ )

ਸੀ, ਨਾਮ ਗੁਰੂ ਸਾਹਿਬ ਨੇ ਆਪ ਰਖਿਆ\*, ਮਾਨ ਸਿੰਘ ਨੇ ਨਹੀਂ  
ਸੀ ਰਖਿਆ ।

ਹੋਲਦਾਰ—ਏਸ ਨਾਮ ਵਿਚ ਬੜੀ ਹਿਕਮਤ ਸੀ !

ਮੁਰੀਦ—ਐਰੰਗਜ਼ੇਬ ਨੂੰ ਪਤਾ ਲਗੇ ਕਿ ਫਲਾਣਾ ਆਦਮੀ  
ਅਜਮੇਰੀ ਹੈ, ਬਸ ਉਸੇ ਦੀ ਸ਼ਾਮਤ । ਭਾਵੇਂ ਉਹ ਮੁਸਲਮਾਨ ਹੋਵੇ  
ਭਾਵੇਂ ਹਿੰਦੂ । ਏਸੇ ਕਰਕੇ ਸਰਮਦ ਮਾਰਿਆ ਗਿਆ ।

ਹੋਲਦਾਰ—ਸਰਮਦ ਤੇ ਬੜਾ ਸਾਈਂ ਲੋਕ ਸੀ,  
ਮੁਸਲਮਾਨ ਸੀ ।

ਮੁਰੀਦ—ਹਾਂ, ਪਰ ਐਰੰਗਜ਼ੇਬ ਨੂੰ ਇਹ ਵਹਿਮ ਹੋ ਗਿਆ ਸੀ  
ਕਿ ਸਾਰੇ ਸਾਂਈਂ ਲੋਕ ਦਾਰਾ-ਸ਼ਕੋਹ ਦੇ ਹੱਕ ਵਿਚ ਹਨ ਤੇ ਉਸ ਦੇ  
ਭਰਖਿਲਾੜਾਂ ।

ਹੋਲਦਾਰ—ਸਾਂਈਂ ਲੋਕਾਂ ਦੀ ਸ਼ਾਮਤ ।

ਮੁਰੀਦ—ਪਰ ਸਾਂਈਂ ਲੋਕਾਂ ਦੀ ਹੁਣ ਨਿਰਾਸਤਾ ਹਟ ਗਈ  
ਹੈ, ਉਹਨਾਂ ਨੂੰ ਇਕ ਰਹਿਨੁਮਾ ਦਿੱਸ ਪਿਆ ਹੈ ।

ਹੋਲਦਾਰ—ਗੁਰੂ ਗੋਬਿੰਦ ਸਿੰਘ ?

ਮੁਰੀਦ—ਹਾਂ, ਗੁਰੂ ਗੋਬਿੰਦ ਸਿੰਘ ।

ਹੋਲਦਾਰ—ਉਸ ਕੌਲ ਕੀ ਜਾਣੂ ਹੈ ?

ਮੁਰੀਦ—ਬੱਸ ਇਕ ਜਾਦੂ ਹੈ, ਆਦਮੀ ਨਿਡੱਰ ਹੋ ਜਾਂਦਾ ਹੈ,  
ਬੇਖੋਫ਼ ਹੋ ਜਾਂਦਾ ਹੈ । ਮੈਤ ਨੂੰ ਜੀਵਨ ਸਮਝਦਾ ਹੈ, ਮਰਨ ਦੇ ਨਾਮ

\*ਮਾਨ ਸਿੰਘ ਕੋ ਹੁਕਮ ਬਖਾਨਾ :

‘ਖਰੇ ਹੋਹੁ ਕਰ ਸਿਖ ਸੁਲਾਨਾ ।’

ਲੈ ਆਗਥਾ ਅੰਮ੍ਰਿਤ ਬਨਵਾਯੋ ।

ਖਰੇ ਹੋਇ ਤਤਕਾਲ ਛਕਾਯੋ ।

ਸ੍ਰੀ ਮੁਖ ਤੇ ਤਬ ਨਾਮ ਉਚਾਰਯੋ ।

ਸੁਭ ਅਜਮੇਰ ਸਿੰਘ ਤਹਿਂ ਪਾਰਯੋ । [ਸੁਰਜ ਪ੍ਰਕਾਸ਼

ਉਤੇ ਚਾ ਚੜ੍ਹ ਜਾਂਦਾ ਹੈ। ਸ਼ਾਡੇ ਪੀਰ ਜੀ ਬਹੁਤ ਇਹਤਿਆਤ ਵਾਲੇ ਬੰਦੇ ਸਨ। ਜਗਾ ਜਿਤਨੀ ਤਕਲੀਫ਼ ਬਰਦਾਸ਼ਤ ਨਹੀਂ ਸਨ ਕਰਦੇ; ਹੁਣ ਉਹਨਾਂ ਦੀਆਂ ਸੁਖ-ਰਹਿਣੀਆਂ ਆਦਤਾਂ ਬਦਲ ਗਈਆਂ ਹਨ।

ਹੈਲਦਾਰ—ਪਰ ਫਰਨ ਵਾਲੀਆਂ ਆਦਤਾਂ ਕਿਸਤਰ੍ਹਾਂ ਬਦਲ ਸਕਦੀਆਂ ਹਨ ?

ਮੁਰੀਦ—ਅਸੀਂ ਆਪ ਹੋਰਾਨ ਸਾਂ, ਕਿ ਇਹ ਕਿਸ ਤਰ੍ਹਾਂ ਹੋਇਆ, ਪਰ ਜੋ ਬਿਆਨ ਉਨ੍ਹਾਂ ਆਪਣੇ ਹੱਥੀਂ ਕੈਲਨਾਮਚੇ ਵਿਚ ਦੁਰਜ ਕੀਤਾ ਉਸ ਤੋਂ ਭੇਦ ਖੁਲ੍ਹ ਜਾਂਦਾ ਹੈ। ਪੀਰ ਸਾਹਿਬ ਨੇ ਕੋਸ਼ਿਸ਼ ਕੀਤੀ ਹੈ, ਜੋ ਗੱਲ ਗੁਰ ਸਾਹਿਬ ਕੌਲੋਂ ਉਹਨਾਂ ਦੀ 'ਬਿਕਰ' (ਨਾਮ) ਦੀ ਤਾਲੀਮ ਦੀ ਸੁਣੀ ਹੈ ਉਸ ਨੂੰ ਉਹਨਾਂ ਨੇ ਉਹਨਾਂ ਦੇ ਲਢੜਾਂ ਵਿਚ ਹੀ ਲਿਖਿਆ ਹੈ।

ਹੈਲਦਾਰ—ਅੱਛਾ, ਗੁਰੂ ਸਾਹਿਬ ਦੀ 'ਬਿਕਰ' ਬਾਰੇ ਤਾਲੀਮ ਹੋਰ ਹੈ ?

ਮੁਰੀਦ—ਹਾਂ ਕੁਛ ਹੋਰ ਹੀ ਹੈ। ਦੇਖ ਪੀਰ ਨੇ ਗੁਰੂ ਸਾਹਿਬ ਦੀ ਗੱਲ ਸੁਣ ਕੇ ਕੀ ਸਮਝਿਆ ਤੇ ਸਮਝ ਕੇ ਕੀ ਲਿਖਿਆ। ਦੇਖੋ ਉਹਨਾਂ ਦੀ ਤਾਲੀਮ ਦਾ ਪਤਾ ਲਗ ਜਾਏਗਾ। ਲਿਖਿਆ ਹੈ:-

"ਅਕਾਲ ਪੁਰਖ ਕੋਈ ਨਿਰਜਿੰਦ ਵਸਤੂ ਨਹੀਂ। ਕੋਈ ਸ਼ਬਦ ਮੁਰਤ ਨਹੀਂ, ਕੋਈ ਇੱਟ ਵੱਟਾ ਪੱਥਰ ਦੀ ਘਾੜਤ ਨਹੀਂ। ਉਹ ਜਾਗਦੀ ਜੋਤ ਹੈ\*। ਜੋਤ ਨਾਲ ਪਿਆਰ ਕੌਣ ਕਰ ਸਕਦਾ ਹੈ ? ਅਲੂ ਦਾ ਨਾਮ ਲੈਣਾ, ਅਲੂ ਦੇ ਨਾਮ ਤੋਂ ਕੁਰਬਾਨ ਹੈਣਾ ਹੈ :—‘ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ।’ ਨਾਮ ਲੈਣਾ ਨਾਮ ਵਿਟਹੁ ਕੁਰਬਾਨ ਹੈਣਾ ਹੈ, ਬਿੰਦ ਬਿੰਦ ਚੁਖ ਚੁਖ ਹੈਣਾ ਹੈ। ਜੋਤ ਨਾਲ ਪਿਆਰ ਕੌਣ ਕਰ ਸਕਦਾ ਹੈ ? ਸਿਰਫ

\*ਜਾਗਤ ਜੋਤ ਜਪੈ ਨਿਸ ਬਾਸਰ।

( ੧੫੫ )

ਪਰਵਾਨਾ । ਉਹ ਬਿੰਦ ਬਿੰਦ ਚੁਖ ਚੁਖ ਹੋ ਜਾਂਦਾ ਹੈ । ਉਸ ਦੇ 'ਪਰ' ਐਸੇ ਕਰਕੇ ਸਨ ਕਿ ਉਹ ਉੱਡੇ ਤੇ ਉੱਡ ਕੇ ਜੋਤ ਵਿਚ ਛਿੱਗ ਪਵੇ, ਛਿੱਗਕੇ ਛੇਲੇ ਨਾ, ਅਡੇਲ ਹੋ ਜਾਵੇ\* । ਜੋਤ ਵਿਚ ਜੋਤ ਰੂਪ ਹੋ ਜਾਵੇ ਮਨ ਅਤੇ ਤਨ ਦੇਣੇ ਜੋਤ ਰੂਪ ਹੋ ਜਾਣਾ ।

"ਅਸਬੀ (ਮਾਲਾ) ਫੇਰਨ ਵਿਚ ਉੱਗਲਾ ਫਿਰਦੀਆਂ ਰਹਿੰਦੀਆਂ ਹਨ । ਸਾਲਗਿ ਰਾਮ ਦੀ ਪੂਜਾ ਵਿਚ ਮਨ ਭੈਂਦਾ ਰਹਿੰਦਾ ਹੈ‡ । ਪਰ ਜਾਗਦੀ ਜੋਤ ਦੇ ਪੁਜਾਰੀ ਕੌਲ ਇਹ ਆਜ਼ਾਦੀ ਨਹੀਂ, ਉਸ ਦਾ ਮਨ ਭੈਂ ਨਹੀਂ ਸਕਦਾ । ਜੀਓ ਨਾਲ ਜਪਣਾ ਇਕ ਅਵਸਥਾ ਹੈ, ਉਹ ਪਰਵਾਨੇ ਦੇ ਪਰ ਹਿੱਲਣੇ ਹਨ, ਉਹ ਬੰਦੀ ਦੀ ਢੜਫੜਾਹਟ ਹੈ । ਉੱਡਣ ਦਾ ਹੰਡਲਾ ਹੈ । ਅਗੇ ਜੋਤ ਹੈ ! ਉਹ ਉਸ ਦੀ ਸਮਾਧਿ ਹੈ, ਸੁਨ ਸਮਾਧਿੰਦੀ । ਸਮਾਧਿ ਲਾਟ ਦੇ ਅੰਦਰ ਹੋਨਾਮ ਇਕ ਲਾਟ ਹੋਇਕ ਲਟਲਟ ਬਲਦਾ ਚਰਗਿੰਦੀ, ਪਰ ਐਸੇ ਦੀਵੇ ਨੂੰ ਓਹੋ ਹੀ ਜਗਾ ਸਕਦਾ ਹੈ ਜੇ ਏਸ ਵਿਚ ਤੇਲ ਛੁਰਕੇ ਠੱਥੇ । ਤੇਲ ਉਸੇ ਨੂੰ ਪ੍ਰਾਪਤ ਹੁੰਦਾ ਹੈ ਜੇ ਤਲਾਸ

\*ਛਿਗਿ ਨ ਬੈਲੇ ਬਤ੍ਤਗੁ ਲ ਪਾਵੈ ॥ ਕੁਰਪ੍ਰਸਾਦਿ ਕੇ ਇਹੁ ਮਹਲੁ ਪਾਵੈ ॥

[ਗੁਰਗੁਰੂ ਮਹਾਂ ਪ

†ਹਾਲ ਸਾਇ ਸਾਲਕੁ ਸੁਖ ਵਾਤੇ ਪਰਗਾਸੁ ਖਨਿ ਤਨਿ ਹੋਇ ਲੀਉ ॥

[ਗੁਰਗੁਰੂ ਮਹਾਂ ਪ

ਤੁਝਾਵੀ ਹਉਚਿ ਸਾਲਗਿਠਾਮੁ ॥

ਅਭੁ ਸੀਨੈ ਵਹ ਇਸ ਬਿਸ੍ਤਮੁ ॥

[ਗੁਰਗੁਰੂ ਮਹਾਂ ਪ-੧੭

ਝੋਲ੍ਹਮ ਦੀ ਸੋਹ ਨ ਖਾਇਕਾ ਸਾਲ ॥

ਸੁਨ ਸਮਾਧਿ ਪ੍ਰਾਨੁ ਲਿਹਪਾਲ ॥

[ਗੁਰਗੁਰੂ ਮਹਾਂ ਪ-੨੦

ਮੂੰਲੀਹਾ ਮੇਲਾ ਏਥੁ ਭਾਮੁ ॥

[ਗੁਰਗੁਰੂ ਮਹਾਂ ਪ-੨੧

( ੧੫੯ )

ਕਰੇ। ਤਿਲਾਂ ਵਿਚੋਂ ਇਹ ਤੇਲ ਨਹੀਂ ਨਿਕਲਦਾ, ਨਾ ਇਹ ਸ਼ਰੋਂ ਤੋਂ ਉਪਜਦਾ ਹੈ। ਇਹ ਤੇਲ ਦੀ ਨਿੱਕਰ ਪਾਰਾ “ਆਪੇ” ਤੋਂ ਚੌਂਦੀ ਹੈ, ਬਸ਼ਰਤੇ ਕਿ ਆਪਾ ਕੋਹਲੂ ਤੋਂ ਨਾ ਭਰੇ। ਨਿਡਰ ਆਦਮੀਆਂ ਦਾ ਨਪੀੜੇ ਜਾਣਾ ਦੁਖ ਰੂਪ ਨਹੀਂ ਹੁੰਦਾ, ਉਹ ਤੇਲ ਰੂਪ ਹੁੰਦਾ ਹੈ। ਉਹਨਾਂ ਦਾ ਕਸ਼ਟ ਦੇ ਸਾਹਮਣੇ ਡਰ ਨਾਲ ਪਰਸੇਉ ਨਹੀਂ ਛੁਟਦਾ, ਉਹਨਾਂ ਦੇ ਚਿਹਰੇ ਉੱਤੇ ਭਲਾਈ ਦੀ ਚਿਕਨਾਈ ਦੇ ਟੇਪੇ ਨਿਤਰਦੇ ਹਨ। ਉਹਨਾਂ ਨੂੰ ਸਨੇਹ ਦੀ ਲਾਲੀ ਚੜ੍ਹਦੀ ਹੈ। ਸਨੇਹ ਦੇ ਅਰਥ ਹੀ ਹਨ ਚਿਕਨਾਈ ਜਾਂ ਤੇਲ। ‘ਨਾਮ ਜਪਣਾ’, ਇਹ ਘੁੜ੍ਹ ਸਟ ਵਾਸ਼ ਨਹੀਂ, ਨਾ ਹੀ ਇਹ ਕਛੂਏ ਵਾਕਣ ਸੁਕੜਨਾ ਹੈ। ਨਾਮ ਇਕ ਅਨੁਭਵ ਹੈ, ਜੋ ਪ੍ਰਕਾਸ਼ ਰੂਪ ਹੈ, ਜੋ ਸਬਾਨਕ ਤੌਰ ਤੇ ਜੋਤਿ ਸਰਪ ਹੁੰਦਿਆਂ ਹੋਇਆਂ ਵੀ ਜਤੂ ਤਤ੍ਤ ਦਿਸਾ ਵਿਸਾ ਫੈਲ ਜਾਂਦਾ ਹੈ। ਹਰ ਇਕ ਰਗੜ ਅੱਗ ਰੂਪ ਹੈ, ਨਾਮ ਵੀ ਇਕ ਰਗੜ ਹੈ। ਜਾਲਮ ਆਦਮੀ ਜਿਸ ਵੇਲੇ ਜੁਲਮ ਦੀ ਰਗੜ ਚਾੜ੍ਹਦਾ ਹੈ ਤਾਂ ਜੋ ਅੱਗ ਪ੍ਰਗਟ ਹੁੰਦੀ ਹੈ ਉਸ ਵਿਚ ਜਾਲਮ ਆਪ ਸੜਕੇ ਸੁਆਹ ਹੈ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਸੁੱਚੀ ਧਾਤ ਤਪਕੇ ਹੋਰ ਚਮਕਦੀ ਹੈ। ਉਸ ਲਈ ਅਗਨਿ ਕੁਠਾਲੀ ਕੁੰਦਨ ਬਣਨ ਦਾ ਮਾਪਨ ਹੈ।”

ਹੈਲਦਾਰ—ਵਾਕਈ ਇਹ ਲਾਟ ਵਿਚ ਸਮਾਧਿ ਅਨੋਖੀ ਚੀਜ਼ ਹੈ। ਇਹ ਨਿਕੰਮਿਆਂ ਦਾ ਕੰਮ ਨਹੀਂ, ਇਹ ਸਾਹਸ ਵਾਲੇ ਬੰਦਿਆਂ ਦਾ ਕੰਮ ਹੈ।

ਮੁਰੀਦ—ਪੀਰ ਸਾਰਾ ਦਿਨ ਮੰਜੇ ਉਪਰ ਬੈਠਾ ਰਹਿੰਦਾ ਸ੍ਰੀ, ਰਜ਼ਾਈ ਓੜ੍ਹੇ ਰਖਦਾ ਸੀ ਤੇ ਲਿਖਦਾ ਰਹਿੰਦਾ ਸੀ। ਖੇਡ ਉਪਰ ਛੋਂਝੂ ਪਏ ਰਹਿੰਦੇ ਸਨ, ਦਵਾਤ ਢੁਲ੍ਹ ਜਾਂਦੀ ਸੀ, ਤੇ ਧੱਬੇ ਪੈ ਜਾਂਦੇ ਸਨ। ਅਸੀਂ ਏਸ ਗੱਲ ਉਪਰ ਹੱਸਦੇ ਸਾਂ ਤਾਂ ਉਹ ਕਹਿੰਦਾ ਸ੍ਰੀ ਇਹ ਦਿਲ ਦੇ ਦਾਗਾਂ ਦਾ ਪਰਛਾਵਾਂ ਹੈ। ਪਰ ਗੁਰੂ ਨੂੰ ਮਿਲਣ ਦੇ ਬਾਦ ਇਹ ਸਾਰਾ ਕੁਛ ਬਦਲ ਗਿਆ, ਉਸ ਨੇ ਦਿਨ ਵੇਲੇ ਮੰਜੀ ਉੱਤੇ

ਬੈਠਣਾ ਛੋੜ ਦਿਤਾ। ਰਜ਼ਾਈ ਨੂੰ ਦੇਖ ਕੇ ਕਿਹਾ ਕਰੇ “ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ”। ਉਹ ਫੇਰ ਘਰ ਵੀ ਘੱਟ ਹੀ ਬਹਿੰਦਾ ਸੀ, ਗੁਰੂ ਦਿਗ ਚਲਾ ਜਾਂਦਾ ਸੀ, ਬਾਹਰ ਬਹਿ ਰਹਿੰਦਾ ਸੀ, ਕਹਿੰਦਾ ਸੀ: ਇਹ ‘ਯਾਰੜੇ ਦਾ ਸੱਬਰ’ ਹੈ। ਉਥੇ ਬੈਠਾ ਲਿਖਦਾ ਰਹਿੰਦਾ ਸੀ। ਉਸ ਰਜ਼ਾਈ ਵੀ ਛੋੜੀ, ਮੰਜਾ ਵੀ ਛੋੜਿਆ, ਪਰ ਲਿਖਣਾ ਨਹੀਂ ਛੋੜਿਆ। ਉਹ ਗੁਰੂ ਦੇ ਸ਼ਬਦ ਛਾਰਸੀ ਅੱਖਰਾਂ ਵਿਚ ਲਿਖਦਾ ਰਹਿੰਦਾ ਸੀ, ਤੇ ਗੁਰੂ ਦਾ ਰੋਜ਼ਨਾਮਚਾ ਲਿਖਦਾ ਸੀ, ਪਰ ਲਿਖਦਾ ਸੀ ਲਾਲ ਸਿਆਹੀ ਨਾਲ। ਅਸੀਂ ਪੁਛਿਆ: ਸ਼ਾਹ ਜੀ! ਇਹ ਲਾਲ ਰੰਗ ਨਾਲ ਕਿਉਂ ਲਿਖਣ ਲਗ ਪਏ ਹੋ? ਤਾਂ ਉਸ ਆਖਿਆ ਇਹ ਸਿਆਹੀ ਨਹੀਂ ਇਹ ਝੂੰਨੇ ਜਿਗਰ ਹੈ। ਫੇਰ ਆਖਣ ਲੱਗੇ ਬੁੱਧੂ ਸ਼ਾਹ ਨੇ ਝੂੰਨੇ ਜਿਗਰ ਮੈਦਾਨ ਵਿਚ ਭੋਲਿਆ, ਮੈਂ ਕਾਗਜ਼ ਉਤੇ ਭੋਲ੍ਹ ਰਿਹਾ ਹਾਂ। ਸਾਡਾ ਪੀਰ ਤੇ ਪੀਰ ਬੁੱਧੂਸ਼ਾਹ ਦੌਨੋਂ ਦੂਰੋਂ ਨੇੜਿਓਂ ਰਿਸ਼ਤੇਦਾਰ ਹਨ। ਦੌਨੋਂ ਸੱਯਦ ਹਨ। ਦੌਨਾਂ ਦਾ ਇਕ ਦੂਜੇ ਨਾਲ ਬਹੁਤ ਪਿਆਰ ਤੇ ਮੁਹੱਬਤ ਸੀ। ਪਰ ਦੋ ਗੱਲਾਂ ਵਿਚ ਫਰਕ ਹੈ। ਸਯਦ ਬਹਮੀ ਸ਼ਾਹ ਅਜਮੇਰੀ ਹੈ ਤੇ ਬੁੱਧੂ ਸ਼ਾਹ ਨਿਭਾਮੀ।

ਹੈਲਦਾਰ—ਨਿਭਾਮੀ ਕੌਣ ਹੁੰਦੇ ਹਨ?

ਮੁਗੀਦ—ਨਿਭਾਮੁੱਦੀਨ ਐਲਿਯਾ ਇਕ ਬੜਾ ਛਕੀਰ ਸੀ, ਸੂਫ਼ੀ ਫਕੀਰ ਆਪਣੇ ਜਮਾਨੇ ਵਿਚ ਏਸਨੂੰ ਸੁਲਤਾਨਚੁਲ ਮਸ਼ਾਇਖ ਕਹਿੰਦੇ ਹੁੰਦੇ ਸਨ, ਸ਼ੇਖਾਂ ਦਾ ਸੁਲਤਾਨ। ਏਸ ਦੀ ਖਾਨਕਾਹ ਦਿੱਲੀ ਵਿਚ ਬਣੀ ਹੈ। ਨਿਭਾਮੁੱਦੀਨ ਸੱਯਦ ਸੀ, ਇਹ ਛਰੀਦ\* ਦਾ ਚੇਲਾ ਤੇ ਆਮੀਰ ਖੁਸ਼ਰੇ ਸ਼ਾਇਰ ਦਾ ਗੁਰੂ ਸੀ। ਪੀਰ ਬੁੱਧੂਸ਼ਾਹ ਦੇ ਵਡਕੇ ਨਿਭਾਮੀ ਸਨਾਪੀਰ ਬੁੱਧੂ ਸ਼ਾਹ ਦਾ ਸਦੋਗ ਪਿੰਡ ਨਿਭਾਮੀ ਸੰਪੂਦਾਈ

\* ਸੇਖ ਛਰੀਦ ਉੱਦੀਨ ਸ਼ਕਰਗੰਜ ।

( ੧੫੮ )

ਫਕੀਰਾਂ ਦੀ ਜਗ੍ਹਾ ਹੈ\* । ਜਿਸ ਨਾਲ ਇੱਲੀ ਬਾਦਸ਼ਾਹ ਵਲੋਂ ਬੜੀ  
ਭਾਰੀ ਜਾਗੀਰ ਹੈ† ।

ਪੀਰ ਬੁੱਧ ਸਾਹ ਅਤੇ ਪੀਰ ਬਹਮੀ ਵਿਚ ਬੱਸ ਏਹੋ ਫਰਕ  
ਸੀ । ਦੈਨੋਂ ਗੁਰੂ ਦੇ ਆਸ਼ਕ, ਦੇਨਾਂ ਦੀਆਂ ਜਾਨਾਂ ਤਲੀ ਉੱਪਰ।  
ਪੀਰ ਬਹਮੀ ਜੋ ਕੁਛ ਲਿਖ ਰਿਹਾ ਹੈ ਉਹ ਵਾਕਈ ਝੂੰਨੇ ਜਿਗਰ ਹੈ ।  
ਉਹ ਜਿਸ ਵੇਲੇ ਕਲਮ ਚਲਾਉਂਦਾ ਹੈ ਤਾਂ ਉਸ ਦੀਆਂ ਅੱਖਾਂ ਰੱਤ  
ਦੇ ਹੰਡ੍ਹਾਂ ਨਾਲ ਤ੍ਰਿਬੁਡ ਹੁੰਦੀਆਂ ਹਨ ।

॥

ਖਾਲਸਾ ਤੁਗੀਖ ਦੇ ਮੁਤਾਬਕੋਂ ਪੀਰ ਬਹਮੀ ਬੜਾ ਪੜ੍ਹਿਆ  
ਲਿਖਿਆ ਆਦਮੀ ਸੀ । ਇਸ ਨੇ ਸਾਰੇ ਮਥੁਰਾਂ ਦਾ ਮੁਤਾਲਿਆ  
ਕੀਤਾ ਹੋਇਆ ਸੀ । ਇਲਮੀ ਲਿਆਕਤ ਤੋਂ ਇਲਾਵਾ ਇਸ ਨੇ  
ਕਈ ਮਥੁਰਾਂ ਦੀ ਪਰਖ ਅਮਲੀ ਸ਼ਕਲ ਵਿਚ ਵੀ ਕੀਤੀ ਹੋਈ ਸੀ ।

ਇਸ ਨੇ ਆਪਣੇ ਲਿਖਣ ਦਾ ਢੰਗ ਵੀ ਆਪਣੀ ਪੜ੍ਹਾਈ ਦੇ  
ਅਨੁਸਾਰ ਹੀ ਪੈਲਾ ਕੀਤਾ ਹੋਇਆ ਸੀ, ਪਰ ਬਦਲਕੇ ਹੁਣ ਉਹਨਾਂ

\*ਸੱਯਦ ਖਿਜਰ ਖਾਂ ਦਿੱਲੀ ਦੇ ਤਖਤ ਉੱਪਰ ਬੈਠਾ ਸੀ, ਜਿਸ ਨੇ  
ਨਿਜਾਮੁੰਦੀਨ ਨੂੰ ਸੱਠ ਹੜਾਰ ਦੀ ਜਾਗੀਰ ਦਿੱਤੀ । ਏਸੇ ਨਿਜਾਮੁੰਦੀਨ ਦੀ  
ਨੌਵੇਂ ਬਾਵੇਂ ਸੱਯਦ ਇਹ ਅਦਰੂੰਦੀਨ ਹੋਇਆ ਜਿਸ ਨੂੰ ਸਿਖ ਇਤਿਹਾਸ-  
ਕਾਰਾਂ ਨੇ ਬੁੱਧ ਸਾਹ ਲਿਖਿਆ ਹੈ ।                    [ਕਰਮ ਸੰਘ, ਬੰਦਾ ਛਹਾਇਰ

†ਇਹ ਜਾਖੀਰ ਦਿੱਲੀ ਦੇ ਛਾਦਬਾਹ ਖਿਜਰ ਖਾਂ ਦੱਖੋਂ ਸੀ ।  
ਖਿਜਰ ਖਾਂ ਹੀ ਸੱਯਦ ਸੀ (ਏਥੇ ਤਾਰੀਖ ਦਰਿਖਤਾ) । ਖਿਜਰ ਖਾਂ,  
ਮੁਲਤਾਨ ਦਾ ਹਾਕਮ ਸੀ । ਉਸ ਨੇ ਵੰਸਤ ਖਾਂ ਨੂੰ ਹਟਾ ਕੇ ਕੈਦ ਕਰ ਲਿਆ  
ਸੀ ਤੇ ਆਪ ਦਿੱਲੀ ਦੇ ਤਖਤ ਉੱਪਰ ਬੈਠ ਗਿਆ ਸੀ ।

[ਏਥੇ Beal, O. B. Dictionary

ਤੁਖਾਲਸਾ ਤਵਾਰੀਖ ਭਾਗ ੩, ਸਲਾ ੯੩੯ ।

ਛਾਣੀ ਦੇ ਵੀ ਅਨੁਕੂਲ ਹੈ ਗਿਆ ਸੀ ਜੋ ਉਸ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਪੈਦਾ ਹੋ ਗਏ ਸਨ। ਸਾਪਾਰਣ ਤੌਰ ਤੇ ਦੇਖਿਆ ਜਾਏ ਤਾਂ ਜਿਸ ਵੇਲੇ ਕੇਂਦੀ ਲਿਖਾਗੀ ਮੜਮ੍ਹਨ ਲਿਖਦਾ ਹੈ ਤਾਂ ਉਸ ਨੂੰ ਕੁਛ ਚਿਰ ਸੇਵਣਾ ਪੈਂਦਾ ਹੈ, ਉਸ ਦੇ ਸਿਮਾਨਾ ਵਿਚ ਕਈ ਢੁਕਨੇ ਉਪਜਿਏਹਨ ਜੋ ਬੁਲਬੁਲਿਆਂ ਵਾਕੁਣ ਉਠਦੇ ਪਰ ਢੁਲਦਿਆਂ ਹੀ ਫਟ ਵੈਂਦੇ ਹਨਾਕਈ ਮਨੋਡਾਵ ਪੈਦਾ ਹੁੰਦੇ ਹਨ ਜੋ ਜਲ-ਤੁਂਗਾਂਦਾ ਮੌਜ ਮੇਲਾ ਖਿਲਾਰ ਕੇ ਕਿਸੇ ਬੇਥਵੀ ਅਸਗਾਹਤਾ ਵਲ ਰੁੜਨ ਲਗਦੇ ਹਨ। ਮੜਮ੍ਹਨ ਲਿਖਣਾ ਐਉਂ ਲਗਦਾ ਹੈ ਕਿ ਛਟਦੇ ਤੇ ਰੁੜਦੇ ਸੰਕਲਪਾਂ ਨੂੰ ਪਹਿਲੇ ਕਿਸੇ ਪ੍ਰਯਾਨ ਜਾਲ ਵਿਚ ਪਕਵਨਾ ਤੇ ਫੇਰ ਏਸ ਕੱਚੀ ਝੱਗ ਨੂੰ ਕਿਸੇ ਵੀ ਚਾਰ ਦਰਸ਼ੀ ਰਿਕਵਰੀਵਿੱਲੋਂ ਕੱਢਣਾ ਕਿ ਖਿਆਲਾਂ ਦੀਆਂ ਕਣੀਆਂ ਬੱਡ ਜਾਣਾਮੁੜ ਇਨ੍ਹਾਂ ਪੱਖੀਆਂ ਕਣੀਆਂ ਨੂੰ ਸੁੱਚੇ ਨਗਾਂ ਵਾਕੁਣ ਸਮਝ ਦੀ ਤਰੀਖ ਵਿਚ ਪੁਰੇਕੇ ਲੜੀਆਂ ਭਨਾਉਣੀਆਂ, ਜਿਨ੍ਹਾਂ ਦੇ ਇਕ ਸਿਰੇ ਭਾਵੇਂ ਖੁੱਲੇ ਲਟਕਣ ਲਈ ਛਡ ਦਿਤੇ ਜਾਣ ਪਰ ਦੂਜੇ ਸਿਰੇ ਬੁਰੂਰ ਪਤਸਪਰ ਸੰਬੰਧ ਵਿਚ ਇਹ ਤਹਾਂ ਜੂਝੇ ਹੋਣ ਕਿ ਏਸ ਗੁੰਦਣ ਵਿਚੋਂ ਹੀ ਲਿਖਾਗੀ ਦਾ ਆਸਾ ਸਫੁਟ ਹੁੰਦਾ ਪਾਠਕ ਦੇ ਪਹਿਨਣ ਲਈ ਨੈਲੱਖਾ ਹਾਰ ਛਣ ਜਾਵੇ।

ਪਰ ਜਿਸਵੇਲੇ ਮੜਮ੍ਹਨ ਦਾ ਵਿਸਥ ਗੁਰੂ ਗੋਬਿੰਦਸਿੰਘ ਨਾਲ ਸੰਬੰਧ ਰਖਦਾ ਹੈਂਦੇ ਉਸ ਵੇਲੇ ਲਿਖਣ ਦਾ ਇਹ ਢੰਗ ਕੰਮ ਨਹੀਂ ਆਉਂਦਾ। ਵਿਸਾਰਧਾ ਦੀ ਪਟੜੀ ਬਦਲ ਜਾਂਦੀ ਹੈ। ਖਿਆਲਾਂ ਦਾ ਗੈਹੁੰ ਪਬਿ (Orbit) ਹੋਰ ਹੈ ਜਾਂਦਾ ਹੈ। ਮਨ ਇਕ ਖਾਲ ਬਣ ਜਾਂਦੀ ਹੈ ਲਾਲ ਗਰਮ ਵਲਵਲੇ ਦੀ ਭਾਵ ਲਹਿਰ ਪੈਦਾ ਕਰਨ ਦੀ ਜੋ ਉਪਜਦੀ ਹੀ ਇਕ ਰੁਮ੍ਮੀ ਤੇਜ਼ ਦੇਵਨ ਲਗਦੀ ਹੈ। ਕਲਮ ਦੀ ਸਿਆਹੀ ਬਦਲਣੀ ਪੈਂਦੀ ਹੈ। ਲਾਲ ਰੰਗ ਨਾਲ ਹੀ ਇਹ ਮੜਮ੍ਹਨ ਉੱਕਰਿਆ ਜਾਂਦਾ ਹੈ ਕਿ ਲਿਖਣ ਦਾ ਰਕਤ ਪ੍ਰਵਾਹ ਆਪਣੇ ਆਪਣ੍ਹੇ ਕੁਦਖਾਨੀ ਦੇ ਛੁਲ੍ਹੇ ਰਹੇ ਖੂਨ ਨਾਲ ਅਤੇ ਚਲਾ ਸਕੇ। ਪੀਰ ਬਹਮੀ ਦੀ ਲਾਲ ਸਿਆਹੀ ਦੇਸੀ ਹੀ ਗੱਲ ਦੀ ਸੁਲਕ ਹੈ। ਪੀਰ ਬਹਮੀ ਨੇ

ਸਾਰੇ ਮਜ਼ਬਾਂ ਦਾ ਮੁਤਾਬਿਆ ਕੀਤਾ ਹੋਇਆ ਸੀ, ਪਰ ਜਿਸ ਗੱਲ  
ਦਾ ਉਸ ਦੇ ਮਨ ਉਪਰ ਢੂਘਾ ਅਮਰ ਹੋਇਆ ਉਹ ਜਫਰਨਾਮਾ ਸੀ,  
ਜੋ ਇਕ ਮੁਗਾਸਲੇ ਦੀ ਸ਼ਕਲ ਵਿਚ ਔਰਗਜ਼ੇਬ ਵਲ ਉਸੇ ਹੀ  
ਇਲਾਕੇ ਵਿਚੋਂ ਲਿਖਕੇ ਗੁਰੂ ਗੋਬਿੰਦ ਸਿੰਘ ਵਲੋਂ ਘੱਲਿਆ ਗਿਆ  
ਸੀ। ਪੀਰ ਨੇ ਇਹ ਮੁਕਾਬਲਤਨ ਮਹਿਸੂਸ ਕਰ ਲਿਆ ਕਿ ਗੁਰੂ  
ਜਾਣਦਾ ਹੋਇਆ ਵੀ ਕੁਗਾਨ ਉਤੇ ਖਾਪੀ ਹੋਈ ਸੌਂਹ ਨੂੰ ਮੰਨਦਾ ਹੈ,  
ਪਰ ਦੂਜੀ ਧਿਰ ਦੇ ਆਦਮੀ ਇਤਨੇ ਬੇਕੌਰਤ ਹਨ ਕਿ ਆਪਣੀ  
ਧਰਮ ਪੁਸਤਕ ਨੂੰ ਵੀ ਧੋਖੇ ਬਾਬੀ ਦਾ ਸ਼ਾਪਨ ਬਣਾ ਲੈਂਦੇ ਹਨ।  
ਪੀਰ ਬਹਮੀ ਕਹਿੰਦਾ ਸੀ ਕਿ ਅਗਰ ਦੁਨੀਆਂ ਵਿਚ ਕਿਸੇ ਨੇ ਕੁਗਾਨ  
ਦੀ ਇੱਜ਼ਤ ਰਖੀ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਹੈ, ਜਿਸ ਨੇ ਕੁਗਾਨ  
ਦੀ ਸੌਂਹ ਮੰਨਕੇ ਆਨੰਦ ਪੁਰ ਖਾਲੀ ਕੀਤਾ, ਅਤਜੰਤ ਖੇਦ ਉਠਾ  
ਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾਏ। ਉਸ ਨੂੰ ਯਕੀਨ ਸੀ  
ਕਿ ਇਕ ਪੈਂਗੰਬਰ ਹੀ ਪੈਂਗੰਬਰ ਨੂੰ ਪਛਾਣ ਸਕਦਾ ਹੈ ਤੇ ਇਤਨਾ  
ਦੁਖ ਸਹਾਰ ਸਕਦਾ ਹੈ। ਪੀਰ ਨੇ ਜਦ ਅੰਮ੍ਰਿਤ ਛਕ ਲਿਆ ਤਦ  
ਉਸ ਦਾ ਅਨੁਭਵ ਹੋਰ ਖੁਲ੍ਹੂ ਪਿਆ। ਉਸ ਨੂੰ ਪ੍ਰਤੱਖ ਹੋ ਗਿਆ ਕਿ  
ਇਸ ਤੁਕ ਦੇ ਕੀ ਅਰਥ ਹਨ:-

“ਪ੍ਰਿਬੈ ਖੰਡਾ ਸਾਜ ਕੈ ਜਿਨ ਸਭ ਸੈਂਸਾਰ ਉਪਾਇਆ ।”

ਇਹ ਗੱਲ ਗੁਰੂ ਜੀ ਨੇ ਅਨੁਭਵ ਕੀਤੀ ਹੋਈ ਸੀ ਕਿ ਮੌਤ  
ਪਹਿਲੇ ਹੈ ਤੇ ਸ਼ਿਆਸਟੀ ਸਾਜਨਾ ਪਿਛੋਂ। ਪਰ ਗੁਰੂ ਗੋਬਿੰਦ ਸਿੰਘ ਜੀ  
ਕੇਵਲ ਇਕ ਗੱਲ ਨੂੰ ਅਨੁਭਵ ਕਰਕੇ ਉਸ ਅਨੁਭਵ ਉਤੇ ਖਿਆਲੀ  
ਤੌਰ ਤੇ ਅਟਕਣ ਵਾਲੇ ਨਹੀਂ ਸਨ। ਉਹਨਾਂ ਦਾ ਕੋਈ ਵੀ ਸੰਕਲਪ, ਸੰਕਲਪ  
ਮਾਤ੍ਰ ਨਹੀਂ ਸੀ। ਸੰਕਲਪ ਨੂੰ ਐਸਾ ਚਾਲੂ ਪਾਇਆ ਜਾਂਦਾ ਸੀ ਕਿ  
ਉਹ ਗਤੀਵਾਨ ਹੋਕੇ ਕਿਸੇ ਕਰਮ ਕੌਤਕ ਵਿਚ ਦ੍ਰੂੜ ਹੋ ਜਾਂਦਾ ਸੀ।  
ਉਹਨਾਂ ਦੀ ਕੋਈ ਵੀ ਕਲਪਨਾ ਖਿਆਲੀ ਪੁਲਾ ਨਹੀਂ ਸੀ, ਉਹਨਾਂ  
ਦਾ ਖਿਆਲ ਕਰਮ ਖੇਤ੍ਰ ਵਿਚ ਬੀਜ ਰੂਪ ਹੋਕੇ ਫਲੀਭੂਤ ਹੁੰਦਾ ਸੀ।

( ੧੯੭ )

ਉਹਨਾਂ ਦਾ ਮਨੋ ਵੇਗ, ਉਹਨਾਂ ਦੀ ਚਿਤ ਬਿੜੀ, ਉਹਨਾਂ ਦਾ ਭਾਵ,  
ਉਹਨਾਂ ਦਾ ਵਿਚਾਰ ਸਾਰੇ ਦੇ ਸਾਰੇ ਕਿਸੇ ਅਮਲੀ ਯਤਨ ਵਿਚ  
ਪਲਟਦੇ ਹੋਏ ਕਰਮ-ਸੀਲ ਹੋ ਜਾਂਦੇ ਮਨ ।

ਗੁਰੂ ਗੋਬਿੰਦ ਸਿੰਘ ਜੀ ਉਲਥਾਕਾਰ ਸੇ । ਓਹ ਆਪਣੇ  
ਖਿਆਲਾਂ ਦਾ ਤਰਜਮਾਂ ਆਪਣੇ ਕਰਤੋਵਾਂ ਵਿਚ ਕਰਨ ਦੀ ਤਾਕਤ  
ਫਖਦੇ ਸੇ । ਓਹ ਅਨੁਵਾਦ ਕਰਤਾ ਸੇ, ਓਹ ਆਪਣੇ ਹੀ ਉਪਦੇਸ਼ ਨੂੰ  
ਅਪਣੇ ਉੱਪਰ ਅਲੀਮਾ ਗੇ ਦਿਖਾ ਦਿੰਦੇ ਸੇ । ਓਹ ਆਪ ਹੀ ਸਿਖਿਆ  
ਦੇਣ ਹਾਰੇ ਸੈ, ਉਠ ਉਸੇ ਸਿਖਿਆ ਨੂੰ ਕਮਾ ਕੇ ਦੱਸ ਦੇਣ ਵਾਲੇ ਵੀ  
ਆਪ ਹੀ ਸੈ । ਉਹ “ਉਪਦੇਸ਼ ਰੂਪ ਗੁਰੂ” ਨੂੰ “ਕਮਾਈ ਰੂਪ ਚੇਲੇ”  
ਵਿਚ ਤਰਜਮਾ ਕਰ ਦੇਣ ਵਾਲੇ ਸਮਰੱਥ ਪੁਰਖ ਸੇ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।

ਹਿੰਦੁਸਤਾਨ ਦੀ ਵਿਦਯਾ ਵਿਚ ਕਿਸੇ ਸਮਝ ਦਾ ਘਾਟਾ  
ਨਹੀਂ ਸੀ । ਛਾਸਤ੍ਰੂ ਤੇ ਸਿੰਮੂਤੀਆਂ, ਮਸਲਿਆਂ ਤੇ ਮਤਾਵਲੰਬੀਆਂ  
ਨਾਲ ਭਰਪੂਰ ਸਨ । ਗੱਲਾਂ ਨਾਲ ਵਾਲ ਦੀ ਖੱਲ ਉਤਾਰੀ ਜਾਂਦੀ  
ਸੀ, ਪਰ ਕਹਿਣੀ ਹੀ ਕਹਿਣੀ ਸੀ, ਕਰਨੀ ਦਾ ਘਾਟਾ ਸੀ । ਗੁਰੂ  
ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਪੱਧ ਕਵੀ ਸਨ । ਉਹਨਾਂ ਨੇ  
ਤਰਜਮੇ ਕੀਤੇ ਮਹੱਤ ਭਾਰਤ ਅਨੁਵਾਦਿਆ ਗਿਆ, ਪੁਰਾਣ ਉਲਥਾਏ  
ਗਏ, ਨੀਤੀ ਸ਼ਾਸਤ੍ਰ ਸੰਸਕ੍ਰਿਤ ਤੋਂ ਭਾਸ਼ਾ ਵਿਚ ਪਲਟੇ ਗਏ ।

ਪਰ ਇਹ ਗੱਲ ਦੇਖੇ ਬੱਸ ਨਹੀਂ ਸੀ । ਵਿਦਯਾ ਦੇ ਚੋਣਵੇਂ  
ਤਤ ਨੂੰ ਗੁਰੂ ਜੀ ਇਕ ਹੋਰ ਪਲਟਾਉ ਦੇਣਾ ਚਾਹੁੰਦੇ ਅਨ । ਉਹ  
ਮਸਲਿਆਂ ਦੀ ਕਥਨੀ ਨੂੰ ਕਰਤੋਥ ਦੀ ਸੁੱਚਤਾਈ ਦਾ ਹੁਪਾਂਤਰ  
ਬਖ਼ਬਲਾ ਬਾਹੁੰਦੇ ਸਨ । ਸੰਸਕ੍ਰਿਤ ਤੋਂ ਭਾਖਾ, ਭਾਖਾ ਤੋਂ ਕਰਤੋਥ,  
ਓਹ ਤਰਜਮੀਆਂ ਦੀ ਏਸ ਦੌਹਰ ਦੇ ਮਗਰ ਸਨ, ਤਦੇ ਹੀ ਉਹਨਾਂ  
ਨੇ ਕਿਹਾ ਹੈ:-

ਦਸਾਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥

ਐਰ ਬਾਸਨਾ ਨਾਹਿ ਕੁਛ ਧਰਮ ਜੁਧ ਕੇ ਰਾਇ ॥

ਜਿਸ ਕਿਸਮ ਦੀ ਮਸਲੇ ਬਾਬੀ ਉਨ੍ਹਾਂ ਦੇ ਵਰਤ ਮੌਜੂਦ ਸ਼ੀ, ਚੁਸਦਾ ਨਮੂਨਾ ਵੀ ਸਾਡੇ ਕੋਲ ਹੈ। ਉਹਨਾਂ ਦੇ ਨਿਕਟ ਵਰਤੀ ਪੜ੍ਹੀ ਲਿਖੇ ਆਲਮਲੇਕ ਜਿਸਵੇਲੇ ਵਿਹਲੇ ਹੋਕੇ ਆਪਸਵਿਚ ਵਾਰਤਾਲਾਪ ਕਰਦੇ ਹਨ ਤਾਂ ਉਹਨਾਂ ਦੀ ਸ਼ਕਲ ਕੀ ਉੰਦੀ ਹੈ? ਏਸ ਗੱਲ ਉਪਰ ਇਤਿਹਾਸਕਾਰਾਂ ਨੇ ਰੋਸ਼ਨੀ ਪਾਈ ਹੈ। ਭਾਈ ਗਿਆਨ ਸੰਘ ਜੀ ਤਵਾਰੀਖ ਖਾਲਸਾ ਵਿਚ ਇਕ ਵੇਰ ਦਾ ਐਉਂ ਬਿਕਰ ਕਰਦੇ ਹਨ:—

“ਏਹ ਸੁਣਕੇ ਭਾਈ ਨੰਦ ਲਾਲ ਅਦਿਕ ਸਿੱਖਾਂ ਨੇ ਆਪੇ ਵਿਚ ਚਰਚਾ ਕਰਕੇ ਕਿਹਾ ਕਿ ਮਰਕੇ ਤਾਂ ਮੁੜ ਕਿਸੇ ਨੇ ਆਕੇ ਦੱਸਿਆ ਨਹੀਂ, ਤੇ ਜੀਉਂਦਾ ਕੋਈ ਉਥੇ ਜਾ ਨਹੀਂ ਸਕਦਾ, ਫੇਰ ਨਿਸਚੇ ਕੀਂਹੋ—ਕਿ ਅਗੇ ਨਰਕ ਹੁੰਦਿ ਸੁਰਗ ? ਨੰਦ ਲਾਲ ਨੇ ਤਾਂ ਕਰਣੀ ਪ੍ਰਧਾਨ, ਸੁਖ, ਦੁਖ, ਜਸ, ਅਪਜਸ, ਏਥੇ ਹੀ ਨਰਕ ਸੁਰਗ ਦੱਸੇ। ਸੰਨਾਪਤੀ ਪੰਡਤ ਕਵੀਸ਼ਰ ਨੇ ਗੁਰੂ ਦੇ ਦਰਸ਼ਨ ਸੇਵਨ ਤੋਂ ਪਾਰ ਉਤਾਰਾ ਦੋਣਾ ਕਿਹਾ। ਉਦੇ ਰਾਇ ਨੇ ਜੈਸਾ ਬੀਜੇਗਾ ਤੇਸਾ ਛਲ ਖਾਏਗਾ ਕਿਹਾ। ਰਾਵਲ ਬੌਲਿਆ: ਜੀਵ ਈਸ਼੍ਵਰ ਦੀ ਅੰਸ਼ ਹੈ, ਆਪਣੀ ਅੰਸ਼ ਨੂੰ ਕੋਈ ਦੰਡ ਨਹੀਂ ਦਿੰਦਾ। ਅੱਲੂ ਨੇ ਕਿਹਾ ਕਿ ਇਹ ਜੜ੍ਹ ਪੰਜ ਤੱਤ ਦਾ ਪੁਤਲਾ ਹੈ ਤੇ ਅੰਤਰਕਰਣ ਦਿੰਦੀਆਂ ਦੇ ਸੰਘਾਤ (ਸਮੁਹ) ਦਾ ਨਾਮ ਹੈ। ਗੱਡੀ ਵਾਂਝੂ ਆਦਮੀ ਹੈ ਵੱਖਰਾ ਚੰਤੰਨ ਜੀਵ ਕੋਈ ਨਹੀਂ। ਮਧੂ ਨੇ ਮੰਨਿਆ ਕਿ ਚੰਤੰਨ ਜੰਮਦਾ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ, ਅਜਰ ਅਖੰਡ ਹੈ, ਲੇਖਾ ਕੈਣ ਤੇ ਕਿਸ ਤੋਂ ਲਵੇ? ਚੰਦਨ ਉਚਰਿਆ ਕਿ ਚੰਦ ਚਕੰਚ, ਬਾਲਕ ਮਾਤਾ ਵਾਲੀ ਪ੍ਰੀਤ ਜੀਵ ਈਸ਼੍ਵਰ ਨਾਲ ਰਖੇ ਤਦ ਕਲਤਾਣ ਦਾ ਧਾਰੀ ਹੁੰਦਾ ਹੈ। ਬੱਲੂ ਬੋਲਿਆ ਕਿ ਦੁਬਿਧਾ ਢੂਰ ਟੋਂਵੇ ਤਦ ਸੁਝ ਹੁੰਦਾ ਹੈ। ਲੋਦੇ ਨੇ ਲਖਾਇਆ ਕਿ ਪਾਪ ਪੁੰਨਦਾ ਭਾਰਲੱਖਾਂਮਣਾਂ ਜੀਵਦੇ ਸਿਖੁ ਤੇ ਹੈ, ਜੇ ਵੋਹਾਂ ਨੂੰ ਤਿਆਰੇ ਤਾਂ ਹਲਕਾ ਹੋਕੇ ਜੀਵ ਬੂਹਮ ਵਿਚ ਮਿਲਦਾ ਹੈ। ਈਸ਼੍ਵਰ ਦਾਸ਼ ਨੇ ਕਿਹਾ: ਜਗਤ ਤਿੰਨ ਕਾਲ ਨਹੀਂ, ਅਸਤੀ ਭਾਂਤੀ ਪ੍ਰਯ ਦੂਪ ਕਰਕੇ ਪਾਰਬੂਹਮ ਹੀ ਤ੍ਰਿਕਾਲ ਅਣਾਏ ਹੈं,

( ੧੯੩ )

ਸ਼ੁਪਨਾ ਵੀ ਜੀਵ ਦੀ ਰਚਨਾ ਵਾਂਝੂ ਹੈ, ਇਹ ਸਭ ਮਨ ਦੀ ਰਚਨਾ ਹੈ। ਪਰਮ ਸਿੰਘ ਨੇ ਆਪਣਾ ਪਰਮ ਹੀ ਕਲਜਾਣ-ਕਾਰੀ ਬਣਾ ਦੇਣ ਵਾਲਾ ਦੱਸਿਆ। ਧਿਆਨ ਸਿੰਘ ਨੇ ਸਤਿਗੁਰ ਦੇ ਨਾਮ ਦੀ ਮਾਲਾ ਜਪਣ ਨੂੰ ਪਰਮ ਤੱਤ ਪ੍ਰਗਟ ਕੀਤਾ, ਆਸਾ ਸਿੰਘ ਨੇ ਅਨਹਦ ਸ਼ਬਦ ਦਾ ਅਭਿਆਸ ਹੀ ਸ਼ਾਂਤਿ-ਦਾਯਕ ਦੱਸਿਆ। ਸਭਾ ਦੇ ਸੋਨਾਂ ਦਾ ਸੰਬਾਦ ਸੁਣ ਕੇ ਗੁਰੂ ਜੀ ਬੋਲੇ :—

ਹਾਂ, ਗੁਰੂ ਜੀ ਬੋਲੋ, ਗੁਰੂ ਜੀ ਕੀ ਬੋਲੇ ? ਉਹਨਾਂ ਇਹੋ ਹੋ ਕਿਹਾ ਹੋਣਾ ਹੈ :—

ਸੇਪ ਹਾਰੇ ਦੇਵਤਾ ਬਿਰੋਪਹਾਰੇ ਦਾਨੋ ਬਡੇ,  
ਬੈਪ ਹਾਰੇ ਬੈਪਕ ਪ੍ਰਬੈਪ ਹਾਰੇ ਜਾਪਸੀ ।  
ਘਸਹਾਰੇ ਚੰਦਨ ਲਗਾਇ ਹਾਰੇ ਚੌਆ ਚਾਰ,  
ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ ।  
ਗਾਹ ਹਾਰੇ ਗੈਰਨ ਮਨਾਇ ਹਾਰੇ ਮੜੀਮਠ,  
ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ ।  
ਗਾਇਹਾਰੇ ਸੰਪੂੰਬ ਬਜਾਇ ਹਾਰੇ ਕਿੰਨ੍ਹ ਸਭ,  
ਪਚਹਾਰੇ ਪੰਡਤ ਤਪੰਤਹਾਰੇ ਤਾਪਸੀ ॥੨੮॥੯੦॥

[ਅਕਾਲ ਉਤਸਤਤਿ]

ਫੇਰ ਇਹ ਵੀ ਕਿਹਾ ਹੋਣਾ ਹੈ :—

ਕਹਾ ਭਇਓ ਛਾਸੀ ਛਾਰ ਬੂਡੜੋ ਜੜ ਗੰਗਪਾਰ,  
ਛਾਰ ਛਾਰ ਛਾਸ ਠਗ ਮਾਰ ਮਾਰ ਛਾਰ ਹੈ ।  
ਡੂਬੇ ਨਰਕ ਪਾਰ ਮੜ ਗਿਆਨ ਕੇ ਬਿਨਾ ਬਿਚਾਰ,  
ਭਾਵਨਾ ਬਿਹੀਨ ਕੱਸੇ ਗਿਆਨ ਕੇ ਬਿਚਾਰ ਹੀ ॥੧੬॥੮੩॥

[ਅਕਾਲ ਉਤਸਤਤਿ]

ਮਜ਼ੂਬ ਨੂੰ ਪੰਡਤਾਂ ਦੀ ਮਸਲੇ ਬਾਜ਼ੀ ਤੋਂ ਚੁੱਕ ਕੇ, ਅਤੇ ਕੁਰਾਨ ਉੱਪਰ ਹਾਕਮਾਂ ਤੇ ਕਾਲੀਆਂ ਦੀਆਂ ਝੂਠੀਆਂ ਖਾਧੀਆਂ ਸੌਹਾਂ ਦੀ ਪੱਧਤੀ ਤੋਂ ਚੁੱਕ ਕੇ ਕਿਸੇ ਪਰਮ ਮਾਰਗ ਦੇ ਸੁੱਚੇ ਕਰਤੱਥ ਉਚੇ

ਲਿਆ ਕੇ ਪਰ ਦੇਣ ਦੀ ਕੋਈ ਜ਼ਿੰਦਾ ਮਿਸਾਲ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਪ੍ਰਯਤਨ ਹੈ, ਜਿਸ ਦੇ ਅਮਲੀ ਅਨੁਵਾਦ ਵਿਚ ਏਹ ਕੁਛ ਖੇਦ ਸਹਾਰਨੇ ਪਏ। ਇਹ ਸਭ ਕੁਛ ਪੀਰ ਬਹਾਮੀ ਨੇ ਦੇਖਿਆ ਤੇ ਆਪਣੇ ਰੋਜ਼ਨਾਮਚੇ ਵਿਚ ਲਾਲ ਸਿਆਹੀ ਨਾਲ ਦਰਜ ਕੀਤਾ ਹੈ।

੯.

ਹੌਲਦਾਰ ਬਹੁਤ ਦੇਰ ਤਕ ਮੁਰੀਦ ਦੀਆਂ ਗੋਲਾਂ ਸੁਣਦਾ ਰਿਹਾ। ਕਈ ਗੋਲਾਂ ਸਮਝਦਾ ਨਹੀਂ ਸੀ। ਉਸ ਦੇ ਦਿਮਾਗ ਵਿਚ ਵੱਸੇਵੱਸੇ ਘਬਰਾ ਜਿਹਾ ਪੈ ਜਾਂਦਾ ਸੀ, ਉਸ ਵੇਲੇ ਉਹ ਖੱਬੇ ਹੱਥਨਾਲ ਵੱਖੀ ਫੜ ਲੈਂਦਾ ਸੀ। ਜਿਸ ਤਰ੍ਹਾਂ ਭਖਦੇ ਕੋਲਿਆਂ ਉਤੇ ਠੰਡੇ ਪਾਣੀ ਦਾ ਤਰੈਂਕਾ ਸੁੱਟੇ ਤਾਂ ਸ਼ਾਂ ਸ਼ਾਂ ਕਰਦੀ ਸੁਆਹ ਉਡਦੀ ਹੈ, ਕੁਛ ਐਸ ਤਰ੍ਹਾਂ ਦੀ ਹਾਲਤ ਪੈਦਾ ਹੋ ਗਈ ਸੀ। ਮੁਰੀਦ ਦੀਆਂ ਗੋਲਾਂ ਠੰਡੀਆਂ ਸਨ, ਪਾਣੀ ਦਾ ਸੀਤਲ ਛੱਟਾ ਸੀ। ਹੌਲਦਾਰ ਦਾ ਹਿਰਦਾ ਸੰਤਪਤ ਸੀ। ਸ਼ਾਂ ਸ਼ਾਂ ਕਰਦੀ ਉੱਡਦੀ ਸੁਆਹ ਦਾ ਘਬਰਾ ਉਸਦੇ ਦਿਮਾਗ ਵਿਚ ਪਾਗਲਪੁਣੇ ਦਾ ਚੱਕਰ ਤੇਜ਼ ਕਰਦੇਂਦਾ ਸੀ। ਮੁਰੀਦ ਤਾਂ ਰਾਤੀਂ ਸੌਂ ਗਿਆ ਪਰ ਹੌਲਦਾਰ ਹਨੇਰੇ ਵਿਚ ਘਰੋਂ ਬਾਹਰ ਨਿਕਲ ਗਿਆ। ਬੋੜੀ ਦੂਰ ਪਿੰਡੋਂ ਬਾਹਰ ਇਕ ਟੁੱਟਾ ਹੋਇਆ ਮਕਾਨ ਹੈ। ਮਾਲੂਮ ਹੁੰਦਾ ਹੈ ਕੋਈ ਪੁਰਾਣਾ ਖੰਡਰ ਹੈ, ਦੀਵਾਰਾਂ ਟੁਟੀਆਂ ਫਿੱਸੀਆਂ ਪਈਆਂ ਹਨ। ਹੌਲਦਾਰ ਖੜ੍ਹੇਤਾ ਇਕ ਇੱਟਾਂ ਦੀ ਢੇਗੀ ਨੂੰ ਤੱਕਕੇ ਕੁਛ ਤੁਬਕ ਰਿਹਾ ਹੈ। ਫੇਰ ਉਸ ਨੇ ਬੋੜੀ ਜੇਹੀ ਜਗ੍ਹਾ ਸਾਫ਼ ਕੀਤੀ ਤੇ ਇਕ ਇਕ ਇੱਟ ਲਿਆ ਕੇ ਉੱਚੇ ਬੀੜਨੀ ਸ਼ੁਰੂ ਕਰ ਦਿੱਤੀ। ਐਸ ਵਿਉੰਤ ਸਿਰ ਕਿ ਛੀ ਫੁਟ ਲੰਮੀ ਦੀਵਾਰ ਬਣ ਜਾਏ। ਹੌਲਦਾਰ ਸਾਰਾ ਕੰਮ ਖੱਬੇ ਹੱਥ ਨਾਲ ਕਰ ਰਿਹਾ ਹੈ, ਸੱਜਾ ਉਹ ਬਿਲਕੁਲ ਨਹੀਂ ਵਰਤਦਾ। ਉਸ ਕੜਾਹ ਪੁਸ਼ਾਦ ਵੀ ਪੰਜਾਬੇ ਦਾ ਦਿੱਤਾ ਹੋਇਆ ਏਸੇ ਤਰ੍ਹਾਂ ਹੀ ਲਿਆ ਸੀ। ਦੀਵਾਰ

ਦੀ ਚਿਣਾਈ ਦਾ ਹਿਸਾਬ ਠੀਕ ਲੱਗਦਾ ਹੈ ਜਿਸ ਤਰ੍ਹਾਂ ਕੋਈ  
ਕਾਰੀਗਰ ਦਿਮਾਗ ਕੰਮ ਕਰ ਰਿਹਾ ਹੈ, ਪਰ ਕਾਰ ਖੱਬੇ ਹੱਥ ਦੀ  
ਹੋਣ ਕਰਕੇ ਕੋਈ ਕੋਈ ਇੱਟ ਸਿੱਧੀ ਨਹੀਂ ਬੈਠਦੀ। ਇੱਟ ਰੱਖਣ  
ਲੱਗਿਆਂ ਉਹ ਚੌਂਕ ਜਾਂਦਾ ਹੈ, ਉਸ ਦਾ ਦਿਲ ਤੁਹਾਕ ਪੈਂਦਾ ਹੈ,  
ਰੋਣ-ਹਾਕਾ ਜ਼ੇਹਾ ਹੋ ਜਾਂਦਾ ਹੈ। ਇੱਟ ਇਗੜ ਦੁਗਾੜੀ ਬੈਠਦੀ ਹੈ।  
ਉਸ ਦਾ ਸੱਜਾ ਹੱਥ ਕੁੜਤੇ ਦੇ ਬੇਡੇ ਵਿਚ ਹੈ। ਉਸਨੇ ਖੱਬੇ ਹੱਥ ਨਾਲ  
ਸੱਜੇ ਨੂੰ ਖਿੱਚ ਕੇ ਬੇਡੇ ਵਿਚੋਂ ਬਾਹਰ ਕੱਢਿਆ। ਇਹ ਬੋਝਾ ਕੁੜਤੇ  
ਦੇ ਅੰਦਰਵਾਰ ਛਾਤੀ ਲਾਗ ਬਣਿਆਂ ਸੀ। ਹੱਥ ਵਿਚ ਸਾਹ ਸਤ  
ਨਹੀਂ ਲਗਦਾ। ਉਂਗਲਾਂ ਮੀਟੀਆਂ ਸਨ ਜਿਸ ਤਰ੍ਹਾਂ ਜਕੜ ਬੰਦ  
ਹੁੰਦੀਆਂ ਹਨ। ਹੱਥ ਵਿਚ ਕੁਛ ਪਕਿੜਿਆ ਹੋਇਆ ਹੈ, ਜੋ ਉਂਗਲਾਂ  
ਦੇ ਜੰਦਰੇ ਵਿਚ ਫਸਿਆ ਲਗਦਾ ਹੈ। ਹੈਲਦਾਰ ਬੈਠ ਗਿਆ।  
ਉਸ ਨੇ ਖੱਬੇ ਹੱਥ ਨਾਲ ਸੱਜੇ ਹੱਥ ਦੀ ਇਕ ਇਕ ਉੱਗਲ ਖੋਲ੍ਹ ਕੇ  
ਸਿੱਧੀ ਕੀਤੀ। ਹੱਥ ਵਿਚ ਇਕ ਗੁਲਬਰਗੇ ਦੀ ਲਾਲ ਜੇਹੀ ਟਾਕੀ  
ਵਿਚ ਬੱਧੀ ਹੋਈ ਚੀਜ਼ ਸੀ। ਉਸ ਨੇ ਲਿਪਟੀ ਲੀਰ ਨੂੰ ਬਹੁਤ  
ਪੀਠ ਨਾਲ ਖੋਲਣਾ ਸ਼ੁਰੂ ਕੀਤਾ। ਨਾਲੇ ਆਸ ਪਾਸ ਤੱਕਦਾ  
ਸੀ ਕਿ ਕੋਈ ਦੇਖਦਾ ਤਾਂ ਨਹੀਂ। ਏਸ ਲੀਰ ਵਿਚ ਕੀਹ ਸੀ? ਕੋਈ  
ਮੇਤੀ ਸੀ, ਹੀਰਾ ਸੀ, ਪੰਨਾ ਸੀ? ਲਾਲ ਚੰਗਾ ਦੀ ਕੋਈ ਪਥਰੀਲੀ  
ਵਸਤੂ ਸੀ, ਜੋ ਹੁਜ਼ਮ ਵਿਚ ਛੋਟੀ ਪਰ ਵਜ਼ਨਦਾਰ, ਅਨਘੜ,  
ਨੁਕੀਲੀ ਜੇਹੀ ਸੈ ਮੀ। ਪਰ ਜਿਸ ਹੁਸ਼ਿਆਰੀ ਨਾਲ, ਇੱਕਤ ਨਾਲ,  
ਚੋਕਸੀ ਨਾਲ ਉਸ ਨੇ ਇਸ ਨੂੰ ਰੇਸ਼ਮੀ ਪੋਟਲੀ ਵਿਚੋਂ ਖੋਲ੍ਹਿਆ,  
ਲਗਦਾ ਸੀ ਕਿ ਇਹ ਕੋਈ ਅਜੀਬ ਚੀਜ਼ ਹੈ; ਖਬਰੇ ਕੋਈ ਪਾਰਸ  
ਦਾ ਟੋਟਾ ਹੈ। ਇਸ ਟੁਕੜੇ ਨੂੰ ਉਸ ਨੇ ਕੰਧ ਉੱਤੇ ਰੱਖਿਆ ਤੇ  
ਗੈੜੇ ਟੇਕਕੇ ਅਨਮੁਖ ਹੋ ਗਿਆ। ਉਹ ਹੱਥ ਨਹੀਂ ਸੀ ਜੋੜ ਸਕਦਾ,  
ਉਸ ਨੇ ਸੱਜੇ ਹੱਥ ਨੂੰ ਛਾਤੀ ਉੱਤੇ ਖੱਬੇ ਦੀ ਦਾਢ਼ੀ ਹੈਠ ਰੱਖਿਆ  
ਹੋਇਆ ਸੀ, ਉਹ ਅਚਲਾਸ ਕਰਨ ਲੱਗਾ। ਉਸ ਹੈਲੀ ਹੈਲੀ  
ਥੈਲਣਾ ਸ਼ੁਰੂ ਕੀਤਾ, ਪਰ ਉਕਾਲ ਦੀ ਆਵਾਜ਼ ਸ਼ੁਤੇ ਹੀ ਉੱਚੀ ਹੁੰਦੀ

ਗਈ। ਉਹ ਕਹਿ ਰਿਹਾ ਸੀ:-

“ਹੇ ਮਾਲਿਕ, ਹੇ ਕਜਾਮਤ ਦੇ ਦਿਨ ਦੇ ਸਾਹਿਬ, ਹੇ ਕਹਿਰ ਦੇ ਸੁਲਤਾਨ, ਹੇ ਜੱਬਾਰ, ਹੇ ਕੱਹਾਰ, ਆਪਣਾ ਕਹਿਰ ਵਰਸਾ, ਮੈਂ ਤੇਰੀ ਰਹਮਤ ਦੇ ਕਾਬਿਲ ਨਹੀਂ, ਮੈਂ ਤੇਰੀ ਬਖਸ਼ਿਸ਼ ਦੇ ਲਾਈਕ ਨਹੀਂ। ਤੂੰ ਅਪਣੀ ਅੱਗ ਬਰਸਾ, ਤੂੰ ਆਪਣੀ ਕਜਾਮਤ ਬਰਪਾ, ਇਹ ਦੁਨੀਆਂ ਦੀ ਅੱਗ ਮੇਨੂੰ ਸਾਜ਼ਨ ਦੇ ਕਾਬਲ ਨਹੀਂ। ਮੈਂ ਅੱਜ ਇਹ ਖੜਾਨਾ, ਇਹ ਤੇਰੀ ਦੌਲਤ, ਇਹ ਪਾਰਸ ਦਾ ਟੁਕੜਾ ਜੋ ਕਿਸੇ ਪਾਰਸ ਨੂੰ ਛੋਹ ਕੇ ਪਾਰਸ ਬਣਿਆ ਹੈ, ਮੈਂ ਏਸ ਦੌਲਤ ਨੂੰ ਹੋਰ ਸਾਂਭ ਨਹੀਂ ਸਕਦਾ। ਮੈਂ ਇਸ ਦਾ ਹੋਰ ਭਾਰ ਨਹੀਂ ਚੁੱਕ ਸਕਦਾ। ਮੈਂ ਏਸ ਨੂੰ ਚੁੱਕੀ ਫਿਰਿਆ ਹਾਂ, ਪਰ ਹੁਣ ਟੁਰ ਨਹੀਂ ਹੁੰਦਾ; ਇਕ ਹੱਥ ਵਿਚ ਫਾਲਜ ਹੈ, ਦੁਜਾ ਸੌਂਦਾ ਜਾਂਦਾ ਹੈ, ਲੱਤਾਂ ਸੁੱਜ ਗਈਆਂ ਹਨ, ਅੰਗ ਅੰਗ ਮਰਦਾ ਜਾਂਦਾ ਹੈ। ਹੁਣ ਸਾਰਾ ਮਰਨਾ ਚਾਹੁੰਦਾ ਹਾਂ, ਪਰ ਕਿਸੇ ਜੁਲਮ ਹੇਠ, ਕਿਸੇ ਐਸੇ ਕਹਿਰ ਹੇਠ, ਜੋ ਮੇਰੇ ਸੌਂਦਾਅ ਦੇ ਮਾਪ ਦਾ ਹੋਵੇ, ਐਸਾ ਮਰਨਾਂ ਚਾਹੁੰਦਾ ਹਾਂ, ਐਸਾ ਨਹੀਂ ਕਿ ਬਿਸਤਰੇ ਮਰਗ ਉੱਤੇ ਲੇਟਿਆ ਸੌਂ ਜਾਵਾਂ, ਫੇਰ ਕਬਰ ਵਿਚ ਅਰਾਮ ਨਾਲ ਪਿਆ ਰਹਵਾਂ, ਨਹੀਂ ਨਹੀਂ ਐਸੀ ਮੌਤ ਨਹੀਂ ਚਾਹੁੰਦਾ। ਹੇ ਮੈਲਾ ਮੇਰੇ ਉੱਤੇ ਐਸੀ ਕਹਿਣ ਦੀ ਅੱਖ ਫੇਰ ਕਿ ਉਸ ਨਜ਼ਰ ਦੀ ਅੱਗ ਨਾਲ ਭਸਮੀ ਭੂਤ ਹੋ ਜਾਵਾਂ, ਨੇਸਤੇ ਨਾਖਦ ਹੋ ਜਾਵਾਂ। ਮੈਂ ਇਹ ਖੜਾਨਾ.....”

ਨਜ਼ਦੀਕ ਦੇ ਪਹੇ ਤੇ ਦਸ ਬਾਰਾਂ ਘੋੜ ਸਵਾਰ ਜਾ ਰਹੇ ਸਨ, ਉਨ੍ਹਾਂ ਦੀ ਟਾਪਨਾਲ ਜ਼ਮੀਨ ਕੰਬ ਰਹੀ ਸੀ। ਉਗੜ ਦੁਗੜੀ ਕੰਪਹੱਲ ਪਈ ਤੇ ਧੜੰਮ ਕਰਦੀ ਛਿੱਗ ਪਈ। ਹੋਲਦਾਰ ਹੇਠ ਆ ਗਿਆ, ਉਸ ਦੀ ਅਵਾਜ਼ ਢੇਰ ਹੇਠੋਂ ਆ ਰਹੀ ਸੀ: ‘ਕਜਾਮਾਤ ਕਜਾਮਤ ! ਸ਼ੁਕਰ ਸ਼ੁਕਰ !’ ਘੋੜ ਸਵਾਰ ਆ ਗਏ, ਉਹਨਾਂ ਇੱਟਾਂ ਚੁੱਕੀਆਂ, ਹੇਠ ਹੋਲਦਾਰ ਜ਼ਖਮੀ ਪਿਆ ਸੀ। ਇਹ ਬਰਾੜ ਸਨ ਜੋ ਖੜਾਨੇ ਦੀ ਤਲਾਸ਼ ਵਿਚ ਫਿਰ ਰਹੇ ਸਨ। ਬੋੜੀ ਦੇਰ ਤੋਂ ਲਡੜ ਖੜਾਨਾ

ਵਗੈਰਾ ਇਹ ਸੁਣ ਰਹੇ ਸਨ ਤੇ ਉਸ ਅਵਾਜ਼ ਦੀ ਸ੍ਰੀਧਰ ਮਗਰੈ ਏਧਰ ਆ ਨਿਕਲੇ ਸਨ ਹੋਲਦਾਰ ਨ ਦੇਖਿਆ, ਗੁਸ਼ੇਲੇ ਮੁਛੈਲੇਬਰਾੜ ਸਿੱਖ। ਅੱਖਾਂ ਮੀਟ ਕੇ ਕਹਿਣ ਲਗਾ: ‘ਸ਼ੁਕਰ ਹੈ, ਅੱਲਾ ਨੇ ਕਾਮਤ ਭੇਜੀ ਹੈ। ਇਨ੍ਹਾਂ ਦੀ ਅੱਖ ਖੁਦਾ ਦਾ ਗਬਬ ਢਾ ਰਹੀ ਹੈ। ਐਫਰਿਸ਼ਤਿਓ, ਐ ਮਲਕੁਲ ਮੌਤੇ, ਐ ਇਜ਼ਰਾਈਲੇ, ਐ ਇਸਰਾਈਲੇ, ਐ ਅਜ਼ਾਜ਼ੀਲੇ ਮੈਨੂੰ ਜਲਦੀ ਨੇਸਤੇ ਨਾਬਦ ਕਰੋ। ਸਿੱਖ ਹੱਕੇ ਬੱਕੇ ਇਕ ਦੂਜੇ ਵਲ ਦੇਖਣ ਲਗੇ। ਇਕ ਨੇ ਕਿਹਾ: ‘ਪਾਗਾਲ ਹੈ, ਦੂਜੇ ਨੇ ਕਿਹਾ: ‘ਨਹੀਂ ਜਾਣ ਬੁਝਕੇ ਮਸਤੀ ਕਰਦਾ ਹੈ।’ ਤੀਜੇ ਨੇ ਕਿਹਾ, “ਉਥਾਜ਼ੀਲ ਦੇ ਬੱਚੇ! ਦੱਸ ਖੜ ਨਾ ਕਿੱਥੇਹੈ ਜਿਹੜਾ ਤੁਲੱਭਿਆ ਹੈ?” ਹੋਲਦਾਰ ਡਰਿਆ ਨਹੀਂ, ਨਾਂ ਹੀ ਉਹ ਕੰਬਿਆ, ਉਸ ਨੇ ਕਿਹਾ: ‘ਮੈਂ ਦੱਸਦਾ ਹਾਂ; ਪਰ ਇਕ ਸ਼ਰਤ ਤੇ ਕਿ ਤੁਸੀਂ ਉਸ ਖੜਾਨੇ ਦੇ ਇਵਜ਼ਮੈਨੂੰ ਵੀ ਕੁਛ ਦਿਓ। “ਤੈਨੂੰ ਕੀ ਇਵਜ਼ ਚਾਹੀਦਾ ਹੈ?” ਬਾਰਾਂ ਅਵਾਜ਼ਾਂ ਇਕ ਦਮ ਬੋਲੀਆਂ। “ਮੈਨੂੰ ਸਿਰਫ ਇਹ ਚਾਹੀਦਾ ਹੈ, ਕਿ ਤੁਸੀਂ ਬਾਰਾਂ ਦੇ ਬਾਰਾਂ ਨੇੜੇ ਇਕ ਦਮ ਮੇਰੀ ਛਾਤੀ ਵਿਚੋਂ ਪਾਰ ਕਰ ਦਿਓ।” ਬਰਾੜ ਹੱਸ ਪਦੇ, ਉਹਨਾਂ ਕਿਹਾਂ: “ਅੱਛਾ, ਮਾਰ ਦਿਆਂਗੇ, ਤੂੰ ਖੜਾਨਾ ਦਿਖਾ!“ ਹੋਲਦਾਰ ਡਿੱਗੀਆਂ ਇੱਟਾਂ ਫਰੋਲਣ ਲਗਾ। ਬਰਾੜਾਂ ਨੇ ਕਿਹਾ: ‘ਉਹ ਅਹਿਮਕ! ਇਹ ਇੱਟਾਂ ਦਾ ਖੜਾਨਾ ਨਹੀਂ ਚਾਹੀਦਾ। ਏਥੇ ਸੋਚੀ ਮੁੱਖੀ ਦਾ ਖੜਾਨਾ ਦਬਿਆ ਹੋਈਆ ਹੈ, ਗੁਰੂ ਗੋਬਿੰਦ ਸਿੰਘ ਜੀ ਏਥੇ ਖੜਾਨਾ ਦੱਬ ਗਏ ਹਨ। ਅਸਾਂ ਤਲਬਾਂ ਮੰਗੀਆਂ ਸਨ। ਉਸ ਵੇਲੇ ਉਹਨਾਂ ਕੌਲ ਪੈਸੇ ਨਹੀਂ ਸਨ, ਪਰ ਕਿਤੇਂ ਖੜਾਨਾ ਆ ਗਿਆ ਸੀ, ਖੱਚਿਆਂ ਅਸ਼ਰਵੀਆਂ ਦੀਆਂ ਭਰੀਆਂ ਹੋਈਆਂ ਆਈਆਂ ਸਨ। ਸਾਡੀਆਂ ਤਲਬਾਂ ਜਦੋਂ ਚੁੱਕਗਈਆਂ ਤਾਂ ਬਾਕੀਦਾ ਖੜਾਨਾ ਉਹ ਏਥੇਦਬਗਏ, ਅਸੀਂ ਉਸ ਨੂੰ ਲੱਭਦੇ ਫਿਰਦੇ ਹਾਂ। ਤੂੰ ਦੱਸ ਜੇ ਤੈਨੂੰ ਕੁਛ ਪਤਾ ਹੈ?’ ਹੋਲਦਾਰਨੇ ਕਿਹਾ: ‘ਮੈਨੂੰ ਪਤਾ ਨਹੀਂ, ਉਹ ਖੜਾਨਾ ਕਿਥੇ ਦਬਿਆਹੈ ਮੈਂ ਏਸਗੁਪਤਸਰ ਵਾਲੀਸਾਰੀ ਪਰਤੀਨੂੰ ਗੁਰੂ ਦਾ ਖੜਾਨਾ ਸਮਝਦਾ

ਹਾਂ । ਮੇਰੇ ਕੋਲ ਵੀ ਇਕ ਚੀਜ਼ ਹੈ । ਉਹ ਗੁਰੂ ਨਹਿਤ ਹੈ । ਮੈਂ ਉਹਨਾਂ ਨੂੰ ਦੇਣੀ ਚਾਹੁੰਦਾ ਸੀ, ਮੈਂ ਉਸ ਦੇ ਬਦਲੇ ਉਹਨਾਂ ਕੋਲੋਂ ਨੇਸਤੇਨਾਬੂਦ ਦੀ ਮੌਤ ਮੰਗਣ ਆਇਆ ਸੀ । ਗੁਰੂ ਜੀ ਮੈਨੂੰ ਨਹੀਂ ਲੱਭੇ; ਉਹ ਅਗੇ ਅਗੇ ਮੈਂ ਪਿਛੇ ਪਿਛੇ । ਮੈਂ ਥੱਕ ਗਿਆ ਹਾਂ, ਮੈਂ ਉਹਨਾਂ ਦੇ ਖੜਾਨੇਵਿਚ ਇਹ ਚੀਜ਼ ਦੇਖੇ ਪਾਉਣੀ ਚਾਹੁੰਦਾ ਹਾਂ, ਆਪੇ ਜਦੋਂ ਓਹ ਅਪਣਾ ਖੜਾਨਾ ਕੱਢਣਗੇ ਇਹ ਵਸਤੂ ਉਹਨਾਂ ਨੂੰ ਮਿਲ ਜਾਏਗੀ । ਪਰ ਇਸਦੇ ਬਦਲੇ ਮੈਂ ਉਹਨਾਂ ਤੋਂ ਇਨਾਮ ਲੈਣਾ ਸੀ। ਸੋ ਉਹਨਾਂ ਨੇ ਤੁਹਾਨੂੰ ਭੇਜ ਦਿਤਾ ਹੈ । ਤੁਸੀਂ ਆਪਣੇ ਨੇੜੇ ਤੇਜ਼ ਕਰੋ ਕਿ ਉਹ ਮੇਰੇ ਜਿਸ਼ਮ ਵਿਚੋਂ ਤੇ ਮੇਰੀ ਰੂਹ ਵਿਚੋਂ ਵੀ ਪਾਰ ਹੋ ਜਾਣਾ ਕਲਬੂਤ ਤੇ ਜਿੰਦਗੀ ਦੌਨੋਂ ਮੁੱਕ ਜਾਣ । ਨਾ ਹੀਰ ਰਹੇ ਨਾ ਰਾਂਝਾ ।'

ਇਕਸਿੰਘ ਨੇ ਕਿਹਾ: 'ਓਇ, ਤੂੰ ਜੱਟਾਂਨਾਲ ਮਸ਼ਕਰੀਕਰਦਾ ਹੈਂ? ਜੁਲਾਹਾ ਜੇਹਾ; ਦੇਖ, ਤੈਨੂੰ ਮਸ਼ਕਰੀ ਦਾ ਮਜ਼ਾ ਚਖਾਉਂਦੇ ਹਾਂ।' ਇਹ ਕਹਿਕੇ ਉਸ ਨੇ ਆਪਣਾ ਨੇੜਾ ਸ੍ਰਾਉਡਿਆ । ਦੂਜੇ ਨੇ ਬਾਂਹ ਫੜ ਲਈ, ਕਿਹਾ: 'ਓਹ ਜਾਣ ਦੇਹ, ਪਾਗਲ ਹੈ ।' ਹੈਲਦਾਰ ਬੋਲਿਆ; 'ਜੀ ਮੈਂ ਪਹਲਾ ਨਹੀਂ, ਮੈਂ ਪ੍ਰਧੂਮਾਂ ਹਾਂ । ਮੈਂ ਮਰਨਾ ਚਾਹੁੰਦਾ ਹਾਂ, ਪਰ ਮੈਂ ਮਸ਼ਕਰੀ ਦਾ ਇਨਾਮ ਮੈਤ ਨਹੀਂ ਚਾਹੁੰਦਾ, ਮੈਂ ਉਸ ਲਾਲ ਬਦਲੇ ਮੈਤ ਮੰਦਦਾ ਹਾਂ ਜੇ ਮੈਂ ਹੁਣੇ ਤੁਹਾਨੂੰ ਲੱਭ ਕੇ ਦੇਂਦਾ ਹਾਂ।'

ਹੈਲਦਾਰ ਫੇਰ ਇੱਟਾਂ ਫੇਰੈਲਣ ਲਗਪਿਆ । ਬਰਾੜ ਕਾਹੇਲੇ ਸਨ । ਓਹ ਹੱਸ ਕੇ ਖੜਾਨੇ ਦੀ ਤਲਾਸ਼ ਵਿਚ ਅਗਾਂਹਾਂ ਸਰਕ ਗਏ । ਹੈਲਦਾਰ ਬੈਠ ਰਿਹਾ ਸੀ: 'ਕਹਿੰਦੇ ਹਨ ਰੱਬ ਨੇੜੇ ਕਿ ਘਸੁਨ; ਅਜ ਪਤਾ ਹਥਾ ਤਿ ਜ਼ਿਸ ਵੇਛੇ ਘਸੁਨ ਨੇੜੇ ਹੁੰਦਾ ਹੈ ਉਸ ਵੇਲੇ ਰੱਬ ਵੀ ਛੈਪੀ ਆ ਜਾਣਾ ਹੈ, ਘਸੁਨ ਤੋਂ ਦੀ ਨੇੜੇ । ਮੇਰੀ ਅਰਦਾਸ ਵੇਲੇ ਉਹ ਨੈਪੀ ਨਹੀਂ ਸੀ, ਉਹ ਦੁਰ ਸੀ । ਨੇੜੇ ਚੁੱਕਣ ਵੇਲੇ ਉਹ ਨੇੜੇ ਆ ਕਿਆ, ਉਹ ਹਿਲ ਆ ਖਣੈਤਾ । ਕਾਸ਼ । ਉਹ ਨਾ ਆਉਂਦਾ । ਆ ਪਤਾ ਹਥਾ ਖਿ ਮੈਨੂੰ ਢਗਨ ਕਿਉਂ ਨਹੀਂ ਹੁੰਦੇ । ਉਹ 'ਹਸਤੀ' ਹੁਣਾ ਹੈ, ਜਾਹੋਨਦਾਨ ਦੇਂਦਾ ਹੈ ਮੇਰੀ ਮੰਗ 'ਨੈਸਤੀ' ਦੀ ਹੈ ਜੋ ਉਹ

ਦੇ ਨਹੀਂ ਸਕਦਾ । ਐਸ ਗੋਲ ਲਈ ਉਹ ਵੀ ਅਸਮੁੱਖ ਹੈ । ਹੌਲਦਾਰ ਨੇ ਆਪਣਾ ਲਾਲ ਲੱਭ ਲਿਆ । ਉਸਨੂੰ ਚੁਮਕੇ ਫੇਰ ਗੁਲਬਰਗੇ ਵਿਚ ਬੰਨ੍ਹ ਕੇ ਇਕ ਪਾਸੇ ਰੱਖ ਦਿਤਾ । ਮੁੜ ਇੱਟਾਂ ਦੀ ਦੀਵਾਰ ਬਨਾਉਣੀ ਸੁਰੂ ਕੀਤੀ ਕਾਫੀ ਵਕਤ ਲਗਾ, ਇੱਟਾਂ ਬੀੜਦਿਆਂ ਤੇ ਦੀਵਾਰ ਬੋੜੀ ਉਚੀ ਹੁੰਦਿਆਂ । ਉਸ ਨੇ ਇਕ ਇੱਟ ਦੇ ਨਾਲ ਹੀ ਟੋਇਆ ਪੁੱਟਣਾ ਸ਼ੁਰੂ ਕੀਤਾ । ਨਾਲ ਹੀ ਸੋਚਦਾ ਸੀ ਕਿ ਇਸ ਤਰ੍ਹਾਂ ਟੋਇਆ ਕਿਤਨਾ ਕੁ ਪੁੱਟਿਆ ਜਾਏਗਾ । ਉਸ ਦੀ ਮਰਜ਼ੀ ਟੋਏ ਵਿਚ ਬੈਠਣ ਦੀ ਸੀ । ਉਸ ਦਾ ਖਿਆਲ ਸੀ ਕਿ ਫੇਰ ਕਿਸੇ ਧਮਕ ਨਾਲ ਕੰਪ ਫਿਗੇਗੀ ਤਾਂ ਉਹ ਹੇਠ ਦਬਿਆ ਜਾਏਗਾ ਤੇ ਐਸ ਤਰ੍ਹਾਂ ਆਪਣਾ ਅੰਤ ਕਰਦੇਵੇਗਾ ।

2.

ਮੁਗੀਦ ਨੇ ਜਦੋਂ ਹੌਲਦਾਰ ਨੂੰ ਘਰ ਨਾ ਦੇਖਿਆ ਤਾਂ ਉਹ ਲੱਭਦਾਲੱਭਦਾ ਉਥੇ ਆ ਗਿਆ ਜਿਥੇਟੋਇਆ ਪੁੱਟਿਆ ਜਾਰਿਹਾ ਸੀ ।

ਇਸਤੋਂ ਪਹਿਲੇ ਇਕਵੇਰ ਗਨੀ ਖਾਂ ਨਈ ਖਾਂ ਨੂੰ ਜਦੋਂ ਬਰ ਪਹੁੰਚੀ ਕਿ ਛਾਤਿਆਣੇ ਪਿੰਡ ਕੌਲਬਰਾੜ ਆਪਣੀਆਂ ਤਲਬਾਂ ਉੱਪਰ ਬਿਗੜ ਖੜ੍ਹੇਤੇ ਹਨ, ਤਾਂ ਉਹ ਉਸ ਪਾਸੇ ਵਲ ਟੁਰ ਪਏ । ਉਥੇ ਆਕੇ ਪਤਾ ਲਗਾ ਕਿ ਮਾਮਲਾ ਤੇ ਹੋਚੁੱਕਾ ਹੈ ਕੋਈ ਸਿੰਘ ਖੜਾਨਾ ਲੈਕੇ ਉਥੇ ਪਹੁੰਚ ਪਏ ਸਨ । ਨੌਜਵਾਨ ਪੈਦਲ ਨੂੰ ਚਾਰ ਆਨੇ ਸਿਰ ਪੜ੍ਹੀ, ਪੰਜ ਸੌ ਸੁਆਰ ਨੂੰ ਅਠ ਆਨੇ ਢੀ ਘੋੜਾ ਮਿਲ ਚੁੱਕਾ ਹੈ ਉਹਨਾਂ ਦੇ ਅਫਸਰ ਖਰਦਾਰ ਦਾਨ ਸਿੰਘ ਨੇ ਕੁਛ ਨਹੀਂ ਲਿਆ, ਕੇਵਲ ਬਖ਼਼ਾਝਿਸ਼ ਮੰਗੀ ਹੈ, ਜੋ ਸਚੇ ਪਾਤਸ਼ਾਹ ਨੇ ਅਪਾਰ ਕ੍ਰਿਪਾ ਕਰਕੇ ਉਸ ਨੂੰ ਆਪਣੀ ਰਹਿਮਤ ਨਾਲ ਭਰਪੂਰ ਕੀਤਾ ਹੈ ਤੇ ਕਰਕੇ ਆਪ ਸਾਬੋਕੀ ਵੱਲ ਰੁਖ ਕਰ ਗਏ ਹਨ । ਜਾਣ ਤੋਂ ਪਹਿਲੇ ਜਿਤਨਾ ਬਚਿਆ ਖੜਾਨਾ ਸੀ ਉਹ ਪਚਤੀ ਵਿਚ ਗੁਪਤ ਕਰ ਗਏ ਹਨ ।

ਉਸ ਵੇਲੇ ਗਨੀ ਖਾਂ ਨਈ ਖਾਂ, ਮੁਗੀਦ ਨੂੰ ਮਿਲਕੇ ਅਤੇ ਤਖ਼ਸ਼ੀ ਹੋਏ ਸਨ ਉਨ੍ਹਾਂ ਨੂੰ ਮੁਗੀਦ ਬੁਹੂਡ ਹੀ ਅੱਛਾ ਲਗਾ ਸੀ ਤੇ ਆਪਾਸ ਵਿਚ ਮਿਲਦੇ ਹਨ ਦੋਹਣੇ ਦੇ ਕੌਲਇਕ ਫਾਰਹੋਏ ਮਨਾ ਉਸ ਵੇਲੇ ਤਾਂ ਛਾਨੀ ਜਾਂ ਨਾਲੀ

ਖਾਂ ਘਰ ਮੁੜ ਗਏ ਸਨ, ਪਰ ਕੁਛ ਚਿਰ ਮਗਰੋਂ ਗਨੀ ਖਾਂ ਆਪਣੀ ਲੜਕੀ ਨੂੰ ਮੁਰੀਦ ਦੀ ਮੁਲਾਕਾਤ ਕਰਾਉਣ ਲਈ ਛਾਤਿਆਣੇ ਲਿਆਇਆ। ਮੁਰੀਦ ਹੈਲਦਾਰ ਪਾਸ ਖੜੇਤਾ ਅਜੇ ਗੱਲ ਬਾਤ ਕਰ ਹੀ ਰਿਹਾ ਸੀ, ਕਿ ਉਥੇ ਗਨੀ ਖਾਂ ਲੜਕੀ ਸਮੇਤ ਆ ਨਿਕਲਿਆ। ਐਸ ਨੁਕਤੇ ਉਤੇ ਚਾਰਾਂ ਦਾ ਮਿਲਣਾ ਅਜੀਬ ਕੇਤਕ ਸੀ।

ਹੈਲਦਾਰ, ਗਨੀ ਖਾਂ ਤੇ ਲੜਕੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਦਾ ਪਾਗਲਪੁਣਾ ਕੁਛ ਘਟਣ ਲਗਾ ਮੁਰੀਦ ਦੇ ਕਹਿਣ ਉੱਪਰ ਚਾਰੋਂ ਬਹਮੀ ਟਿੱਬੇ ਵੱਲ ਤੁਰ ਪਏ, ਪਰ ਟੁਰਨ ਤੋਂ ਪਹਿਲੇ ਹੈਲਦਾਰ ਨੇ ਆਪਣਾ ਲਾਲ ਉਸ ਪੁੱਟੇ ਹੋਏ ਟੋਏ ਵਿਚ ਗੁਲਬਰਗੇ ਵਿਚ ਵਲੋਟਿਆ ਹੀ ਦਬਾ ਦਿਤਾ।

ਗਨੀ ਖਾਂ ਤੇ ਲੜਕੀ ਨੂੰ ਹੈਲਦਾਰ ਲਈ ਖਾਸ ਹਮਦਰਦੀ ਪੈਦਾ ਹੋ ਗਈ। ਲੜਕੀ ਬਹੁਤ ਲਜਾਕਤ ਨਾਲ ਪੇਸ਼ ਆਈ। ਹੈਲਦਾਰ ਲੜਕੀ ਦੀ ਉਸ ਆਵਾਜ਼ ਤੋਂ ਪਛਾਣ ਗਿਆ। ਉਹ ਦੇ ਦਿਲ ਦੇ ਅੰਦਰ 'ਮੈਂ ਆਬਦਾਰ ਮੌਤੀ' ਵਾਲੀ ਸੁਰ ਜਾਰੀ ਪਈ। ਹੋਲੇ ਹੋਲੇ ਉਸ ਦਾ ਮਨ 'ਮੈਂ ਆਬਦਾਰ ਮੌਤੀ, ਮੈਂ ਆਬਦਾਰ ਮੌਤੀ' ਦੀ ਸੁਰ ਵਿਚੋਂ ਨਿਕਲਕੇ ਇਸ ਦੇ ਤਾਲ ਵਿਚ ਚਲਾ ਗਿਆ। ਉਸ ਨੂੰ ਐਉਂ ਪ੍ਰਤੀਤ ਹੋਇਆ ਕਿ ਗਾ ਤਾਂ ਲੜਕੀ ਰਹੀ ਹੈ ਤੇ ਨਾਲ ਤਾਲ ਉਹ ਭਰ ਰਿਹਾ ਹੈ। ਉਸ ਦਾ ਸਿਰ ਝੂਮਣ ਲਗਾ, ਉਸ ਨੂੰ ਸੁਰ ਆ ਗਿਆ, ਨਾਲ ਹੀ ਹਿਰਦੇ ਦੀ ਗੰਢ ਖੁਲ੍ਹੀ ਗਈ, ਜੋ ਹੁਣ ਤੱਕ ਪੱਕੀ ਪੀਡੀ ਪਈ ਹੋਈ ਸੀ। ਆ ਮੁਹਾਰੇ ਉਸ ਦੇ ਮੁੜੋਂ ਗੱਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਉਸ ਨੇ ਦੱਸਿਆ ਕਿ ਮੈਂ ਉਹ ਬਦਲਨੀ ਮਿਸਤ੍ਰੀ ਹਾਂ ਜਿਸ ਨੇ ਸਰਹਿੰਦ ਵਿਚ ਕੰਪ ਬਣਾਈ ਸੀ। ਮੈਂ ਹੀ ਕੰਪਦੀ ਰਿਟਾਈਕਰਦਾ ਸੀ ਜਿਸਵਿਚ ਸਾਹਿਬਜ਼ਾਦੇ ਬੋਰਾਵਰ ਸਿੰਘ ਤੇ ਫਤਹ ਸਿੰਘ ਨੂੰ ਚਿਣਿਆ ਗਿਆ ਸੀ। ਕੋਈ ਰਾਜ ਦੇਸ਼ ਗੱਲ ਛੱਈ ਤਿਆਰ ਨਹੀਂ ਸੀ। ਮੈਂ ਛੋਜ ਦਾ ਆਦਮੀ ਸੀ, ਹੈਲਦਾਰ, ਉਸ ਛੋਜ ਦਾ, ਜਿਸ ਦੇ ਸਪੁਰਦ ਫੌਜੀ ਇਮਾਰਤਾਂ ਬਨਾਉਣੀਆਂ

( ੧੭੧ )

ਟ੍ਰੈਣੀਆ ਹਨ : ਫੈਜੀ ਹੁਕਮ ਹੇਠ ਮੈਂ ਨਾਂਹ ਨਹੀਂ ਸੀ ਕਰ ਸਕਦਾ । ਮੈਂ ਕੰਧ ਬਣਾਈ। ਹੱਥ ਕੰਬਦੇ ਸਨ, ਦਿਲ ਡਰਦਾ ਸੀ, ਮਨ ਪਾਗਲ ਹੁੰਦਾ ਜਾਂਦਾ ਸੀ । ਗੁਣੀਆਂ ਵੀ ਸਿੱਧਾ ਨਹੀਂ ਸੀ ਰੱਖ ਹੁੰਦਾ । ਕੰਧ ਛੈ ਪਈ ਮੈਂ ਚਾਹੁੰਦਾ ਸਾਂ ਕਿ ਉਸ ਕੰਪਦੇ ਹੇਠ ਮੈਂ ਆਕੇ ਮਰਜਾਵਾਂ, ਪਰ ਬਚ ਗਿਆ, ਇਕ ਇੱਟ ਦਾ ਟੋਟਾ ਮੇਰੀ ਛਾਤੀ ਨਾਲ ਆਕੇ ਵੱਜਾ । ਮੈਂ ਸੱਜੇ ਹੱਥ ਨਾਲ ਉਸ ਨੂੰ ਉਥੇ ਹੀ ਨੱਪ ਲਿਆ । ਇਹ ਉਹ ਟੋਟਾ ਸੀ ਜੋ ਸਾਹਿਬਜ਼ਾਦੇ ਜੋਗਾਵਰ ਸਿੰਘ ਦੇ ਸੱਜੇ ਹੱਥ ਨਾਲਛੋਹ ਰਿਹਾ ਸੀ । ਮੈਂ ਪਾਗਲ ਹੋਕੇ ਉਥੋਂ ਨਸ ਪਿਆ । ਮੈਂ ਉਸ ਟੋਟੇ ਨੂੰ ਉਦੋਂ ਦਾ ਹੀ ਛਾਤੀ ਦੇ ਨਾਲ ਹੀ ਲਾਕੇ ਰੱਖਿਆ ਹੈ । ਸਿਰਫ ਇਕ ਵੇਰ ਉਸ ਨੂੰ ਪਰੇ ਕੀਤਾ ਸੀ । ਮੇਰੇ ਕੌਲ ਇਕ ਰੁਮਾਲ ਸੀ । ਇਹ ਗੁਲਬਰਗੇ ਦਾ ਸੀ, ਅਨੰਦ ਪੁਰ ਦੀ ਲੁੱਟ ਵਿਚੋਂ ਕੋਈ ਸਿਪਾਹੀ ਲਿਆਇਆ ਸੀ। ਉਹ ਕਹਿੰਦਾ ਸੀ ਇਹ ਗੁਰ ਜੀ ਦਾ ਨਿਜੀਰੁਮਾਲ ਹੈ । ਰੁਮਾਲ ਵਿਚ ਲਪੇਟ ਕੇ ਉਸ ਇੱਟ ਦੇ ਟੋਟੇ ਨੂੰ ਮੈਂ ਐਤਨਾ ਚਿਰ ਛਾਤੀ ਨਾਲ ਲਾਈ ਰੱਖਿਆ ਹੈ। ਸੱਜੇ ਹੱਥ ਨਾਲ ਫੜੀ ਰੱਖਿਆ ਹੈ, ਹੱਥ ਵਿਚ ਫਾਲਜ ਹੋ ਗਿਆ ਹੈ। ਮੈਂ ਪਾਗਲਾਂ ਵਾਕੁਣ ਘੁੰਮ ਰਿਹਾ ਹਾਂ। ਮੈਂ ਗੁਰੂ ਦੀ ਤਲਾਸ਼ ਵਿਚ ਹਾਂ। ਮੈਂ ਭੁੱਲ ਨਹੀਂ ਬਖਸ਼ਾਉਣਾ ਚਾਹੁੰਦਾ, ਮੈਂ ਉਸ ਕੌਲੋਂ ਸਜ਼ਾ ਮੰਗਦਾ ਹਾਂ। ਮੈਂ ਮਰਨਾ ਚਾਹੁੰਦਾ ਹਾਂ, ਮੈਂ ਨੇਸਤੇ ਨਾਬੂਦ ਹੋਣਾ ਚਾਹੁੰਦਾ ਹਾਂ। ਮੈਂ ਉਸ ਦੇ ਨਕਤੀਕ ਨਹੀਂ ਜਾ ਸਕਦਾ। ਜਿਸ ਵੇਲੇ ਨੇੜੇ ਜਾਂਦਾ ਹਾਂ ਦਿਲ ਜੀਉਣ ਨੂੰ ਕਰ ਆਉਂਦਾ ਹੈ, ਮੈਂ ਨਿਰਾਸ ਹੋਕੇ ਮੁੜ ਆਉਂਦਾ ਹਾਂ। ਮੈਂ ਅਜ ਉਹ ਖੜਾਨਾ ਉਸ ਦੇ ਗੁਪਤ ਸਭ ਵਿਚ ਪਾ ਵਿੱਤਾ ਹੈ। ਉਹ ਇੱਟ ਨਹੀਂ ਸੀ ਉਹ ਪਾਰਸ ਦਾ ਟੋਟਾ ਸੀ, ਉਹ ਪਾਰਸ ਨੂੰ ਲਗਕੇ ਪਾਰਸ ਹੈ ਚੁਕਾ ਸੀ।

ਤੁਸੀਂ ਰਹੁਗਤਾ ਹੋ, ਸਿਆਣੇ ਹੋ, ਤੁਸੀਂ ਦੱਸੋ ਮੈਨੂੰ ਐਤ ਕਿਉਂ ਨਹੀਂ ਆਉਂਦੀ ?

ਮੁਲਾਂਡ-ਤੁਹਾਨੂੰ ਲੱਗਣਾ ਹਾਂ। ਐਹ ਲੇਖ, ਪੀਰ ਸਾਹਿਬ ਨੇ ਲੀ ਲਿਖਿਆ ਹੈ। ਮੈਤ ਬਾਬਤ ਜੈ ਲਈ ਗੁਹ ਸਾਹਿਬ

ਨੈ ਸਮਝਾਈ ਹੈ ਇਹ ਉਹ ਹੈ। ਪੀਰ ਜੀ ਲਿਖਦੇ ਹਨ: ਮੌਤ ਸ਼ਕਾ  
ਨਹੀਂ, ਮੌਤ ਅਧਿਕਾਰ ਹੈ। ਇਹ ਇਨਾਮ ਹੈ ਸੁਰਮਤਾਈ ਦਾ,  
‘ਮਰਣੁ ਮੁਣਸਾਂ ਸੁਰਿਆ ਹਕੁ ਹੈ’। ਇਹ ਹੱਕ ਉਨ੍ਹਾਂ ਨੂੰ ਦਿਤਾ ਜਾਂਦਾ  
ਹੈ, ਜੋ ਇਸ ਦੇ ਯੋਗ ਹੋਣ। ਮੌਤ ਅਖੀਰਲੀ ਪੀਖਜਾ ਹੈ ਨਿਰਛੇਤਾ  
ਦੀ। ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਉਹਨਾਂ ਨੂੰ ਅਭੈ ਪਦ  
ਬਖਸ਼ਦਾ ਹੈ। ਓਹ ਉਸ ਦਾ ਕੰਮ ਕਰਦੇ ਹੋਏ ਉਸ ਦੇ ਨਾਮ ਉਤੇ  
ਇੰਦ ਇੰਦ ਚੁਖ ਚੁਖ ਹੁੰਦੇ ਹੋਏ ਕੁਰਬਾਨ ਹੋ ਜਾਂਦੇ ਹਨ। ਉਹਨਾਂ ਨੂੰ  
ਸ਼ਕਾਵੀ ਜੀਵਨ ਮਿਲ ਜਾਂਦਾ ਹੈ। ਉਹਨਾਂ ਦੀ ਨਿਰਛੇਤਾ ਜੀਵਨ ਦਾ  
ਬੀਜ ਰੂਪ ਹੋਕੇ ਪਸਰ ਜਾਂਦੀ ਹੈ। ਉਹ ਇਕ ਥਾਂ ਮਰਕੇ ਸਾਰੇ ਵਿਸ੍ਤ੍ਰ ਦੇ  
ਜੀਵਨ ਤੱਤ ਵਿਚ ਜਾਗ ਪੈਂਦੇ ਹਨ, ਬਾਕੀ ਦੁਨੀਆਂ ਨੂੰ ਏਹੋ ਜੇਹੋ  
ਹੀ ਲੋਕ ਜੀਵਨ ਸੱਤਾ ਬਖਸ਼ਦੇ ਹਨ।

ਮੌਤ ਜੀਵਨ ਦੀ ਸੰਪਰਣਤਾ ਹੈ ਜੀਵਨ ਦਾ ਉਲਟ ਨਹੀਂ।  
ਜੀਵਨ ਦਾ ਉਲਟ ਡਰ ਹੈ। ਜੋ ਡਰਦਾ ਹੈ ਉਹ ਜੀਉ ਨਹੀਂ ਰਿਹਾ,  
ਉਹ ਸਿਰਫ ਕੰਬ ਰਿਹਾ ਹੈ। ਉਸ ਦੇ ਦਿਲ ਵਿਚ ਹੋਲ ਬੈਠਾ ਹੋਇਆ  
ਹੈ। ਉਸ ਦਾ ਕੇਵਲ ਹੌਲ ਜੀ ਰਿਹਾ ਹੈ, ਉਹ ਸਿਰਫ ਹੌਲ ਨੂੰ ਜ਼ਿੰਦਾ  
ਰੱਖ ਰਿਹਾ ਹੈ। ਆਪ ਉਹ ਹੌਲ ਦੀ ਖੁਰਾਕ ਬਣ ਰਿਹਾ ਹੈ, ਖਾਲ  
ਬਣ ਰਿਹਾ ਹੈ, ਅਰੂੜੀ ਬਣ ਰਿਹਾ ਹੈ। ਮੌਤ ਹੱਕ ਹੈ ਸੁਰਮਿਆਂ ਦਾ,  
ਜੋ ਸਦੀਵੀ ਜੀਵਨ ਦੇ ਅਧਿਕਾਰੀ ਹਨ। ਐਸੇ ਸੂਰਿਆਂ ਨੂੰ ਅੰਮ੍ਰਿਤ  
ਛਕਾਇਆ ਜਾਂਦਾ ਹੈ। ਇਹ ਨਿਸ਼ਾਨੀ ਹੈ ਅਭੈ ਪਦ ਦੀ, ਇਹ ਮੌਹਰ  
ਛਾਪ ਹੈ ਅਮਰ ਜੀਵਨ ਦੀ। ਇਹ ਕੈਲ ਇਕਰਾਰ ਹੈ ਛਲਣ  
ਛਕਾਉਣ ਵਾਲੇ ਦਾ। ਇਹ ਅਹਿਦਨਾਮਾ ਹੈ ਸਿਖ ਤੇ ਲੜ੍ਹੀ ਦਾ,  
ਗੁਰੂ ਗੈਖਿੰਦ ਸਿੰਘ ਦਾ।

ਗਾਨੀ ਥਾਂ ਨੇ ਕਿਹਾ: ਹੌਲਦਾਰ ਤੂੰ ਅਪਣੀ ਹੌਲਦਾਗੀ ਛੱਡ  
ਦੇਹ। ਤੇਰੇ ਅੰਦਰ ਹੌਲ ਬੈਠ ਗਿਆ ਹੈ, ਤੂੰ ਸੱਥੇ ਦਿਲ ਨਾਲ  
ਪ੍ਰਾਸ਼ਚਿਤ ਕਰ ਚੁਕਾ ਹੋਂ। ਕਸੂਰ ਤੇਰਾ ਨਹੀਂ, ਉਹਨਾਂ ਦਾ ਹੈ ਜੇਹੀ  
ਖੁਕਮ ਦੇਣ ਵਾਲੇ ਸਠ। ਸਭਹਿੰਦ ਵਿਚ ਕੁੜੀ ਦੀ ਕੰਬ ਹੈ ਪਲੀ ਹੈ,

ਹੁਣ ਸੱਚ ਦਾ ਸੁਰਜ ਚੜ੍ਹਨ ਲਗਾ ਹੈ, ਪੂਰਬ ਵਲੋਂ ਨਹੀਂ ਦੱਖਣ ਵਲੋਂ। ਤੂੰ ਜੋ ਨੌਸਤਰੀ ਦੀ ਸੜਾ ਮੰਗਦਾ ਹੈ, ਉਹਨਹੀਂ ਮਿਲਸਕਦੀ। ਤੂੰ ਇਹ ਇੱਟ ਅਪਣੀ ਛਾਤੀ ਨਾਲ ਲਾਕੇ ਰਖੀ ਹੈ; ਇਹ ਤੇਰੀ ਛਾਤੀ ਵਿਚ ਅੰਕਿਤ ਹੈ ਗਈ ਹੈ। ਉਹ ਸਾਹਿਬਜ਼ਾਦਾ ਸਦਾ ਦਾ ਜੀਵਨ ਪਾਕੇ ਅਮਰ ਹੈ ਗਿਆ ਸੀ, ਤੂੰ ਅਪਣੀ ਛਾਤੀ ਖੋਲ੍ਹਕੇ ਦੇਖ ਉਸ ਦੀ ਛਾਪ ਤੇਰੇ ਦਿਲ ਉੱਤੇ ਛਪ ਗਈ ਹੈ। ਦੇਖ, ਖੋਲ੍ਹੂ, ਲਿਲ ਫਰੈਲ, ਛਾਤੀ ਦੇਖ।

ਹੈਲਦਾਰ ਨੇ ਛਾਤੀ ਦੇ ਬਟਨ ਖੋਲਕੇ ਝਾਤ ਪਾਈ, ਫੇਰ ਹਾਥੇ ਦੀ ਚੀਕ ਮਾਰੀ: ਬਖਸ਼ੇ ਬਖਸ਼ੇ” “ਕਰਿਦੇ ਨੇ ਛਾਤੀ ਨੂੰ ਦੇਹਾਂ ਹੱਥਾਂ ਨਾਲ ਘੁੱਟ ਲਿਆ। ਹੁਣ ਉਸ ਦਾ ਸੜਾ ਹੱਥ ਢਲਦਾ ਸੀ। ਉਸ ਨੇ ਛਾਤੀ ਨੂੰ ਦੇਹਾਂ ਹੱਥਾਂ ਨਾਲ ਐਸ ਤਰ੍ਹਾਂ ਘੁੱਟਿਆ ਜਿਸ ਤਰ੍ਹਾਂ ਕਿਸੇ ਦੇ ਦੇਹਾਂ ਚਰਨਾਂ ਨੂੰ ਪਕਵਿਆ ਹੈ। ਫੇਰ ਰੋਕੇ ਕਿਹਾ: ਹਾ! ਸ਼ੁਕਰ ਹੈ, ਤੁਸੀਂ ਜੀਉਂਦੇ ਹੋ। ਮੈਂ ਗਾਲਤ ਸਾਂ, ਮੈਂ ਕਹਿੰਦਾ ਸਾਂ ਕਿ ਮੈਂ ਕੰਧ ਵਿਚ ਚਿਣ ਦਿਤੇ। ਸ਼ੁਕਰ, ਸ਼ੁਕਰ, ਸ਼ੁਕਰ।

ਲੜਕੀ ਨੀਡ ਨਾਲ ਉਸ ਦੀ ਛਾਤੀ ਵੱਲ ਤੱਕ ਰਹੀ ਸੀ, ਉਸ ਦੇ ਮੂੰਹੋਂ ਨਿਕਲ ਗਿਆ ‘ਐਹ ਸਾਹਿਬਜ਼ਾਦੇ’ ਮਭ ਨੇ ਹੱਥ ਜੋੜ ਕੇ ਸੀਸ ਨਿਵਾ ਦਿਤਾ।

ਲੜਕੀ ਬੈਠ ਗਈ। ਉਸ ਦਾ ਚਿਹਰਾ ਤ੍ਰੈਲ ਮਿੱਜੇ ਗੁਲਾਬ ਵਾਕੂਣ ਸੇਜਲ ਸੀ; ਉਹ ਗਾਉਣ ਲਗ ਪਈ:-

ਮੈਂ ਪੌਤੀ ਮੈਂ ਪੌਤੀ……..।

ਮੁਰੀਦ ਖੜੇਤਾ ਹੱਥ ਨਾਲ ਤਾਲ ਦੇ ਰਿਹਾ ਸੀ। ਗਨੀ ਖਾਂ ਚੁਟਕੀ ਵਜਾ ਰਿਹਾ ਸੀ। ਹੈਲਦਾਰ ਦੇ ਘੁੱਟੇ ਹੋਏ ਦੈਨੌ ਹੱਥ ਛਾਤੀ ਉਤੇ ਸਨ। ਉਸ ਦਾ ਸਿਰ ਝੂਮ ਰਿਹਾ ਸੀ, ਵੱਜ ਰਹੀ ਸੁਰਤਾਲ ਦੀ ਲਗ ਵਿਚ ਕਿਸੇ ਵੇਲੇ ਉਹ ਨਾਲ ਸੁਰ ਭਰ ਦਿੰਦਾ ਸੀ: ‘ਮੈਂ ਮੌਤੀ ਮੈਂ ਮੌਤੀ, ਮੈਂ ਆਥਦਾਰ ਮੌਤੀ।’

—○—

## ੮. ਸੱਚ ਦੀ ਸੂਰਤ

੧.

ਗ੍ਰਾਲਬਨ ਸਭ ਤੋਂ ਵਡੀ ਕਿਤਾਬ, ਜੋ ਦੁਨੀਆਂ ਵਿਚ ਲਿਖੀ ਗਈ, ਉਹ ਹੈ 'ਮਹਾਂ ਭਾਰਤ'। ਏਸ ਵਿਚ ਅੰਦਾਜ਼ਨ ਇਕ ਲੱਖ ਸ਼ਲੋਕ ਹਨ। ਇਹ ਵੀ ਰਵਾਇਤ ਮਸ਼ਹੂਰ ਹੈ ਕਿ ਇਕ ਵੇਰ ਮਹਾਂ ਭਾਰਤ ਨੂੰ ਤੇਲਿਆ ਗਿਆ ਤਾਂ ਇਸ ਦਾ ਵਜ਼ਨ ਬਹੁਤ ਜ਼ਿਆਦਾ ਨਿਕਲਿਆ। ਮਹਾਂ ਭਾਰਤ ਵਾਲਾ ਛਾਬਾ ਨਿਉਣ ਲਗ ਪਿਆ ਬਨਿਸਥਤ ਵੂਜੇ ਛਾਬੇ ਦੇ, ਜਿਸ ਦੇ ਉਪਰ ਵੇਦ ਤੇ ਹੋਰ ਸ਼ਾਸਤ੍ਰ ਰਖੇ ਗਏ ਸਨ। ਭਾਰ ਦੀ ਇਹ ਵਪਿੜੀ ਕੇਵਲ ਕਾਗਜ਼ ਦੇ ਵਜ਼ਨ ਦੀ ਲਖਾਯਕ ਨਹੀਂ ਸੀ, ਪਰ ਉਸ ਗੌਰਵਤਾ ਦੀ ਸੁਚਕ ਸੀ ਜੋ ਮਜ਼ਮੂਨ ਦੇ ਲਿਹਾਜ਼ ਨਾਲ ਮਹਾਂ ਭਾਰਤ ਦੇ ਸਫ਼਼ਾਂ ਵਿਚ ਓਤ ਪ੍ਰਤੀ ਹੈ। ਐਸੇ ਮਹਾਨ ਗ੍ਰੰਥ ਦਾ ਵਿਸ਼ਾ ਕੀ ਹੈ ?

ਏਸ ਦੇ ਵਿਚ ਸਾਰੀਆਂ ਹੀ ਚੀਜ਼ਾਂ ਹਨ। ਕੋਈ ਵਿਸ਼ਾ ਛੱਡਿਆ ਨਹੀਂ ਗਿਆ। ਹਜ਼ਾਰਾਂ ਹੀ ਰਾਜਿਆਂ ਦੇ ਕਰਮ, ਵਿਕਰਮ, ਦਾਨ, ਪੂਜਾ, ਕੁਰਬਾਨੀ, ਸੱਚ, ਸੌਚ, ਦਯਾ, ਗਿਰਾਵਟ, ਨੀਤੀ ਆਦਿਕ ਦਾ ਵਿਵਰਣ ਹੈ, ਜੋ ਅਨੇਕ ਕਿਸਮ ਦੀਆਂ ਕਥਾ ਕਹਾਣੀਆਂ ਵਾਰਤਾਵਾਂ ਅਤੇ ਵਾਰਦਾਤਾਂ ਦੀਆਂ ਛੋਟੀਆਂ ਸਰੋਤਾਂ ਵਗਾਊਂਦਾ ਹੋਇਆ ਇਕ ਵਡੀ ਕਥਾ ਦੇ ਮਹਾਂ ਸਾਗਰ ਵਿਚ ਖਤਮ ਹੁੰਦਾ ਹੈ। ਇਹ ਉਸ ਵੇਲੇ ਦੀ ਸਭਜਤਾ ਦਾ ਇਕ ਸੰਪੂਰਣ ਉਲੰਖ ਹੈ।

ਇਕ ਬਾਂਵੇਂ ਮਹਾਂ ਭਾਰਤ ਵਿਚ ਇਹ ਗਲ ਐਉਂ ਜਤਾਈ ਗਈ ਹੈ:-

ਜਹ 'ਮਹਾਂ ਭਾਰਤ' ਅਰਥ ਸ਼ਾਸਤ੍ਰ, ਕਾਮ ਸ਼ਾਸਤ੍ਰ ਐਂਕ ਧਰਮ  
ਗਾਸਤ੍ਰ ਮਾਨਾ ਗਿਆ ਹੈ। ਵਿਲਚਸਪ ਉਪਾਖਿਆਨ, ਸ੍ਰੇਬਟਮ ਇਤਿਹਾਸ,

( ੧੧੫ )

ਅਛੀ ਪੁਰਾਣ ਜੋਰ ਆਖਵਾਨ ਇਸ ਕੇ ਅੰਤਰਗਤ ਹੈਂ। ਯਹ ਸਰਦ  
ਪ੍ਰਧਾਨ ਕਾਵਣ ਹੈ, ਇਸ ਕੀ ਬਰਾਬਰੀ ਕੋਈ ਭੀ ਕਾਵਣ ਨਹੀਂ ਕਰ  
ਸਕਦਾ।

ਮਹੀਂ ਭਾਰਤ ਦੇ ਕਰਤਾ ਬਜ਼ਾਸ ਜੀ ਮੰਨੇ ਜਾਂਦੇ ਹਨ।  
ਪੁਸ਼ਟਕ ਦੀ ਸਮਾਪਤੀ ਦੇ ਕਗੀਬ ਉਹ ਬੜੇ ਸੋਚਵਾਨ ਪ੍ਰਤੀਤ ਹੁੰਦੇ  
ਹਨ। ਉਹ ਕਹਿੰਦੇ ਹਨ:-

ਮੈਂ ਬਾਹਾਂ ਉਲਾਘਕੇ ਕਹਿ ਰਿਹਾ ਹਾਂ, ਪਰ ਕੋਈ ਮੇਰੀ  
ਗਲ ਸੁਣਦਾ ਨਹੀਂ। ਲੋਕ ਧਰਮ ਦਾ ਸੇਵਨ ਕਿਉਂ ਨਹੀਂ  
ਕਰਦੇ, ਜਦੋਂ ਕਿ ਧਰਮ ਨਾਲ ਅਰਥ ਅਤੇ ਕਾਮ ਵੀ ਪ੍ਰਾਪਤ  
ਹੋ ਸਕਦਾ ਹੈ ?

ਬਜ਼ਾਸ ਜੀ ਹੋਰ ਦੁਖੀ ਹੋਕੇ ਕਹਿੰਦੇ ਹਨ:-

ਕਾਮਨਾ ਸੇ, ਲੋਭ ਸੇ ਅਥਵਾ ਪ੍ਰਾਣ ਬਚਾਨੇ ਕੇ ਲਿਖੇ  
ਭੀ ਧਰਮ ਕਾ ਤਜਾਗ ਨ ਕਰੇਂ, ਧਰਮ ਹੀ ਨਿੱਤ ਹੈ, ਸੁਖ ਦੁਖ  
ਤੋਂ ਅਨਿੱਤ ਹੈਂ\*।

੨.

ਪੁਸ਼ਟਕ ਲੰਕਾ ਅਵਤਾਰ ਸੁਤਰ ਵਿਚ ਲਿਖਿਆ ਹੈ:-

Demonstrate reality than talk about it,

ਇਸ ਦਾ ਮਤਲਬ ਇਹ ਹੈ ਕਿ ਅਸਲੀਅਤ ਬਾਬਤ

\*ਤੁਧ ਤਾਹੌਕਿਰਾਲਥੰਨ ਨਚ ਰਾਥਚਲ੍ਲਾਣਾਂਦ ਥੇ, ਬਖਾਂਦਰਥਥ੍ਰਕ; ਬਥ  
ਥ ਛਿਥਰਥ ਨ ਸੇਵਤੇ ॥ ਨ ਬਾਤੁ ਕਾਸਾਨਕਥਾਨ ਢੋਕਾਦਰਥੰ  
ਬਹਾਉਙਾਂਵਿਤਸਥਾਂਧ ਹੇਤੋਃ ਨਿਤਧਾ ਧਰਮ: ਸੁਖ ਦੁਖੇ ਤਵ ਨਿਤਥੇ ॥

[੯੮੮।੧੦੮੬ ੫-੬੩]

( ੧੭੬ )

ਦਲੀਲਾਂ ਨਾ ਦਿਓ, ਪ੍ਰੰਤੂ ਅਸਲੀਅਤ ਦਾ ਪ੍ਰੰਤੱਖ ਦਰਜ਼ਨ ਕਰਵਾ ਦਿਓ । ਇਹ ਠੀਕ ਆਖਿਆ ਹੈ । ਪਰਮ ਦੇ ਵਿਸ਼ਾ ਉਪਰ ਹਰ ਕੋਈ ਗਾਇਬਨੀ ਕਰ ਸਕਦਾ ਹੈ । ਪਰ ਕੋਣ ਹੈ ਜੋ ਗੱਲਾਂ ਨਾਲ ਨਾ ਸਮਸ਼ਾਵੇ ਪ੍ਰੰਤੂ ਪ੍ਰੰਤੱਖ ਕਰਕੇ ਦਿਖਾ ਦੇਵੇ, ਕਿ ਪਰਮ ਨਿੱਤ ਹੈ, ਸੁਖ ਦੁਖ ਅਨਿੱਤ ਹਨ, ਪਰਮ ਦਾ ਤਜਾਗ ਪ੍ਰਾਣ ਬੜਾਉਣ ਦੀ ਖਾਤਰ ਜਾਂ ਕਿਸੇ ਲੋਭ ਲਾਲਚ ਦੀ ਖਾਤਰ ਨਾ ਕਰੇ ।

ਬਜਾਸ ਜੀ ਦੇ ਏਸ ਕਹਿਣ ਤੋਂ ਪਿਛੋਂ ਕਈ ਸ਼ਹੀਅਂ ਛੰਘ ਗਈਆਂ । ਅਜ ਦੇਖੋ ਏਸ ਪਰਮ ਦੀ ਅਸਲੀਅਤ ਦਾ ਦਰਜ਼ਨ ਕਰਵਾਉਣ ਲਈ ਸਰਹਿੰਦ ਵਿਚ ਇਕ ਘਟਨਾ ਹੁੰਦੀ ਹੈ । ਦੋ ਮਾਸੂਮ ਬੱਚੇ ਏਸ ਪਰਵਰਸ਼ਨੀ ਲਈ ਹਾਥਰ ਹੁੰਦੇ ਹਨ । ਇਕ ਦਾ ਨਾਉਂ ਬੈਗਵਰ ਸਿੰਘ ਹੈ ਤੇ ਦੂਜੇ ਦਾ ਡਤਹ ਸਿੰਘ । ਏਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ, ਬਾਲੀ ਉਮਰ ਦੇ, ਸਾਹਿਬਜਾਦੇ ਹਨ ।

ਬੱਚੇ ਦੀਵਾਰ ਵਿਚ ਖੜੇ ਕੀਤੇ ਹੋਏ ਹਨ । ਇੱਟਾਂ ਦੀ ਚਿਣਾਈ ਜਾਰੀ ਹੈ । ਲਾਲਚ ਦਿੱਤਾ ਜਾ ਰਿਹਾ ਹੈ । ਸ਼ੈਨ ਦੇ ਢੇਣਾਂ ਦੇ ਖਿਆਲ ਉਨ੍ਹਾਂ ਦੀਆਂ ਅੱਖਾਂ ਅੱਗੇ ਝਲਕਾਏ ਜਾਂਦੇ ਹਨ । ਬੜੇ ਬੜੇ ਮੌਲਵੀ ਉਨ੍ਹਾਂ ਨੂੰ ਭਰਮਾਉਣ ਲਈ ਤੇ ਪਰਮ ਤਜਾਗਣ ਲਈ ਉਪਦੇਸ਼ ਦੇ ਰਹੇ ਹਨ । ਇੱਟਾਂ ਦੇ ਰਦੇ ਲੱਗ ਰਹੇ ਹਨ, ਦੀਵਾਰ ਉੱਚੀ ਹੈ ਰਹੀ ਹੈ । ਦੋ ਛੋਟੀਆਂ ਕੈਮਲ ਜੀਉਂਦੀਆਂ ਜਾਗਦੀਆਂ ਜਿੰਦੜੀਆਂ ਦਾ ਮਕਬਰਾ ਉੱਚਾ ਹੋ ਰਿਹਾ ਹੈ । ਮਾਸੂਮ ਬੱਚੇ, ਜੋ ਅਜੇ ਮਾਂ ਦੀ ਹਿੱਕ ਦੀ ਨਿੱਧ ਦੇ ਯੋਗ ਸਨ, ਠੰਡੇ ਗਿੱਲੇ ਗਾਰੇ ਵਿਚ ਹਾਸੇ ਹੀਣੇ ਤਮਾਸ਼ੀਨਾਂ ਦੇ ਮੱਖੀਲ ਹੇਠ ਕਾਲੀ ਹਨੇਰੀ ਠੰਡੀ ਰਿੱਲੀ ਮੌਤ ਦੇ ਵਧ ਰਹੇ ਸਪਰਸ਼ ਨਾਲ ਡਰਾਏ ਜਾ ਰਹੇ ਹਨ ।

ਐਉਂ ਲਗਦਾ ਹੈ ਬਜਾਸ ਜੀ ਖੁਦ ਅਜ ਸਰਹਿੰਦ ਵਲ ਤੱਕ ਰਹੇ ਹਨ ਤੇ ਕਹਿ ਰਹੇ ਹਨ: 'ਹੇ ਪਮਾਤਮ ਦੇਵ, ਕੀ ਇਹ ਸੰਭਵ ਹੈ, ਐਸ ਬਾਲ ਅਵਸਥਾ ਵਿਚ, ਐਸ ਅਧੋਗਤੀ ਦੇ ਸਮੇ-

( ੧੭੭ )

ਵਿਚ, ਇਹ ਦੋ ਸੁਕੁਮਾਰ ਦਿੜ ਰਹਿ ਸਕਣ !! ਹੇ ਦੇਵ ! ਕੀ ਅੱਜ  
ਮਹਾਂ ਭਾਰਤ ਦਾ ਆਸਾ ਪੂਰਣ ਹੋਣ ਲੱਗਾ ਹੈ ? ਹੇ ਦੇਵ ! ਇਹ  
ਮੇਰੇ ਮੰਤਵ ਤੋਂ ਵੀ ਗੱਲ ਵਧ ਗਈ ਹੈ। ਮੇਰੇ ਬਿਆਲ ਵਿਚੋਂ ਕਦੇ  
ਮਾਸੂਮ ਬੱਚੇ ਨਹੀਂ ਸਨ ਲੰਘੇ। ਹੇ ਦੇਵ ! ਹੁਣ ਬੱਸ ਕਰੋ, ਹੋਰ  
ਦੇਖਿਆ ਨਹੀਂ ਜਾਂਦਾ, ਤ੍ਰਾਹ ਤ੍ਰਾਹ ।

ਬਜਾਸ ਜੀ ਹੀ ਨਹੀਂ ਹੋਰ ਸਾਰੇ ਨਛੱਤ੍ਰ ਅੱਖਾਂ ਟੱਡੀ ਹੇਠਾਂ  
ਤੱਕ ਰਹੇ ਹਨ, ਸਾਰਾ ਦੇਵ ਗਣ ਸਾਹ ਰੋਕ ਕੇ ਸਰਹੰਦ ਵੰਨੇ ਗਰ-  
ਦਨਾਂ ਲਮਕਾ ਕੇ ਦੇਖ ਰਿਹਾ ਹੈ। ਲਓ ਹੁਣ ਸਾਰੇ ਤ੍ਰਾਹ ਤ੍ਰਾਹ ਕਰਨ  
ਲੱਗ ਪਏ ।

੩.

ਪੂਰ ਉਪਰ ਦੂਰ ਉੱਚੇ ਖੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ  
ਗਦਗਦ ਹੈ ਰਹੇ ਹਨ, ਮਾਨੇ ਓਹ ਕਹਿ ਰਹੇ ਹਨ:-

ਸ਼ਾਬਾਲ੍ਲ ਬੱਚਿਓ ! ਸ਼ਾਬਾਲ੍ਲ ਬੇਟਿਓ ! ਤੁਸੀਂ ਜਦੋਂ  
ਅਜੇ ਸੰਸਾਰ ਵਿਚ ਨਹੀਂ ਸੇ ਉਪਜੇ, ਤੁਸਾਡੀ ਜੀਵਾਤਮਾ ਜਦੋਂ  
ਅਜੇ ਹੋਵ ਦੇ ਪਿਛਵਾੜੇ ਉਡੀਕ ਕਰ ਰਹੀ ਸੀ, ਸਮੇਂ ਦੀ  
ਮੜੋਲੀ ਘਾੜਤ ਦਾ, ਉਸ ਵੇਲੇ ਮੈਂ ਕਹਿਆ ਸੀਃ -

ਜੈ ਨਫੁ ਦੂਖ ਮੈ ਦੂਖੁ ਨਹੀ ਮਾਨੈ ॥  
ਸੂਖ ਸਨੈਹੁ ਅਨੁ ਥੈ ਨਹੀ ਜਾਕੇ ਕੰਢਨ ਮਾਨੈ ॥ ੭ ॥  
[ਸੋਚਿ ਮਹਲਾ ੯-੧੧]

ਮੈਂ ਉਸ ਵੇਲੇ ਤੁਹਾਡੀ ਹੀ ਆਤਮਾ ਨੂੰ, ਜੋ ਅਨੰਤ ਦੀ  
ਗੋਦੀ ਵਿਚ ਬੈਠੀ ਸੀ, ਨਿਰਭੈਤਾ ਦੀ ਪ੍ਰਾਣ-ਕਲਾ ਨਾਲ  
ਸਫੂਰਤ ਕਰ ਰਿਹਾ ਸਾਂ ।

ਤੁਹਾਡੀ ਸਾਮੂਣੇ ਕੰਚਨ ਦਾ ਦੇਰ ਸ੍ਰੀ ਤੇ ਮਿੱਟੀ ਦਾ ਢੇਰ

( ੧੭੯ )

ਵੈ। ਤੁਸੀਂ ਕੰਚਨ ਨੂੰ ਮਿੱਟੀ ਕੋਲੋਂ ਵੱਧ ਨਹੀਂ ਮਮਸ਼ਿਆ। ਤੁਸਾਂ ਸੋਨੇ ਦੇ ਭਾਰ ਹੇਠ ਅਪਣੀ ਰੂਹ ਨਹੀਂ ਦਬਣ ਦਿਤੀ। ਤੁਸਾਂ ਮਿੱਟੀ ਨੂੰ ਕਬੂਲਿਆ। ਇਹ ਤਨ ਹੈ ਹੀ ਮਿੱਟੀ। ਮਿੱਟੀ ਧਰਤੀ ਹੈ। ਧਰਤੀ ਮਾਤਾ ਹੈ। ਤੁਸਾਂ ਜਿਸਮ ਨੂੰ ਉਸ ਦੀ ਮਾਤਾ ਦੀ ਗੋਦ ਦੇ ਸਪੁਰਦ ਕਰ ਦਿਤਾ ਤੇ ਅਪਣੀ ਤੌੜ ਚੜ੍ਹਾ ਦਿਤੀ। ਤੁਸਾਂ ਜਿਸ ਦੀ ਬਾਂਹ ਪਕੜੀ ਸੀ, ਪੂਛੀ ਕਰ ਦਿਖਾਈ। ਤੁਸਾਂ ਅਜ ਇਸ ਸੁਖਮ ਭਾਵ ਨੂੰ ਹਮੇਸ਼ਾਂ ਲਈ ਜੀਉਂਦਾ ਜਾਗਦਾ ਇਤਿਹਾਸ ਦਾ ਪੇਸ਼ਾਕਾ ਪਹਿਨਾ ਦਿਤਾ:-

ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨ ਛੋੜੀਏ ॥  
ਗੁਰੂ ਤੇਗ ਬਹਾਦਰ ਬੈਲਿਆ ਏਰ ਪਈਏ ਧਰਮ ਨ ਛੋੜੀਏ ॥

ਆਓ, ਲਾਲੋ ! ਆਓ ਆਪਣੇ ਦਾਦੇ ਦੀ ਗੋਦ ਵਿਚ,  
ਆਓ ! ਤੁਸੀਂ ਅਪਣੀ ਵਜਕਤੀ ਅਪਣੀ ਨਾਂ ਵਿਚ ਛੱਡ ਆਏ  
ਹੋ। ਆਓ ! ਤੁਹਾਡਾ ਨਾਂ ਕੌਮ ਦੀ ਖੂੰਨ ਦੀ ਤੜਪ ਵਿਚ ਹਮੇਸ਼ਾਂ  
ਜਿੰਦਾ ਰਹੇਗਾ। ਆਓ:-ਦਾਦੇ ਦੀ ਗੋਦ ਵਿਚ ਅਵਜਕਤ  
ਬਿਸ਼੍ਵਾਸ ਲਈ:-

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥  
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ੩ ॥

[ ਸੋਚਿ ਮਥਲਾ ੯-੧੧

ਛੱਚੇ ਅਗਾਂਹ ਵਧਦੇ ਹਨ। ਕੌਨਾਂ ਦੇ ਹਥ ਜੁੜੇ ਹਨ, ਅੱਖਾਂ  
ਬੈਣ ਹਨ! ਉਹਨਾਂ ਦੇ ਮੁਖਾਦਬਿੰਦ ਤੋਂ ਅਵਾਜ਼ ਆ ਰਹੀ ਹੈ।  
ਉਹਨਾਂ ਦਾ ਮੁਖਜ਼ਾ ਅਵਾਜ਼ ਰੂਪ ਹੈ ਗਿਆ ਹੈ, ਉਹ ਅਵਾਜ਼ ਦੀ ਹੀ  
ਸੂਰਤ ਬਣ ਗਏ ਹਨ। ਉਹ ਸ਼ਬਦ ਰੂਪ ਹੈ ਗਏ ਹਨ, ਉਹਨਾਂ ਦੇ  
ਰੂਪ ਇਸ ਪੁਨੀ ਦਾ ਅਰੂਪ ਅਕਾਰ ਪਾਰਨ ਕਰ ਰਹੇ ਹਨ। ਹੁਣ

( ੧੭੯ )

ਕੇਵਲ ਮੱਧਮ ਹੋ ਰਹੀ ਸੁਰ ਬਾਹਰ ਨਿਕਲ ਰਹੀ ਹੈ;—

ਬਾਕੁ ਸੰਤਨ ਕੀ ਦੇਹੁ ਪਿਆਰੇ ॥ ਆਏ ਪਇਆ ਹਫ਼ਿ ਤੇਰੈ ਦੁਆਰ ॥  
ਦਰਸਨੁ ਪ੍ਰੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥ ੮ ॥ ੭ ॥

[ਮਾਝ ਮਹਲਾ ੫-੧੪]

ਗੁਰੂ ਅਫਜ਼ਲ ਦੇਵ ਜੀ ਬੜੇ ਹਰਖ ਵਿਚ ਹਨ, ਅਸੀਂ ਦੇ ਭਰੋ ਹਨ;—

ਲਾਲਨ ! ਤੁਹਾਡਾ ਜਨਮ ਸਫਲ, ਤੁਹਾਡੀ ਬਾਲ ਵਹੇਸ਼ ਸਫਲ । ਉਮਰਾ ਦਾ ਭੋਗ ਵਰਿਆਂ ਦੀ ਲੰਮਾਈ ਵਿਚ ਨਹੀਂ ਹੁੰਦਾ । ਸੈਅਂ ਬਰਸਾਂ ਦੀ ਆਰਜਾ ਦਾ ਪਸਾਰਾ ਤੀਬੂਤਾ ਵਿਚ ਸੰਘਣਾ ਹੋਕੇ ਥੋੜ੍ਹੀ ਸਮੇਂ ਵਿਚ ਸਮੇਇਆ ਜਾਂਦਾ ਹੈ ।

ਅਸਲੀ ਜੀਵਨ ਸਿਰਫ਼ ਇਕ ਕਣੀ ਹੈ, ਇਕ ਤੀਬੂਤਾ ਹੈ, ਇਕ ਚਿਣੰਗ ਹੈ, ਕੇਟਲ ਇਕ ਨਿਮਖ, ਜਿਸ ਵਿਚ ਲੱਖਾਂ ਵਰਿਆਂ ਦੀ ਉਮਰਾ ਦਾ ਭੇਦ ਲੁਕਿਆ ਹੋਇਆ ਹੈ;—

ਏਕ ਨਿਮਖ ਜੋ ਸਿਮਰਨ ਮਹਿ ਜੀਆ ॥

ਕੇਵਿ ਦਿਨਾਂ ਫਾਖ ਸਦਾ ਬਿਠੁ ਥੀਆ ॥

[ਕਉਂਝੀ ਮਹਲਾ ੫-ਆਸਟ:—੭

ਪਰ ਏਹ ਨਿਮਖ ਉਨ੍ਹਾਂ ਨੂੰ ਹੀ ਪ੍ਰਾਪਤ ਹੈ, ਜੋ ਨਿਰਭਉ ਦੀ ਸਦਾ ਬਿਰ ਪਉੜੀ ਉਤੇ ਤਾਜ਼ੀ ਲਾਕੇ ਖੜ੍ਹੇ ਗਏ ਹਨ;—

ਛਿਰਾਈਥੁ ਨਿਰਣਾਰੁ ਨਿਹਲੇਸਲੁ ਨਿਰਭਉ ਤਾਵੀ ਲਾਵੈ ॥

[ਪ੍ਰਭਾਤੀ ਅਹਲਾ ੯-੧੭]

ਤੁਸਾਂ ਬਾਲ ਵਹੇਸ਼ ਵਿਚ ਅਜ ਨਿਰਭਉ ਦੀ ਪਉੜੀ ਉਪਰ ਥੈਠਕੇ ਉਹ ਕੁਛ ਕਰ ਦਿਖਾਇਆ ਹੈ, ਜੋ ਇਕ ਵੇਰ ਭਵਿਸ਼ ਦੀ ਬੁੱਕਲ ਵਿਚ ਲੁਕਿਆ ਨਜ਼ਾਰਾ ਅਪਣੇ ਹੁਲੀਏ ਦੀ ਕੋਝੀ ਨੁਹਾਰ ਦਿਖਾਉਂਦਾ ਮੇਰੀਆਂ ਅਖਾਂ ਅਗੋਂ ਤਿਲਕ ਗਿਆ

( ੧੯੦ )

ਸੀ। ਸੇਂ ਉਸ ਵੇਲੇ ਕਹਿ ਉਠਿਆ ਸੀ:-

ਬਾਲਕ ਰਾਖਿ ਲੀਏ ਗੁਰਦੇਵਿ ॥

[ਗੋਂਧ ਮਹਲਾ ੫ ੧੪]

ਇਸੇ ਹੋਣੀ ਦਾ ਹੀ ਇਹ ਪਰਛਾਵਾਂ ਸੀ ਜੋ ਉਸ ਵੇਲੇ  
ਮੇਰੇ ਸਾਮ੍ਰਾਣੇ ਭਾਵੀ ਦੀ ਕੰਧ ਉਹਲੇ ਲੁਕਣਮੀਟੀ ਕਰ ਗਿਆ  
ਸੀ। ਅਜ ਉਸ ਦੀਵਾਰ ਦਾ ਜਿਗਰ ਫਟ ਗਿਆ। ਸ਼ੁਕਰ ਹੈ,  
ਬਚਿਓ! ਤੁਸਾਂ ਅਜ ਅਪਣੀ ਦੇਹ ਨੂੰ ਸ਼ਿਲਾ ਬਣਾ ਕੇ ਖਾਕ  
ਵਿਚ ਧਰ ਦਿਤਾ ਹੈ। ਇਹ ਮੁੱਢਲਾ ਪੱਥਰ ਹੈ ਉਸ ਧਰਮ ਦੀ  
ਨੌਹੀਂ ਦਾ ਜੋ ਦੇਰ ਤੋਂ ਨਕਸ਼ਬੰਦ ਹੋਇਆ ਹੋਇਆ ਪਰ ਸਮੇਂ  
ਵਿਚ ਵਲ੍ਲੇਟਿਆ ਪਿਆ ਬੁਨਿਯਾਦੀ ਪੱਥਰ ਦੀ ਉਡੀਕ ਕਰ  
ਦਿਹਾ ਸੀ।

ਤੁਹਾਡੀ ਆਤਮਾ ਨੂੰ ਪ੍ਰਭੂ ਨੇ ਅਪਣਾ ਹਥ ਦੇਕੇ ਰੱਖ  
ਲਿਆ। ਡੈਲਣ ਨਹੀਂ ਦਿਤਾ। ਸ਼ੁਕਰ ਹੈ:-

ਬਾਲਕ ਰਾਬੇ ਅਪਨੇ ਕਰ ਬਾਪਿ ॥

[ਬਸੰਤ ਮਹਲਾ ੫-੧੬]

ਗੁਰੂ ਨਾਨਕ ਸਾਹਿਬ ਵਿਸਮਾਲ ਵਿਚ ਹਨ ਤੇ ਕੀਹਿ ਰਹੇ  
ਹਨ: ਮਡਦਾਨਿਆਂ! ਦੇਖ, ਕਰਤਾਰ ਦੇ ਰੰਗ। ਦੇਖ, ਮਡਦਾਨਿਆਂ  
ਕੰਧ ਨੂੰ, ਲੇਖ ਲੋਕਾਂ ਦੀ ਮਤ ਨੂੰ, ਐਹ ਦੇਖ! ਐਹ ਦੇਖ ਰਾਜ ਨੂੰ!

ਮਰਦਾਨੇ ਨੇ ਦੇਖਿਆ ਅਤੇ ਦੇਖਦਿਆਂ ਦੇਖਦਿਆਂ ਅੱਖਾਂ  
ਮੀਟ ਲਈਆਂ, ਉਹ ਹੋਰ ਨਾ ਦੇਖ ਸਕਿਆ। ਮਰਦਾਨੇ ਨੇ ਰਬਾਬ  
ਨੂੰ ਝੰਜੂਲਿਆ, ਪਥ ਉਸ ਵਿਚੋਂ ਅਵਾਜ਼ ਨਾਂ ਨਿਕਲੀ, ਰਬਾਬ ਦਾ  
ਕਲੇਜਾ ਉਛਲਕੇ ਮੁੰਹ ਵਿਚ ਆ ਗਿਆ। ਤੰਦਾਂ ਕੜਵੱਲ ਖਾਕੇ  
ਉਲੜ ਗਈਆਂ। ਮਰਦਾਨੇ ਦੀ ਮਹੀਨ ਸੁਰ ਕੰਬ ਉਠੀ; ਉਹ  
ਇਸ਼ਾਰੇ ਇਸ਼ਾਰੇ ਨਾਲ ਇਹ ਗਾ ਰਹੀ ਸੀ:-

( ੧੬੧ )

ਥਚੀ ਕੰਧ ਕਥਾ ਵਿਚਿ ਰਾਸੁ ॥ ਮਤਿ ਅਹੁਣੀ ਲਿਕਾ ਸਾਈ ॥

[ਸਿਰੀ ਰਾਗੁ ਮਹਨਾ ੧-੩੨

ਗੁਰ ਸਾਹਿਬ ਫੇਰ ਬੋਲੇ: ਮਰਦਾਨਿਆਂ ਦੇਖ ! ਐਹ ਦੇਖ  
ਏਸ ਛੁਟੀ ਕੰਧ ਨੂੰ । ਐਹ ਦੇਖ ! ਏਸ ਵਿਚੋਂ ਕੀ ਸ਼ਿਗੂਢਾ ਖਿੜ  
ਰਿਹਾ ਹੈ ? ਮਰਦਾਨਿਆਂ ! ਕਈ ਬੀਜ ਹੁੰਦੇ ਹਨ, ਜੋ ਕੰਧਾਂ  
ਵਿਚੋਂ ਉਗਦੇ ਹਨ, ਉਹਨਾਂ ਦੀ ਜੜ੍ਹ ਇਟਾਂ ਨੂੰ ਪਾੜ ਕੇ ਰਾਹ  
ਕੱਢਦੀ ਹੈ । ਪਿਛੋਂ ਉਹ ਸਿੰਘਣੀ ਬਿਰਖ ਹੈ ਜਾਂਦੇ ਹਨ । ਧਰਮ  
ਦੇ ਬੂਟੇ ਨੂੰ ਆਦਤ ਹੈ ਵੀਵਾਰਾਂ ਵਿਚੋਂ ਸਿਰ ਕੱਢਣ ਦੀ । ਇਹ  
ਉਹ ਬੀਜ ਹਨ, ਜੋ ਅਸਾਂ ਪੈਦਾ ਕੀਤੇ ਸਨ । ਅੜ ਉਹਨਾਂ ਨੂੰ  
ਕੰਧ ਮਿਲ ਗਈ । ਉਹ ਏਸੇ ਦੇ ਉਡੀਕਵਾਨ ਸਨ । ਇਨ੍ਹਾਂ  
ਬੀਜਾਂ ਨੂੰ ਝਾਲ ਦੀ ਲੋੜ ਨਹੀਂ । ਇਹ ਰਕਤਬੀਜ ਹਨ ।  
ਅਪਣੇ ਹੀ ਜਿਗਰ ਦਾ ਖੂਨ ਇਨ੍ਹਾਂ ਦਾ ਭੋਜਨ ਹੁੰਦਾ ਹੈ । ਧਰਮ  
ਦੇ ਬੀਜ ਲਈ ਲਹੂ ਦੀ ਗਿੱਲ ਵੱਤਰ ਪੈਦਾ ਕਰਦੀ ਹੈ । ਇਨ੍ਹਾਂ  
ਦੇ ਪੁੰਗਰਨ ਲਈ ਪਾਣੀ ਗੁਣਕਾਈ ਨਹੀਂ । ਪਾਣੀ ਦੀ ਤਾਮੌਰ  
ਠੰਡੀ ਹੈ । ਇਨ੍ਹਾਂ ਦੀ ਕਿਰਸਾਨੀ ਜਿਗਰ ਦੇ ਗਰਮ ਲਹੂ ਨਾਲ  
ਹੁੰਦੀ ਹੈ । ਹਰਟ ਦੇ ਸਰਦ ਜਲ ਨਾਲ ਨਹੀਂ । ਇਹ ਕਾਇਆਂ  
ਰੂਪੀ ਧਰਮ ਭੂਮਿ ਉਤੇ ਹਲ ਵਾਹੂਣ ਦੀ ਕਿਰਸਾਨੀ ਹੈ\* ।

ੴ.

ਅਸਾਂ ਗੈਥ ਦੇ ਪੜ੍ਹਦੇ ਦੇ ਪਿਛੋਂ ਇਕ ਝਾਡ ਮਾਰ ਲਈ ।  
ਅਸੀਂ ਉਡ ਖੜ੍ਹਤੇ ਸਾਂ ਜ਼ਬਥਾਤੀ ਖੂਨ ਦੀ ਗਰਮੇਸ਼ ਨਾਲ ਤੇ ਦੂਰ  
ਨਿਕਲ ਗਏ ਸਾਂ ਕਲਪਨਾ ਵੇਂ ਤਰਲ ਆਕਾਸ਼ ਵਿਚ, ਜਿਥੋਂ

· ਧਰਮੁ ਭੂਮਿ ਸਤੁ ਬੀਜੁ ਅਚਿ ਐਸੀ ਕਿਤਸ ਕਮ ਵਹੁ ॥

[ਆਸਾ ਕਾਣੀ ਮਹਨਾ ੧-੧੩

ਖਿਆਲ ਦੀ ਦੂਰਬੀਨ ਨਾਲ ਅਸਾਂ ਅਕਾਲੀ ਮੂਰਤਾਂ ਦਾ ਇਕ ਪਿਆਨ ਚਿਤ੍ਰ ਦੇਖ ਲਿਆ।

ਏਹ ਮੂਰਤਾਂ ਕੈਸੀਆਂ ਸਨ, ਇਨ੍ਹਾਂ ਦੇ ਸਰੂਪ ਕੈਸੇ ਸਨ, ਇਹ ਬਿਆਨ ਨਹੀਂ ਹੈ ਸਕਦਾ, ਬੱਸ ਕੁਛ ਐਸੇ ਤਰ੍ਹਾਂ ਦਾ ਨਜ਼ਾਰਾ ਸੀ:-

ਮੂਰਤਿ ਮੂਰਤਿ ਆਇ ਅਨੁਪੁ ॥

ਨਾਨਕੁ ਜਾਓ ਸਾਚੁ ਸਰੂਪੁ ॥

[ਪਨਾਸ਼ਰੀ ਮਹਲਾ ੧, ਅਮਟ-੧

ਤੇ ਇਹ ਬਚਨ ਕਰ ਰਹੇ ਸਨ, ਉਨ੍ਹਾਂ ਦੀ ਕੁਝ ਸਮਝ ਆਈ ਕੁਛ ਨਾ ਆਈ। ਪਰ ਸਾਰਾ ਦ੍ਰਿਸ਼ ਇਕ ਯੁਕਤੀ ਦੇ ਸੂਤ ਵਿਚ ਜਿਸ ਤਰ੍ਹਾਂ ਪ੍ਰੇਤਾਂ ਗਿਆ ਉਹ ਅਨੁਭਵ ਨੇ ਗੁਹਣ ਕੀਤਾ। ਪਰ ਐਹ ਦੇਖੋ! ਫੌਰ ਉਪਰ, ਭਾਈ ਗੁਰਦਾਸ ਜੀ ਬਚਨ ਕਰ ਰਹੇ ਹਨ, ਉਹ ਕੁਛ ਸਿਖਾਂ ਨੂੰ ਸਮਝਾ ਰਹੇ ਹਨ। ਉਹ ਕਹਿ ਰਹੇ ਹਨ:-

ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਆਪੇ ਆਪ  
ਉਪਾਇਆ ॥ ਗੁਰੂ ਗੋਬਿੰਦੁ ਗੋਬਿੰਦੁ ਗੁਰੂ ਜੋਤਿ ਇਕ  
ਦੁਇ ਨਾਵ ਧਰਾਇਆ ॥ ਪੁਤ੍ਰ ਪਿਆਹੁ ਪਿਉ ਪੁਤ ਤੇ  
ਵਿਸਮਾਦਹੁ ਵਿਸਮਾਦੁ ਕਰਾਇਆ ॥ [ਹਾਰ ੨੭-੨੮]

ਫੌਰ ਦੱਸ ਰਹੇ ਹਨ ਕਿ ਵੱਡੇ ਮਨੁੱਖ ਵਿਚ ਤੇ ਛੋਟਿਆਂ ਮਨੁੱਖਾਂ ਵਿਚ ਕੀ ਫਰਕ ਹੈ। ਕਹਿ ਰਹੇ ਹਨ: ਬੱਸ ਇਤਨਾਂਹੀਂ ਫਰਕ ਹੈ, ਛੋਟੇ ਮਨੁੱਖ ਸਮੇਂ ਵਿਚ ਵਿਚਰਦੇ ਹਨ, ਪਰ ਵਡਿਆਂ ਵਿਚ ਸਮਾਂ ਵਿਚਰਦਾ ਹੈ। ਵੱਡੇ ਲਈ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੀ ਕਿਤਨੀ ਉਮਰ ਹੈ। ਉਹ ਜ਼ਮਾਨੇ ਵਿਚ ਨਹੀਂ ਹੁੰਦੇ, ਜ਼ਮਾਨਾ ਉਹਨਾਂ ਦੇ ਅੰਦਰ ਹੁੰਦਾ ਹੈ। ਹਰ ਨਵਾਂ ਜ਼ਮਾਨਾ ਉਹਨਾਂ ਤੋਂ ਜਨਮ ਲੈਂਦਾ ਹੈ। ਨਵਾਂ ਜੂਗ ਉਨ੍ਹਾਂ

( ੧੯੬ )

ਤੋਂ ਹੀ ਪੈਦਾ ਹੁੰਦਾ ਹੈ। ਪੜ੍ਹ ਏਸ ਪੈਦਾਇਸ਼ ਵਿਚ ਕਿਤਨਾ ਕੁ  
ਛ ਹੁੰਦੀ ਟਣਾ ਪੈਂਦਾ ਹੈ ? ਲੇਕਿ ਹੱਸ ਰਹੇ ਹਨ ਤੇ ਕਹਿ ਰਹੇ  
ਹਨ:-

ਲਾਟਾ ਹੋਇ ਆਗਾਰ ਦਾ ਹੋਇ ਥੁੰਡੀ ਸਿਚਿ ਏਸੇ।  
ਹੋਇ ਬਿਰਖੁ ਹਰੀਆਦਾਂ ਲਾਲ ਕੁਲਘੁ ਤੁਲ ਸਿਵਾਸੇ।  
ਇਸਤੁ ਬਿਰਖ ਮਾਮਾ ਹੁਏ ਭੁਲ ਹਨ ਸਿਥੁੰਦੀ ਸਿਵ ਸਤਸੇ।  
ਇਥੁੰਦੀ ਲਾਈ ਮਾਈ ਹਾਂ ਹਾਂ ਹਾਂ ਕੇ ਪਨ ਪੰਥੁੰਦੀ।  
ਤਿਸੁ ਟਕ ਤੇਂਹਿ ਫਾਲਾਲੀ ਪੁਰਖੁਖਿ ਸੁਖਹਾਲੁ ਪੰਜੁੰਦੀ  
ਨਿਉ ਜਿਉ ਕਾਲਾ ਭੋਗੀ ਰਲ ਭਿਉ ਭਿਉ ਹਿਗਿ ਹਿਗਿ  
ਫਲੀਐ ਹੈ। ਜਿਹ ਚਲਦੁ ਹੁਰ ਮਾਰਕੁ ਏਸੇ ॥੧੯੬॥

ਆਸੀ ਜਦ ਉਪਾਂਦੋਂ ਨਚਲ ਢੇਰ ਹੇਠਾਂ ਵਲ ਕੀਤੀ ਤਾ  
ਸਰਹਿੰਦ ਵਿਚ ਸਾਨੂੰ ਉਹ ਬਾਬੁਦ ਨਕਲ ਆਈ, ਜੋ ਪੀਂਹ ਸਰਹਿੰਦੀ  
ਈ ਮਲਹੁਰ ਜਗ੍ਹਾ ਹੈ, ਉਹੋ ਜੇਉ ਭਾਸਿਆ ਕਿ ਮੌਲਾਨਾ ਰੂਮ  
ਅਪਣੇ ਮੁਰੀਦਾਂ ਸਮੇਤ ਬੈਠ ਕੁੰਡਾਲੀ ਗਾ ਰਹੇ ਹਨ:-

ਐ ਬਹੁਗੇ ਕੁੰਡਤ ਯਾਹਤੀ ਤਾ ਸ਼ਾਬ ਗਾ ਇਤ-ਪਿਗਾਛਤੀ.....

ਮੌਲਾਨਾ ਸਾਹਿਬ ਏਸ ਕੁੰਵਾਲੀ ਦੇ ਕਰੀਬੇ ਇਕ ਦਰਮਤ  
ਦੇ ਇਕ ਕੌਮਲ ਪੱਤੇ ਕੋਲੋਂ ਪੁੱਛ ਰਹੇ ਹਨ :

ਹੇ ਪੱਤੇ ! ਤੁੰ ਮੈਨੂੰ ਦੱਸ ਕਿ ਉਹ ਕਿਹੜੀ ਕੁੰਡਤ (ਤਾਕਤ)  
ਤੂੰ ਪਾਈ ਹੈ, ਜਿਸ ਦੀ ਬਦੋਲਤ ਤੁੰ ਸ਼ਾਬ ਤੋਂ ਫੁੱਟ ਨਿਕਲਦਾ ਹੈ ?  
ਤੇ ਅਪਣੀ ਖੁਲੀ (ਆਤਮਾ), ਦੇ ਇਜ਼ਹਾਰ (ਪ੍ਰਕਾਸ਼) ਲਈ  
ਛੇਤਰਾਥ ਹੈਜਾਂਦਾ ਹੈ ?

੫.

ਸਰਹਿੰਦ ਦੀ ਦੀਵਾਰ ਦੀ ਘਟਨਾ ਮਲ੍ਹਥਾਂ ਦੀ ਤ੍ਰਾਂਗੀਖ  
ਵਿਚ ਇਕ ਅਦੂਤੀ ਚੀਜ਼ ਹੈ। ਇਹ ਉਹ ਡਰਾਸੂ ਹੈ ਜਿਸ ਨਾਲ  
ਉਸ ਵੇਲੇ ਦੇ ਛੂਲਮ ਦਾ ਪੂਰਾ ਪੂਰਾ ਤੈਲ ਲੌਤਾ ਜਾ ਸਕਦਾ ਹੈ।

ਇਹ ਉਹ ਗਲ੍ਹ ਹੈ ਜਿਸ ਨਾਲ ਗੁਰੂ ਗੋਬਿੰਦ ਸਿੰਘ ਦੀ ਮਾਨਸਿਕ ਬਲੰਦੀ ਦਾ ਤਖਮੀਨਾ ਲਗ ਸਕਦਾ ਹੈ । ਪ੍ਰਾਚੀਨ ਇਤਿਹਾਸ ਵਿਚ ਪੁੱਤ੍ਰਾਂ ਦੀ ਕੁਰਬਾਨੀ ਦਾ ਜ਼ਿਕਰ ਹੈ ਪਰ ਐਨ ਕੁਰਬਾਨੀ ਦੇ ਵਕਤ ਪੁੱਤ੍ਰ ਵਟ ਜਾਂਦਾ ਹੈ ਤੇ ਉਸ ਦੀ ਥਾਂ ਤੇ ਇਕ ਭੇਡ ਦਾ ਬੱਚਾ ਕੁਰਬਾਨ ਕੀਤਾ ਜਾਂਦਾ ਹੈ । ਧਰਮ ਦੀ ਖਾਤਰ ਬੱਚਿਆਂ ਦੀ ਕੁਰਬਾਨੀ ਦਾ ਖਿਆਲ ਕਿਥੋਂ ਸ਼ੁਰੂ ਹੁੰਦਾ ਹੈ, ਇਹ ਹੱਲ ਤ੍ਰਾਹੀਖੀ ਖੋਜ ਦੀ ਮੁਖਾਜ਼ ਹੈ ।

ਪਰ ਜਦੋਂ ਗੁਰੂ ਨਾਨਕ ਸਾਹਿਬ ਸੰਗਲਾਈਪ ਜਾਂਦੇ ਹਨ ਤਾਂ ਰਾਜਾ ਸਿਵਨਾਭ ਬੜਾ ਪ੍ਰਭਾਵਿਤ ਹੁੰਦਾ ਹੈ । ਰਾਜਾ ਗੁਰੂ ਜੀ ਨੂੰ ਬਾਗ ਵਿਚੋਂ ਅਪਣੇ ਮਹਿਲ ਲਿਜਾਣਾ ਚਾਹੁੰਦਾ ਹੈ ਤੇ ਪ੍ਰੱਛਦਾ ਹੈ ਕਿ ਆਪ ਕਿਸ ਚੀਜ਼ ਦੀ ਸਵਾਰੀ ਪੰਚੇ ਕਰੋਗੇ? ਰਾਜੇ ਕੌਲ ਹਰ ਪਕਾਰ ਦੀ ਸਵਾਰੀ ਮੌਜੂਦ ਹੈ । ਪਰ ਗੁਰੂ ਜੀ ਹੱਸਦੇ ਹਨ ਤੇ ਕਹਿੰਦੇ ਹਨ ਕਿ ਭਈ ਅਸੀਂ ਤਾਂ ਮਨੁਖ ਦੀ ਸਵਾਰੀ ਕਰਦੇ ਹਾਂ । ਐਸੀ ਸਵਾਰੀ, ਤੋਂ ਗੁਰੂ ਸਾਹਿਬ ਦਾ ਕੀ ਭਾਵ ਸੀ, ਏਸ ਨੂੰ ਕਥਾ ਲਿਖਣ ਵਾਲੇ ਸਮਝ ਨਹੀਂ ਸਕੇ । ਸਾਖਿਆਂ ਲਿਖਣ ਵਾਲਿਆਂ ਇਹ ਲਿਖ ਦਿੱਤਾ ਕਿ ਰਾਜੇ ਨੇ ਗੁਰੂ ਜੀ ਨੂੰ ਅਪਣੀ ਪਿੱਠ ਉੱਪਰ ਲੁੱਕ ਲੀਤਾ<sup>\*</sup> । ਗੁਰੂ ਜੀ ਦੀ ਕਥਨੀ ਕਈ ਵੇਰ ਕਿਸੇ ਅਸੂਲ ਦੀ ਸਥਾਪਨਾ ਹਿਤ ਹੁੰਦੀ ਸੀ । ਇਹ ਗੱਲ ਅਸੀਂ ਭੁੱਲ ਜਾਂਦੇ ਹਾਂ ਤੇ ਉਨ੍ਹਾਂ ਦੇ ਬਚਨ ਦੀ ਤਸ਼ਰੀਹ ਅਸੀਂ ਕਿਸੇ ਸਾਥੀ ਦੀ ਘਾੜਤ ਵਿਚ ਕਰ ਦੇਂਦੇ ਹਾਂ ।

ਗੁਰੂ ਸਾਹਿਬ ਦਾ ਭਾਵ ਮਨੁਖ ਦੀ ਸਵਾਰੀ ਤੋਂ ਦੇਹ ਦੀ ਸਵਾਰੀ ਸੀ । ਉਨ੍ਹਾਂ ਨੇ ਬੰਦੇ ਨੂੰ ਅਪਣੀ ਦੇਹ ਸਾਧਣ ਲਈ ਬਾਰ ਬਾਰ ਸਿਖਿਆ ਦਿੱਤੀ ਹੈ ਕਿ ਦੇਹ ਨੂੰ ਏਸ ਤਰ੍ਹਾਂ ਸਾਧ ਲਓ ਕਿ ਜਿਸ ਤਰ੍ਹਾਂ ਕਿਸੇ ਨੇ ਸਵਾਰੀ ਦੀ ਘੋੜੀ ਸਾਪੀ ਹੁੰਦੀ ਹੈ, ਫਿਰ ਇਸ

<sup>\*</sup> ਵੇਖੋ ਪੁਨਾਤਨ ਜਨਮ ਸਾਥੀ ਸਫ਼ਾ ੮੭, ਚੇਖੀ ਭਾਪ ।

( ੧੯੫ )

ਉਪਰ ਪ੍ਰਾਹ ਸ਼ਾਰ ਵਾਕੁਣ ਬੈਠ ਕੇ ਇਸਨੂੰ ਚਲਾਓ। ਸ਼੍ਰੀ ਗੁਰੂ  
ਗ੍ਰੰਥ ਸਾਹਿਬ ਵਿਚ ਐਸੇ ਖਿਆਲ ਬਹੁਤ ਵੇਰ ਆਏ ਹਨ:-

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥

[ਵਾਰੰਸ ਮਹਲਾ ੪ ਘੋੜੀਆ—੨

ਆਦਮੀ ਦੀ ਬਹੁਤ ਸਾਰੀ ਤਕਲੀਫ਼ ਦੇਹ ਨਾ ਸਾਧੀ ਹੋਣ  
ਕਰਕੇ ਹੈ। ਅਸਾਧੀ ਘੋੜੀ ਦੀ ਤਰਾਂ ਇਹ ਤੂਬੁਕ ਜਾਂਦੀ ਹੈ, ਸੀਖ-  
ਪਾ ਹੈ ਜਾਂਦੀ ਹੈ, ਭੱਜ ਉਠਦੀ ਹੈ, ਅਸਵਾਰ ਦੀ ਦੁਰਗਤਿ  
ਕਰ ਦੇਂਦੀ ਹੈ।

ਜਿਸ ਵੇਲੇ ਪ੍ਰਾਹਿਬੜਾਦੇ ਸਰਹਿੰਦ ਦੀ ਦੀਵਾਰ ਵਿਚ ਖੜੇ  
ਕੀਤੇ ਗਏ ਉਸ ਵੇਲੇ ਉਨ੍ਹਾਂ ਦੇ ਮਨ ਦੀ ਛੱਸਾ ਤੋਂ ਇਲਾਵਾ  
ਸਰੀਰ ਦਾ ਨਿਸ਼ਚਲ ਖੜੇ ਹੋ ਜਾਣਾ ਦੇਹ ਸਾਧਨਾਂ ਦਾ ਪੂਰਣ  
ਨਮੂਨਾ ਹੈ। ਸਰਹਿੰਦ ਦੀ ਦੀਵਾਰ ਦੇਹ ਦੀ ਅਸਵਾਰੀ ਦੀ ਕੀਮਤੀ  
ਮਿਸਾਲ ਹੈ। ਇਹ ਪ੍ਰਤੱਖ ਪ੍ਰਦਰਸ਼ਨੀ ਸੀ ਉਸ ਅਲੰਕਾਰ ਦੀ ਜੋ  
ਗੁਰੂ ਨਾਨਕ ਨੇ ਵਰਤਿਆ ਕਿ ਅਸੀਂ ਮਨੁਖ ਦੀ ਸਵਾਰੀ ਕਰਦੇ  
ਹਾਂ। ਕੋਈ ਪਾਤਸ਼ਾਹੀ ਦੇ ਬਚਨ ਦੀ ਇਹ ਪੂਰੀ ਅਮਲੀ ਵਰਤੋਂ ਸੀ  
ਜਿਨ੍ਹਾਂ ਇਹ ਫੁਰਮਾਇਆ:—

ਚੜਿ ਦੇਹੜਿ ਘੋੜੀ ਬਿਖਮੁ ਲੁਘਾਏ  
ਮਿਲ੍ਹ ਗੁਰਮੁਖਿ ਪਰਮਾਨੰਦਾ ॥

[ਵਾਰੰਸ ਮਹਲਾ ੪ ਘੋੜੀਆ—੩

ਸਾਖੀਆਂ ਲਿਖਣ ਵਾਲੇ ਇਹ ਵਿਤ੍ਤੇਕ ਨਹੀਂ ਕਰ ਸਕੇ  
ਕਿ ਜਾਇਬ ਤੇ ਨਾਜਾਇਜ਼ ਗੱਲਾਂ ਕੇਹੜੀਆਂ ਹਨ, ਉਹ ਸਾਹਿਤਕ  
ਅਲੰਕਾਰਾਂ ਨੂੰ ਵਾਸਤਵਕਤਾ ਦਾ ਰੂਪ ਦੇ ਦੇਂਦੇ ਹਨ, ਤੇ ਉਨ੍ਹਾਂ ਦੇ  
ਅਸੰਭਵ ਹਿੱਸੇ ਨੂੰ ਕਿਸੇ ਕਰਮਾਤ ਦੇ ਕ੍ਰਿਲਮੇ ਨਾਲ ਹੱਲ ਕਰ  
ਲੇਂਦੇ ਹਨ। ਏਸ ਦੀ ਮਿਸਾਲ ਹੈ ਕਿ ਗੁਰੂ ਸਾਹਿਬ ਜ਼ਿਵਨਾਭ  
ਰਾਜੇ ਨੂੰ ਦੱਸ ਰਹੇ ਹਨ ਕਿ ਪਰਮ ਤਾਦੇ ਕਾਇਮ ਰਹਿ ਸਕਦਾ ਹੈ  
ਜੇਕਰ ਰਾਜੇ ਤੇ ਵੱਡੇ ਵੱਡੇ ਆਦਮੀ ਤਿਆਰ ਹੋਣ ਸਭ ਕੁਛ

( ੧੯੬ )

ਕੁਰਬਾਨੀ ਕਰਨ ਲਈ, ਏਥੋਂ ਤਤ ਕਿ ਸ਼ਾਹਕਾਰਿਆਂ ਦੀ ਕੁਰਬਾਨੀ ਵੀ ਉਹ ਦੇ ਸਕਣ । ਗੁਰੂ ਸਾਹਿਬ ਕਹਿ ਰਹੇ ਹਨ ਕਿ ਸ਼ਾਡੀ ਮੰਗ ਪੁਤ੍ਰ ਦੀ ਕੁਰਬਾਨੀ ਤੋਂ ਹੈ । ਪਰ ਸ਼ਾਖੀਆਂ ਲਿਖਣ ਵਾਲੇ ਏਸ ਕੁਰਬਾਨੀ ਦੇ ਜਜ਼ਬੇ ਦਾ ਬਹੁਨਾ ਲਗਾ ਸਕੇ । ਉਨ੍ਹਾਂ ਝੱਟ ਸ਼ਾਖੀ ਠੱਪ ਲਈ ਕਿ ਰਾਜੇ ਨੇ ਪੁਤ ਨੂੰ ਮਾਰਕੇ ਭੋਜਨ ਤਿਆਰ ਕਰ ਦਿੱਤਾ, ਪਰ ਗੁਰੂ ਜੀ ਨੇ ਆਪਣੀ ਕਰਾਮਾਤ ਨਾਲ ਰਾਜ ਕੁਮਾਰ ਨੂੰ ਮੁੜ ਜਿੰਦਾ ਕਰ ਦਿੱਤਾ\* ।

ਉਹ ਬਿਆਨ, ਜਿਨ੍ਹਾਂ ਵਿਚ ਕਰਾਮਾਤਾਂ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ, ਉਹ ਅਸੂਲਾਂ ਦੀ ਵਿਆਖਿਆ ਨੂੰ ਨਜ਼ਰੋਂ ਉਹਲੇ ਕਰ ਦੇਂਦੇ ਹਨ । ਇਹ ਗੱਲਾਂ ਕਿਉਂ ਪੈਦਾ ਹੁੰਦੀਆਂ ਹਨ ? ਸਿਰਫ ਇਸ ਕਰਕੇ ਕਿ ਸ਼ਾਇਰ ਲਈ ਇਹ ਜ਼ਰੂਰੀ ਨਹੀਂ ਕਿ ਉਹ ਸਿੱਧੀਆਂ ਗੱਲਾਂ ਹੀ ਕਰੇ, ਉਹ ਕਈ ਟੋਲਾਂ ਇਸ਼ਾਰੇ ਵਿਚ ਕਹਿੰਦੇ, ਕਿਤੇ ਉਹ ਨਿਰੀ ਰਮਜ਼ ਸੁੱਟਦੇ ਤੇ ਕਿਤੇ ਕੋਈ ਨਿਰਾ ਕਿਨਾਏਇਆ ਕਰ ਜਾਂਦੇ ਹਨ । ਮੌਲਾਨਾ ਰੂਮ ਨੇ ਕਿਹਾ ਸੀ:-

ਖੁਤਰ ਅਂ ਬਾਸਦ ਕਿ ਸਿੰਨੇ ਦਿਲਬਰਾਂ

ਗੁਫ਼ਤਾ ਆਯਦ ਦਰ ਹਦੀਸੇ ਦੀਗਰਾਂ ।

ਬਿਹਤਰ ਹੁੰਦਾ ਹੈ ਕਿ ਦਿਲਬਰ ਦਾ ਭੇਦ ਸਿੱਧਾ ਨਾ ਕਿਹਾ ਜਾਵੇ, ਪਰ ਉਸ ਨੂੰ ਕਿਸੇ ਹੋਰਸ ਦੀ ਕਹਾਣੀ ਵਿਚ ਬਿਆਨ ਕੀਤਾ ਜਾਵੇ ।

ਇਹ ਤਕਰੀਬਨ ਤਕਰੀਬਨ ਓਹੋ ਹੀ ਗੱਲ ਹੈ ਕਿ:-

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਬਾਇ ॥

[ਸੂਹੀ ਮਹਾਂ ੩ ਘਰੂ ੧੦

ਪਰ ਸ਼ਾਡੇ ਸ਼ਾਖੀਆਂ ਲਿਖਣ ਵਾਲੇ ਪਰਬਾਇ ਨਹੀਂ ਸਮਝ ਸਕੇ । ਨਾ ਓਹ ਰਮਣ ਤੇ ਕਿਨਾਏ ਦਾ ਦਰਸਤ ਇਸ਼ਾਰਾ ਸਮਝ ਸਕੇ । ਉਨ੍ਹਾਂ ਨੇ ਅਲੰਕਾਰਾਂ ਦੇ ਲਫਜ਼ੀ ਅਰਥ ਪਕੜ ਕੇ ਸ਼ਾਖੀ ਬਣਾ

\* ਏਥੇ ਪੁਰਾਤਨ ਜਨਮ ਸਾਖੀ ਪੰਨਾ ੮੮, ਰੋਬੀ ਫਾਪ ।

( ੧੮੭ )

ਲੈਣੀ ਹੈ, ਜਿਸ ਦੀ ਅਸੰਭਵਤਾ ਨੂੰ ਦੂਰ ਕਰਨ ਲਈ ਕਰਾਮਾਤਾਂ ਦਾ ਵਸ਼ਿਲਾ ਵਰਤ ਲੈਣਾ ਹੈ। ਬੇਟਿਆਂ ਦੇ ਭੋਜਨ ਬਨਾਉਣ ਦਾ ਅਲੱਕਾਰ ਉਸ ਵੇਲੇ ਆਪਣੇ ਸਹੀ ਅਰਥ ਨੂੰ ਪਕੜਦਾ ਹੈ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਨ ਪਰਿਆ ਜਾਏ ਤੇ ਇਹ ਮਹਿਸੂਸ ਕੀਤਾ ਜਾਏ ਕਿ ਉਨ੍ਹਾਂ ਦੇ ਅੰਦਰ ਧਰਮ ਦੀ ਰਖ਼ਜਾ ਦਾ ਜ਼ਜ਼ਬਾ ਕਿਸ ਹਦ ਤਕ ਪਹੁੰਚਾ ਹੋਇਆ ਸੀ। ਓਹ ਸਿਰਫ਼ ਚਾਰ ਸਾਹਿਬਜ਼ਾਦੇ ਹੀ ਨਹੀਂ ਸੀ ਕੁਰਬਾਨ ਕਰ ਰਹੇ, ਬਲਕਿ ਹਜ਼ਾਰਾਂ ਹੀ ਸਿਖਾਂ ਨੂੰ ਪ੍ਰਤ੍ਯੇ ਬਣਾਕੇ ਭੇਟਾ ਚੜ੍ਹਾ ਰਹੇ ਸੀ। ਕੌਣ ਹੈ ਜੋ ਇਸ ਬਹਿਨੀਅਤ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈ ? ਕੌਣ ਹੈ ਜੋ ਇਸ ਵਿਸ਼ਾਲ ਪਿਦਰੀ ਦਿਲ ਦਾ ਤਖਮੀਨਾ ਲਾ ਸਕਦਾ ਹੈ, ਜਿਸ ਨੇ ਪਹਿਲੇਅਧੀਨੇ ਆਪੇ ਵਿਚ ਪ੍ਰਤ੍ਯੁੰਹ ਵਾਲਾ ਵਾਤਸਲਰਸ ਭਰਪੂਰ ਕਰਕੇ ਫਿਰ ਉਨ੍ਹਾਂ ਪਿਆਰੇ ਬੇਟਿਆਂ ਤੋਂ ਵਿਛੁੜਨਾ ਹੈ, ਤੇ ਉਨ੍ਹਾਂ ਨੂੰ ਉਸ ਕੁਰਬਾਨੀ ਲਈ ਦੇ ਦੇਣਾ ਹੈ, ਜਿਸ ਦੀ ਧਰਮ ਨੂੰ ਜ਼ਰੂਰਤ ਸੀ। ਕੌਣ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰਲੇ ਹਾਲ ਨੂੰ ਸਮਝ ਸਕਦਾ ਹੈ ? ਕੌਣ ਹੈ ਜੋ ਇਸ ਤੁਕ ਦੀ ਜਜ਼ਬਾਤੀ ਤਾਸੀਰ ਨੂੰ ਤੇਲ ਸ਼ਕੇ:-

ਅਤ੍ਤੂ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ ।

[ਖਿਆਲ ਪਾਤਸ਼ਾਹੀ ੧੦

੬.

ਸਾਹਿਬਜ਼ਾਦੇ ਥੋਰਾਵਰ ਸਿੰਘ ਜੀ ਦੀ ਉਮਰ ਸੱਤ ਬਰਸ ਦੀ ਸੀ, ਜਿਸ ਵੇਲੇ ਉਸ ਨੇ ਢੁਨੀਆਂ ਨੂੰ ਧਰਮ ਦੀ ਪੌੜੀ ਦਾ ਸਬਕ ਪੜਾਇਆ। ਜਗਤ ਨੇ ਛੋਟੇ ਬੱਚਿਆਂ ਕੇਲੋਂ ਬਹੁਤ ਕੁਛ ਸਿੱਖਣਾ ਹੈ।

ਅੰਗ੍ਰੇਜ਼ੀ ਵਿਚ ਇਕ ਕਵਿਤਾ ਹੈ, ਜਿਸ ਦਾ ਇਹੋ ਭਾਵ ਹੈ

( ੧੯੮ )

ਕਿ ਬੱਚੇ ਨੇ ਹੀ ਆਦਮੀ ਨੂੰ ਮਤਿ ਦੇਣੀ ਹੈ । ਕਵਿਤਾ ਦੇ ਲਡਲ  
ਇਹ ਹਨ:-

We need loves Tender lessons Taught  
As only weakness can,  
God hath his small interpreters,  
The child must teach the man [Whittier.

ਹਿੰਦੁਸਤਾਨ ਦੇ ਇਤਿਹਾਸ ਵਿਚ ਹੋਰ ਵੀ ਛੋਟੇ ਬੱਚੇ ਹੋਏ  
ਹਨ, ਜਿਨ੍ਹਾਂ ਨੇ ਵਡਿਆਂ ਨੂੰ ਪੜਾਇਆ। ਉਨ੍ਹਾਂ ਐਸਿਆਂ ਵਿਚੋਂ ਇਕ  
ਬ੍ਰਹਮਾਂ ਦਾ ਪੁਤ੍ਰ ਸੀ। ਬ੍ਰਹਮਾਂ ਦੇ ਕਈ ਪੁਤ੍ਰ ਹਨ, ਉਨ੍ਹਾਂ ਵਿਚੋਂ  
ਕੁਛ ਆਪਣੇ ਜੰਮੇ ਹਨ, ਕੁਛ ਬਣਾਏ ਹੋਏ ਮਾਨਸਿਕ ਪੁਤ੍ਰ ਹਨ।  
ਇਨ੍ਹਾਂ ਮਾਨਸਿਕ ਪੁਤ੍ਰਾਂ ਵਿਚੋਂ ਇਕ ਦਾ ਨਾਮ ਸਨਤ ਕੁਮਾਰ ਹੈ।  
ਸਨਤ ਕੁਮਾਰ ਨੇ ਵਰ ਮੰਗਿਆ ਸੀ ਕਿ ਮੈਂ ਸਦਾ ਬਾਲਕ ਰਹਾਂ,  
ਕਦੇ ਵਡਾ ਨਾ ਹੋਵਾਂ, ਏਸੇ ਕਰਕੇ ਇਹ ਇਸ ਦਾ ਨਾਮ ਹੈ। ਕੁਮਾਰ  
ਦੇ ਅਰਥ ਬਾਲਕ ਹਨ, ਸਨਤ ਤੋਂ ਮੁਰਾਦ, ਸਨਾਤਨ, ਪੂਰਾਣਾ,  
ਕਈਮੀ, ਹਮੇਸ਼ਾ ਤੋਂ ਹੈ। ਸਨਤ ਕੁਮਾਰ ਅਜੇ ਤਕ ਛੋਟਾ ਬੱਚਾ ਹੀ  
ਹੈ ਤੇ ਬੱਚਾ ਹੀ ਰਹੇਗਾ। ਸਨਤ ਕੁਮਾਰ ਦੇ ਮੁਕਾਬਲੇ ਤੇ ਕਈ ਹੋਰ  
ਬੁਢੇ ਬੁਢੇ ਗਿਣੀ ਹਨ, ਜੈਸਾ ਕਿ ਮਾਰਕੰਡੇ। ਮਾਰਕੰਡੇ ਨੂੰ ਜੰਮਦਿਆਂ  
ਹੀ ਪਤਾ ਲਗ ਗਿਆ ਸੀ ਕਿ ਉਸ ਦੀ ਉਮਰ ਬੌਬੀ ਹੈ ਤੇ ਉਹ  
ਬਚਪਨ ਦੀ ਉਮਰ ਤੋਂ ਵੱਧ ਜੀ ਨਹੀਂ ਸਕਦਾ। ਮਾਰਕੰਡੇ ਦਾ  
ਪਿਤਾ ਇਸ ਗੱਲ ਉਪਰ ਦੁਖੀ ਸੀ। ਮਾਪਿਆਂ ਦਾ ਦੁਖ ਹਟਾਉਣ  
ਲਈ ਮਾਰਕੰਡੇ ਨੇ ਭਾਗੀ ਤਪਸਿਆ ਸਾਧੀ ਤੇ ਆਪਣੇ ਪੁਰਸ਼ਾਰਥ  
ਨਾਲ ਆਪਣੀ ਉਮਰ ਲੰਮੀ ਕਰ ਲਈ, ਦੇਣੋਂ ਤਕ ਕਿ ਉਝੂੰ  
ਚਿਰੰਜੀਵੀ ਸਮਝਿਆ ਜਾਂਦਾ ਹੈ ਤੇ ਹਰ ਸਨਾਤਨੀ ਹਿੰਦੂ ਦੇ ਘਰ  
ਨਵੇਂ ਜੰਮੇ ਬੱਚੇ ਦਾ ਸ੍ਰੰਸਕਾਰ ਮਾਰਕੰਡੇ ਦੀ ਪੂਜਾ ਤੋਂ ਹੁੰਦਾ ਹੈ ਕਿ  
ਜੇ ਬੱਚੇ ਦੀ ਉਮਰ ਛੋਟੀ ਵੀ ਹੋ ਤਾਂ ਵੀ ਉਹ ਕਿਸੇ ਮਾਰਕੰਡੇ ਦੀ  
ਵਿਧਿ ਨਾਲ ਲੰਮੀ ਹੋ ਜਾਵੇ।

( ੧੯੬ )

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਰਕੰਡੇ ਰਿਸ਼ੀ ਦਾ  
ਜ਼ਿਕਰ ਹੈ। ਯਥਾ:-

ਗਹਰੀ ਕਰਿਕੈ ਨੀਵ ਖੁਦਾਈ ਉਪਰਿ ਮੰਡਪ ਛਾਏ ॥

ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤਿ੍ਭਣ ਪਰਿ ਮੰਡ ਬਲਾਏ॥

[ਪਨਾਸਰੀ ਨਾਮਵੇਖ ਜੀ]

ਇਨ੍ਹਾਂ ਤੁਕਾਂ ਵਿਚ ਦੱਸਿਆ ਹੈ ਕਿ ਮਾਰਕੰਡੇ ਤੌਂ ਹੋਰ ਵੱਡੀ  
ਉਮਰਾ ਕਿਸਦੀ ਹੈ। ਪਰ ਉਸਨੇ ਅਪਣੇ ਦਿਨ ਇਕ ਛੱਪਰ ਹੇਠ  
ਗੁਲਾਬੇ ਸਨ ਤੇ ਛੇਰ ਤਨਬ ਕੀਤੀ ਹੈ ਉਨ੍ਹਾਂ ਆਦਮੀਆਂ ਉਪਰ  
ਜੇ ਅਪਣੇ ਮਕਾਨਾਂ ਦੀਆਂ ਗਹਿਰੀਆਂ ਨੀਂਹਾਂ ਖੁਦਵਾਕੇ ਉਪਰ  
ਮਹਲ ਢੜ੍ਹਵਾ ਰਹੇ ਹਨ, ਪਰ ਕਿਤਨੇ ਕੁ ਦਿਨਾਂ ਦੇ ਜੀਵਨ ਲਈ ?

ਮਾਰਕੰਡੇ ਦੀ ਉਮਰਾ ਵੱਡੀ ਹੋ ਗਈ, ਸਾਰੀ ਉਮਰ ਤਪਸ਼ਗਾ  
ਵਿਚ ਗੁਬਾਰੀ, ਪਰ ਉਸ ਨੂੰ ਜੀਵਨ ਦਾ ਰਸ ਨਾ ਆਇਆ।  
ਉਸ ਦੀ ਕਠੋਰ ਤਪਸ਼ਗਾ ਦੇਖਕੇ ਸਨਤ ਕੁਮਾਰ ਉਸ ਦੇ ਪਾਸ  
ਜਾਂਦਾ ਹੈ ਤੇ ਉਪਦੇਸ਼ ਕਰਦਾ ਹੈ।

ਨਾਰਦ ਦੀ ਵੀ ਬੜੀ ਵੱਡੀ ਉਮਰਾ ਹੈ, ਇਹ ਵੀ ਚਿਰਜੀਵਾ  
ਬੁੱਦਾ ਰਿਸੀ ਹੈ। ਇਹ ਕਈ ਵਿਦਯਾ ਦਾ ਮਾਲਕ ਹੈ ਪਰ ਆਖਰ  
ਸਨਤ ਕੁਮਾਰ ਕੋਲ ਜਾਂਦਾ ਹੈ। ਸਿਖਿਆ ਲਈ ਉਸਨੂੰ ਕਹਿੰਦਾ  
ਹੈ:-ਭਗਵਨ ! ਮੈਨੇ ਬਹੁਤ ਵਿਦਯਾ ਪੜ੍ਹੀਆਂ ਹਨ ਪਰ  
ਅਸਲੀਅਤ ਦੀ ਸਮਝ ਨਹੀਂ ਪਈ।

ਸਨਤ ਕੁਮਾਰ ਬੁੱਛਿਆਂ ਦਾ ਗੁਰੂ ਹੈ। ਇਹ ਬੱਚੇ ਦੇ ਤੁਪ  
ਵਿਚ ਵਡਿਆਂ ਵਡਿਆਂ ਨੂੰ ਉਪਦੇਸ਼ ਕਰਦਾ ਹੈ। ਇਸਦੀ ਸਿਖਿਆ  
ਉਨ੍ਹਾਂ ਦੀਆਂ ਕਈ ਮੁਸ਼ਕਲਾਂ ਹੱਲ ਕਰ ਦੇਂਦੀ ਹੈ। ਗੁਰੂ ਨਾਨਕ

੦ਤਿ੍ਭਣ ਪਰਿ ਮੰਡ = ਸਿਰ ਤੇ ਤੀਕਿਆਂ ਦਾ ਛੱਪਰ ਧਰਕੇ ।

੧ਉਸ ਨੇ ਕੀ ਉਪਦੇਸ਼ ਕੀਤਾ ? ਇਸ ਵਿਸਥਾਰ ਲਈ ਵੇਖੋ ਹਰਿਵੰਥ  
ਦਾ ਸਨਤਕੁਮਾਰ ਸੰਵਾਦ ਅਧਿਗਾਜ ।

( ੧੯੦ )

ਸਾਹਿਬ ਦੀ ਉਮਰ ਵੀ ਸੋਤ ਸਾਲ ਦੀ ਹੀ ਸੀ, ਜਿਸ ਵੇਲੇ ਉਹਨਾਂ ਨੇ  
ਆਪਣੇ ਉਸਤਾਦ ਨੂੰ ਸਬਕ ਪੜਾਇਆ। ਪੰਡ੍ਹਤ ਵੀ ਪੜ੍ਹ ਗਿਆ।  
ਮੁੱਲਾਂ ਵੀ ਪੜ੍ਹ ਗਿਆ। ਉਹਨਾਂ ਨੂੰ ਆਪਣੇ ਉਸਤਾਦਾਂ ਵਿਚ ਕੀ  
ਖਾਮੀ ਦਿੱਸਦੀ ਸੀ? ਉਹਨਾਂ ਇਕ ਥਾਵੇਂ ਇਹ ਗੱਲ ਦੱਸੀ ਹੈ:-  
ਮੁਰਖ ਪੰਡਿਤ ਹਿਕਮਤਿ ਹੁਜ਼ਤਿ ਸੰਜੈ ਕਰਹਿ ਪਿਆਰੁ ॥

[ਵਾਰ ਆਸਾ ਮਹਲਾ ੧-੧੧

ਇਹ ਹਿਕਮਤ ਤੇ ਹੁਜ਼ਤ ਕੀ ਚੀਜ਼ ਹੈ, ਜਿਸ ਕਰਕੇ ਪੜ੍ਹੀ  
ਵਿਦਯਾ ਨੁਕਸ ਵਾਲੀ ਰਹਿੰਦੀ ਹੈ? ਹਿਕਮਤ ਲਫੜ ਫਾਰਸੀ  
ਸ਼ਾਇਰੀ ਦੇ ਆਮ ਵਰਤਾਰੇ ਦਾ ਹੈ। ਇਕਬਾਲ ਨੇ ਵੀ ਹਿਕਮਤ  
ਲਫੜ ਵਰਤਿਆ ਹੈ:-

ਹੱਕ ਅਗਰ ਸੋਜੇ ਨ ਦਾਰਦ ਹਿਕਮਤ ਅਸਤ ।

ਸ਼ਾਇਰੀ ਗਰਦਦ ਚੁਸੌਜ ਅਜ ਦਿਲ ਗਰਿਫਤ ।

ਇਸ ਦਾ ਮਤਲਬ ਹੈ ਕਿ ਹਕੀਕਤ ਦਾ ਉਹ ਬਿਆਨ ਜਿਸ  
ਵਿਚ ਸੋਜ਼ (ਦਰਦ) ਨਹੀਂ, ਕੇਵਲ ਹਿਕਮਤ ਹੈ (ਅਸਲੀਅਤ  
ਨਹੀਂ), ਪ੍ਰੰਤੂ ਸੋਜ਼ (ਦਰਦ) ਜਿਸ ਵੇਲੇ ਦਿਲ ਨਾਲ ਹਕੀਕਤ ਨੂੰ  
ਪਕੜਦਾ ਹੈ ਤਾਂ ਉਹ ਸੋਜ਼ ਹੀ ਕਵਿਤਾ ਬਣ ਜਾਂਦੀ ਹੈ।

ਇਸ ਗੱਲ ਦਾ ਮੰਤਰ ਇਹ ਹੈ ਕਿ ਅਸਲੀਅਤ ਅਕਲ  
ਦੀਆਂ ਗੱਲਾਂ ਨਾਲ ਪਕੜੀ ਨਹੀਂ ਜਾਂਦੀ। ਸਚਾਈ ਨੂੰ ਗੁਹਣ ਕਰਨ  
ਲਈ ਜ਼ਹਿਨੀਅਤ ਬਦਲਣੀ ਪੈਂਦੀ ਹੈ। ਮਨੁੱਖ ਦੇ ਅੰਦਰ ਹੁਨਰ ਦੀ  
ਤਾਕਤ ਚਾਹੀਦੀ ਹੈ, ਉਹ ਹੁਨਰ, ਜੋ ਦਰਦਿ-ਦਿਲ ਤੋਂ ਪੈਦਾ ਹੋ  
ਰਿਹਾ ਹੈ, ਜੋ ਜਿਗਰ ਤੋਂ ਉਮਗ ਰਿਹਾ ਹੈ, ਜੋ ਦਿਲ ਤੋਂ ਉਪਜ ਰਿਹਾ  
ਹੈ, ਜੋ ਹੁਸਨ ਲਈ ਬੇਤਾਬ ਹੋ ਉਠਿਆ ਹੈ, ਜਿਸ ਦੀ ਦਰਦ ਕਲੇਜਾ  
ਚੀਰ ਰਹੀ ਹੈ ਪਰ ਜਿਸ ਦਾ ਦਾਰੂ ਵੈਦਾਂ ਕੋਲ ਨਹੀਂ:-

ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥

[ਵਾਰ ਮਲਾਰ ਮਹਲਾ ੧-੩

ਜਰਮਨ ਛਿਲਾਸਫ਼ਰ ਸ਼ੈਲਿੰਗ ਐਸੇ ਹੀ ਹੁਨਰ ਵਲ ਇਸ਼ਾਰਾ

( ੧੯੭ )

ਕਰ ਰਿਹਾ ਸੀ, ਜਿਸ ਵੇਲੇ ਉਸ ਨੇ ਬਕੇ ਸੰਜੀਦਾ ਲਫੜਾਂ ਵਿਚ  
ਇਹ ਆਖਿਆ ਸੀ:-

The mind does not attain or realise the Absolute either as intelligence or action but as the feeling of the beautiful in Nature and in art.

ਛਿਲਾਸਫਰ ਸੱਚ ਦੇ ਮੁਤਲਾਸੀ ਹਨ, ਪਰ ਸੱਚ ਕੀ ਵਸਤੂ ਹੈ ? ਹਰ ਇਕ ਛਿਲਾਸਫਰ ਨੇ ਸੱਚ ਦਾ ਨਕਸ਼ਾ ਵਾਹੁਣ ਦੀ ਕੋਸ਼ਿਸ਼ ਕੀਤੀ ਹੈ। ਹਰ ਇਕ ਦੀ ਤਮਵੀਰ ਵੱਖੇ ਵੱਖਰੀ ਹੈ। ਪਰ ਜੋ ਮੁਰਤ ਗੁਰੂ ਨਾਨਕ ਨੇ ਵਾਹੀ ਉਹ ਨਿਰਾਲੀ ਹੈ। ਉਹ ਉਸ ਸਮੇਂ ਦੀਆਂ ਪਰਵਿਰਤ ਛਿਲਾਸਫੀਆਂ ਦੇ ਐਨ ਉਲਟ ਸੀ। ਗੁਰੂ ਨਾਨਕ ਦੇ ਨਜ਼ਦੀਕ ਸੱਚ ਉਹ ਹੈ, ਜਿਸ ਦੇ ਅਸਰ ਹੇਠ ਵਿਗਾਸ ਪੈਦਾ ਹੁੰਦਾ ਹੈ, ਜੋ 'ਬਾਉ' ਦੀ 'ਤ੍ਰੇਗ-ਉਛਾਲ' ਦਾ ਸਬੱਬ ਹੁੰਦਾ ਹੈ। ਜੋ ਹਿਰਦੇ ਭੂਪ ਸਾਗਰ ਵਿਚ ਇਸ਼ਕ ਦੀ ਜੁਆਰ ਭਾਟਾ ਉਭਾਰ ਦੇਂਦਾ ਹੈ। ਗੁਰੂ ਨਾਨਕ ਸਾਹਿਬ ਐਸੇ ਅਨੁਭਵ ਕੀਤੇ ਸੱਚ ਦਾ ਬਿਆਨ ਕਰ ਰਹੇ ਹਨ ਜਿਸ ਵੇਲੇ ਕਹਿੰਦੇ ਹਨ:-

ਮੈਂ ਮਨਿ ਬਾਉ ਘਣਾ ਮਾਚਿ ਵਿਗਾਸੀ ਰਾਮ ॥

ਮੌਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥

| ਬਿਲਾਵਲ ਮਹਲਾ ੧, ਛੰਤ-੨

ਜੇ ਸੱਚ ਖੇੜੇ ਦੀ ਸ਼ਕਤੀ ਤੋਂ ਵਿਹੁਨ ਹੈ, ਜੇ ਸੱਚ ਪ੍ਰੇਮ ਦੇ ਜ਼ਬਥੇ ਤੋਂ ਪਰੇ ਹੈ, ਜੇ ਸੱਚ 'ਬਾਉ' ਦਾ ਵਲਵਲਾ ਨਹੀਂ ਉਭਾਰ ਸਕਦਾ, ਉਹ ਸੱਚ ਪਰਮਾਰਥਕ ਉਨਤੀ ਦੀ ਸ਼ਕਲ ਵਾਲਾ ਨਹੀਂ। 'ਅਸਲੀਅਤ' ਤਾਂ ਵਲਵਲੇ ਦੀ ਤੜਪ ਨਾਲ ਆਪ ਅੱਧ ਪਚਾਂ ਬੇਤਾਈ ਹੈ ਉਠਦੀ ਹੈ। ਇਹ ਭਿੰਉੜੀ ਤੜਪ ਹੀ ਇਸ਼ਕ-ਪੇਚੇ ਦੀ ਵੇਲ ਦਾ ਢਲੇਵਾਂ ਹੈ, ਜਿਸ ਦੀਆਂ ਨਾਜ਼ਕ ਕਲਾਈਆਂ ਅੰਦਰ ਅਸਲੀਅਤ ਨਿੱਘੀ ਜੱਫੀ ਦੀ ਛਿਣ ਭਰ ਦੀ ਘੁੱਟਵੀਂ ਗ੍ਰੂਬਤ

( ੧੯੩ )

ਵਿਚ ਆ ਜਾਂਦੀ ਹੈ। ਏਸ ਤੋਂ ਬਗੈਰ ਪਲਾਇ ਵਿਦਕਾ ਦੀ ਕੋਈ  
ਮਸਲੇ ਬਾਬੀ, ਤਰਕ ਸ਼ਾਸਤ੍ਰ ਦਾ ਕੋਈ ਪ੍ਰਮਾਣ; ਮੰਤਰ ਦੀ ਕੋਈ  
ਹਿਕਮਤ ਕਾਰਗਾਰ ਨਹੀਂ ਬੈਠਦੀ : ਗੁਰੂ ਬਾਬੇ ਨੇ ਸਪਸ਼ਟ ਕਹਿ  
ਦਿੱਤਾ ਸੀ:-

ਹਿਕਮਤਿ ਹੁਕਮਿ ਨ ਪਾਇਆ ਜਾਇ ॥  
ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥

[ਪਾਸਾਂ ਮਹਨਾ ੧-੩]

ਗੁਰੂ ਗ੍ਰੰਥ ਸਾਹਿਬ ਵਿਚ ਬਾਰ ਬਾਰ ਇਹ ਪ੍ਰੇਰਨਾ ਹੈ ਕਿ  
ਇਸ ਹਿਕਮਤ ਦੇ ਭੂੰਕੇ ਨੂੰ ਛੱਡ ਦਿਓ, ਕਿਹਾ ਹੈ:-

ਸਾਚਿ ਸਿਆਣਪ ਭਾਉ ਦਿਆਨਾ ॥

ਹਿਕਮਿ ਹੁਕਮਿ ਨ ਪ੍ਰਭੁ ਪਤੀਆਨਾ ॥

[ਗਊਤ੍ਰੀ ਬਾਦਸ ਅਖਰੀ ਮਃ ੫-੫੦

ਗੁਰੂ ਬਾਬਾ ਨਾ ਹਿਕਮਤ ਨੂੰ ਪਸੰਦ ਕਰਦਾ ਸੀ ਨਾ ਹੁੱਜਤ  
ਨੂੰ। ਹੁੱਜਤ (ਦਲੀਲ) ਨਾਲ ਜਿਤਨਾ ਆਦਮੀ ਅਗਾਂਹ ਵਧਦਾ ਹੈ  
ਉਤਨਾ ਹੀ ਉਹ ਮਰਕੜ ਤੋਂ ਦੂਰ ਹੋ ਜਾਂਦਾ ਹੈ, ਜਿਤਨਾ ਉਹ  
ਮਰਕੜ ਤੋਂ ਦੂਰ ਹੁੰਦਾ ਹੈ ਉਤਨਾ ਹੀ ਉਹ ਨਿਰਮਲਤਾ ਤੋਂ ਪਰੇ  
ਹੋ ਜਾਂਦਾ ਹੈ, ਮੈਲ ਨਾਲ ਭਰਪੂਰ ਹੋ ਜਾਂਦਾ ਹੈ, ਪੂਜੇ ਪੂਜ ਹੋ ਜਾਂਦਾ  
ਹੈ। ਇਹ ਇਲਮ ਦੀ ਮੈਲ ਹੋ ਜੋ ਹੁੱਜਤ ਦੀ ਲੋਵੀ ਨਾਲ ਚਿਪਕ  
ਜਾਂਦੀ ਹੈ; ਬਾਬੇ ਨੇ ਕਿਹਾ;—

ਗੁਰਮਤਿ ਸਾਚਿ ਹੁਜਤਿ ਦੂਰਿ ॥

ਬਹੁਤੁ ਸਿਆਣਪ ਲਾਗੀ ਪੂਰਿ ॥

[ਪਾਸਾਂ ਮਹਨਾ ੧-੧੩]

ਗੁਰੂ ਬਾਬਾ ਅਕਲ ਦੇ ਖਿਲਾਫ਼ ਨਹੀਂ ਸੀ, ਪਰ ਉਸ ਨੂੰ  
ਇਸ ਦੀ ਅਮਲਦਾਰੀ ਦੀ ਸਰਹੱਦ ਦਾ ਪਤਾ ਸੀ। ਹੋਦ ਟਪਕੇ  
ਬੋਹੱਦ ਵਿਚ ਦਾਖਲ ਹੋਣ ਲਈ ਕਿਸੇ ਹੋਰ ਉਪਾਇ ਦੀ ਲੋੜ ਸੀ,  
ਉਨ੍ਹਾਂ ਇਸੇ ਗੱਲ ਦੇ ਇਸ਼ਾਰੇ ਸੁੱਟੇ ਹਨ;—

( ੧੯੯ )

ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥

ਨਾਨਕ ਨਦਰੀ ਬਾਹਰੇ ਕਥਹਿ ਨ ਪਾਵਹਿ ਮਾਨੁ ॥

[ਚਾਰ ਸ੍ਰੀਗੀ ਮ: ੧-੧੩]

ਅਕਲ ਦੀ ਸਰਹਦ ਕਿਹੜੀ ਹੈ ਤੇ ਫੇਰ ਨਦਰ ਦਾ ਖੰਡ  
ਕਿੱਥੋਂ ਸ਼ੁਭੁ ਹੁੰਦਾ ਹੈ, ਇਹ ਸਵਾਲ ਹਨ ਜੇ ਬਾਬੇ ਨੇ ਪੇਦਾ ਕਰ  
ਦਿੱਤੇ ਮਨ। ਨਦਰ ਦੇ ਮਸਲੈ ਵਿਚ ਪ੍ਰੇਮ ਕਿਤਨਾ ਕੁ ਕਾਮਯਾਬ  
ਹੁੰਦਾ ਹੈ, ਇਹ ਇਸੇ ਦੇ ਨਾਲ ਸੰਬੰਧਤ ਪ੍ਰਸ਼ਨ ਹੈ। ਇਹ ਉਹ  
ਪ੍ਰਸ਼ਨ ਹਨ ਜੇ, ਜਿੰਨਾਂ ਚਿਰ ਪੁੱਛਣਹਾਰੇ ਦੀ ਰੂਹ ਦੀ ਟੁੰਬ ਵਿਚੋਂ  
ਪੇਦਾ ਨਾ ਹੋਣ, ਉਤਨਾ ਚਿਰ ਉਨ੍ਹਾਂ ਦੀ ਪੂਰੀ ਸਮਝ ਨਹੀਂ ਆ  
ਸਕਦੀ, ਜੂਬਾਂ ਦੀ ਤੇ ਗੱਲ ਹੀ ਵੱਖਰੀ ਹੈ।

ਆਸੀਂ ਜੇ ਗੱਲ ਕਹਿ ਰਹੇ ਹਾਂ ਉਹ ਸਾਇਦ ਲੜਾਦਾ ਸਪਸ਼ਟ  
ਹੋਵੇ, ਹੇਠ ਲਿਖੇ ਇਕ ਉਲੜ੍ਹ ਦੇ ਸ਼ੇਅਰ ਤੋਂ, ਜੋ ਕਿ ਸੂਫ਼ੀ ਖਿਆਲ  
ਦਾ ਹੈ, ਪਰ ਜੋ ਕਿਹਾ ਗਿਆ ਹੈ ਕਿਸੇ ਰਿਦ ਢਕੀਗੀ ਦੀ ਆਜ਼ਾਦੀ  
ਵਿਚ। ਏਸ ਵਿਚ ਅਕਲ ਦੀ ਸਰਹੱਦ-ਬੰਦੀ ਬਚੀ ਗੂੜੀ ਲੀਕ  
ਨਾਲ ਉੱਕਰੀ ਗਈ ਹੈ:-

‘ਅਕਲ’ ਗੇ ਆਸਤਾਂਦ ਸੇ ਦੂਰ ਨਹੀਂ,  
ਮਗਰ ਇਥਾਥੀ ਤਕਦੀਡ ਮੇਂ ਹਜੂਰ ਨਹੀਂ+।  
ਇਲਮ ਮੇਂ ਸ਼ੁਰੂਫ਼ੁੰ ਹੈ ਲੇਕਿਨ,  
ਇਸ ਕੀ ਜਨਤਾਙਕ ਮੇਂ ਹੁਰ ਨਹੀਂ :

੭.

ਹਿਕਮਤ ਤੇ ਹੁੱਸਤ ਤੋਂ ਅਸੀਂ ਅਹਥ ਫਿਲਾਅਫ਼ੀ ਤੇ ਮੰਤਕ  
ਦੇ ਲੈ ਸਕਦੇ ਹਾਂ। ਬਾਬੇ ਦਾ ਕਟਾਖਲ ਏਹੋ ਸੀ ਕਿ ਇਹ ਢੀਕਾ  
ਅਸਲੀਅਤ ਤੋਂ ਦੂਰ ਖੜਦੀਆਂ ਹਨ। ਹਿਕਮਤ ਤੇ ਹੁੱਸਤ ਨਾਲ  
ਪੜ੍ਹਾਈ ਤਾਂ ਭਾਵੇਂ ਮੁਕੰਮਲ ਹੈ ਜਾਏ ਪਰ ਅਸਲੀ ਭੇਟ ਇਸ ਨਾਲ

°ਦਹਲੀਕ । †ਹਜੂਰੀ ਦਰਸ਼ਨ, ਨਦਰ । ‡ਨਾਨਾ । §ਬਹਿਤ ।

( ੧੯੪ )

ਖੁਲ੍ਹਦਾ ਨਹੀਂ ।

ਪਤਿਆਂ ਨਾਹੀ, ਭੇਦ ਬੁਝਿਐ ਪਾਵਣਾ ॥

[ ਵਾਰ ਮਾਤਰ ਮ: ੧-੨੭ ]

ਹਿਕਮਤ ਦੀ ਪੜ੍ਹਾਈ ਨਾਲ ਭੇਦ ਨਹੀਂ ਖੁਲ੍ਹਦਾ; ਬੁੱਝਣ  
ਨਾਲ ਭੇਦ ਦੀ ਪ੍ਰਾਪਤੀ ਹੁਦੀ ਹੈ। ਇਹ ਬੁੱਝਣਾ ਕੀ ਹੈ? ਇਹ ਛੇਰ  
ਇਕ ਪੇਰੀਦਾ ਸ਼ਾਲ ਹੈ। ਪਰ ਇਤਨੀ ਗੱਲ ਸਹੀ ਹੋਈ ਹੈ ਕਿ  
ਬੁੱਝਣਾ ਦਿਮਾਗ ਦੀ ਚੀਜ਼ ਨਹੀਂ, ਕੋਈ 'ਦਿਲ' ਦੀ ਸ਼ੋਹੀ ਹੈ। ਭਗਤ  
ਕਬੀਰ ਨੇ ਏਸੇ ਕਰਕੇ ਕਿਹਾ ਸੀ:-

ਪਦੇ ਨਾਨੇ ਨਾਹੀ ਕਹੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥

[ਆਸਾ ਕਬੀਰ ਜੀ-੨੯]

ਇਹ 'ਦਿਲ ਦੀ ਖਬਰ' ਕੀ ਗੱਲ ਹੈ? ਸਾਰੀ ਵਿਦਿਆ ਦਾ  
ਭੇਦ ਇਸ 'ਦਿਲ ਦੀ ਖਬਰ' ਵਿਚ ਲੁਕਿਆ ਖਤਾ ਹੈ। ਇਲਮ ਦੇ  
ਸਾਰੇ ਅੱਖਰ ਏਸ ਭੇਦ ਨੂੰ ਲੁਕਾ ਕੇ ਖੜ੍ਹੇਤੇ ਹੋਏ ਹਨ। ਲੋਕ ਸਿਰਫ  
ਅੱਖਰ ਪੜ੍ਹਦੇ ਹਨ, ਇਨ੍ਹਾਂ ਦੀ ਲੁਕਵੀਂ ਰਮਜ਼ ਦੀ ਕੋਈ ਪੜ੍ਹਤਾਲ  
ਨਹੀਂ ਕਰਦਾ। ਗੁਰੂ ਬਾਬੇ ਨੇ ਆਖਿਆ:-

ਅੱਖਰ ਕਾ ਭੇਉ ਨ ਲਹੰਤਿ ॥

[ ਵਾਰ ਸਾਰੰਗ ਮਹਲਾ ੧-੨੨ ]

ਜੇ ਅੱਖਰ ਦਾ ਭੇਦ ਲੈਣ ਵਾਲੇ ਹਨ, ਉਹੋ ਹੀ ਇਸਦਾ ਤਾਤ-  
ਪਰਜ ਸਮਝ ਸ਼ਕਦੇ ਹਨ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ  
ਹਰਛਾਂ ਦੇ ਹੇਠ 'ਦਿਲ ਦੀ ਖਬਰ' ਦਾ ਕੀ ਮਸਾਲਾ ਪਿਆ ਹੈ।  
ਅਜੇ ਬੋੜਾ ਹੀ ਜਿਰ ਹੋਇਆ ਹੈ ਕਿ ਫਾਰਸੀ ਵਿਚ ਕਿਸੇ ਨੇ  
ਕਿਹਾ ਸੀ:-

ਹਰ ਮਾਇਨੀ ਏਪੇਰੀਦਾ ਦਰ ਹਰਛ ਅਮੀਂ ਗੁੰਸਦ,

ਯਕ ਅਹਜਾਂ ਝਾਰਲ ਸੋ ਬਾਇਦ ਕਿ ਤੋ ਦਰ ਯਾਥੀ ॥

ਇਸ ਦਾ ਮਤਲਬ ਇਹ ਹੈ ਕਿ ਮਾਇਨੇ ਬਹੁਤ ਛੂੰਘੇ  
(ਪੇਚੀਦਾ ਹਨ), ਹਰਛਾਂ ਵਿਚ ਉਹ ਮਸਾਂ ਨਹੀਂ ਸ਼ਕਦੇ। ਤੂੰ ਇਕ

( ੧੯੫ )

ਲਹਜੇ ਲਈ 'ਦਿਲ' ਬਣ ਜਾਹ ਕਿ ਸ਼ਾਇਦ ਤੈਨੂੰ ਅਰਥਾਂ ਦੀ  
ਪ੍ਰਾਪਤੀ ਹੋ ਜਾਏ । ਗੁਰੂ ਖਾਬੈ ਨੂੰ ਏਹੋ ਸਿਕਾਇਤ ਆਪ ਨੂੰ ਅੱਖਰ  
ਪੜ੍ਹਾਉਣ ਵਾਲੇ ਪੰਡਤ ਤੇ ਮੁੱਲਾਂ ਉਪਰ ਸੀ ਕਿ:-

ਅੱਖਰ ਕਾ ਛੇਉ ਨ ਲਹੰਤਿ ॥ [ਲਾਰ ਸਾਰੰਗ ਮ: ੧-੨੨

ਪੜ੍ਹਨਾ ਗੁਰਨਾ ਤਦੇ ਸਾਰਬਕ ਹੈ ਜੇ ਅੱਖਰ ਦਾ ਭੇਦ ਖੁੱਲ੍ਹੇ  
ਜਾਏ । ਅੱਖਰ ਦਾ ਭੇਦ ਤਦੇ ਖੁੱਲ੍ਹਦਾ ਹੈ ਜੇ 'ਦਿਲ ਦੀ ਖਬਰ'  
ਇਨ੍ਹਾਂ ਦੀਬੈਲੌਤ ਹੈ ਜਾਏ : ਪਰ 'ਇਹ ਦਿਲ ਦੀ ਖਬਰ' ਅੰਦਰ  
ਦਾ ਵਲਵਲਾ ਹੈ, ਜਿਸ ਦੀ ਗੰਮਤਾ ਅਕਲ ਦੀ ਸਰਹੱਦ ਤੋਂ<sup>2</sup> ਅਗਾਂਹ  
ਸੂਰੂ ਹੁੰਦੀ ਹੈ । ਸ਼੍ਰੀ ਮਾਨ ਭਾਈ ਸ਼ਾਹਿਬ ਭਾਈ ਵੀਰ ਸਿੰਘ ਜੀ ਨੇ  
ਇਹ ਗੱਲ ਬੜੇ ਲੁਖੇਜ਼ ਲੱਛਿਆਂ ਵਿਚ ਭਹੀ ਹੈ:-

ਬੈਠ ਦੇ ਗਿਆਸੀ ਬੁਧੀ ਮੰਦਿਲੇ ਵੀ ਕੈਵ ਹਿਥ,  
'ਦਲਦਲੇ ਦੇ ਵੇਖ' ਸਾਰੀਆਂ ਲਈ ਗਈਆਂ ਯਾਰੀਆਂ ।

[ਬਿਜਲੀਆਂ ਦੇ ਹਾਰ

ਪੰਡਤਾਂ ਤੇ ਮੌਲਾਂਣਾਂ ਦਾ ਇਲਮ ਇਕ ਜੂਬਾਨੀ ਇਲਮ  
ਸੀ । ਜੂਬਾਨ ਦਾ ਦਿਲ ਨਾਲ ਕੌਈ ਤਅੱਲਕ ਨਹੀਂ ਸੀ, ਪਰ  
ਖਾਬਾ ਦਿਲ ਅਤੇ ਜੂਬਾਨ ਦੀ ਏਕਤਾ ਮੰਗਦਾ ਸੀ । ਇਹ ਦਿਲ  
ਅਤੇ ਜੂਬਾਨ ਦੀ ਏਕਤਾ ਕੀ ਚੀਜ਼ ਹੈ ? ਭਾਈ ਨੰਦ ਲਾਲ ਜੀ  
ਨੇ ਕਿਹਾਃ—

ਹਮ ਬਦਿਲ ਯਾਦੇ ਖੁਦਾ, ਹਮ ਬਰ ਜੂਬਾਨ,  
ਦੋਹੇ ਜੂਬਾਨਸ਼ ਦਿਲ ਸੁਦਾ ਦਿਲ ਸੁਦ ਜੂਬਾਨ ।

[ਜ਼ਿੰਦਗੀ ਨਾਮਾ

ਰੱਬ ਦੀ ਯਾਦ ਮੇਰੇ ਦਿਲ ਵਿਚ ਵੀ ਹੈ ਤੇ ਮੇਰੀ ਜੂਬਾਨ  
ਉਪਰ ਵੀ । ਏਸ ਯਾਦ ਦੀ ਤੀਬਰਤਾ ਵਿਚ ਹੀ ਮੇਰਾ ਦਿਲ ਜੂਬਾਨ  
ਬਣ ਗਈ ਹੈ ਤੇ ਜੂਬਾਨ ਦਿਲ ਬਣ ਗਿਆ ਹੈ ।

ਇਹ ਕਿਹੜਾ ਇਲਮ ਹੈ ਜਿਸ ਨਾਲ ਇਹ ਹਾਲਤ ਪੈਦਾ ਹੋ

( ੧੯੮ )

ਜਾਂਦੀ ਹੈ। ਗੁਰੂ ਬਾਬੇ ਨੇ ਕੋਈ ਲੁਕਾਉ ਨਹੀਂ ਰੱਖਿਆ। ਆਪੀਂ ਪਿਛੇ ਕਹਿ ਆਏ ਹਾਂ, ਬਾਬਾ ਅਕਲ ਅਤੇ ਪੜ੍ਹਾਈ ਦੇ ਬਹੁਖਿਲਾਣੂ ਨਹੀਂ ਸੀ। ਉਹ ਸਿਰਫ਼ ਏਸ ਦੀ ਕਮਜ਼ੋਰੀ ਦਾ ਵਾਕਿਫ਼ ਸੀ। ਉਸ ਦਾ ਇਸ਼ਾਰਾ ਸੀ ਕਿ ਪੌਥੀਆਂ ਤੋਂ ਪੈਦਾ ਕੀਤੀ 'ਸਮਝ' ਨੂੰ ਕਿਸ ਤਰ੍ਹਾਂ ਮੁਕੰਮਲ ਕਰਨਾ ਹੈ 'ਬੁਝ' ਨਾਲ। ਬਾਬੇ ਦਾ ਖਿਆਲ ਸੀ ਕਿ ਪੌਥੀਆਂ ਤੋਂ ਪੈਦਾ ਹੋਈ 'ਸਮਝ' ਬੇ ਨੂਰ ਹੈ, ਇਸ ਵਿਚ ਰੈਸ਼ਨੀ ਨਹੀਂ। ਇਹ ਸਮਝ ਤੇਲ ਵਾਕੁਣ ਹੈ, ਜੇ ਦੀਵੇ ਵਿਚ ਪੇ ਸ਼ਕਦੀ ਹੈ। ਬਾਬੈ ਰੇਸ਼ਨ ਤੇਲ ਦੇ ਦੀਵਾ ਜਲ ਨਹੀਂ ਸ਼ਕਦਾ ? ਜੇ ਇਹ ਤੇਲ ਕੈਲ ਹੋਵੇ ਤੇ ਵੱਟੀ ਸੀ ਹੋਵੇ ਤੇ ਉਹ ਵੱਟੀ 'ਭਉ' ਦੀ ਹੋਵੇ ਤਾਂ ਇਹ ਦੀਵਾ ਜਗ ਸ਼ਕਦਾ ਹੈ, ਬਣਾਉਣ ਲਈ ਅੱਗ ਹੋਵੇ। ਇਹ ਬੁਝ ਦੀ ਅੱਗ ਹੈ, ਜਿਸ ਨਾਲ ਸਮਝ ਦਾ ਦੀਵਾ ਬਲੁ ਉਠਦਾ ਹੈ। ਦੇਖੋ ਬਾਬੇ ਦੇ ਲੁਛੜ ਕੀ ਹਨ:

ਬਿਨੁ ਤੇਲ ਦੀਵਾ ਕਿਉ ਸਲੈ ॥ ੧ ॥ ਰਹਾਉ ॥ ਪੋਥੀ ਪੁਰਾਣ  
ਕਮਾਈਐ ॥ ਭਉ ਖਟੀ ਇਤੁ ਤਨਿ ਪਾਈਐ ॥ ਸਚੁ ਬੂਬਣੁ  
ਆਣਿ ਜਲਾਈਐ ॥ ੨ ॥ ਇਹੁ ਤੇਲੁ ਦੀਵਾ ਇਉ ਜਲੈ ॥  
ਕਰਿ ਚਾਨਣੁ ਸਾਹਿਬ ਤਉ ਮਿਲੈ ॥ ੩ ॥ ਰਹਾਉ ॥

[ਹਿਰੀ ਰਾਗ ਮਹਲਾ ੧-੩੩]

ਇਹ ਸਮਝ ਤੇ ਬੁਝ ਦਾ ਮੇਲਾ ਹੈ, ਇਹ ਦੀਵੇ ਦੀ ਲਾਟ ਹੈ ਇਸੇ ਦਾ ਨਾਮ, 'ਸੁਰਤ' ਹੈ, ਇਹ ਮੂਝ ਅਤੇ ਬੁਝ ਦੇ ਸੰਜੋਗ ਤੋਂ ਉਪਜਦੀ ਹੈ:-

ਬੁਝਨੁ ਸੁਰਤਿ ਸੰਜੋਗ ॥

[ਰਉਬਲੇ ਮਃ ੫-੨

ਏਹੋ ਸੁਰਤਿ ਦਾ ਮਾਰਗ ਹੈ, ਇਹ ਗੁਰੂ ਬਾਬੇ ਦਾ ਸਿਖਾਇਆ ਰਸਤਾ ਹੈ, ਜੋ ਗ੍ਰੰਥਸਥੀ ਤੇ ਸਾਧੂ ਲਈ ਇਕੈ ਜਿਹਾ ਡਲਦਾਇਕ ਹੈ। ਇਸ ਮਾਰਗ ਵਿਚ ਦੁਨਿਆਵੀ ਇਲਮ ਦੀ ਸਮਝ ਵੀ ਨੂੰ ਨੂੰ ਨੂਰ ਹੈ ਜਾਂਦੀ ਹੈ। ਉਹ ਬੁਝ ਦੀ ਅੱਗ ਨਾਲ ਜਲ ਉਠਦੀ ਹੈ। ਏਸ

( ੧੯੭ )

ਸੂਰਤਿ ਦੇ ਮਾਰਗ ਵਿਚ ਸੰਸਾਰਕ ਵਿਸ਼ਿਆਂ ਵਿਚ ਲੱਗੀ ਨਜ਼ਰ  
ਉਲਟ ਕੇ ਸੱਚੇ ਗਯਾਨ ਦੇ ਪ੍ਰਕਾਸ਼ ਵਾਲੀ ਹੈ ਜਾਂਦੀ ਹੈ:-

ਗੁਰਤੀ ਕੈ ਮਾਰਗਿ ਚਲਿਕੈ ਉਲਟੀ ਨਦਰਿ ਪ੍ਰਗਾਸੀ ॥

ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ

ਕਉਨੁ ਉਦਾਸੀ ॥

[ਪ੍ਰਭਾਤੀ ਮਹਲਾ ੧-੮

ੴ.

ਸਨਤ ਕੁਮਾਰ ਨੇ ਨਾਰਦ ਨੂੰ ਸੱਚ ਬਾਬਤ ਉਪਦੇਸ਼ ਦਿਤਾ\*  
ਤੇ ਦੱਸਿਆ ਕਿ ਸੱਚ ਕੀ ਵਸਤੂ ਹੈ, ਪਰ ਜੋ ਕੁਛ ਗੁਰੂ ਨਾਨਕ  
ਸਾਹਿਬ ਦਾ ਖਿਆਲ ਸਚ ਬਾਬਤ ਸੀ, ਉਹ ਸਿੱਧਾ ਅਨੁਭਵ ਵਿਚ  
ਆ ਜਾਣ ਵਾਲਾ ਤਜਰਬਾ ਸੀ ।

ਸੱਚ ਨੂੰ ਤੁਸੀਂ ਤਦੇ ਪਛਾਣ ਸਕਦੇ ਹੋ ਜੇ ਸੱਚ ਦਾ ਅਸਰ  
ਤੁਸੀਂ ਆਪਣੇ ਤੇ ਮਹਿਸੂਸ ਕਰੋ । ਕਿਸ ਤਰ੍ਹਾਂ ? ਜਿਸ ਤਰ੍ਹਾਂ ਕਮਲ  
ਦਾ ਫੁਲ । ਕਮਲ ਨੂੰ ਪਤਾ ਲੱਗ ਜਾਂਦਾ ਹੈ ਕਿ ਹਨੇਰਾਂ ਹਟ ਗਿਆ  
ਹੈ, ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸੂਰਜ ਦੀ ਕਿਰਨ ਹੇਠਾਂ ਨੂੰ  
ਪਲਮ ਗਈ ਹੈ । ਕਮਲ ਦੀਆਂ ਤੇ ਕੌਦੀ ਅਖਾਂ ਨਹੀਂ, ਜਿਸ ਨਾਲ  
ਉਹ ਸੂਰਜ ਦੇਖ ਸਕੇ, ਫੇਰ ਉਸ ਨੂੰ ਪਤਾ ਕਿਵੇਂ ਲਗਦਾ ਹੈ ਕਿ  
ਸੂਰਜ ਨਿਕਲ ਆਇਆ ਹੈ ? ਕਮਲ ਦਾ ਖਿੜ ਪੈਣਾ ਹੀ ਉਸ  
ਲਈ ਸੂਰਜ ਦੀ ਹੋਂਦ ਦਾ ਸ਼ਬੂਤ ਹੈ ; ਬੇਸ਼ਕ ਕਮਲ ਦੀਆਂ ਅਖਾਂ  
ਨਹੀਂ, ਪਰ ਕੀ ਅਖਾਂ ਨਾਲ ਅਸਲੀਅਤ ਦਿੱਤ ਸਕਦੀ ਹੈ ? ਕੀ ?

ਨੈਥੀ ਮੇਰੇ ਪਿਆਰਿਆ ਨੈਥੀ ਮੇਰੇ ਗੋਵਿਦਾ

ਕਿਨੈ ਹਰਿ ਪ੍ਰਭੁ ਛਿਡਾ ਨੈਥੀ ਸੀਉ ॥

[ਗਊਂਡੀ ਮਾ ੮-੩੮

ਕਮਲ ਦਾ ਖਿੜਨਾ ਹੀ ਏਸ ਹੱਲ ਦਾ ਅਹਿਸਾਸ ਰਖਦਾ

\*ਹਿਸਤਾਰ ਲਈ ਦੇਖੋ ਹਾਂਦੇਕ ਉਪਨਿਸਥ-੨ ।

( ੧੯੮ )

ਹੈ ਕਿ ਸੁਰਜ ਦੀ ਹੋਂਦ ਮੌਜੂਦ ਹੈ। ਇਹ ਖਿੜਾਓ ਹੀ ਦਰਸ਼ਨ ਦੀ ਅੱਖ ਹੈ! ਗੁਰੂ ਬਾਬੇ ਨੇ ਕਿਹਾ:-

ਪਸਰੀ ਕਿਤਣਿ ਰਸਿ ਕਮਲ ਬਿਗਾਸੇ

ਸਸਿ ਘਰਿ ਸੂਰੂ ਸਮਾਇਆ ॥

[ਪ੍ਰਾਤੀ ਮਹਲਾ ੧-੧੫]

ਮਨੁਖ ਦੇ ਹਿਰਦੇ ਵਿਚ ਵੀ ਕਮਲ ਹੈ। ਉਹ ਵੀ ਚੜ੍ਹਦੇ ਸਰਜ ਨਾਲ ਖਿੜ ਪੈਂਦਾ ਹੈ। ਹਿਰਦੇ ਕਮਲ ਨੂੰ ਵੀ ਕਿਸੇ ਖਿੜਨ ਤੋਂ ਹੀ ਆਸਤਕਤਾ ਦੀ ਹੋਂਦ ਦਾ ਪਤਾ ਲੱਗ ਜਾਂਦਾ ਹੈ। ਫਰਸ਼ ਦੇ ਫਿਲਾਸਫਰ ਰੋਸੇ ਦਾ ਏਹੋ ਤਜਰਬਾ ਸੀ। ਦੇਖੋ ਉਹ ਕੌਂ ਕਹਿੰਦਾ ਹੈ:-

Sometimes in the privacy of my study, with my hands pressed tight over my eyes or in the darkness of the night, I am of opinion that there is no God. But look yonder: the rising of the sun, as it scatters the mist that covers the earth and lays bare the wonderous glittery scene of Nature, dispenses at the same moment all clouds from my soul. I find my faith again, and my God, and my belief in Him. I admire and adore Him, and I prostrate myself in his presence.

ਇਸਦਾ ਮਤਲਬ ਇਹ ਹੈ:-

ਕਦੇ ਕਦੇ ਮੈਨੂੰ ਆਪਣੀ ਇਕਾਤ ਵਿਚ ਬੈਠਿਆਂ, ਜਦ ਮੈਂ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਨੂੰ ਮੀਟ ਦਬਾਂਦਾ ਹਾਂ ਯਾਂ ਰਾਤ ਦੇ ਅਨ੍ਦੋਂ ਵਿਚ ਬੈਠਿਆਂ, ਮੇਰਾ ਖਿਆਲ ਬਣ ਜਾਂਦਾ ਹੈ ਕਿ ਰੱਬ ਹੈ ਹੀ ਨਹੀਂ। ਪਰ ਔਹ ਤੱਕੇ ਚੜ੍ਹਦੇ ਸੁਰਜ ਨੂੰ, ਜਦ ਕਿ ਉਹ

( ੧੯੬ )

ਏਰਤੀ ਨੂੰ ਛਾਦ ਰਹੀ ਪੁੰਦ ਨੂੰ ਤੇਕਦਾ ਤੇ ਚਕ੍ਰਿਤ ਕਰਨ ਵਾਲੇ  
ਸਮਕਦੇ ਕੁਦਰਤੀ ਨਜ਼ਾਰਿਆਂ ਨੂੰ ਉਘਾੜਦਾ ਹੈ, ਉਸੇ ਛਿਨ ਮੇਰੀ  
ਆਤਮਾਂ ਤੇ ਛਾਏ ਸਾਰੇ ਬਦਲਾਂ ਨੂੰ ਭੀ ਉਹ ਲੋਪ ਕਰ ਦੇਂਦਾ ਹੈ,  
ਮੈਨੂੰ ਫੇਰ ਮੇਰਾ ਵਿਸ਼੍ਵਾਸ, ਮੇਰਾ ਰਖ ਤੇ ਉਸ ਵਿਚ ਮੇਰਾ  
ਸਿਵਦਕ ਮੈਨੂੰ ਮਿਲ ਜਾਂਦਾ ਹੈ। ਮੈਂ ਉਸ ਦੀ ਮਿਡਤ ਸਲਾਹ ਕਰਦਾ  
ਤੇ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿਚ ਅਨੁਭਵ ਕਰਦਾ ਹਾਂ।

ਗੋਸੇ ਦਾ ਇਹ ਈਮਾਨ ਗੁਰੂ ਨਾਨਕ ਸਾਹਿਬ ਦੀ 'ਪਸਰੀ  
ਕਿਰਣ' ਦੀ ਕਿਸਮ ਦਾ ਆਸਤਕਵਾਲ ਹੈ। ਏਸ ਆਸਤਕਤਾ ਵਿਚ  
'ਹੋਂਦ' ਦਾ ਪ੍ਰਬੂਤ ਉਸਦੇ ਵਿਗਾਸ ਜਨਕ ਪ੍ਰਭਾਉ ਵਿਚ ਹੈ।  
ਸ਼ਾਫ ਵਿਗਾਸ ਜਨਕ ਹੈ। ਵਿਗਾਸ ਦਾ ਮਹਿਸੂਸ ਕਰਨਾ ਏਹੋ ਹੀ  
ਉਸ ਦਾ ਪ੍ਰਤੱਖ ਦਰਸ਼ਨ ਹੈ।

੯.

ਪਰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਨੂੰ ਸਮਝਣਾ ਖਰਾ  
ਕਠਨ ਹੈ। ਉਨ੍ਹਾਂ ਦੇ ਬਚਨ ਤਿੰਨ ਕਿਸਮ ਹੋ ਸਨ। ਉਹ  
ਪਰਮਾਰਥਕ ਸਤਿ ਦੀਆਂ ਗੱਲਾਂ ਕਰਦੇ ਸਨ ਜੋ ਉਨ੍ਹਾਂ ਅਸੂਲੀਂ  
ਉਪਰ ਨਿਰਭਰ ਹਨ ਜੋ ਅਕਾਲ ਅਤੇ ਅਨੰਤ ਹਨ। ਪਰ ਇਹ  
ਅਸੂਲੀ ਗੱਲਾਂ ਉਸ ਵਾਗ ਸਿਧ ਅਵਸਥਾ ਦਾ ਝਲਕਾਰਾ ਹੁੰਦੀਆਂ  
ਹਨ ਜੋ ਕਿਸੇ ਚੀਜ਼ ਨੂੰ ਸਾਧਤ ਕਰਨ ਲਈ ਲਲੀਲ ਦੀ ਮੁਬਾਜ  
ਨਹੀਂ ਹੁੰਦੀ। 'ਅਸੂਲੀਅਤ' ਉਨ੍ਹਾਂ ਦੇ ਬਚਨਾਂ ਦਾ ਪੇਸ਼ਾਕਾ ਪਹਿਨਕੇ  
ਜਾਹਿਰ ਹੋ ਜਾਂਦੀ ਸੀ, ਜਿਸ ਵੇਲੇ ਉਹ ਕਹਿੰਦੇ ਸਨ:-

ਬੇਦ ਕਤੇਬ ਸੰਸਾਰ ਹਭਾਰ੍ਹੀ ਬਾਹਰਾ ॥

ਨਾਨਕ ਕਾ ਪਾਤਿਸਾਰ੍ਹੁ ਦਿਸੈ ਜਾਹਰਾ ॥

[ਆਸਾ ਮਹਨਾ ੫-੧੦੫]

ਉਸ ਵੇਲੇ ਇਹ ਕਥਨੀ ਹੀ ਲਿਬਾਸ ਬਣ ਜਾਂਦੀ ਸੀ,  
ਉਸ ਨਿਗਕਾਰ ਹਸਤੀ ਦੇ ਸਾਕਾਰ ਦਰਸ਼ਨ ਦੇ ਵਜੂਦ ਦਾ। ਇਹੋ

ਦਰਸ਼ਨ ਸ਼ਬਦ ਦੀ ਕਰਾਮਾਤ ਹੈ : ਇਹ ਸ਼ਬਦ ਜਿਸ ਵੇਲੇ ਵੇਦਨਾ ਭਰਪੂਰ ਆਸਤਕ ਰਸ ਵਿਚੋਂ ਉੱਭਰਦਾ ਹੈ ਤਾਂ ਇਸ ਦਾ ਅਸਰ ਅਜੀਬ ਹੁੰਦਾ ਹੈ ; ਤੁਧੁਰ ਰੰਗ ਆਕਾਰ ਦਾ ਇਕ ਪੁਰਨੂਰ ਜਾਮਾ ਰਚਿਆ ਜਾਂਦਾ ਹੈ, ਜਿਸ ਵਿਚੋਂ ਅਸਲੀਅਤ ਦੇ ਪ੍ਰਤੱਖ ਦਰਸ਼ਨ ਦਾ ਜਲਵਾਤ ਭਲਕਦਾ ਹੈ ! ਐਸੀਆਂ ਪਰਮਾਰਥਕ ਪਤਦਰਸ਼ਕ ਬਾਤਾਂ ਤਾਂ ਉਨ੍ਹਾਂ ਦੀਆਂ ਇਕ ਕਿਸਮ ਦੀਆਂ ਗੱਲਾਂ ਸਨ ; ਦੂਜੀਆਂ ਉਹ ਗੱਲਾਂ ਹੁੰਦੀਆਂ ਹਨ ਜੋ ਭਵਿਸ਼ ਦੀ ਛੁਹਜ ਬਾਣੀ ਹੁੰਦੀ ਸੀ, ਜੋ ਦਿਲ ਰਹੀ ਫੌਡੀ ਦੀ ਨੁਹਾਰ ਤੋਂ ਖਿੜਨ ਵਾਲੇ ਸ਼ਗੁਫੇ ਦਾ ਹੁਲੀਆ ਕਹਿ ਉਠਦੀ ਸੀ । ਇਸ ਦੀ ਮਿਸ਼ਾਲ ਇਹ ਹੈ :-

ਰਖਤਿ ਰਾਂਨੇ ਕਹਾ ਸਥਾਏ ਰਹੁ ਅੰਤਰਿ ਸੋ ਜਾਸੀ ॥

ਧਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਨਖ ਨਿਵਾਸੀ ॥

[ਮਾਸੂ ਕਾਲੀ ਮਹਿਦੀ ੧-੧੧

ਰਖਤ ਤੇ ਰਾਜੇ ਦਾ ਜੋ ਫਰਕ ਹੈ, ਉਸ ਫਰਕ ਦੇ ਮਿਟ ਜਾਣ ਦੀ ਇਹ ਭਵਿਸ਼ ਬਾਣੀ ਹੈ !

ਉਨ੍ਹਾਂ ਦੀ ਤੀਸਰੀ ਗੱਲ ਪ੍ਰਤਿਲਿਤ ਫਿਲਾਸਫੀਆਂ ਤੇ ਵਰਤਮਾਨ ਸੰਸਾਦਾਂ ਨੂੰ ਆਪਣੀ ਸਮਝ ਵਿਚ ਲੈਕੇ ਉਨ੍ਹਾਂ ਉਪਰ ਆਪਣੀ ਮੈਤਕਤਾ (Originality) ਦਾ ਚਮਤਕਾਰ ਹੁੰਦਾ ਸੀ । ਏਸੇ ਸਿਲਸਲੇ ਵਿਚ ਉਨ੍ਹਾਂ ਸੱਚ ਦੀ ਵਿਆਖਿਆ ਕੀਤੀ ਹੈ । ਸੱਚ ਦਾ ਇਕ ਪਹਿਲੂ ਤਾਂ ਵਿਗਾਸ ਹੈ, ਜੋ ਮਨੁੱਖ ਦੇ ਅਨੁਭਵ ਅੰਦਰ ਖੇਡੇ ਦੇ ਰੂਪ ਵਿਚ ਆਪਣੀ ਪ੍ਰਤੀਤੀ ਕਰਾਉਂਦਾ ਹੈ । ਉਝਦਾ ਦੂਜਾ ਪਾਸ਼ ਵੀ ਹੈ, ਜੋ ਬਹੁਤ ਵਿਲਖਣ ਹੈ । ਸਨਤ ਕੁਮਾਰ ਨੇ, ਜੋ ਸੱਚ ਦਾ ਉਪਲੇਖ ਨਾਰਦ ਨੂੰ ਕੌਤਾ, ਉਹ ਠੀਕ ਸੀ ਪਰ ਉਥੇ ਇਕ ਬਸਰ ਸੀ । ਸਨਤ ਕੁਮਾਰ ਆਪਣੀ ਛੋਟੀ ਉਮਰ ਵਿਚ ਖੁਸ਼ ਸੀ, ਪਰਮ ਆਨੰਦ ਸੀ; ਪਰ ਇਸਦੀ ਪਕੜ ਉਸ ਨੂੰ ਬਹੁਤ ਸੀ ; ਉਸ ਦਾ ਇਹੋ ਹੀ ਦਿਲ ਸੀ ਕਿ ਕਿਸੇ ਤਰ੍ਹਾਂ ਮੈਂ ਹਮੇਸ਼ ਐਸਾ ਹੀ ਫਹਾਂ । ਉਹ ਆਪਣੇ ਤਨ ਤੋਂ ਪਰੇ ਨਹੀਂ ਸੀ ਹੋ ਸਕਦਾ । ਮਨ ਨੂੰ ਸੁਤੰਤ੍ਰੂ

( ੨੦੧ )

ਕਰਕੇ ਤਨ ਤੋਂ ਵੱਖਗਾ ਅਨੁਭਵ ਕਰਨ ਵਿਚ ਉਸਦਾ ਦਿਲ  
ਸੰਕੁਚਦਾ ਸੀ। ਤਨ ਦੀ ਪਕੜ ਮਨ ਨੂੰ ਆਪਣੀ ਮੁੱਤਰਤਾ ਦਾ  
ਸੁਆਦ ਨਹੀਂ ਚੱਖਣ ਦੇਂਦੀ। ਏਸੇ ਕਰਕੇ ਉਨ੍ਹਾਂ ਸਾਰਿਆਂ ਬਾਬਤ,  
ਜੋ ਬੜੇ ਉੱਚੇ ਹੋਏ ਹਨ, ਪਰ ਤਨ ਦੀਆਂ ਲੰਮੀਆਂ ਉਮਰਾਂ ਦੇ  
ਈਧਾਨ ਵਿਚ ਬੜੇ ਰਹੇ ਹਨ, ਕਿਹਾ ਹੈ:-

ਸਨਕਾਇਕ ਨਾਰਦ ਮੁਨਿ ਸੇਖਾ ॥  
ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ ॥ ੩ ॥  
ਇਸੁ ਮਨ ਕਉ ਕੋਈ ਖੋਜਹੁ ਛਾਈ ॥  
ਤਨ ਛਾਵੈ ਮਨੁ ਬਹਾ ਸਮਾਈ ॥ ੪ ॥  
[ਗਊਡੀ ਕਬੀਰ ਜੀ, ਅਸਟ:—੧

ਸੱਚ ਦਾ ਤੇ ਸ੍ਰੂਤੰਤੂਤਾ ਦਾ ਸੰਬੰਧ ਹੈ। ਕਿਤਾਹ ਮੁੱਕੋਦਸ  
ਖਿਲ ਕਿਹਾ ਹੈ:-

Ye shall know the truth and the truth  
shall make you free.

ਸਨਤ ਕੁਮਾਰ ਦਾ ਸੱਚ, ਅਸਲ ਵਿਚ, ਤਨ ਤੋਂ ਉੱਚਾ  
ਉੱਠਣ ਦੇ ਸੱਚ ਦਾ ਹੰਭਲਾ ਨਹੀਂ ਸੀ। ਉਹ ਮਨ ਨੂੰ ਤਨ ਤੋਂ  
ਆਖਾਲ ਵਿਚਰਨ ਦੀ ਨਿਰਭਰਮ ਅਵਸਥਾ ਦਾ ਸੂਚਕ ਨਹੀਂ ਸੀ।  
ਏਸੇ ਕਟਕੇ ਕਿਹਾ ਹੈ:

ਇਸੁ ਮਨੁ ਕਉ ਨਹੀਂ ਆਵਣ ਜਾਨਾ ॥  
ਜਿਸ ਦਾ ਛਾਮ੍ਰ ਗਇਆ ਤਿਨਿ ਸਾਡੇ ਪਲਾਨਾ ॥  
[ਗਊਡੀ ਕਬੀਰ ਜੀ, ਅਸਟ:—੧

ਆਵਣ ਜਾਣ ਦੇ ਭਰਮ ਤੋਂ ਆਖਾਦੀ, ਇਹ ਨਿਰਭਰਮ  
ਅਵਸਥਾ ਸੱਚ ਦੀ ਪਛਾਣ ਹੈ। ਇਹ ਸੱਚ ਦਾ ਸੂਜਾ ਪਾਸਾ ਹੈ ਜੋ  
ਵਿਕਾਸ ਝੜੇ ਖੇਡੇ ਦੇ ਬਿਲਮੁਕਾਬਲ ਹੈ। ਇਹ ਸਗੋਹੰਦ ਦੀ ਕੰਪ

( ੨੦੨ )

ਲਾ ਦ੍ਰਿਸ਼ ਹੈ, ਜਿਸ ਨੂੰ ਪਾਰ ਕਰਨਾ ਹੈ ਕੁਮਾਰ ਅਵਸਥਾ ਵਿਚ ਹੀ  
ਸਵਾਦ ਚਖਣ ਲਈ ਉਸ ਮਨ ਦਾ ਜੋ ਤਨ ਤੋਂ ਸੁਤੰਤਰ ਹੈ।

੭੦.

ਗੁਰੂ ਨਾਨਕ ਸਾਹਿਬ ਨੇ ਜਿਸ ਗਲ ਦਾ ਪੂਜਾਰ ਕੀਤਾ, ਉਹ  
ਸਚ ਦਾ ਪੂਜਾਰ ਸੀ। ਉਸ ਸਚ ਦੇ ਕਈ ਰੂਪ ਸਨ। ਉਸ ਦਾ ਇਕ  
ਰੂਪ ਸੁਤੰਤਰਤਾ, ਖੇੜਾ, ਚਾਉ, ਵਿਗਾਸ ਆਦਿਕ ਸੀ। ਉਸ ਦਾ ਦੂਜਾ  
ਰੂਪ ਸੁਤੰਤਰਤਾ ਦਾ ਸ਼ਰੂਪ ਸੀ। ਉਸ ਦਾ ਸਨਬੰਧ ਮਨ ਦੀ ਆਜ਼ਾਦੀ  
ਅਤੇ ਰੂਹ ਦੀ ਆਜ਼ਾਦੀ ਨਾਲ ਸੀ, ਜਿਸ ਆਜ਼ਾਦੀ ਨੂੰ ਕਾਗਿਆ  
ਰੱਖਣ ਲਈ ਕੁਰਬਾਨੀ ਹੀ ਇਕ ਮਾਤ੍ਰ ਉਪਾਇ ਸੀ। ਏਸ ਕੁਰ-  
ਬਾਨੀ ਲਈ ਉਹਨਾਂ ਕਈ ਸ਼ਬਦ ਵਰਤੇ, ਉਹਨਾਂ ਕਈ ਅਲੰਕਾਰਾਂ  
ਦੀ ਵਰਤੋਂ ਕੀਤੀ, ਉਹਨਾਂ ਕਈ ਇਸ਼ਾਰੇ ਦਿਤੇ, ਕਈ ਰਮਜ਼ਾਂ  
ਮਾਰੀਆਂ, ਕਈ ਗਲਾਂ ਕਿਮੇ ਹੋਰ ਪਰਬਾਇ ਕਰਕੇ ਸਮਝਾਈਆਂ।  
ਆਖਰ ਮੋਟੀਆਂ ਬੁਣ੍ਹੋਂ ਲਈ ਮਜ਼ਬੂਰ ਹੋਕੇ ਗੱਜ ਵੱਜ ਕੇ ਇਹ  
ਹੋਕਾ ਦਿਤਾ:-

ਜੇ ਜੀਵੈ ਪਤਿ ਲਈ ਜਾਇ ॥

ਸਭੂ ਹਰਾਮੂ ਜੇਤਾ ਕਿਛੁ ਖਾਇ ॥

[ਮਾਝ ਵਾਰ ਮਹਲਾ ੧-੧੦

੭੧.

ਇਹ ਸਚ ਦੇ ਦੋ ਪਾਸੇ ਸਨ। ਇਕੋ ਅਕਲੀਅਤ ਦੇ ਇਹ ਦੋ  
'ਤਰਫ' ਸਨ। ਇਕੇ ਹਕੀਕਤ ਦੀ ਇਹ ਸਿੱਧ ਪੁੱਠ ਸੀ। ਇਕ ਪਾਸੇ  
ਵਿਗਾਸੀ ਖੇੜਾ ਤੇ ਦੂਜੇ ਪਾਸੇ ਸੁਤੰਤਰਤਾ ਤੇ ਕੁਰਬਾਨੀ ਹੈ। ਇਨ੍ਹਾਂ ਦੇ  
ਮੁਕਾਬਲੇ ਦੀਆਂ ਵਸਤਾਂ ਤੋਂ ਇਲਾਵਾ ਸਚ ਦੀ ਇਕ ਹੋਰ ਸੁਤਤ  
ਹੈ, ਇਹ ਉਸ ਦੀ ਤੀਜੀ ਸ਼ਕਲ ਹੈ। ਇਹ ਤੀਜੀ ਪਹਿਲੀਆਂ ਦੇ ਢੂੰ

ਮੇਲਣ ਵਾਲੀ ਹੈ। ਸਰ ਦੇ ਏਸ ਤੀਜੇ ਸਰੂਪ ਦਾ ਨਾਉਂ 'ਹੁਕਮ' ਹੈ। ਸਰ ਦੀਆਂ ਤਿੰਨ ਹਾਲਤਾਂ ਨੂੰ ਸਮਝ ਲੈਣ ਨਾਲ ਗੁਰੂ ਨਾਨਕ ਸਾਹਿਬ ਦੀ ਖਿੱਚੀ ਸੱਚ ਦੀ ਤਸਵੀਰ ਦਾ ਪੂਰਣ ਆਭਾਸ ਹੋ ਜਾਂਦਾ ਹੈ। ਗੁਰੂ ਸਾਹਿਬ ਜਦੋਂ ਮੌਲਵੀ ਰੁਕਨਦੀਨ ਕੇਲ ਪੜ੍ਹਨੇ ਪੈਂਦੇ ਹਨ ਤਾਂ ਉਹ ਉਹਨਾਂ ਨੂੰ ਫਾਰਸੀ\* ਪੜ੍ਹਾਉਂਦਾ ਹੈ।

ਉਸ ਵੇਲੇ ਤਾਲੀਮ ਸ਼ਾਰਾ ਦੇ ਮੁਤਾਬਿਕ ਸੀ। ਸ਼ਾਰਾ ਵਿਚ ਉਹਨਾਂ ਹੁਕਮਾਂ ਦਾ ਜ਼ਿਕਰ ਹੈ ਜੋ ਜ਼ਰੂਰੀ ਹਨ। ਏਹ ਹੁਕਮ, ਕਿਸਮ ਵਿਚ, ਵੈਸੇ ਹੀ ਹਨ ਜੈਸੇ ਮੁਸਾ ਦੇ ਦਸ ਹੁਕਮ (Ten Commandments)। ਹੁਕਮ ਮੰਨਣਾ ਆਵਸ਼ਯਕ ਹੈ, ਪਰ ਕਿਹੜਾ ਹੁਕਮ ? ਹੁਕਮ ਦੇ ਕਿਸਮ ਦੇ ਹਨ: ਇਕ ਬਾਹਿਗੀ, ਦੂਜਾ ਅੰਦਰੀ। ਬਾਹਿਗੀ ਹੁਕਮ ਕਿਤਾਬਾਂ ਵਿਚ ਲਿਖੇ ਹਨ !

ਸ਼ਾਰਾ ਦੇ ਸਾਰੇ ਹੁਕਮ ਬਾਹਿਗੀ ਹੁਕਮ ਹਨ। ਮੁਸਾ ਦੇ ਦਸ ਦੇ ਦਸ ਹੁਕਮ ਬਾਹਿਗੀ ਹਨ। ਬਹੁਤ ਸਾਰੇ ਭਾਈਚਾਰਕ ਨਿਯਮ ਤੇ ਸਦਾਚਾਰਕ ਅਸੂਲ ਬਾਹਿਗੀ ਹੁਕਮ ਹਨ। ਸਾਰੀ ਦੰਡ ਨੀਤੀ (Penal Code) ਤੇ ਨੀਤੀ ਧਰਮ ਬਾਹਿਗੀ ਹੁਕਮ ਹੈ। ਇਨ੍ਹਾਂ ਤੋਂ ਇਲਾਵਾ ਹੋਰ ਹੁਕਮ ਹਨ। ਜੋ ਬਾਹਿਗੀ ਨਹੀਂ ਪ੍ਰੰਤੂ ਅੰਦਰੀ ਹੁਕਮ ਹਨ। ਇਹ ਭੀਤਰੀ ਹੁਕਮ ਚੀਜ਼ਾਂ ਦੇ ਗੁਣ ਸੁਭਾਵ ਵਿਚ ਮੈਜ਼ੂਦ ਹਨ। ਉਹ ਵਸਤਾਂ ਦੀ ਫਿਤਰਤ ਨਾਲ ਇਕ ਜਾਨ ਹਨ, ਉਹ ਹਫ ਸ਼੍ਲੋ ਦੇ ਵਜੂਦ ਦੇ ਦਮਾਤਾ ਹਨ। ਅੱਗ ਦਾ ਕੰਮ ਆਵਨਾ ਹੈ। ਅਗ ਨੂੰ ਸਾਜ਼ਨ ਦਾ ਹੁਕਮ ਉਸ ਦੀ ਫਿਤਰਤ ਵਿਚ ਮੈਜ਼ੂਦ ਹੈ। ਇਹ ਹੁਕਮ ਉਸ ਦੀ ਬਨਾਵਟ ਵਿਚ, ਉਸ ਦੇ ਵਿਧਾਨ (Constitution) ਵਿਚ ਇਸਥਿਤ ਹੈ। ਗੁਰੂ ਬਾਬੇ ਨੇ ਏਸ ਖਿਆਲ ਨੂੰ ਐਉਂ ਪ੍ਰਗਟ ਕੀਤਾ ਸੀ:-

\*ਪੁਰਾਤਨ ਜਨਮ ਸਾਖੀ ਫਾਰਸੀ ਲਈ ਲਫ਼ਜ਼ 'ਤੇਰਕੀ' (ਤੁਰਕੀ) ਦਰਤਲੀ ਹੈ। ਏਥੇ ਸਲਾਂ ਵੱਡੀ ਛਾਪ।

( ੨੦੪ )

## ਹੁਕਮਿ ਰਜਾਈ ਭਲਣਾ ਨਾਨਕ ਲਿਖਿਆ ਨਾਲਿ ॥

[ਜਪਜੀ

ਨਿਰਜਿੰਦ ਚੀਜ਼ਾਂ ਏਸ 'ਲਿਖਿਆ ਨਾਲਿ' ਹੁਕਮ ਦੀ ਉੱਲੰ-  
ਘਣਾ ਨਹੀਂ ਕਰ ਸਕਦੀਆਂ । ਓਹ ਏਸ ਹੁਕਮ ਨੂੰ ਅਪਣੇ ਗੁਣ  
ਸੁਭਾਵ ਵਿਚ ਪਾਰਨ ਕਰਕੇ ਹੀ ਹਸਤੀ ਵਿਚ ਵਿਡਰ ਰਹੀਆਂ ਹਨ ।  
ਇਹ ਉਹਨਾਂ ਦਾ ਪਰਮ ਹੈ ਗਿਆ ਹੈ । ਪਰਮ ਦੇ ਅਰਥ ਏਹੋ ਹੈ  
ਹਨ ਜੇ ਗੁਣ ਪਾਰਨ ਕੀਤਾ ਹੋਵੇ ਅਪਣੀ ਬਨਾਵਟ ਦੇ ਆਧਾਰ  
ਉਤੇ । ਬਾਬੀਂ ਏਸ ਪਰਮ ਦੇ ਕਿਸੇ ਚੀਜ਼ ਦੀ ਹਸਤੀ ਕਾਇਆ ਨਹੀਂ  
ਨਹੀਂ ਸਕਦੀ । ਹੁਕਮ ਅਤੇ ਪਰਮ ਮਿਲਦੀਆਂ ਜੁਲਦੀਆਂ ਚੀਜ਼ਾਂ  
ਹਨ । ਪਰ ਮੌਟੀ ਸ਼ਕਲ ਵਿਚ ਇਹ ਫਰਕ ਹੈ:-

ਹੁਕਮ ਵਾਪਕ ਚੀਜ਼ ਹੈ, ਇਸ ਦਾ ਅਧਿਕਾਰ ਸਰਬ  
ਲਾਗੂ ਹੈ । ਇਹ ਸਾਰੇ ਵਿਸ਼ੁ ਵਿਚ ਭਰਪੂਰ ਹੈ:-

ਹੁਕਮੁ ਭਲਾਇ ਰਹਿਆ ਭਰਪੂਰੇ ॥

ਗਿਸੁ ਨੇੜੇ ਗਿਸੁ ਆਖਾਂ ਦੂਰੇ ॥

[ਮਾਝੂ ਮਹਾਂ ੯, ਸੇਵਾ-੨੨

ਪਰਮ ਏਸ ਹੁਕਮ ਦੇ ਅੰਤਰਗਤ ਹੈ । ਹੁਕਮ ਸਰਬ ਸਾਂਝੀ  
ਅਵਸਥਾ ਹੈ, ਪਰਮ ਖਾਸ ਖਾਸ ਵਸਤੂਆਂ ਦੀਆਂ ਵਖੈ ਦੁਖ ਖਾਸੀਆਤਾਂ  
ਨੂੰ ਸਥਾਪਤ ਕਰਦਾ ਹੈ । ਚੀਜ਼ਾਂ ਦੀ ਅੱਡਠੀ ਅੱਛਠੀ ਪਰਮ  
ਖਿਵਸਥਾ ਇਕ ਸਾਂਝੇ ਹੁਕਮ ਦਾ ਹੀ ਸੁਲਭਤਾ ਹੈ । 'ਹਰਿ' ਆਪ  
ਤਾਂ ਏਸ ਜੈਨਰਲ ਹੁਕਮ ਦੁਆਰਾ ਧਰਮ ਦੀਆਂ ਖਾਸੀਆਤਾਂ  
ਸਥਾਪਤ ਕਰਕੇ ਛਿਪ ਗਿਆ ਹੈ । ਦੁਨੀਆਂ ਏਸ ਪੁਰੋਂ ਢੁਗਮਾਏ  
ਹੁਕਮ ਦੇ ਅਧਿਕਾਰ ਹੇਠ ਨਿਜੀ ਪਰਮ ਦੇ ਆਧਾਰ ਉਪਰ ਚਲ  
ਭਹੀ ਹੈ:-

( ੨੦੫ )

ਦੁਨੀਆ ਧੰਧੇ ਲਾਇ ਆਪੁ ਛਪਾਇਆ ॥  
ਧਰਮੁ ਕਰਾਏ ਕਰਮ ਧੁਰਹੁ ਭੁਰਮਾਇਆ ॥

[ਮਲਾਰ ਵਾਰ ਮਃ ੧-੩]

ਹਰ ਇਕ ਸੈ ਏਸ ਭੈ ਵਿਚ ਹੈ ਕਿ ਉਹ ਆਪਣੇ ਪਰਮ ਦੀ  
ਊਲੰਘਣਾ ਨਾਂ ਕਰੋ:-

ਭੈ ਵਿਚਿ ਪਵਣੁ ਵਹੈ ਸਦ ਵਾਉ ॥  
ਭੈ ਵਿਚਿ ਚਲਹਿ ਲਖ ਦਰੀਆਉ ॥  
ਭੈ ਵਿਚਿ ਅਗਨਿ ਕਢੈ ਵੇਗਾਰਿ ॥  
ਭੈ ਵਿਚਿ ਧਰਤੀ ਦਬੀ ਭਾਰਿ ॥  
ਭੈ ਵਿਚਿ ਇੰਦ੍ਰੁ ਫਿਰੈ ਸਿਰ ਭਾਰਿ ॥  
ਭੈ ਵਿਚਿ ਰਾਜਾ ਧਰਮ ਦੁਆਰੁ ॥  
ਭੈ ਵਿਚਿ ਸੂਰਜੁ ਭੈ ਵਿਚਿ ਚੰਦ੍ਰੁ ॥  
ਕੋਹ ਕਰੋੜੀ ਰਲਤ ਨ ਅੰਤੁ ॥.....

ਛਾਰ ਆਸਾ ਮਃ ੧-੪

ਐਸ ਤਰ੍ਹਾਂ ਸਾਰਾ ਸੰਸਾਰ ਵਸਤੂ ਧਰਮ ਦੇ ਅੰਦਰਲੇ ਬੰਧੇਜ  
ਨਾਲ ਬੱਡਾ ਹੋਇਆ ਚਲ ਰਿਹਾ ਹੈ, ਪਰ ਏਸ ਇੰਤਜ਼ਾਮ ਵਿਚ  
ਮਨੁਖ ਦੀ ਹੈਸੀਅਤ ਅਨੋਖੀ ਹੈ। ਉਹ ਬੱਡਾ ਹੋਇਆ ਵੀ ਕਾਫੀ  
ਖੁੱਲ੍ਹਾ ਹੈ। ਉਸ ਦੀ ਪਿਛਾੜੀ ਦਾ ਰੱਸਾ ਬਹੁਤ ਲੰਮਾ ਹੈ। ਉਸ ਦੀ  
ਸੁਤੰਤੂਤਾ ਦਾ ਹਲਕਾ ਏਸ ਕਰਕੇ ਬਹੁਤ ਵੱਡਾ ਹੋ ਗਿਆ ਹੈ।  
ਮਨੁਖ ਵਿਚ ਏਸੇ ਕਾਰਨ ਸ਼ਨਾਖਤ ਹੈ, ਵਿਤ੍ਰੇਕ ਹੈ, ਜੋੜ ਤੋੜ ਕਰ  
ਲੈਣ ਲਈ ਚੋੜਾ ਇਹਾਤਾ ਹੈ, ਮਾਨਸਿਕ ਸਮਝ ਹੈ, ਬੁਧਿ ਦਾ  
ਬਲ ਹੈ। ਇਹ ਸਭ ਕੁਝ ਹੁੰਦਿਆਂ ਹੁਵੇਂਦਿਆਂ ਉਸ ਦੇ ਅੰਦਰ ਇਕ  
ਹੋਰ ਗੱਲ ਹੈ। ਉਹ ਹੈ ਇਨਸਾਨੀ ਕਮਜ਼ੌਰੀ, ਇਕ ਖਾਸ ਕਿਸਮ ਦੀ  
ਲਾਚਾਰੀ, ਕਿ ਅਕਸਰ ਵੇਰ ਇਹ ਸਮਝਦਾ ਹੋਇਆ ਵੀ ਬੇਸ਼ਮਝੀ  
ਦੀ ਮਜ਼ਬੂਗੀ ਵਿਚ ਫਸ ਜਾਂਦਾ ਹੈ। ਈਸਾਈ ਧਰਮ ਦੇ ਵੱਡੇ ਨੇਤਾ

( ੨੦੬ )

ਪੈਲਸ (Saint Paul) ਨੇ ਕਿਹਾ ਹੈ:-

The Good that I would I do not and the  
evil I would not that I do. [Romans VII, 19-23]

ਭਾਵ—ਚੰਗਿਆਈ ਜੋ ਮੈਂ ਕਰਨੀ ਚਾਹੁੰਦਾ ਹਾਂ, ਮੈਂ ਨਹੀਂ  
ਕਰਦਾ ਤੇ ਝੁਟਿਆਈ ਜੋ ਮੈਂ ਨਹੀਂ ਕਰਨੀ ਚਾਹੁੰਦਾ, ਉਹ ਕਰ  
ਸ਼ੇਂਦਾ ਹਾਂ ।

ਇਹ ਗੱਲ ਫੇਰ ਇਕ ਲਾਤੀਨੀ ਸ਼ਾਇਰ ਨੇ ਕਹੀ ਸੀ:-

I perceive the 'right things and approve  
of them, yet I pursue the wrong ones. [Ovid.

ਭਾਵ—ਅਸੀਂ ਦੁਰਸਤ ਗੱਲਾਂ ਨੂੰ ਦੇਖਦੇ ਤੇ ਉਹਨਾਂ ਦੀ,  
ਪ੍ਰੈਡਤਾ ਦੀ ਕਰਦੇ ਹਾਂ ਪਰ ਪਿੱਛੇ ਲੱਗ ਪੈਂਦੇ ਹਾਂ ਗਾਲਤ ਗੱਲਾਂ ਦੇ ।

ਗੁਰਵਾਕ ਵਿਚ ਇਹੋ ਰਮਣ ਸਪਸ਼ਟ ਹੈ:-

ਮਨਮੁਖਿ ਹੁਕਮੁ ਨ ਬੁਝੇ ਬਪੁੜੀ ਕਿਤ ਹਉਮੈ ਕਰਮ ਕਮਾਇ ॥

ਵਰਤ ਨੇਮੁ ਸੁਭ ਸੰਜਮੁ ਪੁਜਾ ਪਾਰਦਿ ਰਤਮੁ ਨ ਜਾਫਿ ॥

[ ਰਾਇਂ ਤੇ ਦੱਧੀਕ ਸਮੌਕ ਮਹਲਾ ੪

ਜੁਰੂਰਤ ਤਾਂ ਇਹ ਸੀ ਕਿ ਮਨੁਖ ਆਪਣੀ ਵਧੀ ਹੋਈ  
ਅਕਲ ਨਾਲ ਆਪਣੇ ਪੁਰ ਅੰਦਰ ਵਰਤ ਰਹੇ ਹੁਕਮ ਨੂੰ ਪਛਾਣਦਾ  
ਪਰ ਉਸਨੇ ਇਹ ਨਹੀਂ ਕੀਤਾ, ਉਹ ਬਾਹਰ ਦੀਆਂ ਖੇਡਾਂ ਵਿਚ ਰਚ  
ਗਿਆ । ਉਹ ਬਾਹਰਲੀਆਂ ਵਸਤੂਆਂ ਦੇ ਪਰਮ ਨੂੰ ਸਮਝਣ ਵਿਚ  
ਘਾੜਤਾਂ ਘੜਦਾ ਰਿਹਾ, ਜੰਤਰ ਰਚਦਾ ਰਿਹਾ, ਹਥਿਆਰ ਬਣਾਉਂਦਾ  
ਰਿਹਾ, ਮਸ਼ੀਨਾਂ ਸਿਰਜਦਾ ਰਿਹਾ ਤੇ ਏਸ ਕਲਾਸਾਜ਼ੀ ਵਿਚ ਆਪ  
ਭੀ ਇਕ ਪੁਰਭਾ ਬਣ ਗਿਆ । ਉਸ ਨੂੰ ਭੁਲ ਗਿਆ, ਕਿ ਉਸ ਦਾ  
ਆਪਣਾ ਪਰਮ ਕੀਹ ਹੈ । ਉਸ ਨੂੰ ਭੁਲ ਗਿਆ ਕਿ ਉਹ ਨਿਠੀ  
ਛਿਕ ਗਠਾਰੀ ਨਹੀਂ, ਉਸ ਨੂੰ ਭੁਲ ਗਿਆ ਕਿ ਉਹ ਨਿਰਾ ਸ਼ਕਤੀ

( ੨੦੭ )

ਦਾ ਸਾਏਨ ਨਹੀਂ, ਉਸ ਨੂੰ ਭੁੱਲ ਗਿਆ ਕਿ ਉਸ ਦਾ ਅੰਤਹਕਰਣ  
ਨਿਰਾ ਮਾਲੀ ਤਾਕਤ ਦਾ ਐਕਾਰ ਨਹੀਂ, ਪ੍ਰੰਤੂ ਉਸ ਦੇ ਅੰਦਰ  
ਜੀਵ ਆਤਮਾ ਹੈ, ਜੋ ਉਸ ਸ਼ਕਤੀ ਦੇ ਘਰ ਵਿਚ ਬਿਵੇਖ ਰੂਪ ਹੋਕੇ  
ਬਿਭਾਜਮਾਨ ਹੈ:-

ਹੁਕਮੈ ਸਿਵ ਸਕਤੀ ਘਰਿ ਵਾਸਾ  
ਹੁਕਮੈ ਖਲੈ ਖੇਲਾਇਦਾ ॥

[ਮਾਰੂ ਮਨਦਾ ੧, ਸੋਲਹ-੧੯]

ਛਰੂਫਤ ਸੀ ਕਿ ਇਨਸਾਨ ਆਪਣੀ ਅੰਦਰ ਦੀ ਕਲਾ ਨੂੰ  
ਛੁੱਝਦਾ। ਇਸ ਬੁਝਣ ਵਿਚ ਉਹ ਅੰਦਰਲੇ ਧਰਮ ਨੂੰ ਲਖਦਾ ਜਿਸ  
ਨਾਲ ਉਸ ਨੂੰ ਹੁਕਮ ਦੀ ਪਛਾਣ ਹੋ ਜਾਂਦੀ। ਇਸ ਪਛਾਣ ਨਾਲ  
ਉਸ ਉਪਰ ਇਕ ਐਸਾ ਅਸਤਰਜ ਰਸ ਛਾ ਜਾਂਦਾ ਕਿ ਸਿਰਫ  
ਅੰਦਰ ਦੀ ਜੀਵਨ ਜੁਗਤਿ ਦਾ ਹੀ ਭੇਦ ਉਸ ਲਈ ਨਾ ਭੁੱਲ੍ਹੁ ਜਾਂਦਾ,  
ਪ੍ਰੰਤੂ ਸੱਚ ਦੀ ਪੂਰਣ ਰੂਪ ਵਿਚ ਬੁੜ੍ਹੇ ਹੋ ਜਾਂਦੀ:-

ਹੁਕਮੁ ਚਿਸਮਾਣੁ ਹੁਕਮਿ ਪਛਾਣੈ  
ਜੀਅ ਜੁਗਤਿ ਸਭੁ ਜਾਣੈ ਸੋਧੀ ॥

[ਰਾਮਕਲੀ ਮਾ ੧, ਸਿਥ ਗੋਸਟਿ-੨੩]

ਐਸ ਤਰ੍ਹਾਂ ਸੱਚ ਦੀਆਂ ਤਿੰਨੀ ਸ਼ਕਲਾਂ ਹਨ। ਇਕ ਸ਼ਕਲ  
ਖੇਡੇ ਵਾਲੀ ਹੈ, ਦੂਜੀ ਸ਼ਕਲ ਉਸ ਦੀ ਸੁਤੰਤਰਤਾ ਦੇ ਪ੍ਰਭਾਵੀ ਵਿਚ  
ਪ੍ਰਤੱਖ ਹੈ, ਤੌਜੀ ਸ਼ਕਲ ਹੁਕਮ ਦੀ ਪਛਾਣ ਵਿਚ ਹੈ। ਉਸ ਦੇ  
ਇਸ ਤ੍ਰੀਮੁੜ ਵੇਸ਼ ਨੂੰ ਆਪਣੇ ਆਪੇ ਵਿਚ ਮਹਿਸੂਸ ਕਰਨਾ ਹੈ,  
ਇਹ ਵਿਸ਼ਮਦ ਹੈ।

੧੩.

ਥਾਹਰਲੇ ਹੁਕਮਾਂ ਨੂੰ ਮੰਨਣਾ ਇਹ ਵੀ ਮਲਹੜ ਦਾ ਇਕ

ਅੰਗਾ ਹੈ। ਸ਼ਲੁਧੀ ਦੀ ਕੋਈ ਆਪਣੀ ਛਾਂ ਹੈ। ਮੁਸ਼ਾ ਦੇ ਦੁਸ਼ ਹੁਕਮ ਅਜੇ ਤਕ ਕਿਸੇ ਅਧਿਕਾਰੀ ਪਦ ਉਪਰ ਬੈਠੇ ਹੋਏ ਹਨ। ਏਹ ਸਾਰੀਆਂ ਚੀਜ਼ਾਂ ਅਵਸਥਾ ਭੇਟ ਦੇ ਮੁਤਾਬਕ ਬਿਵਸਥਾ ਮੰਗਦੀਆਂ ਹਨ, ਪਰ ਅੰਤਰ ਆਤਮੇ ਹੁਕਮ ਦੀ ਪਛਾਣ ਕਰਨੀ ਹੋਰ ਖੇਡ ਹੈ। ਇਹ ਸ਼ਨਾਖਤ ਤਦੇ ਹੁੰਦੀ ਹੈ ਕਿ ਮਨੁਖ ਨੂੰ ਸ਼ਿਵ ਤੇ ਸ਼ਲਕਤੀ ਦੇਨਾਂ ਦੇ ਧਰਮਾਂ ਦਾ ਅਡ ਅਡ ਪਤਾ ਹੋਵੇ। ਫੇਰ ਇਹ ਦੀ ਪਤਾ ਹੋਵੇ ਕਿ ਸ਼ਿਵ ਅਤੇ ਸ਼ਲਕਤੀ ਦੇਨਾਂ ਦੇ ਇਕੱਠੇ ਰਹਿਣ ਤੋਂ ਜੋ ਸੰਜੋਗੀ ਧਰਮ ਪੈਦਾ ਹੁੰਦਾ ਹੈ ਉਹ ਕੀ ਹੈ? ਜੋ ਮਨੁਖ ਆਪਣੀ ਵਿਵੇਕ ਬੁਧੀ ਕੋਲੋਂ ਐਸ ਤਰ੍ਹਾਂ ਦੀ ਸਹਾਇਤਾ ਲੈਂਦੇ ਹਨ ਉਹਨਾਂ ਲਈ ਧਰਮ ਨਿਰੇ ਫੇਕਣ ਕਰਮ ਜਾਂ ਨਿਰੇ ਰਸਮਾਂ ਰਿਵਾਜਾਂ ਦੀ ਚੀਜ਼ ਨਹੀਂ ਰਹਿ ਜਾਂਦੀ। ਉਨ੍ਹਾਂ ਦੇ ਅੰਦਰ ਧਰਮ ਇਕ ਜੀਉਂਦੇ ਜਾਗਦੇ ਫੁਲ ਵਾਕੁਣ ਖਿੜ ਪੈਂਦਾ ਹੈ, ਜਿਸ ਦੀ ਖੁਸ਼ਬੋਨਾਲ ਉਹ ਮੁਅਤਰ ਹੈ ਜਾਂਦੇ ਹਨ:-

ਪਰਮ ਫੁਲ ਫਲ ਗੁਰਿ ਗਿਆਨੁ ਦ੍ਰਿੜਾਇਆ  
ਬਹਕਾਰ ਬਾਸੁ ਜਾਗਿ ਦੀਜੈ ॥  
[ਕਲਿਆਣ ਮਹਲਾ ੪, ਅਸਟ: ੮]

### ੴ ੩ ॥

ਸਨਤ ਕੁਮਾਰ ਨੂੰ ਸ਼ਿਵ ਅਤੇ ਸ਼ਲਕਤੀ ਦੇ ਸੰਜੋਗੀ ਧਰਮ ਦਾ ਪਤਾ ਸੀ। ਜਿਸ ਵੇਲੇ ਸ਼ਿਵ ਸ਼ਲਕਤੀ ਦੇ ਘਰ ਵਾਸਾ ਪਾਉਂਦਾ ਹੈ, ਤਾਂ ਉਸ ਵਿਚ ਕੀ ਸੁਖ ਅਨੰਦ ਹੈ, ਇਸ ਦਾ ਵੀ ਉਸ ਨੂੰ ਬਹੁ ਸੀ। ਏਸੇ ਕਰਕੇ ਉਹ ਹਮੇਸ਼ ਜੀਉਣਾ ਲੋਚਦਾ ਸੀ ਤੇ ਸੁਕੁਮਾਰ ਰਹਿਣਾ ਚਾਹੁੰਦਾ ਸੀ। ਉਹ ਆਪਣੀ ਬਾਲੀ ਦੇਹ ਨੂੰ ਸਦਾ ਕਾਇਮ ਰਖਣ ਦਾ ਇੱਛਾਵਾਨ ਸੀ। ਪਰ ਵਿਵੇਕ ਧਰਮ ਦੀ ਮੁਤਾਬਕ ਉਸ ਨੂੰ ਇਹ ਗੱਲ ਸੁਖੇਨ ਹੀ ਦੱਸ ਸਕਦੀ ਸੀ ਕਿ ਦੇਹ ਦਾ ਧਰਮ ਕੀਹ ਹੈ।

( ੨੦੯ )

ਏਸ ਅਨਿੱਤ ਵਸਤੂ ਨੂੰ ਨਿੱਤ ਰਖਣਾ ਕਿਤਨੀ ਕੁ ਹੁਕਮ ਅਨੁਕੂਲ  
ਬਿਵਸਥਾ ਹੈ ? ਏਸੇ ਕਰਕੇ ਕਿਹਾ ਹੈ:-

ਸਨਕ ਸਨੰਦ ਮਹੇਸ ਸਮਾਨਾਂ ॥

ਸੇਖ ਨਾਗਿ ਤੇਰੋ ਮਰਮੁ ਨ ਜਾਨਾਂ ॥

[ਪਨਾਸਰੀ ਕਬੀਰ ਜੀ-੧

ਨਿਰੈਲ ਸ਼ਿਵ ਦਾ ਕੀ ਪਰਮ ਹੈ ? ਉਹ ਆਤਮਾ ਜੋ ਏਸ  
ਦੇਹ ਰੂਪ ਨਗਰੀ ਵਿਚ ਵਸ ਰਿਹਾ ਹੈ ਉਸ ਦਾ ਕੀ ਪਰਮ ਹੈ ? ਉਹ  
ਇਸ ਦੇਹ ਤੋਂ ਕਿਤਨਾ ਕੁ ਅਤੀਤ ਹੈ, ਉਸ ਨੂੰ ਸਮਝਣਾਂ ਤੇ ਉਸ  
ਦੇ ਪਰਮ ਉਤੇ ਆਮਿਲ ਹੋਣਾ ਇਹ ਹੈ ਜੋ ਆਦਮੀ ਨੂੰ ਸੱਚ ਦੇ  
ਨਿਸ਼ਾਨੇ ਉਪਰ ਪਹੁੰਚਾਉਂਦਾ ਹੈ:-

ਦੇਹੀ ਨਗਰੀ ਨਉ ਦਰਵਾਜ਼ੇ ॥ ਸਿਰਿ ਸਿਰਿ ਕਰਣੈ ਹਾਰੈ  
ਸਾਜੇ ॥ ਦਸਵੈ ਪੁਰਖੁ ਅਤੀਤੁ ਨਿਗਲਾ ਆਪੇ ਅਲਭੁ  
ਲਖਾਇਆ ॥ ੬ ॥ ਪੁਰਖੁ ਅਲੇਖੁ ਸਚੇ ਦੀਵਾਨਾ ॥  
ਹੁਕਮਿ ਚਲਾਏ ਸਚੁ ਨੀਸਾਨਾ ॥ [ਮਾਰੂ ਮਹਲਾ ੧, ਸੋਲਹਾ-੧੯

ਏਸ ਹੁਕਮ ਨੂੰ ਨਾ ਸਮਝਣਾ ਸੱਚਦੇ ਨਿਸ਼ਾਨੇ ਤੋਂ ਉੱਖੜਨਾ  
ਹੈ। ਦੇਹ ਦੇ ਸੰਜੋਗੀ ਪਰਮ ਤੋਂ ਖੁਸ਼ੀਆਂ ਭਾਵੇਂ ਲੱਭ ਪੈਣ, ਪਰ  
ਪਰਮ ਪਦ ਦਾ ਮਹਲ ਨਹੀਂ ਲੱਭਦਾ। ਇਹ ਚੀਜ਼ ਸਪਸ਼ਟ ਕਰਕੇ  
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਹੀ ਗਈ ਹੈ, ਜੋ ਕਿ ਸਨਤ ਕੁਮਾਰ  
ਦੀ ਲੰਮੀ ਅਵਸਥਾ ਉਪਰ ਕਟਾਖ਼ਜ ਹੈ:-

ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ  
ਸਨਤ ਕੁਮਾਰ ਤਿਨ੍ਹ ਕਉ ਮਹਲੁ ਦੂਲਭਾਵਉ ॥ ੨ ॥  
[ਆਸਾ ਮਹਲਾ ੫-੧੨੧

੧੪

ਲ੍ਲੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ:-

( ੨੧੦ )

ਜੇ ਜੀਵੈ ਪਤਿ ਲਬੀ ਜਾਇ ॥ ਸਭੁ ਹਰਾਮ ਜੇਤਾ ਕਿਛੁ ਖਾਇ ॥  
ਵਾਰ ਮਾਝ ਮਹਲਾ ੧-੧੦

ਤਾਂ ਉਹ ਉਸ ਵੇਲੇ ਦੇਹ ਅਤੇ ਮਨ ਨੂੰ ਅਲੱਗ ਅਲੱਗ ਧਰਮਾਂ  
ਵਿਚ ਉਪਸਥਿਤ ਕਰਕੇ ਸੰਬੰਧਨ ਕਰ ਰਹੇ ਸਨ । ਗੁਰੂ ਗੋਬਿੰਦ ਸਿੰਘ  
ਜੀ ਨੇ ਏਸੇ ਗੱਲ ਦਾ ਤਰਜੁਮਾ ਕੀਤਾ ਇਨ੍ਹਾਂ ਤੁਕਾਂ ਵਿਡ:-

ਦੇਹ ਅਨਿਤ ਨ ਨਿਤ ਰਹੈ

ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ॥

[ਕ੍ਰਿਕਣਾਵਤਾਰ ਪਾਤਸਾਹੀ ੧੦-੨੪੯]

ਇਹ ਉਲਥਾ ਬੇਸ਼ਕ ਅਰਥਾਂ ਦੇ ਲਿਹਾਜ਼ ਨਾਲ ਕਰੀਬ  
ਕਰੀਬ ਲਫੜੀ ਤਰਜੁਮਾ ਸੀ, ਪਰ ਅਮਲ ਦੇ ਲਿਹਾਜ਼ ਨਾਲ ਇਸ  
ਦਾ ਪ੍ਰਭਾਉ ਹੋਰ ਸੀ । ਇਹ ਚਮਕ ਸੀ ਉਸ ਕਟਾਰ ਦੀ ਜੋ ਸੱਚ ਦੀ  
ਕਟਾਰ ਸੀ, ਇਹ ਦਮਕ ਸੀ ਉਸ ਅਸਪਾਤ ਦੀ ਜੋ ਸੁਚਾ ਅਸਪਾਤ  
(ਆਰ) ਸੀ:-

ਸਚ ਕੀ ਕਾਤੀ ਸਚੁ ਸਭੁ ਸਾਰੁ ॥

ਧਾੜਤ ਤਿਸਕੀ ਅਪਰ ਅਪਾਰ ॥

[ਵਾਰ ਰਾਮਕਲੀ, ਮਹਲਾ ੧-੧੯]

ਇਹ ਵੰਗਾਰ ਸੀ ਆਤਮਾਂ ਨੂੰ ਜੋ ਤਲਵਾਰ ਰੂਪ ਹੈ, ਪਰ ਜੋ  
ਮਿਆਨ ਰੂਪੀ ਦੇਹ ਨਾਲ ਚਿਮਟ ਗਈ ਹੈ। ਇਹ ਲਲਕਾਰ ਸੀ ਰੂਹ  
ਨੂੰ ਜਿਸ ਨੂੰ ਹੰਕਾਰ ਦਾ ਜੰਗਾਲ ਲਗ ਗਿਆ ਹੈ ਤੇ ਜਿਸ ਲਈ ਉਸ  
ਵਾਸਤੇ ਮਿਆਨ ਤੋਂ ਬਾਹਰ ਨਿਕਲਣਾ ਐਖਾ ਹੈ ਗਿਆ ਹੈ। ਜਿਤਨਾ  
ਚਿਰ ਰੂਹ ਅਪਣਾ ਧਰਮ ਨਾਂ ਪਛਾਣੇ ਉਹ ਕਰਤੇ ਦਾ ਹੁਕਮ ਸਿਆਣ  
ਨਹੀਂ ਸਕਦੀ। ਜਿਤਨਾ ਚਿਰ ਜੀਵ ਵਖ ਵਖ ਕਰਕੇ ਨਾ ਦੇਖੇ ਕਿ  
ਮੇਰੀ ਦੇਹ, ਜੋ ਪੰਜਾਂ ਤੱਤਾਂ ਦੀ ਬਣੀ ਹੈ, ਜਿਨ੍ਹਾਂ ਪੰਜਾਂ ਦੇ ਵਖ ਵਖ  
ਧਰਮ ਹਨ ਤੇ ਜਿਨ੍ਹਾਂ ਦੀਆਂ ਵਖ ਵਖ ਦਰਜੇ ਦੀਆਂ ਪੀੜ੍ਹੀਆਂ ਹਨ ਤੇ  
ਖੂਸ਼ੀਆਂ ਹਨ, ਤੇ ਜਿਤਨਾ ਚਿਰ ਇਹ ਨਾਂ ਸਮਝੇ ਕਿ ਦੇਹ ਤੋਂ ਵੱਖ

( ੨੧੧ )

ਜੀਵ ਦੀਆਂ ਅਪਣੀਆਂ ਪੀੜਾਂ ਤੇ ਖੁਸ਼ੀਆਂ ਕੀ ਅਰਥ ਰਖਦੀਆਂ ਹਨ,  
ਜਿਤਨਾ ਚਿਰ ਉਸ ਨੂੰ ਇਸ ਗਲ ਦੀ ਸਮਝ ਨਾਂ ਆਵੇ ਕਿ:-

ਪਉਣੈ ਪਾਣੀ ਅਗਨੀ ਜੀਓ ॥

ਤਿਨ ਕਿਆ ਖੁਸ਼ੀਆ ਕਿਆ ਪੀੜ ॥

[ਵਾਰ ਮਲਾਰ ਮਹਲਾ ੧-੨੪]

ਊਤਨਾ ਚਿਰ ਰਹ ਹਉਮੈ ਦੇ ਜੰਗਾਲ ਨਾਲ ਮੌਟੀ ਹੋਈ  
ਤਲਵਾਟ ਵਾਕੁਣ ਹੈ, ਜੋ ਮਿਆਨ ਨਾਲ ਇਕਮਿਕ ਹੋਈ ਹੋਈ ਹੈ ਤੇ  
ਜੋ ਅਪਣੀ ਸਾਰਥਕਤਾ ਹੁਆ ਚੁਕੀ ਹੈ। ਊਤਨਾ ਚਿਰ ਆਦਮੀ ਸਚ  
ਨੂੰ ਫੇਕਟ ਪਰਮ ਬਣਾਕੇ ਵਹਿਮ ਵਿਚ ਬਿੰਦਰੀ ਗੁਲਾਰਦਾ ਹੈ। ਊਸ  
ਨੂੰ ਊਸ ਵੇਲੇ ਲੋੜ ਹੈ ਕਿ ਊਹ ਸੰਸਾਰ ਦੀ ਊਤਪਤੀ ਦੇ ਹੁਕਮ ਨੂੰ  
ਪਛਾਣੇ। ਊਸਨੂੰ ਤਦ ਪਤਾ ਲਗ ਜਾਏਗਾ ਕਿ ਇਹ ਹਰ ਪੈਦਾਇਸ਼  
ਦੇ ਧੂਹ ਅੰਦਰ ਖੰਡਾ ਮੂਲ ਵਿਚ ਲਿਸ਼ਕ ਰਿਹਾ ਹੈ:-

ਬੱਣਾ ਖ੍ਰਿਪਾਈ ਸਾਜਿਕੈ ਜਿਨ ਸਭ ਸੰਸਾਰ ਉਪਾਇਆ ॥

ਛੂਹਸਾ ਹਿਸਨ ਮਹੇਸ ਸਾਜਿ ਕੁਦਰਤੀ ਦਾ ਖੇਲ ਰਚਾਇ ਬੱਣਾਇਆ ॥

[ਵਾਰ ਸ੍ਰੀ ਬਗਉਤਾ ਜੀ ਕੀ, ਪਾਤਸਾਹੀ ੧੦-੧

## ੧੫.

ਬਿਆਸ ਜੀ ਨੇ ਕਿਹਾ ਸੀ ਕਿ:-

ਕਾਮਨਾ ਸੇ, ਲੋਭ ਸੇ, ਅਥਵਾ ਪ੍ਰਾਣ ਬਚਾਨੇ ਕੈ

ਛੀਏ ਛੀ ਧਰਮ ਕਾ ਤਿਆਗ ਨਾ ਕਰੇ, ਧਰਮ

ਹੀ ਨਿੱਤ ਹੈ, ਸੁਖ ਦੁਖ ਤੋ ਅਨਿੱਤ ਹੈ;

ਧਰਮ ਉਤੇ ਦਿੜਤਾ ਦੇਸ ਕਰਕੇ ਨਾ ਰਹੀ ਕਿ ਲੋਕ ਧਰਮ  
ਦੇ ਬਾਹਰਲੇ ਹਿੱਸੇ ਨੂੰ, ਜੋ ਕਾਨੂੰਨ ਦੀ ਸ਼ਕਲ ਵਿਚ ਹੈ, ਲੈਂਦੇ ਰਹੇ।  
ਪਰ ਇਸ ਗਲ ਨੂੰ ਵਿਸਾਰਦੇ ਰਹੇ ਕਿ ਧਰਮ ਇਕ ਅੰਦਰ ਦਾ  
ਇੰਤਜ਼ਾਮ ਹੈ, ਅੰਦਰ ਦਾ ਨਿਯਾਮ ਹੈ, ਅੰਦਰ ਦਾ ਹੁਕਮ ਹੈ। ਏਸੇ ਨੂੰ  
ਖਾਮੀ ਨਾਲ ਆਦਮੀ ਮੱਚ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ

( ੨੯੨ )

ਸਾਹਿਬ ਨੇ ਸੁਆਲ ਕੀਤਾ ਸੀ:-

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ [ਜਪੁਜੀ

ਇਸ ਪਸ਼ਨ ਦਾ ਜਵਾਬ ਕੋਈ ਸ਼ਾਸਤ੍ਰੀ ਬਹਿਸ਼ ਨਹੀਂ । ਨਾਂ  
ਹੀ ਇਹ ਕੋਈ ਕਿਤਾਬੀ ਹਿਕਮਤ ਹੁੱਜਤ ਦੀ ਚੀਜ਼ ਹੈ । ਇਹ ਹੁਕਮ  
ਦੀ ਪਛਾਣ ਹੈ । ਇਹ ਪਛਾਣ ਮੰਗ ਕਰਦੀ ਹੈ ਕਿ ਮਨੁਖ ਨੇ ਅਪਣੀ  
ਦੇਹ ਸਾਧੀ ਹੋਈ ਹੋਵੇ ਅਰ ਐਸੀ ਸਾਧੀ ਹੋਈ ਹੋਵੇ ਜੇਸੀਂ:-

ਘਰਤਿ ਕਾਇਆ ਸਾਧਿਕੈ ਵਿਚਿ ਦੇਇ ਕਰਤਾ ਬੀਉ ॥

[ਆਸਾ ਵਾਰ ਮਃ ੧੦੦]

ਘਰਤੀ ਵਾਕੁਣ ਸਾਧੀ ਹੋਈ ਕਾਇਆਂ ਦਾ ਨਮੂਨਾ ਮੌਜੂਦਹੈ  
ਐਹ ਦੇਖੋ ਸਰਦਿਦ ਵੱਲ । ਐਹ ਦੇਖੋ ਪਟਤੀ ਵਾਕੁਣ ਸਾਧੀਆਂ  
ਹੋਈਆਂ ਦੇ ਦੇਹਾਂ । ਐਹ ਦੇਖੋ ਪੰਜਾਂ ਤਤਾਂ ਦੇ ਵਾਖੋ ਵਖ ਵਸਤੂ ਧਰਮ,  
ਐਹ ਦੇਖੋ ਆਤਮਾ ਦੀ ਨਿਰੋਲਤਾ, ਉਸ ਦੀ ਸੁਤੰਤਰਤਾ ਤੇ ਉਸ ਦੀ  
ਉਡਾਰੀ ਦਾ ਪ੍ਰਕਾਸ਼ । ਐਹ ਦੇਖੋ ਮਨੁਖ ਕਿਸ ਤਰ੍ਹਾਂ ਸਚਿਆਰ ਹੁੰਦਾ  
ਹੈ, ਐਹ ਦੇਖੋ ਸਰਦਿਦ ਦੀ ਕੰਪ, ਐਹ ਦੇਖੋ, ਐਸ ਤਰ੍ਹਾਂ, ਹਾਂ,  
ਐਸ ਤਰ੍ਹਾਂ-

ਕੂੜੈ ਤੁਟੈ ਪਾਲਿ ॥

—○—

## ੯. ਸਰਬ ਕਾਲ

੧.

ਹਰ ਕੋਈ ਖੁਸ਼ ਰਹਿਣਾ ਲੋਚਦਾ ਹੈ; ਪਰ 'ਹਰ ਕੋਈ' ਨੂੰ  
ਪਤਾ ਨਹੀਂ ਕਿ ਖੁਸ਼ੀ ਪ੍ਰਾਪਤ ਕਿਸ ਤਰ੍ਹਾਂ ਹੁੰਦੀ ਹੈ। ਖੁਸ਼ੀ ਦੇ ਸਾਧਨ  
ਕੀ ਹਨ? ਖੁਸ਼ੀ ਦਾ ਨੁਸਖਾ ਕੀ ਹੈ? ਤੇ ਇਸ ਦੇ ਪਥ ਪ੍ਰਹੇਜ਼ ਕੀ  
ਹਨ? ਸਿਆਣਿਆਂ ਨੇ ਇਨ੍ਹਾਂ ਗਲਾਂ ਦੀਆਂ ਵਿਚਾਰਾਂ ਉਖਰ ਉਮਰਾਂ  
ਗਾਲ ਦਿਤੀਆਂ ਹਨ। ਸਾਰੀ ਪੜ੍ਹਾਈ ਲਿਖਾਈ ਖੁਸ਼ੀ ਦੇ ਨੁਸਖੇ ਦੀ  
ਤਲਾਸ਼ ਹੈ। ਸਾਰੇ ਜੰਗੇ ਜਦਲ, ਸਾਰੇ ਯਤਨ, ਸਾਰੇ ਗਜਾਨ ਪਯਾਨ,  
ਸਾਰੇ ਪਰਮ, ਸਾਰੀ ਨੀਤੀ, ਸਾਰੇ ਉਪਕਾਰ, ਸਾਰੀ ਦੀ ਸਾਰੀ  
ਮੁੜ੍ਹਬੀਅਤ ਸਭ ਇਸ ਇਕ ਖੁਸ਼ੀ ਦੇ ਨਿਸ਼ਾਨੇ ਦੀ ਤੀਰੰਦਾਜ਼ੀ ਦੀ  
ਮਸ਼ਕ ਹੈ। ਕਿਸੇ ਨੇ ਕਿਹਾ ਸੀ:-

The great pleasure in life is doing what  
people say you cannot do.

[Walter Bagehot, *Lit. Studies*

ਇਸ ਦਾ ਮਤਲਬ ਹੈ ਕਿ ਵੱਡੀ ਖੁਸ਼ੀ ਉਸ ਕੰਮ ਕਰਨ ਤੋਂ  
ਪ੍ਰਾਪਤ ਹੁੰਦੀ ਹੈ ਜਿਸ ਬਾਬਤ ਲੋਕ ਕਹਿੰਦੇ ਹਨ ਕਿ ਤੂੰ ਇਹ ਕਰ  
ਨਹੀਂ ਸਕਦਾ। ਸ਼ਾਇਦ ਇਹ ਗਲ ਠੀਕ ਹੋਵੇ, ਸ਼ਾਇਦ ਨਾ ਹੋਵੇ;  
ਸ਼ਾਇਦ ਕਿਸੇ ਹਾਲਤ ਵਿਚ ਸਹੀ ਹੋਵੇ ਤੇ ਕਿਸੇ ਵਿਚ ਨਾ। ਕਦਾਚਿਤ  
ਇਹ ਗਲ ਜਵਾਨੀ ਦੀ ਦਸ਼ਾ ਵਿਚ ਦਰੁਸਤ ਹੋਵੇ ਜਿਸ ਵੇਲੇ  
ਡੋਲਿਆਂ ਦੇ ਫਰਕਣ ਵਿਚ ਸਮੁੰਦਰ ਦੀ ਜਵਾਰ ਭਾਟਾ ਦਾ ਜੋਬਨ  
ਉਛਲਦਾ ਹੈ ਤੇ ਦਿਲ ਹਰ ਮੁਕਾਬਲੇ ਨੂੰ ਬਾਹਵਾਂ ਦੇ ਭਰੋਸੇ  
ਲਲਕਾਰਦਾ ਹੋਇਆ ਉਤਸ਼ਾਹ ਭਰਪੁਰ ਹੋ ਜਾਂਦਾ ਹੈ।

ਪਰ ਖੈਰ, ਜਿਤਨਾ ਵੀ ਤੁਸੀਂ ਇਨ੍ਹਾਂ ਗਲਾਂ ਨੂੰ ਸੋਚੋ, ਇਹ

( ੨੧੪ )

ਪ੍ਰਤੀਤ ਹੋਵੇਗਾ ਕਿ ਖੁਸ਼ੀ ਦੇ ਸਾਰੇ ਨੁਸਖੇ ਦਰਮਤ ਹਨ, ਪਰ ਉਹ ਲਾਗੂ ਹਨ, ਮਨ ਤਨ ਪਨ ਤੇ ਉਮਰਾ ਦੇ ਇਤਥਾਰ ਨਾਲ ਕਿਸੇ ਇਕ ਖਾਸ ਅਵਸਥਾ ਉਪਰ। ਏਸ ਕਰਕੇ ਮਨ ਪਤੀਜਦਾ ਨਹੀਂ, ਪੂਰਾ ਭਰਦਾ ਨਹੀਂ, ਕੋਈ ਨ ਕੋਈ ਪਾਸਾ ਸੱਖਣਾ ਰਹਿ ਜਾਂਦਾ ਹੈ। ਅੰਦਰਲੇ ਦੀ ਇਹ ਲੋੜਾ ਰਹਿੰਦੀ ਹੈ ਕਿ ਕਿਸੇ ਕੌਲੋਂ ਐਸੀ ਖੁਸ਼ੀ ਮਿਲੇ ਜੋ ਜੀਵਨ ਦੇ ਸਾਰੇ ਪਹਿਲਾਂ ਉਤੇ ਹਾਵੀ ਹੋਵੇ। ਕੀ ਕੋਈ ਐਸਾ ਬੰਦਾ ਹੈ ਜਿਸ ਤੋਂ ਅਸੀਂ ਖੁਸ਼ੀ ਹਾਸਲ ਕਰ ਸਕਦੇ ਹਾਂ ਜੇ ਮਨ ਤੇ ਤਨ ਦੇ ਸਾਰੇ ਅੰਗਾਂ ਨੂੰ ਭਰਪੂਰ ਕਰ ਦੇਵੇ ਤੇ ਕੋਈ ਨੁੱਕਰ ਝਾਲੀ ਨਾ ਰਹਵੇ ? ਕੌਣ ਹੈ ਜੋ ਰੀਝ ਪਵੇ ਤੇ ਉਸ ਦੀ ਰੀਝ ਹੀ ਐਸਾ ਖੁਸ਼ੀ ਦਾ ਚਾਨਣ ਖੇੜ ਦੇਵੇ ਕਿ ਅੰਦਰ ਬਾਹਰ ਨੂਰੇ ਨੂਰ ਹੋ ਜਾਵਣ ?

ੴ.

ਭਾਈ ਸੇਵਾ ਦਾਸ ਉਦਾਸੀ ਦੀਆਂ ਪਰਥੀਆਂ ਵਿਚ ਲਿਖਿਆ ਹੈ:-

“ਫੇਰਿ ਗੁਰੂ ਬਾਬੇ ਗੁਰਾਈ ਕੇ ਤਖਤਿ ਉਪਰਿ ਗੁਰੂ ਅੰਗਦੁ ਕਉ ਬੈਠਾਇਆ ਤੇ ਆਪ ਜੋਤੀ ਸਾਹਿ ਜੋਤਿ ਸਮਾਣੇ ਤੇ ਭਾਈ ਬਾਲੇ ਕਾ ਸਰੀਰ ਕਛੁ ਦਿਨ ਪਾਛੇ ਰਹਿਆ। ਇਹ ਗਲ ਸੁਨਿ ਕਰਿ ਭਾਈ ਬਾਲਾ ਦਰਸਨਿ ਆਇਆ ਸੀ। ਜੇ ਗੁਰਾਈ ਕਾ ਤਖਤੁ ਗੁਰੂ ਬਾਬੇ ਗੁਰੂ ਅੰਗਦਿ ਜੀ ਕਉ ਬਖਸ਼ਿਆ ਹੈ ; ਇਸੀ ਕਰਿ ਦਰਸਨਿ ਆਇਆ ਸੀ। ਫੇਰਿ ਗੁਰੂ ਅੰਗਦੁ ਭੀ ਭਾਈ ਬਾਲੇ ਕਉ ਆਦਰਿ ਸੰਜੁਗਤਿ ਅਪਣੇ ਨਿਕਟਿ ਬੈਠਾਇਆ। ਤਥ ਭਾਈ ਬਾਲੇ ਮਸਤਕਿ ਟੇਕਿ ਕਰ ਕਹਿਆ ਜੇ ‘ਗੁਰੂ ਜੀ ਮੈਕਉ ਤੁਮ ਆਗਿਆ ਦੇਵਹੁ ਤਬ ਕੋਈ ਬਚਨ ਬਾਰਤਾ ਪੂਛਉ !’ ਹੁਕਮੁ ਹੋਆ; ‘ਭਾਈ ਬਾਲਾ ਨਿਸੰਗ

ਪੂਛੀਐ ਸੰਕਾ ਨ ਕਰਹੁ।' ਤਾਂ ਭਾਈ ਬਾਲਾ ਇਹ ਬਾਤ ਕਹੀ: 'ਗੁਰੂ ਜੀ ਤੂੰ ਬੜਾ ਗੜ੍ਹ ਸਾਧਿਆ ਅਰ ਤੂੰ ਬੜਾ ਸੁਰਬੀਰ ਹੋਹਿ। ਕਾਹੇ ਤੇ ਜੇ ਮਹਾਂ ਪੁਰਖਾਂ ਕਾ ਰੀਝਾਵਣਾ ਬਹੁਤ ਕਠਨ ਹੈ ..... ਉਨਕਾ ਰੀਝਾਵਨਾ ਸੁਗਮ ਨਾਹੀ, ਸੋ ਤਿਸ ਪੁਰਖ ਕੌ ਤੈ ਰੀਝਾਇਆ ਹੈ। ਇਹ ਪਦ ਤੱਥੇ ਮੁਬਾਰਿਖ ਹੋਇ। ਇਹ ਬਡੀ ਜੀਤ ਪਰਮੇਸ਼ਰ ਤਉ ਕਉ ਬਖਸ਼ੀ; ਪਰ ਹਮ ਕਉ ਕਿਰਪਾ ਕਰਿਕੈ ਇਹ ਬਾਤ ਸੁਨਾਵਹੁ ਜੇ ਉਹ ਕਰਮ ਤੁਝ ਕਉਨ ਕੀਨਾ ਅਰ ਉਹ ਸੇਵਾ ਕਉਨ ਕੀਨੀ ਹੈ ਅਰ ਉਹ ਕਉਨ ਸੋ ਆਗਿਆ ਮਾਨੀ ਹੈ। ..... ਇਹ ਬਾਤ ਮੌਕਉ ਸੁਨਨ ਕੀ ਆਸ ਹੈ। ਭਲੀ ਪ੍ਰਕਾਰ ਨਿਪਟਿ ਖੋਲਿ ਸੁਨਾਵਹੁ।' ਤਬ ਗੁਰੂ ਅੰਗਦ ਜੀ ਭਾਈ ਬਾਲੇ ਕਉ ਇਹੁ ਉਤਰ ਦੀਆ ਜੇ: 'ਮੈ ਉਨਕੀ ਕ੍ਰਿਪਾ ਕੀ ਘਾਲ ਘਾਲੀ ਹੈ ਅਵਰ ਘਾਲ ਤਉ ਮੇਰੇ ਪਾਸਹੁ ਕਛੁ ਨਹੀਂ ਹੁਈ' ..... ਤਾਂ ਫੇਰ ਭਾਈ ਬਾਲੇ ਕਹਿਆ: 'ਗੁਰੂ ਜੀ ਤੁਮ ਸਤਿ ਕਹਤੇ ਹੋ ..... ਪਰ ਕਰਮ ਸੇਵਕ ਪਾਸਹੁ ਕਰਾਈਦਾ ਹੈ ਤੇ ਬਲ ਕਰਮ ਕਰਨ ਦਾ ਸਤਿਗੁਰ ਬਖਸਦੇ ਹੈਨਿ। ਸਿਦਕ ਸਿਖ ਕਾ ਮਿਲਤਾ ਹੈ। ਅਰ ਕ੍ਰਿਪਾ ਗੁਰਹ ਕੀ ਮਿਲਤੀ ਹੈ। ਤਬ ਹੀ ਕਾਰਜ ਹੋਤਾ ਹੈ। ਸੋ ਮੈ ਓਹੀ ਸਿਦਕ ਕਾ ਕਰਮੁ ਪੂਛਤਾ ਹੈ। ਜੋ ਕਉਨ ਕਰਮ ਗੁਰੂ ਬਾਬੇ ਤੇਰੇ ਪਾਸਹੁ ਕਰਾਇਆ ਜੈ ਰੀਝਿਆ? ਤਾਂ ਤੇ ਜਿਸ ਕਰਮ ਕਰਿਕੈ ਤੇਰੇ ਉਪਰਿ ਰੀਝਿਆ ਹੈ ਗੁਰੂ ਬਾਬਾ ਸੋ ਕਿਰਪਾ ਕਰਿ ਕੈ ਮੌਕਉ ਸਭ ਹੀ ਸੁਨਾਇ ਦੇਵਹੁ।' ਫਿਰਿ ਗੁਰੂ ਅੰਗਦ ਜੀ ਕਹਿਆ: 'ਭਾਈ ਬਾਲਾ ਜੀ! ਤੁਮ ਗੁਰੂ ਨਾਨਕ ਜੀ ਕੇ ਸਖਾ ਹੈ। ..... ਤੁਮਾਗਾ ਪੂਛਨਾ ਹਮ ਸਫਲ ਕਰਨਾ ਹੈ, ਜਿਰਥਾ ਨਹੀਂ ਕਰਨਾ।' ..... ਤਬ ਜਿਸ ਜਿਸ ਕਰਮ ਕਰਕੈ ਗੁਰੂ ਬਾਬੇ ਗੁਰੂ ਅੰਗਦਿ

( ੨੭੯ )

ਉਪਰਿ ਖੁਸ਼ੀ ਕੀਨੀ ਥੀ ਸੋ ਸੇ ਕਰਮ ਖੋਲਿ ਕਰਿ ਭਾਈ ਬਾਲੇ  
ਕੇ ਸੁਨਾਇ ਦੀਆ ।

ਕਹਿਆ: 'ਏਕ ਬੇਰਿ ਹਉ ਭੀ ਸਾਬ ਥਾ ਤੇ ਬਾਬਾ ਬੁੱਢਾ  
ਭੀ ਪਾਸ ਥਾ । ਕੋਈ ਸਮਾ ਰਾਤ ਕਾ ਹੋਇਆ ਤਾਂ ਹੁਕਮ  
ਹੋਆ: ਬੁਡਿਆ ਬਾਹਰ ਜਾਓ ਤੇ ਰਾਤ ਵੇਖ ਆਊ ਕੇਤੀ  
ਗਈ ਹੈ ਅਰ ਕੇਤੀ ਰਹੀ ਹੈ; ਤਾਂ ਬਾਬਾ ਬੁੱਢਾ ਬਾਹਰਿ  
ਜਾਇ ਕਰ ਦੇਖਿ ਆਇਆ, ਕਹਿਆ: ਸਚੇ ਪਾਤਸ਼ਾਹ ।  
ਅਫ਼ਾਈ ਪਹਿਰਿ ਰਾਤ ਗਈ ਹੈ ਅਰੁ ਛੂਢੁ ਪਹਿਰਿ ਰਹੀ  
ਹੈ । ..... ਤਬ ਫੇਰ ਗੁਰੂ ਬਾਬੇ ਮੇਰੇ ਕਉ ਹੁਕਮ ਕੀਆ:  
ਜੇ ਅੰਗਦਾ ਤੂ ਜਾਹ ਤੇ ਦੇਖਿ ਆਉ ਰਾਤ ਕੇਤੀ ਗਈ  
ਹੈ ਅਰ ਕੇਤੀ ਰਹੀ ਹੈ ? ਤਾਂ ਮੈਂ ਬਰਨਿ ਪਾਇ ਬਾਹਰਿ  
ਉਠਿ ਆਇਆ । ਮੈਂ ਕਹਿਆ: ਸਚੇ ਪਾਤਸ਼ਾਹ । ਜੇਤੀ  
ਰਾਤ ਤੈ ਬਿਤਾਈ ਹੈ ਤੇਤੀ ਗਈ ਹੈ ਅਰ ਜੇਤੀ ਰਾਤ ਤੈ  
ਗਾਖੀ ਹੈ ਤੇਤੀ ਰਹੀ ਹੈ । ਤੂ ਜਾਨ ਪੜੀਨ ਹੈ । ਜਬ ਮੈਂ  
ਇਉ ਕਹਿਆ ਤਬ ਮੇਰੇ ਪਿਦਕ ਕੀ ਓਰਿ ਦੇਖਿ ਕਰਿ  
ਮੇਰੇ ਉਪਰਿ ਖੁਸ਼ੀ ਕੀਨੀ ।'

੩.

ਫਰੀਦ ਜੀ ਦਾ ਬਚਨ ਹੈ:-

ਫਰੀਦਾ ਪਿਛਲ ਰਾਤਿ ਨ ਜਾਗਓਹਿ ਜੀਵਦਤੋ ਮੁਇਓਹਿ ॥

[ਸਲੋਕ ਫਰੀਦ-੧੦੭]

ਫਰੀਦ ਜੀ ਨੇ ਪਿਛਲੀ ਰਾਤ ਦੇ ਜਾਗਣ ਉਪਰ ਪਾਬੰਦੀ  
ਛਾਈ ਹੈ । ਇਹ ਪਾਬੰਦੀ ਅਖਤ ਹੈ । ਸਵੇਰੇ ਪ੍ਰਾਰ ਸੁੱਤੇ ਰਹਿਣ ਨੂੰ  
ਮਰਨ ਤੁੱਲ ਗਿਣਿਆ ਹੈ । ਸਵੇਰੇ ਜਾਗਣਾ ਮਾੜਾ ਕੰਮ ਨਹੀਂ,  
ਚੰਗਾ ਹੈ । ਜਿਨ੍ਹਾਂ ਨੇ ਅਵੇਰ ਲੀ ਨਮਾਜ਼ ਪੜ੍ਹਨੀ ਹੈ ਉਨ੍ਹਾਂ ਲਈ

( ੨੭੨ )

ਵਕਤ ਸਿਰ ਉੱਠਣਾ ਜ਼ਰੂਰੀ ਹੈ:-

ਉਠੁ ਫਤੀਦਾ ਉਜੁ ਸਾਜਿ ਸੁਬਹ ਨਿਵਾਜ ਗੁਆਰਿ ॥

ਜੇ ਸਿਰੁ ਸਾਂਈ ਨਾ ਨਿਵੇ ਸੇ ਸਿਰੁ ਕਪਿ ਉਤਾਰਿ ॥੧੧॥

|ਸਲੋਕ ਡਰੀਦ-੧੧

ਸ੍ਰੀ ਅੰਗਦ ਨੇ ਜਿਸ ਵੇਲੇ ਕਿਹਾ ਕਿ 'ਸਚੇ ਪਾਤਸਾਹ ਜੇਤੀ ਰਾਤ  
ਤੈ ਬਿਤਾਈ ਹੈ ਤੇਤੀ ਗਈ ਹੈ ਅਰ ਜੇਤੀ ਰਾਤ ਤੈ ਰਾਖੀ ਹੈ ਤੇਤੀ  
ਰਹੀ ਹੈ' ਤਾਂ ਅੰਗਦ ਕਿਸੇ ਅਨੁਭਵ ਦੀ ਨੂਰਾਨੀ ਛੰਘਾਣ ਵਿਚੋਂ ਬੋਲ  
ਰਿਹਾ ਸੀ। ਉਥੇ ਸਮਾ ਅਪਣਾ ਵੇਸ਼ ਵਟਾ ਲੈਂਦਾ ਹੈ। ਸਮੇਂ ਦੇ  
ਹਿੱਸੇ ਜੁੜ ਜਾਂਦੇ ਹਨ। ਉਸ ਦੇ ਸਾਰੇ ਅੰਗ ਸੁਕੜ ਜਾਂਦੇ ਹਨ। ਸਾਰੇ  
ਜੁੜ ਖਿੱਚੇ ਜਾਂਦੇ ਹਨ 'ਕੁਲ' ਵਿਚ ਤੇ 'ਕੁਲ' ਇਕ ਨੁਕਤਾ ਬਣ  
ਜਾਂਦਾ ਹੈ, ਜਿਸ ਵਿਚ ਸਰਬ ਸਮਾਂ ਸਮੇਟਿਆ ਹੁੰਦਾ ਹੈ। ਇਹ  
ਸਰਬ ਸਮਾਂ Eternity ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਏਸੇ ਨੂੰ  
ਸਰਬ ਕਾਲ ਕਿਹਾ ਹੈ:-

'ਸਰਬ ਕਾਲ ਹੈ ਪਿਤਾ ਅਪਾਰਾ ॥'

[ਬਚਿੱਤੁ ਨਾਟਕ, ਪਿਆਦਿ ੧੪-੫

ਸ੍ਰੀ ਅੰਗਦ ਦੀ ਸ਼ੁਰਤ ਸਮੇਂ ਦੇ ਚੱਕਰ ਨਾਲ ਨਹੀਂ ਸੀ ਬੱਝੀ  
ਹੋਈ। ਕਾਲ ਚੱਕਰ ਤੋਂ ਕੁਛ ਪਰੇ ਖੜੇਤੀ ਸੀ। ਏਸ 'ਕਾਲ ਉਪਾਮ'  
ਤਬੀਅਤ ਨਾਲ ਉਸ ਨੇ ਗੁਰੂ ਨਾਨਕ ਨੂੰ ਰਿਖਾ ਲਿਆ ਤੇ ਉਸ ਦੀ  
ਖੁਸ਼ੀ ਹਾਸਲ ਕਰ ਲਈ।

ਦੁਨੀਆਂ ਨਿਯਮ ਵਿਚ ਢੱਲ ਰਹੀ ਹੈ। ਸਾਰਿਆਂ ਤੋਂ ਵੱਡਾ  
ਨੇਮ ਸਮੇਂ ਦੀ ਚਾਲ ਹੈ। ਇਹੋ ਸਭ ਤੋਂ ਵੱਡੀ ਪਾਬੰਦੀ ਹੈ, ਸਭ  
ਤੋਂ ਵੱਡੀ ਕੈਦ। ਸਮਾਂ ਇਕ ਮਸ਼ੀਨ ਵਾਕੁਣ ਚਲ ਰਿਹਾ ਹੈ। ਇਸ  
ਥੁੰਪੁਰਬਿਆਂ ਨਾਲ ਦੁਨੀਆਂ ਬੱਝ ਗਈ ਹੈ। ਸਮੇਂ ਦੇ ਚੱਲਣ ਨੂੰ  
ਵੱਜਣਾ ਕਹਿੰਦੇ ਹਨ। ਸਾਰਾ ਦਿਨ ਦੁਨੀਆਂ ਨੂੰ ਇਹੋ ਖਿਆਲ  
ਰਹਿੰਦਾ ਹੈ ਕਿ ਹੁਣ ਕਿਤਨੇ ਵੱਜੇ ਹਨ। ਪਰ ਇਹ ਭੁੱਲ ਜਾਂਦੇ ਹਨ  
ਕਿ ਇਹ ਸਿਰਫ ਸਮਾਂ ਹੀ ਨਹੀਂ ਵੱਜ ਰਿਹਾ, ਦੁਨੀਆਂ ਬੀ ਏਸੇ

( ੨੧੮ )

ਨਾਲ ਵੱਜ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਡਰੀਦ ਨੂੰ  
ਮੁਖਾਤਬ ਕਰਕੇ ਕਿਹਾ ਸੀ:-

ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥

ਜੋਈ ਜੀਉ ਨ ਘਜਦਾ ਜਿਸੁ ਝਲਹ ਕਰਦਾ ਸਾਰ ॥੧੯੦॥

[ਸਲੋਕ ਡਰੀਦ ਮ: ੫]

ਇਹ 'ਜੀਉ' ਕਿਹੜਾ ਸੀ ਜੋ ਦੁਨੀਆਂ ਨਾਲ ਨਹੀਂ ਸੀ  
ਵੱਜ ਰਿਹਾ, ਜੋ ਵਕਤ ਨਾਲ ਨਹੀਂ ਸੀ ਵੱਜ ਰਿਹਾ, ਜੋ ਵੇਲੇ ਵਖਤ  
ਤੋਂ ਮੁਕਤ ਹੋ ਗਿਆ ਸੀ? ਇਹ ਸ੍ਰੀਅੰਗਦ ਸੀ, ਜਿਸ ਗੁਰੂ ਨਾਨਕ ਦੀ  
ਸਰਬਕਾਲੀ ਸਿਖਿਆ ਪਾਰਨ ਕੀਤੀ ਤੇ ਐਸੀ ਪਾਰਨ ਕੀਤੀ ਕਿ  
ਉਸ ਨੇ ਗੁਰੂ ਨਾਨਕ ਨੂੰ ਗੰਭੀ ਲਿਆ ਤੇ ਉਸ ਦੀ ਖੁਸ਼ੀ ਹਾਸਲ  
ਕਰ ਲਈ ।

ਗੁਰੂ ਅੰਗਦ ਲਈ ਵਕਤ ਨੇ ਸ਼ਕਲ ਬਦਲ ਲਈ ਸੀ।  
ਸਮੇਂ ਨੇ ਵੱਜਣਾ ਬੰਦ ਕਰ ਦਿਤਾ ਸੀ। ਕਾਲ ਵਿਚੋਂ ਮਜ਼ਬੂਰੀ ਦਾ  
ਹਿੱਸਾ ਨਿਕਲ ਗਿਆ ਸੀ। ਸਮੇਂ ਦੀ ਬਕਾਵਟ (boredom) ਖਤਮ  
ਹੋ ਗਈ ਸੀ। ਸਮੇਂ ਦੀ ਜੋ ਬੜੀ ਬਹੁਤ ਪਛਾਣ ਰਹਿ ਗਈ ਸੀ,  
ਉਹ ਉਸ ਦੇ ਵੱਜਣ ਤੋਂ ਨਹੀਂ ਸੀ, ਬਲਕਿ ਅੰਦਰ ਦੇ ਅੰਦੜੇ ਤੋਂ  
ਸੀ। ਸਵੇਰ ਦਾ ਪਤਾ ਘੜਿਆਲੀ ਦੀ ਟੰਕਾਰ ਤੋਂ ਨਹੀਂ ਸੀ  
ਲਗਦਾ, ਬਲਕਿ ਆਪਣੇ ਢਾਉ ਦੇ ਅਨੁਮਾਨ ਤੋਂ ਲਗਦਾ ਸੀ:-

ਚਉਥੇ ਪਹਿਟ ਸਥਾਹ ਕੈ ਸੁਰਤਿਆ ਉਪਜੈ ਚਾਉ ॥

ਤਿਨਾ ਦਰੀਆਵਾ ਸਿਉ ਦੈਸਤੀ ਮਨਿ ਮੁਖਿ ਸਰਾ ਨਾਉ ॥

[ਮਾਡ ਵਾਰ ਮ: ੨-੧੯]

ਅੰਦਰ ਆਤਮ ਤੀਰਥ ਹੈ। ਉਸ ਵਿਚ ਅੰਮ੍ਰਿਤ ਦੀ ਲਹਿਰ  
ਹੈ। ਉਸ ਦਾ ਤੰਗ ਮੁਹਤ ਦਾ ਢਾਉ ਹੈ। ਜਿਸ ਵੇਲੇ ਇਹ ਅੰਮ੍ਰਿਤ  
ਉਛਲਦਾ ਹੈ ਉਹ ਅੰਮ੍ਰਿਤ ਵੇਲਾ ਹੈ, ਉਹ ਚਉਥਾ ਪਹਿਰ ਸਥਾਹ  
ਥਾ ਹੈ। ਇਹ ਪਹਿਰੇ ਮੁਰਤ ਦੀ ਘੜੀ ਵਿਚ ਰੰਹਿੰਦੇ ਹਨ। ਹਰ  
ਸੁਭਤੇ ਦੀ ਆਪੇ ਆਪਣੀ ਘੜੀ ਹੈ; ਇਹ ਕਿਸੇ ਘੰਟੇ ਘਰ ਲੀ

ਵੱਜਣ ਵਾਲੀ ਸ਼ਾਂਝੀ ਘੜੀ ਨਹੀਂ । ਇਹ ਪੰਗਤੀ ਚੀਜ਼ ਨਹੀਂ । ਇਹ ਛਾਖਸੀ ਸਮਝ ਹੈ, ਜੋ ਆਪਣੀ ਨਿਜੀ ਰਸ ਅਵਸਥਾ ਤੋਂ ਸ਼ਾਮੇ' ਦੇ ਖਾਲਸ ਸਰੂਪ ਦੀ ਚੇਤਨਤਾ ਰਖਦੀ ਹੈ । ਸੁਰਤ ਵਾਲਾ ਬੰਦਾ ਆਪਣੇ ਆਤਮ ਤੀਰਬ ਦੇ ਤੁੰਗ ਵਿਚ ਉਠਿਆ ਹੋਇਆ ਦਰਿਆ ਤੇ ਚਲਿਆ ਜਾਂਦਾ ਹੈ । ਉਸ ਲਈ ਓਹੋ ਪੂਜਾ ਅਸਥਾਨ ਹੈ, ਓਹੋ ਮੁਝਜਿਦ ਹੈ, ਓਹੋ ਮੰਦਰ ਹੈ, ਓਹੋ ਮੱਕਾ ਹੈ, ਓਹੋ ਕਾਬਾ ਹੈ, ਓਹੋ ਅਰਦਾਸਗਾਹ ਹੈ । ਉਥੇ ਦੋ ਦਰਯਾ ਚਲ ਰਹੇ ਹਨ । ਇਕ ਬਾਹਰ ਹੈ ਇਕ ਅੰਦਰ ਹੈ । ਦੌਨਾਂ ਦਾ ਜ਼ਬ਼ਬਾਤੀ ਮਿਲਾਪ ਹੈ । ਦੌਨੋਂ ਇਕ ਦੂਜੇ ਨੂੰ ਸਿਆਣਦੇ ਹਨ । ਦੌਨਾਂ ਦੀ ਦੋਸਤੀ ਹੈ । ਜੋ ਬਾਹਰ ਦਾ ਦਰਯਾ ਹੈ ਉਸ ਦੇ ਵਿਚ ਸ਼ਾਂ ਸ਼ਾਂ ਹੈ, ਮਾਨੋਂ ਉਸ ਦੇ ਮੁਖ ਵਿਚ 'ਨਾਉਂ' ਹੈ । ਜੋ ਅੰਦਰ ਦਾ ਤੀਰਬ ਹੈ ਉਸ ਦੇ ਮਨ ਵਿਚ 'ਨਾਉਂ' ਹੈ । ਦੌਨੋਂ ਇਕ ਦੂਜੇ ਨੂੰ ਨਾਉਂ ਤੋਂ ਸਿਆਣਦੇ ਹੋਏ ਵਹਦਤ ਦੇ ਆਬਹਯਾਤ ਵਿਚ ਇਕ ਹੋ ਜਾਂਦੇ ਹਨ । ਇਹ ਅੰਮ੍ਰਿਤ ਵੇਲਾ ਹੈ । ਇਸ ਘੁੰਮ ਰਹੇ ਰਥ ਤੋਂ ਉਪਰ ਦੀ ਗੱਲ ਹੈ:-

ਗਗਨ ਪ੍ਰਤੇਵਰ ਅਨਹਦੁ ਤਾਲ ॥  
ਭਮਕੈ ਦਾਮਨਿ ਨਿਰਮਲ ਝਾਲ ॥  
ਬਰਾਹਿ ਅੰਮ੍ਰਿਤੁ ਭੀਗਹਿ ਸੰਤਾ ॥  
ਨਾਨਕ ਸੈ ਬੈਗਾਗੀ ਜੋ ਗੁਰ ਕੈ ਮੰਤ੍ਰਾ ॥

[ਪੁਰਾਤਨ ਜਨਮਸਥੀ, ਅੰਤਕਾ-੪

ਸੁਰਤ ਵਾਲੇ ਬੰਦੇ ਪਕਿਰਤੀ ਦੇ ਵੱਜ ਰਹੇ ਵੇਲੇ ਨਾਲ ਨਹੀਂ  
ਵੱਜਦੇ, ਉਨ੍ਹਾਂ ਦਾ ਮਨ ਸਮੇਂ ਦੇ ਵੱਜਣ ਤੋਂ ਬੇਅਸਰ ਰਹਿੰਦਾ ਹੈ ।  
ਓਹ ਉਹ ਜੀਉ ਹਨ ਜੋ:-

ਸ਼ੇ਷ੀ ਜੀਉ ਨ ਵਜਦਾ ਜਿਸੁ ਜਲਹੁ ਕਰਦਾ ਸਾਰ ॥

[ਸਲੋਕ ਫਰੀਦ, ਮ: ੫-੧੧੦

ਯੋਗੀ ਜੀਵਾ ਦੀ ਸਾਰ ਅੱਲਾ ਕਰਦਾ ਹੈ । ਅੱਲਾ ਆਪ ਸਮੇਂ

( ੨੨੦ )

ਬੀਂ ਉਪਰ ਹੈ, ਜੋ ਜੀਵ ਉਸ ਦੀ ਸਾਰ ਸੰਮੁਲ ਵਿਚ ਆ ਜਾਂਦੇ  
ਹਨ ਉਨ੍ਹਾਂ ਦਾ ਮਨ ਵੀ ਉਸ ਚੱਕਰ ਤੋਂ ਉਪਰ ਹੈ ਜਾਂਦਾ ਹੈ ਜਿਸ  
ਨਾਲ ਬੁਮਾਨੇ ਦਾ ਚਰਖ ਘੁੰਮ ਰਿਹਾ ਹੈ। ਗੁਰੂ ਨਾਨਕ ਦੇ ਕੌਲ  
ਓਹ ਬੰਦੇ ਵੀ ਸਨ, ਤੇ ਬਹੁਤੇ ਓਹੋ ਹੀ ਸਨ, ਹਾਂ ਸਾਰੇ ਓਹੋ ਸਨ,  
ਸਿਵਾਏ ਇਕ ਦੇ, ਜੋ ਉਸ ਦੇ ਦਰ ਦਰਵਾਜ਼ੇ ਉਪਰ ਬੈਠੇ ਹੋਏ ਵੀ,  
ਹਾਂ ਉਥੋਂ ਤਕ ਪਹੁੰਚਕੇ ਵੀ ਇਸ ਚਰਖ ਤੋਂ ਉਪਰ ਨਾ ਉਠ ਸਕੇ,  
ਉਹ ਘੜਿਆਲ ਵਾਲੇ ਸਮੇਂ ਨੂੰ ਹੀ ਗਿਣਦੇ ਰਹੇ ਤੇ ਉਨ੍ਹਾਂ ਦਾ  
ਮਨ ਘੰਟਿਆਂ ਦੀ ਟੰਕਾਰ ਦੇ ਨਾਲ ਵੱਜਦਾ ਰਿਹਾ। ਫਰੀਦ ਜੀ  
ਨੇ ਕਿਹਾ ਹੈ:-

ਫਰੀਦਾ ਦਰਿ ਦਰਵਾਜ਼ੇ ਜਾਇਕੈ ਕਿਉ ਛਿਠੇ ਘੜੀਆਲੁ ॥

ਏਹੁ ਨਿਏਸਾਂ ਮਾਰੀਐ ਹਮ ਦੇਸਾਂ ਦਾ ਕਿਆ ਹਾਲੁ ॥ ੩੯ ॥

ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

ਸੇ ਹੇਤਾ ਘੜੀਆਲ ਜਿਉ ਭੁਖੀ ਰੈਣ ਵਿਹਾਇ ॥ ੪੦ ॥

[ਸਲੋਕ-ਫਰੀਦ]

ਘੜਿਆਲ ਨੂੰ ਹਰ ਘੜੀ ਮਾਰ ਪੈਂਦੀ ਹੈ। ਇਹ ਸਮੇਂ ਦੀ  
ਚੋਟ ਹੈ। ਏਸ ਤਰ੍ਹਾਂ ਏਹ ਸਰੀਰ (ਹੇੜਾ) ਵੀ ਘੜਿਆਲ ਹੈ, ਇਹ  
ਵੀ ਸਮੇਂ ਦੀ ਛਦ ਵਿਚ ਬੁਮਾਨੇ ਦੀ ਨੁਹਕਰ ਦਿਨ ਰਾਤ ਖਾਂਦਾ  
ਰਹਿੰਦਾ ਹੈ। ਸਿਰਫ ਰਾਤ ਹੀ ਨਹੀਂ, ਅੱਠ ਪਹਿਰ ਜੋ ਗੁਜ਼ਰਦੇ ਹਨ,  
ਉਹ ਸਮੇਂ ਦੀ ਹੀ ਮਾਰ ਵਿਚ ਗੁਜ਼ਰਦੇ ਹਨ:-

ਫਰੀਦਾ ਚਾਰਿ ਗਵਾਇਆ ਹੰਡਿਕੈ ਚਾਰਿ ਗਵਾਇਆ ਸੰਗਿ ॥

ਲੇਖਾ ਰਥੁ ਮੰਗੋਸੀਆ ਤੂ ਆਂਹੀ ਕੇਰੇ ਕੰਮਿ ॥ ੩੮ ॥

[ਸਲੋਕ-ਫਰੀਦ]

ਫਕੀਰ ਦੇ ਦਰ ਦਰਵਾਜ਼ੇ ਤੇ ਪਹੁੰਚਕੇ ਕਉਣ ਹੈ ਜੋ  
ਘੜਿਆਲੀ ਖਿਆਲਾਂ ਤੋਂ ਉਪਰ ਉਠੇ, ਤੇ ਸਰਬ ਕਾਲ ਦੀ ਚਾਸ਼ਨੀ  
ਚੱਖੇ ? ਇਹ ਵਿਦਗ ਕੈਣ ਪੜ੍ਹਾਵੇ ? ਸ਼ਾਇਦ ਇਹ ਪੜ੍ਹਨ ਦੀ  
ਚੀਜ਼ ਨਹੀਂ, ਇਹ ਕੇਵਲ ਅੰਦਰ ਦੀ ਜਾਲ ਹੈ, ਜੋ ਮਨ ਹੀ ਮਨ

( ੨੨੧ )

ਨੂੰ ਸਿਖਾ ਸਕਦਾ ਹੈ, ਤਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ:-

ਲਰਬ ਕਾਲ ਹੈ ਪਿਤਾ ਅਪਾਰਾ ॥  
 ਦੇਖਿ ਕਾਲਕਾ ਮਾਤ ਹਮਾਰਾ ॥  
 ਮਨੂਆ ਗੁਰ ਮੁਰਿ ਮਨਸਾ ਮਾਈ ॥  
 ਜਿਨ ਮੇ ਕੇ ਸੁਭ ਕ੍ਰਿਯਾ ਪੜ੍ਹਾਈ ॥  
 [ਬਚਿੰਤ ਨਾਟਕ ਪਿਆਇ ੧੪-੫

੪.

ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ:-

ਤਬਿ ਬਾਬਾ ਅਤੇ ਸੇਖ ਫਰੀਦੁ ਦੁਇ ਏਕ ਰਾਤਿ ਇਕਠੇ  
 ਰਹੇ ਜੋਗਲ ਵਿਚਿ । ਤਬਿ ਇਕੁ ਬੰਦਾ ਖੁਦਾਇ ਦਾ ਆਇ  
 ਨਿਕਲਿਆ । ਉਹ ਦੇਖਿ ਕਰਿ ਘਰਿ ਉਠਿ ਗਇਆ, ਤਬ  
 ਏਕ ਤਬਲਬਾਜੁ ਦੁਪੇ ਕਾ ਭਰਕੇ ਲੇ ਆਇਆ, ਵਿਚਿ  
 ਚਾਰਿ ਮੁਹਰਾਂ ਪਾਇ ਕਰਿ, ਪਿਛਲੀ ਰਾਤ ਨੂੰ ਲੇ ਆਇਆ ।  
 ਤਬ ਸੇਖ ਫਰੀਦ ਆਪਣਾ ਬਖਰਾ (ਹਿੱਸਾ) ਪਾਇ ਲਈਆ,  
 ਅਤੇ ਗੁਰੂ ਦਾ ਬਖਰਾ ਰਖਿ ਛੱਡਿਉਸੁ ।

ਤਬ ਸੇਖ ਫਰੀਦ ਬੋਲਿਆ:—

ਪਹਿਲੇ ਪਹਿਰੇ ਫੁਲਤਾ ਫਲੁ ਭੀ ਪਛਾ ਰਾਤਿ ॥  
 ਜੋ ਭਾਗੰਨਿ ਲਹੰਨਿ ਸੇ ਸਾਈ ਕਿਨੇ ਦਾਤਿ ॥ ੧੧੨ ॥

[ਸਲੋਕ ਫਰੀਦ

ਤਬਿ ਬਾਬੇ ਜਾਥਾਖੁ ਲਿਤਾ:—

ਦਾਤੀ ਸਾਹਿਬ ਸੰਦੀਆ  
 ਕਿਆ ਚਲੈ ਤਿਸੁ ਨਾਲਿ ॥  
 ਇਕਿ ਜਾਗੰਦੇ ਨਾ ਲਹੰਨ  
 ਇਕਨਾ ਸੁਤਿਆ ਦੇਇ ਉਠਾਲਿ ॥  
 [ਸਿਰੀ ਰਾਗੁ ਵਾਰ ਮਹਲਾ ੧-੨

ਤਬਿ ਬਾਬਾ ਬੋਲਿਆ: 'ਸੇਖ ਫਰੀਦਾ ਇਸੁ ਦੁਪ ਵਿਚ  
ਹਾਥੁ ਫੇਰਿ ਕ'ਰ ਦੇਖ ਕਿਆ ਹੈ।' ਜਾਂ ਸੇਖੁ ਫਰੀਦੁ ਦੇਖੈ ਤਾਂ  
ਮੁਹਰਾਂ ਚਾਰ ਅਸਨਿ ॥ [ਪਰਾਤਨ ਜ. ਸਾਖੀ, ਮਾਖੀ ੨੮]

ਇਹ ਸਾਖੀ ਕਿਸ ਤਰ੍ਹਾਂ ਹੋਈ ? ਆਇਆ ਏਸੇ ਤਰ੍ਹਾਂ ਹੋਈ  
ਜਿਸ ਤਰ੍ਹਾਂ ਜਨਮ ਸਾਖੀ ਵਿਚ ਦਿਤੀ ਹੈ, ਜਾਂ ਏਸ ਬਿਆਨ ਵਿਚ  
ਕਬਾ ਦੇ ਤੱਤ ਕੁਛ ਬਦਲ ਗਏ ਹਨ, ਇਹ ਵਿਚਾਰ ਸਾਡੇ ਏਸ  
ਵਿਸ਼ਾ ਦੇ ਸੰਬੰਧ ਵਿਚ ਸਾਰਬਕ ਨਹੀਂ। ਇਹ ਮਦਰੱਸੀ ਗੱਲਾਂ  
ਅਸੀਂ ਵਿਹਲੇ ਵਕਤ ਬੈਠਕੇ ਕਰਾਂਗੇ। ਐਸ ਵੇਲੇ ਸਾਡੇ ਸਾਮੁਣੇ  
ਵਧੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਹਨ। ਜਿਸ ਵੇਲੇ ਦੁਪ ਦਾ  
ਤਬਲਬਾਜ਼ ਆਇਆ ਫਰੀਦ ਜਾਗਦਾ ਸੀ ! ਫਰੀਦ ਮੁਸਕਰਾ ਰਿਹਾ  
ਸੀ। ਗੁਰੂ ਦੇ ਨੀਂਦ੍ਵਾਵਲੇ ਨੈਣ ਤੱਕ ਕੇ ਹਸ ਰਿਹਾ ਸੀ ਤੇ ਕਹਿ  
ਰਿਹਾ ਸੀ:-

ਫਰੀਦਾ ਰਾਤਿ ਕਬੂਰੀ ਵੰਡੀਐ ਸੁਤਿਆ ਮਿਲੈ ਨ ਛਾਉ ॥  
ਜਿਨ੍ਹਾਂ ਨੈਣ ਨੰਦ੍ਵਾਵਲੇ ਤਿੰਨ੍ਹਾਂ ਮਿਲਣੁ ਕੁਆਉ ॥ ੯੦ ॥

| ਸਲੋਕ ਫਰੀਦ

ਪਰ ਮੁਹਰਾਂ ਦੇਖਕੇ ਉਸ ਦੀ ਤਬੀਅਤ ਬਦਲ ਗਈ। ਕੁਛ  
ਹੋਰਾਨ ਰਹਿ ਗਈ। ਇਹ ਚਾਰ ਮੁਹਰਾਂ ਚਾਰ ਪਹਿਰਾਂ ਦਾ ਸੰਕੇਤ  
ਸੀ। ਇਹ ਦੱਸ ਰਹੀਆਂ ਸਨ ਕਿ ਜਿਸ ਦੇ ਨੈਣ ਨੀਂਦ੍ਵਾਵਲੇ ਸਨ  
ਉਸ ਦਾ ਸਮਾ ਕਿਸੇ ਹੋਰ ਤਰ੍ਹਾਂ ਸਾਰਬਕ ਹੋ ਰਿਹਾ ਹੈ। ਉਸ ਦਾ  
ਵਕਤ ਲੁਨਹਿਰੀ ਲੰਘ ਰਿਹਾ ਹੈ। ਉਸ ਦੇ ਚਾਰ ਪਹਿਰ ਚਾਰ ਮੁਹਰਾਂ  
ਵਾਕੂਣ ਸੁੱਚੇ ਜਮਾਂ ਹੋ ਗਏ ਹਨ, ਕਬੂਲ ਹੋ ਗਏ ਹਨ।

ਰਬ ਦੀ ਦਾਤ ਸਮੇਂ ਤੋਂ ਬੇਮੁਹਤਾਜ਼ ਹੈ। ਜਾਗਦੇ ਰਹਿਣਾ  
ਇਹ ਦਾਤ ਦੀ ਸ਼ਰਤ ਨਹੀਂ। ਦਾਤ ਓਹੀ ਹੈ ਜੋ ਬਿਲਾ  
ਛਰਤ ਹੈ, ਜੋ ਦਾਤੇ ਦੀ ਬੇਪੂਵਾਹੀ ਤੋਂ ਉਪਜ ਰਹੀ ਹੈ, ਜੋ ਉਸ ਦੇ  
ਢਾਤੇ ਪਨੇ ਤੋਂ ਨਿਕਲ ਰਹੀ ਹੈ। ਉਸ ਦੀ ਦਾਤ ਵੀ ਉੱਡੀ ਹੈ

ਬੈਪ੍ਰਵਾਹ ਹੈ ਜਿੱਡਾ ਵਡਾ ਉਹ ਆਪ ਹੈ । ਉਹ ਇਤਨਾ ਵੱਡਾ ਹੈ ਕਿ ਕਾਲ ਤੋਂ ਵੱਡਾ ਹੈ, ਉਹ ਅਕਾਲ ਹੈ, ਉਸ ਦੀ ਦਾਤ ਨੇ ਵੀ ਸਮਾਂ ਨਹੀਂ ਦੇਖਣਾ, ਪਹਿਰ ਤੇ ਘੜੀ ਨਹੀਂ ਤੱਕਣੀ, ਸੁੱਤੇ ਅਤੇ ਜਾਗਦੇ ਦਾ ਵਿਤ੍ਰੇਕ ਨਹੀਂ ਕਰਨਾ । ਸਾਰੀ ਦੁਨੀਆਂ ਵਕਤ ਵਿਚ ਵੰਡੀ ਹੋਈ ਹੈ । ਅਠ ਪਹਿਰ ਹਨ, ਜਿਸ ਨੇ ਦੁਨੀਆਂ ਦੀ ਬਿਰਤੀ ਦੇ ਅਠ ਖੰਡ ਕਰ ਦਿਤੇ ਹਨ । ਸਾਰੇ ਮਨੁੱਖਾਂ ਦਾ ਮਨ ਤਨ ਤੇ ਕਰਮ ਏਸ ਤਕਸੀਮ ਵਿਚ ਵੰਡਿਆ ਪਿਆ ਹੈ । ਕੋਈ ਵਿਰਲਾ ਹੈ ਜੋ ਏਸ ਵਿਭਾਗ ਤੋਂ ਉਪਰ ਉਠਦਾ ਹੈ ਤੇ ਜੋ ਉਠਦਾ ਹੈ ਉਹ ਕਿਸੇ ਨਾਵੋਂ ਖੰਡ ਵਿਚ ਚਲਿਆ ਜਾਂਦਾ ਹੈ । ਇਹ ਨਾਵਾਂ ਖੰਡ ਤਕਸੀਮ ਤੋਂ ਉਪਰ ਹੈ । ਸਮੇਂ ਦੀ ਜ਼ਰੂਰ ਏਥੇ ਚੋਟ ਨਹੀਂ ਮਾਰਦੀ । ਇਹ ਓਹੋ ਹੀ ਨਾਵਾਂ ਖੰਡ ਹੈ ਜਿਸ ਬਾਬੁਤ ਗੁਰੂ ਅੰਗਰ ਜੀ ਨੇ ਹੀ ਸਾਥ ਭਰੀ ਹੈ:-

ਅਠੀ ਪਹਰੀ ਅਠ ਖੰਡ ਨਾਵਾ ਖੰਡੂ ਸਰੀਰੁ ॥

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥

[ਮਾਝ ਵਾਰ ਮਹਾਂ ੨-੯੮]

ਫਰੀਦ ਦੇ ਅੰਦਰ ਸਮੇਂ ਦੀ ਹੋਸ਼ ਕਰੜੀ ਸੀ । ਏਸ ਹੋਸ਼ ਨੂੰ ਮਦਹੋਸ਼ਤਾ ਦੀ ਲੋੜ ਸੀ ।

ਜਨਮ ਸਾਖੀ ਵਿਚ ਅੱਗੇ ਲਿਖਿਆ ਹੈ:-

ਤਬ ਬਾਬਾ ਅਤੇ ਮੇਖੁ ਫਰੀਦੁ ਓਥਹੁ ਰਵੈ, ਜਬ ਉਹੁ (ਜੋ ਦੁੱਧ ਰਖ ਗਿਆ ਸੀ) ਆਇਕੇ ਦੇਖੇ ਤਾਂ ਤਬਲਬਾਜੁ ਪਇਆ ਹੈ, ਜਬ ਉਹ ਚਕੈ ਤਾਂ ਸੁਇਨੇ ਕਾ ਹੈ, ਅਤੇ ਮੁਹਰਾਂ ਨਾਲਿ ਭਰਿਆ ਹੋਆ ਹੈ । ਤਬ ਉਹੁ ਲੱਗਾ ਪਛੈਤਾਵਣ, ਆਖਿਓਸੁ: 'ਓਹੁ ਦੀਨਦਾਰ ਫਕੀਰੁ ਥੇ, ਜੋ ਦਿਲ ਉਤੇ ਆਵਤਾ ਤਾਂ ਦੀਨੁ ਪਾਵਤਾ, ਦੁਨੀਆ ਲੈ ਆਇਆ ਥਾ ਤਾਂ ਦੁਨੀਆ ਮਿਲੀ' । ਤਬਿ ਉਹੁ ਤਬਲਬਾਜੁ ਲੈ ਕਰਿ ਘਰਿ ਆਇਆ ।

[ਪੁਰਾਤਨ ਜਨਮ ਸਾਖੀ, ਸਾਖੀ ੨੮

ਤਬਲਬਾਜ਼ ਵਾਲੇ ਬੰਦੇ ਦਾ ਪਛੁਤਾਉਣਾ ਸ਼ਾਇਦ ਦਰਸ਼ਤ

ਨਹੀਂ ਸੀ । ਸਿਰਫ ਸਮਝ ਦਾ ਫਰਕ ਸੀ । ਗੁਰੂ ਜੀ ਦੇ ਸਾਮ੍ਰਣੇ  
ਚਾਰ ਮੁਹਰਾਂ ਚਾਰ ਪਹਿਰਾਂ ਦਾ ਸੰਕੇਤ ਸੀ । ਉਹ ਫਰੀਦ ਨੂੰ ਦੱਸ  
ਕਿ ਉਹ ਸੁੱਤੇ ਹੋਏ ਵਕਤ ਲੰਘਾ ਨਹੀਂ ਰਹੇ, ਉਨ੍ਹਾਂ ਦਾ  
ਵਕਤ ਜਾਮਾਂ ਹੈ, ਮੌਜੂਦ ਹੈ, ਚਾਰੇ ਪਹਿਰ ਹਾਜ਼ਰ ਰਨ, ਚਾਰੇ ਪਹਿਰ  
ਸੋਨੇ ਦੇ ਹਨ ਜੋ ਚਮਕੀਲੇ ਹਨ, ਜਿਨ੍ਹਾਂ ਨੂੰ ਜ਼ੰਗ ਨਹੀਂ ਲਗਦਾ, ਤੇ  
ਜੇ ਹਮੇਸ਼ਾ ਚਮਕਦੇ ਰਹਿਣਗੇ । ਚੰਦ੍ਰਮਾ ਅਤੇ ਸੂਰਜ ਦੀ ਗਰਦਾਸ਼  
ਉਨ੍ਹਾਂ ਦਾ ਵਕਤ ਮੁਕਰਰ ਨਹੀਂ ਕਰ ਰਹੀ । ਉਨ੍ਹਾਂ ਲਈ ਸੂਰਜ ਤੇ  
ਚੰਦ੍ਰਮਾ ਐਉਂ ਹਨ ਜਿਸ ਤਰ੍ਹਾਂ ਕਿਸੇ ਨੇ ਆਪਣੇ ਘਰ ਵਿਚ ਦੀਵੇ  
ਜਗਾਏ ਹੋਏ ਹਨ, ਜਿਨ੍ਹਾਂ ਦੀ ਵੱਟੀ ਉਹ ਆਪਣੀ ਮਰੜੀ ਨਾਲ  
ਉੱਚੀ ਲੀਵੀਂ ਕਰ ਸਕਦਾ ਹੈ:-

ਭਾਵਿ ਸਸਿ ਦੀਪਕ ਗੁਰਮਤਿ ਦੁਆਰੇ  
ਮਨਿ ਸਾਥਾ ਮੁਖਿ ਧਿਆਵਦੇ ॥

ਪ੍ਰਤੀਖਾਰੀ ਛੰਤ ਮ ੯-੨

ਤਬਲਬਾਜ਼ ਦਾ ਮੁਹਰਾਂ ਨਾਲ ਭਰ ਜਾਣਾ, ਇਹ ਸਮੇਂ  
ਦਾ ਸੰਕੇਤ ਹੈ । ਬਾਬਾ ਬਖਸ਼ਿਸ਼ ਕਰ ਰਿਹਾ ਹੈ, ਦਾਤ ਦੇ ਰਿਹਾ ਹੈ ।  
ਦੁੱਧ ਦੇਣਹਾਰੇ ਨੂੰ ਸਹਬਦਕਾਲ ਦਾ ਤੇਹਫਾ ਪ੍ਰਦਾਨ ਕਰ ਰਿਹਾ ਹੈ ।  
ਉਹ ਕਹਿ ਰਿਹਾ ਹੈ: ਲੈ ਤੇਰਾ ਸਾਰਾ ਵਕਤ ਸੁਨਹਿਰੀ ਕਰ ਦਿਤਾ,  
ਸੋਖਾ ਕਰ ਦਿਤਾ, ਤੂੰ ਜੁਗ ਜੁਗਾਂਤਰ ਤਕ ਖੁਸ਼ਹਾਲ ਰਹੁ । ਪਰ ਲੈਣ  
ਵਾਲਾ ਏਸ ਇਸ਼ਾਰੇ ਨੂੰ ਸਮਝਦਾ ਨਹੀਂ । ਰੱਬ ਜਿਸ ਵੇਲੇ ਬਖਸ਼ਿਸ਼  
ਕਰਦਾ ਹੈ ਤਾਂ ਉਸ ਦੇ ਸਥੂਲ ਇਸ਼ਾਰੇ ਹੀ ਹੁੰਦੇ ਹਨ । ਲੈਣ ਵਾਲੇ  
ਦੇ ਘਰ ਬਾਹਰ ਭਰ ਜਾਂਦੇ ਹਨ, ਉਹ ਸੋਖਾ ਤੇ ਖੁਸ਼ ਹੋ ਜਾਂਦਾ ਹੈ,  
ਪਰ ਉਹ ਸਥੂਲਤਾ ਵਿਚ ਰਚ ਜਾਂਦਾ ਹੈ । ਉਸ ਨੂੰ ਯਾਦ ਨਹੀਂ  
ਰਹਿੰਦਾ ਕਿ ਇਹ ਸਥੂਲ ਵਸਤੂ ਤਾਂ ਇਕ ਇਸ਼ਾਰਾ ਸੀ । ਇਹ ਤਾਂ  
ਕੇਵਲ ਇਕ ਵਸਤੂ ਸੀ, ਇਕ ਵਾਹਨ ਸੀ ਕਿਸੇ ਇਲਾਹੀ ਦਾਤ  
ਦਾ । ਉਹ ਹੌਲੇ ਹੌਲੇ ਸਥੂਲ ਵਸਤੂ ਵੀ ਖੁਹਾ ਬੈਠਦਾ ਹੈ ।

੫.

ਫਰੀਦ (ਸੋਖ ਬ੍ਰਹਮ) ਨਾਲ ਗੁਰੂ ਬਾਬੇ ਦੀ ਦੇ ਵੇਰ ਮਿਲੇਣੀ ਹੋਈ ਹੈ। ਪਹਿਲੀ ਵੇਰ ਜਦ ਵਿਛੁੜਦੇ ਹਨ ਤਾਂ ਇਸ ਬਾਬੁਤ ਪੁਰਾਤਨ ਜਨਮਸਾਖੀ ਵਿਚ ਇਸ ਤਰ੍ਹਾਂ ਲਿਖਿਆ ਹੈ:-

“ਤਬ ਬਾਬੇ ਦੀ ਖੁਸ਼ੀ ਹੋਈ। ਸੋਖੁ ਫਰੀਦ ਵਿਦਿਆ ਕੀਤਾ। ਤਬ ਬਾਬਾ ਬੌਲਿਆ, ‘ਸੋਖ ਫਰੀਦ ਤੁਸਾਂ ਵਿਚਿ ਖੁਦਾਇ ਸਹੀ ਹੈ, ਪਰ ਤੂ ਪੀਠੁ ਕਰ।’ ਤਬ ਸੋਖ ਫਰੀਦ ਆਖਿਆ: ‘ਚੰਗਾ ਹੋਵੈ ਜੀ।’ ਤਬ ਸੋਖ ਫਰੀਦ ਵਿਦਾ ਹੋਆ ਗਲੇ ਵਿਚ ਲਾਗਿ ਮਿਲੇ; ਤਬ ਗੁਰੂ ਬਾਬਾ ਬੌਲਿਆ……:-

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥  
 ਮਿਲਕੈ ਕਰਹ ਕਹਾਣੀਆ ਸੰਮਥ ਕੰਤ ਕੀ ਆਹ ॥  
 ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥  
 ਸਹਜਿ ਸੰਤੇਖਿ ਸੀਰਾਰੀਆ ਮਿਠਾ ਬੌਲਣੀ ॥  
 ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥  
 ਸਲੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ ॥  
 ਸੁਰਤਿ ਹੋਵੈ ਪਤਿ ਉਗਵੈ ਗੁਰ ਬਚਨੀ ਭਉ ਖਾਇ ॥  
 ਨਾਨਕ ਸਚਾ ਪਾਤਸ਼ਾਹੁ ਆਪੇ ਲਏ ਮਿਲਾਇ ॥੩॥੧੦॥

[ਸਿਰੀ ਰਾਗ ਮਰਲਾ ੧

ਇਹ ਵਿਦੈਗੀ ਆਪਣੇ ਆਪ ਵਿਚ ਅਨੋਖੀ ਦਿਲਚਸਪੀ ਰਖਦੀ ਹੈ। ਦੋਨੋਂ ਗਲੇ ਲੱਗਕੇ ਮਿਲਦੇ ਹਨ। ਫੇਰ ਵਿਛੁੜਦੇ ਹਨ। ਫੇਰ ਮਿਲਦੇ ਹਨ। ਇਹ ਮਿਲਾਪ ਇਕ ਮਖਮੂਰਤਾ ਦਾ ਦਿਸ਼ਾ ਹੈ, ਕੋਈ ਭਿੰਨ ਭੇਦ ਨਹੀਂ ਰਹਿੰਦਾ, ਕੋਈ ਪੀਗੀ ਤੇ ਫਕੀਰੀ ਦਾ ਫਰਕ ਨਹੀਂ ਰਹਿੰਦਾ, ਕੋਈ ਹਿੰਦੂ ਮੁਸਲਮਾਨ ਦੀ ਤਮੀਜ਼ ਨਹੀਂ ਰਹਿੰਦੀ,

( ੨੨੬ )

ਕੈਂਦੀ ਜਾਤਿ ਅਜਾਤਿ ਦਾ ਸਵਾਲ ਨਹੀਂ ਰਹਿੰਦਾ । ਕੇਵਲ ਏਸ ਮਿਲਾਪ ਦੀ ਅਨੋਖਤਾ ਬਾਬਤ ਵਿਸ਼ਮਾਦ ਰਹਿ ਜਾਂਦਾ ਹੈ ।

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥

[ਸਿਰੀ ਰਾਗ ਮਹਲਾ ੧-੧੦

ਹੋਇਆ ਕੀ ਹੈ ? ਇਕ 'ਸ਼ਰ' ਰੂਪ ਬਾਬਾ ਆਇਆ ਦੂਜੇ ਦੇ ਅੰਦਰ ਸਚ ਉਛਲ ਪਿਆ, ਦੌਨਾਂ ਦੇ ਸ਼ੱਚ ਆਪਸ ਵਿਚ ਬਗਲਗੀਰ ਹੈ ਗਈ:-

ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਡਿ ਸਮਾਇ ॥

[ਸਿਰੀ ਰਾਗ ਮਹਲਾ ੧-੧੦

ਦੋ ਝੁਹਾਗਣਾਂ ਆਪਣੇ ਪਿਰ ਰੀਸਾਲ੍ਹੁ ਦੀਆਂ ਗੱਲਾਂ ਛੇਕ ਬੈਠੀਆਂ । ਪਰ ਹੁਣ ਵਿਛੁੜਨ ਦਾ ਵੇਲਾ ਆ ਗਿਆ, ਵਿਦਾ ਹੁੰਦੀਆਂ ਹਨ, ਫੇਰ ਗਲ ਲਗ ਪੈਂਦੀਆਂ ਹਨ । ਕਦੇ ਗਲੇ ਦੇ ਇਕ ਪਾਸੇ ਕਦੇ ਦੂਜੇ, ਤੇ ਮਿਲ ਮਿਲਕੇ ਰੱਜਦੀਆਂ ਨਹੀਂ ।

'ਆਵਹੁ ਭੈਣੇ ਗਲਿ ਮਿਲਹ' ਵਾਲੇ ਅੱਖਦ ਬੜੇ ਅਰਥ ਵਾਲੇ ਹਨ । ਇਨ੍ਹਾਂ ਦੀ ਡੂੰਘਾਈ ਬਹੁਤ ਦੂਰ ਤਕ ਜਾਂਦੀ ਹੈ । ਤੂਟੀਖੀ ਨੁਕਤੇ ਤੋਂ ਇਹ ਪੁਰਾਣੇ ਇਤਿਹਾਸਕ ਪਿਛੋਕੜ ਨਾਲ ਜਾ ਟੱਕਰਦੇ ਹਨ ! ਸੂਫੀ ਚਿੰਨ੍ਹਵਾਦ (Symbolism) ਵਿਚ ਭੈਣਾਂ ਦਾ ਗਲੇ ਮਿਲਣਾ ਕੁਛ ਹੋਰ ਮਤਲਬ ਰਖਦਾ ਹੈ । ਕੁਮਲਦਹ ਦੇਸਤ ਮਿਲਦੇ ਹਨ ਤੇ ਆਪਣੇ ਬਿਰਹੋਂ ਕੁਠੇ ਜਲੇ ਦਿਲ ਦੀ ਹਵਾਵ ਰਲਕੇ ਕੱਢਦੇ ਹਨ ।

ਬਾਬਾ ਤਾਹਿਰ ਨੇ ਕਿਹਾ ਸੀ:-

ਬੈਰਹ ਸੋਤਾ ਦਿਲੋ ਬਾਹਮ ਬਨਾਲੇਮ

ਕਿ ਹਾਲ ਸੋਤਾ ਦਿਲ ਦਿਲ ਸੋਤਾ ਜੇਨ੍ਹ ।

ਅਰਥਾਤ--ਐ ਦਿਲ ਜਲੋ ! ਆਓ, ਹਮ ਸਥ ਮਿਲ ਕਰ ਰੋਏਂ  
ਕਿ ਦਿਲ ਜਲੇ ਕਾ ਹਾਲ ਦਿਲ ਜਲਾ ਹੀ ਜਾਨਤਾ ਹੈ । ਬਾਬਾ

ਤਾਹਿਰ ਸੂਫ਼ੀ ਮਤ ਦੇ ਪੁਰਾਣਿਆਂ ਤੋਂ ਪੁਰਾਣੇ ਫਾਰਸ ਦੇ ਕਵੀ ਹਨ। ਭਾਸ਼ਾ ਵੀ ਸੁਅੜ (Classical) ਫਾਰਸੀ ਨਹੀਂ। ਈਰਾਨ ਦੀ ਕੋਈ ਉਸ ਜ਼ਮਾਨੇ ਦੀ ਪ੍ਰਾਤਕ ਗ੍ਰਾਮੀਨ ਬੋਲੀ ਹੈ। ਬਾਬਾ ਤਾਹਿਰ ਤੋਂ ਲੈਕੇ ਗੁਰੂ ਨਾਨਕ ਦੇ ਵਕਤ ਤਕ ਕੋਈ ੫੦੦ ਸਾਲ ਦੇ ਅਰਸੇ ਵਿਚ ਸੂਫ਼ੀ ਰਚਨਾ ਵਿਚ ਏਹੋ ਬਿਰਹਾ ਜਨਕ ਸੁਰ ਚਲੀ ਆ ਰਹੀ ਸੀ। ਇਹੋ ਹਿਜਰ ਦੀ ਸੁਰ ਵਾਦੀ ਸੁਰ (Keynote) ਹੈ, ਜੇ ਬੜੀ ਅਸਰ ਵਾਲੀ ਹੈ। ਇਸੇ ਦੀ ਝੀਣੀ ਬਾਣ ਸੂਫ਼ੀ ਰਾਗ ਦੀ ਅਲਾਪਚਾਰੀ ਵਿਚ ਕਿਸਮ ਕਿਸਮ ਦੇ ਨਾਜ਼ਕ ਤ੍ਰਾਨੇ ਬਣਕੇ ਨਿਕਲਦੀ ਹੈ। ਫਰੀਦ ਜੀ ਦੇ ਮਲੋਕ ਵੀ ਏਸ ਦੇ ਪਰਤੇ (Reflection) ਤੋਂ ਖਾਲੀ ਨਹੀਂ। ਜਿਸ ਵੇਲੇ ਉਹ ਕਹਿੰਦੇ ਹਨ:-

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ॥  
ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੁ ਮਸਾਣੁ ॥੩੬੯॥

[ ਮਲੋਕ ਫਰੀਦ ]

ਤਾਂ ਉਹ ਵੀ ਏਸੇ ਤ੍ਰਾਨੇ ਦਾ ਇਕ ਦਬਿਆ ਹੈਇਆ ਅੰਗਾਰ ਹੈ, ਜਿਸ ਵਿਚੋਂ ਕਿਸੇ ਵੇਲੇ ਵੀ ਜ਼ਰਾ ਕੁ ਹਵਾ ਲਗਣ ਨਾਲ ਮਸਾਣਾਂ ਦੀ ਰਾਖ ਵਿਚੋਂ ਲਾਟ ਭੜਕ ਪਵੇ। ਗੁਰੂ ਨਾਨਕ ਦੇਵ ਦੇ ਦੇਲੇ ਇਹ ਪਹਿਲੀ ਵੇਰ ਤਬਦੀਲੀ ਹੋਈ ਕਿ ਸੁਰ ਬਦਲ ਗਈ। ਵਾਦੀ ਸੁਰ (Keynote) ਹੋਗ ਹੋ ਗਈ। ਬਾਹੇ ਵਿਛੁੜਨ ਲਗੇ ਹਨ, ਪਰ ਉਸ ਵਿਛੋੜੇ ਵਿਚ ਅਕਹਿ ਮਿਲਾਪ ਹੈ। ‘ਆਵਹੁ ਭੈਣੇ ਗਲਿ ਮਿਲਹ’ ਦੇ ਏਹੋ ਹੀ ਅਰਥ ਹਨ। ਵਿਛੁੜਨ ਦੀ ਕਸ਼ਤ ਹੀ ਵਸਲ ਦੀ ਘੁਟਵੀਂ ਜੱਦੀ ਵਿਚ ਦੇ ਰੂਹਾਂ ਨੂੰ ਜੰਦੇਬੰਦ ਮਿਲਾਪ ਵਿਚ ਸੰਪੁਟ ਕਰ ਦੇਂਦੀ ਹੈ। ਏਸ ਹਿਜਰ ਵਿਚ ਹੁਣ ਵਾਦੀ ਸੁਰ ਵਸਲ ਦੀ ਹੈ। ਇਹ ਸੁਰ ਦਾ ਪਲਟਾਉ ਗੁਰੂ ਨਾਨਕ ਦਾ ਕੰਮ ਹੈ। ਇਹ ਬੇੜਾ ਜੇਹਾ ਕੰਮ ਨਹੀਂ, ਇਹ ਭਾਗੀ ਕਾਰਨਾਮਾ ਹੈ। ਸਿੱਧਾਂਤ ਸਭ ਇਕੋ ਹਨ ਤੇ ਅਮੁਲਾਂ ਵਿਚ ਹਾਵੇਂ ਕੋਈ ਫਰਕ ਨਾ ਹੋਵੇ, ਪਰ ਸੁਰ ਵਿਚ ਫਰਕ ਹੈ, ਮਿਲਾਜ਼ ਵਿਚ ਫਰਕ ਹੈ, ਤਬਾ ਵਿਚ ਫਰਕ ਹੈ, ਰੂਪ ਵਿਚ

ਫਰਕ ਹੈ, ਰੰਗਾਂ ਵਿਚ ਫਰਕ ਹੈ, ਤੇ ਉਨ੍ਹਾਂ ਤੌਰਾਂ ਵਿਚ ਫਰਕ ਹੈ ਜਿਨ੍ਹਾਂ ਤੋਂ ਅਸੀਂ ਸੂਫੀ ਦਰਵੇਸ਼ੀ ਨੂੰ ਆਪਣੇ ਤੋਂ ਵੱਖਰੀ ਗੋਟਤੀ ਵਿਚ ਸ਼ੁਮਾਰ ਕਰਦੇ ਹਾਂ ।

੬.

ਵਿਛੋੜੇ ਦੇ ਬੈੜੇ ਬਿਠ ਬਾਲ ਹੀ ਫੇਰ ਦੁਸ਼ਟੀ ਵੇਰ ਸ਼ੇਖ ਬ੍ਰਾਹਮ (ਫਰੀਦ) ਨਾਲ ਮਿਲਾਪ ਹੁੰਦਾ ਹੈ । ਭਾਈ ਮਨੀ ਸਿੰਘ ਜੀ ਦੀ ਸਾਥੀ ਵਿਚ ਦੂਸਰੀ ਮੁਲਾਕਾਤ ਦੇ ਪਹਿਲੇ ਲਿਖਿਆ ਹੈ:-

“ਬਾਬੇ ਕਹਿਆ ਮਰਣਾਨਿਆਃ ਪਟਣ ਅਸਾਂ ਨੇ ਜਾਵਣਾ  
ਹੈ, ਕਿਉਂਕਿ ਸ਼ੇਖ ਬ੍ਰਾਹਮ ਨੂੰ ਉਪਦੇਸ਼ ਕੀਤਾ ਸੀ ਸੋ ਦੇਖਾਂ  
ਉਸ ਨੂੰ ਉਪਦੇਸ਼ ਚਿਤ ਹੈ ਕਿ ਵਿਸਰ ਗਿਆ ।”

ਪਾਠਕ ਇਸ ਤੋਂ ਅਪਣਾ ਅੰਦਾਜ਼ਾ ਲਗਾ ਸਕਦੇ ਹਨ । ਪਿਛਲੇ ਵਿਛੜਨ ਵੇਲੇ ਕੀ ਵਲਵਲਾ ਸੀ ਤੇ ਹੁਣ ਦੂਜੀ ਵੇਰ ਮਿਲਾਪ ਵੇਲੇ ਕਿਸ ਪ੍ਰੇਮ ਤ੍ਰੰਗ ਨੇ ਉਪਜ ਪੈਣਾ ਹੈ ਇਕ ਨਵੇਂ ਸੰਗਮ ਪ੍ਰਵਾਹ ਵਿਚੋਂ ।

ਗੁਰੂ ਨਾਨਕ ਨੇ ਕੀ ਉਪਦੇਸ਼ ਕੀਤਾ ਸੀ ? ਇਸ ਦਾ ਪਤਾ ਉਸੇ ਸ਼ਬਦ ਵਿਚ ਹੈ, ‘ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ’ ਸ਼ਬਦ ਦੇ ਅੰਤ ਵਿਚ ਇਹ ਤੁਕਾਂ ਹਨ, “ਸੁਰਤਿ ਹੈਵੈ ਪਤਿ ਉਗਵੈ ਗੁਰਬਚਨੀ ਭਉ ਖਾਇ ॥ ਨਾਨਕ ਸਭਾ ਪਾਂਤਿਸਾਹੁ ਆਪੇ ਲਏ ਮਿਲਾਇ ॥”

ਵਿਛੜਨ ਵੇਲੇ ਗਲ ਮਿਲਦਿਆਂ ਮਿਲਦਿਆਂ ਕਿਸੇ ਦੀ ਸੁਰਤ ਵਿਚ ਪਤਿ ਉਗ ਪਈ ਸੀ । ਉਸ ਵਿਚ ਕਿਸੇ ਨੇ ਨਵਾਂ ਬੀਜ ਪਾ ਦਿਤਾ ਸੀ, ਜਿਸ ਨਾਲ ਨਵਾਂ ਸ਼ਰੂਫ਼ਾ ਖਿੜ ਪਿਆ ਸੀ, ਜਿਸ ਨਾਲ ਕਦਰ ਕੀਮਤ ਹੋਰ ਹੋ ਗਈ ਸੀ, ਜਿਸ ਨਾਲ ਪਤ ਅਥਰੇ ਦਾ ਨੀਸਾਣ ਪੈ ਗਿਆ ਸੀ, ਜਿਸ ਨਾਲ ਦਰਗਾਹ ਦੀ ਪ੍ਰਵਾਨਗੀ ਮਿਲ ਗਈ ਸੀ । ਪਰ ਹੁਣ ਉਹ ਗਲ ਨਹੀਂ ਸੀ । ਹੁਣ ਫਰੀਦ ਦੀ ਬਿਰਤੀ

( ੨੬੯ )

ਹੋਰ ਸੀ । ਹੁਣ ਕਾਂ ਅਗੇ ਅਰਦਾਸ ਨਹੀਂ ਸੀ:-

ਐ ਜਾਗ ਜਿਸਮ ਦਰਗਿਹ ਹਮਾ ਰਾ ਤੇ ਖੁਰਦਹ,  
ਲਾਮਸੇ ਚਸਮਾਂ ਮਨਿਆ ਬਸੈ ਕਿ ਬਾਯਦ ਵਸਲੇ ਯਾਰਮ\* ।

ਹੁਣ ਦੁਸਰੀ ਮੁਲਾਕਾਤ ਵੇਲੇ ਮਾਜਰਾ ਹੋਰ ਸੀ । ਹੁਣ ਸ਼ੇਖ  
ਦੇ ਭਾਵ ਹੋਰ ਸਨ । ਹੁਣ ਉਸ ਦੇ ਅੰਦਰ ਐਉਂ ਸੀ ਕਿ:-

ਮਨ ਅੱਵਲ ਰੈਜ ਚੁੰ ਦਰ ਤੇ ਬਦੀਵਮ ਸੇਫਤਾ ਗਬਤਮ ॥

ਨ ਦਾਨਿਸਤਮ ਤੇ ਬੁਦੀ ਯ ਕਿ ਬੁਦ ਅਸਤ ਆਂ ਕਿ ਮਨ ਦੀਵਮ ॥

ਅਰਥਾਤ—ਮੈਂ ਪਹਿਲੇ ਦਿਨ ਹੀ ਜਦ ਤੇਰਾ ਦਰ ਦੇਖਿਆ  
ਤਾਂ ਮੈਂ ਫੇਫਤਾ ਹੋ ਗਿਆ । ਮੈਨੂੰ ਪਤਾ ਨਾ ਲੱਗਾ ਕਿ ਤੂੰ ਸੈਂ ਕਿ  
ਕੋਈ ਹੋਰ ਸੀ ਜੋ ਮੈਂ ਦੇਖਿਆ ।

ਤੇ ਹੁਣ ਅਜ ਐਸ ਵੇਲੇ ਵਸਲ ਦੀ ਹਾਲਤ ਕੀ ਹੈ ?

ਚੁਨਾਂ ਦਰ ਤੂਏ ਆਂ ਜਾਨਾਂ ਸੁਦਮ ਮਨ ਸੇਫਤਾ ਵਾਲਾ ।

ਕਿ ਮਨ ਅਜ ਬੁਦ ਸੁਦਮ ਬੇਚੁੰ ਤੁਰਾ ਦਰ ਜਾਨੇ ਤਨ ਦੀਵਮ ।

ਐ ਮੇਰੀ ਜਾਨ ਮੈਂ ਤੇਰੇ ਸਾਮੂਣੇ ਹੈਰਾਨ ਹਾਂ, ਮੈਨੂੰ ਪਤਾ  
ਲਗਦਾ ਹੈ ਕਿ ਮੈਂ ਤਾਂ ਅਪਣੇ ਜਿਸਮ ਤੋਂ ਬਾਹਰ ਆ ਗਿਆ ਹਾਂ  
ਤੇ ਤੈਨੂੰ ਅਪਣੀ ਜਾਨ ਤੇ ਤਨ ਦੇ ਵਿਚ ਦੇਖ ਰਿਹਾ ਹਾਂ ।

ਗੁਫਤਮ ਮਨਮਾ ਮਗਰ ਤੇ ਜਾਨਾਂ ਮਨੀ ।

ਅਕਹੂੰ ਕਿ ਨਿਕਾਹ ਹਮੀ ਕੁਨਮ ਜਾਂ ਮਨੀ ।

ਮੁਰਤਦ ਗਰਦਮ ਅਗਰ ਜ਼ਿ ਮਲ ਅਰ ਗੁਬਤੀ ।

ਐ ਜਾਨਿ ਜਹਾਂ ਤੇ ਕੁਫਰੇ ਈਮਾਨ ਮਨੀ ।

ਅਰਥਾਤ—ਮੈਨੇ ਕਿਹਾ ਸੀ: ਐਸਨਮਾਕੀ ਤੂੰ ਮੇਰੀ ਜਾਨ ਹੈ?

\*ਕਾਤਾ ਕਰਿਦਾ ਛੜੇਲਿਆ ਸਗਲਾ ਖਾਇਆ ਮਾਸੁ ॥

ਏ ਭੁਇ ਨੈਨਾ ਮਤਿ ਛੁਹਉ ਪਿਚ ਵੈਖਲ ਕੀ ਆਸ ॥੯੧ ॥

[ਸਲੋਕ ਫਰੀਦ]

ਪਰ ਹੁਣ ਜੇ ਮੈਂ ਨਿਗਾਹ ਕਰਦਾ ਹਾਂ ਕਿ ਤੂੰ ਤਾਂ ਸਚਮੁਚ ਮੇਰੀ ਜਾਨ  
ਹੈਂ । ਜੇ ਹੁਣ ਤੂੰ ਮੈਨੂੰ ਛਡ ਦਿਤਾ ਤਾਂ ਮੈਂ ਪਰੋਸ਼ਾਨ ਹੈ ਜਾਵਾਂਗਾ ।  
ਐ ਜਾਨੇ ਜਹਾਨ ! ਤੂੰ ਮੇਰਾ ਕਫਰ ਵੀ ਹੈਂ ਤੇ ਦੀਮਾਨ ਵੀ ।

ਚੰਦਾਂ ਨਾਜ਼ ਅਸਤ ਜਿ ਇਥਕੇ ਤੇ ਬਰ ਸਰੋ ਮਨ ।

ਯਾ ਲਡ ਗਲਤਮ ਕਿ ਆਸਕੀ ਤੇ ਬਰ ਮਨ ।

ਅਰਥਾਤ—ਮੇਰੇ ਸਿਰ ਵਿਚ ਨਖਰਾ ਸੀ ਅਪਣੇ ਇਸ਼ਕ ਦਾ,  
ਨਹੀਂ ਨਹੀਂ ਮੈਂ ਗਲਤ ਹਾਂ ਤੂੰ ਮੇਰੇ ਤੇ ਆਸ਼ਕ ਹੋਂ—ਹਾਂ ਠੀਕ ਤੂੰ  
ਮੇਰੇ ਤੇ ਆਸ਼ਕ ਹੋਂ ।

ਬਾਬੇ ਨੇ ਪਿਛਲੀ ਵਾਰੀ ਵਿਛੁੜਨ ਵੇਲੇ ਕਿਹਾ ਸੀঃ—

‘ਨਾਨਕ ਸਭਾ ਪਾਤਿਸਾਹੁ ਆਪੁ ਲਏ ਮਿਲਾਇ ॥’

ਸਿਰੀ ਰਾਗ ਮਹਲਾ ੧-੧੦

‘ਆਵਹੁ ਭੈਣੇ ਗਲਿ ਮਿਲਹੁ’ ਵਾਲੇ ਸ਼ਬਦ ਦੀ ਅਖੀਰਲੀ  
ਤੁਕ ਦੇਹੇ ਹੀ ਸੀ ।

ਉਹ ਆਸ਼ਕ ਹੁਣ ਆਪ ਆ ਮਿਲਦਾ ਹੈ, ਉਹ ਸਭ ਦਾ  
ਆਸ਼ਕ ਹੈ । ਉਸ ਦਾ ਦਿਲ ਵੱਡਾ ਹੈ! ਉਹ ਸਭ ਦਾ ਦਿਲ ਚੌੜਾ  
ਕਰਦਾ ਹੈ । ਉਸ ਨੂੰ ਛੋਟੀਆਂ ਫੱਲਾਂ ਬੁੜ-ਦਿਲੀਆਂ ਲਗਦੀਆਂ  
ਹਨ । ਉਸ ਨੂੰ ਇਹ ਗਲ ਨਹੀਂ ਜਲਦੀਓਂ—

ਫਰੀਦਾ ਜੇ ਜਾਣਾਂ ਤਿਲ ਬੋਤੜੇ, ਮੰਮਲਿ ਬੁਕੁ ਭਰੀ ॥

ਜੇ ਜਾਣਾ ਸਹੁ ਨੰਘਤਾ ਤਾਂ ਬੋਤਾ ਮਾਣੁ ਕਰੀ ॥ ੪ ॥

[ਸਲੋਕ ਫਰੀਦੀ]

ਉਸ ਦੇ ਸਾਮ੍ਰਾਣੇ ਤਿਲ ਬੋਤੜੇ ਨਹੀਂ, ਤਿਲਾਂ ਦਾ ਕੋਈ ਘਾਟਾ  
ਨਹੀਂ, ਕਿਸੇ ਚੀਜ਼ ਦੀ ਕੋਈ ਬੁੜ ਨਹੀਂ । ਜੀਵਨ ਅਮਰ ਹੈ । ਇਹ  
ਪ੍ਰਵਾਸਾਂ ਦੇ ਖਤਮ ਹੋਣ ਨਾਲ ਖਤਮ ਨਹੀਂ ਹੈ ਜਾਂਦਾ । ਹੋਸਲਾ  
ਬਲੰਦ ਚਾਹੀਦਾ ਹੈ । ਜਿੰਦਗੀ ਦਾਤ ਹੈ । ਇਹ ਇਤਨੀ ਹੀ ਵੱਡੀ ਹੈ  
ਜਿਤਨੀ ਉਸ ਦੀ ਦਾਤ ਵੱਡੀ ਹੈ ਸਕਦੀ ਹੈ । ਹਰ ਕਿਸੇ ਪਾਸ ਉਤਨੀ  
ਹੀ ਵੱਡੀ ਦਾਤ ਹੈ ਜਿਤਨਾ ਉਸ ਦਾ ਭਰੋਸਾ ਵੱਡਾ ਹੈ । ਜਿਤਨਾ

ਭਰੋਸਾ ਘਟ ਜਾਏ ਉਤਨੀ ਦਾਤ ਸੁਕੜ ਜਾਂਦੀ ਹੈ ।

ਕਹਿੰਦੇ ਹਨ ਇਕ ਵੇਰ 'ਫਰੀਦ ਗੌਨ ਸ਼ਕਰ' ਜੰਗਲ ਵਿਚ ਤਪੱਸਯਾ ਕਰ ਰਿਹਾ ਸੀ । ਕਈ ਦਿਨ ਭੁਹਦ ਵਿਚ ਗੁਜ਼ਰ ਗਏ । ਆਖਰ ਪਯਾਸ ਦੇ ਕਾਰਨ ਪਾਣੀ ਦੀ ਤਲਾਸ਼ ਵਿਚ ਚੱਲੇ । ਇਕ ਪੁਰਾਣਾ ਖੂਹ ਦਿੱਖਿਆ । ਰੱਸੀ ਲੱਭਣ ਲਗੇ । ਪਤਾ ਲਗ ਗਿਆ ਕਿ ਪੁਰਾਣੀਆਂ ਵੇਲਾਂ ਵੱਟ ਕੇ ਲੱਜ ਬਣ ਸਕਦੀ ਹੈ, ਫੇਰ ਛੋਲ ਦੀ ਸੋਚ ਫੁਰੀ । ਇਤਨੇ ਨੂੰ ਹਿਰਨਾਂ ਦੀ ਇਕ ਝਾਰ ਆਈ, ਉਹ ਆਏ ਸਨ ਪਾਣੀ ਲਈ । ਫਰੀਦ ਜੀ ਨੇ ਦੇਖਿਆ ਕਿ ਖੂਹ ਦਾ ਪਾਣੀ ਉੱਚਾ ਚੜ੍ਹ ਆਇਆ ਹੈ । ਹਿਰਨ ਪੀਕੇ ਚਲੇ ਗਏ । ਜਦ ਫਰੀਦ ਜੀ ਅਗਾਂਹ ਵਧੇ ਤਾਂ ਪਾਣੀ ਫੇਰ ਨੀਵਾਂ ਹੈ ਚੁਕਾ ਸੀ । ਇਹ ਦੇਖਕੇ ਫਰੀਦ ਜੀ ਹੋਰਾਨ ਰਹਿ ਗਏ । ਦਿਲ ਵਿਚ ਬਹੁਤ ਸ਼ਿਕਵਾ ਸ਼ਿਕਾਇਤ ਉਠਾਈ । ਗੈਥ ਤੋਂ ਅਵਾਜ਼ ਆਈ: "ਐ ਫਰੀਦ! ਤੂੰ 'ਮੈਨੂੰ' ਤਲਾਸ਼ ਨਹੀਂ ਕਰ ਰਿਹਾ, ਤੇਰੀ ਸਾਰੀ ਢੂੰਡ ਲੱਜ ਤੇ ਛੋਲ ਦੀ ਤਲਾਸ਼ ਹੈ । ਜੇ ਲੱਜ ਦੇ ਫਿਕਰਮੰਦ ਹਨ, ਉਨ੍ਹਾਂ ਦੀ ਨਜ਼ਰ ਤੋਂ ਆਖੇਹਯਾਤ ਦੇ ਚਸ਼ਮੇ ਓਹਲੇ ਹੈ ਜਾਂਦੇ ਹਨ । ਹੋਰ ਕੈਸਰ ਦੇ ਝੜਕੇ ਕੇਵਲ ਉਨ੍ਹਾਂ ਲਬਾਂ ਲਈ ਹਨ ਜਿਨ੍ਹਾਂ ਨੂੰ ਸਿਵਾਏ ਮੇਰੇ ਹੋਰ ਕੋਈ ਤਵੱਕੇ ਨਹੀਂ ਰਹੀ" । ਉਹ ਲੱਜ ਜੇ ਚਾਹੇ ਖੂਹ ਚੌਂ ਪਾਣੀ ਦੇ ਕਲਣ ਵਿਚ ਫਿਕਰਮੰਦ ਰਖਦੀ ਹੈ ਤੇ ਚਾਹੇ ਉਹ ਉਮਰਾ ਦੀ ਲੱਜ ਹੈ ਜੇ ਟੁੱਟ ਵੈਂਦੀ ਹੈ, ਤੇਖਲਾ ਬਣਾਈ ਰਖਦੀ ਹੈ\* ।

ਇਹ ਸਾਰੀਆਂ ਲੱਜਾਂ ਤੇ ਇਨ੍ਹਾਂ ਦੀ ਬਾਬਤ ਫਿਕਰ ਤੇ ਪ੍ਰੋਲ ਤਬੀਅਤ ਵਿਚ ਉਹ ਰੁਹਾਨੀਅਤ ਦੀ ਬੇਪ੍ਰਵਾਹੀ ਪੇਸ਼ਾ ਨਹੀਂ ਹੋਣ ਦੇਂਦੇ, ਜਿਸ ਬਾਬੂ ਅਧਿਅਤਮਕ ਸਾਧਨ ਅਸਫਲ ਹਨ ।

°ਫਰੀਦਾ ਭੰਨੀ ਘੜੀ ਸੁਵੰਨਦੀ ਟੂਟੀ ਨਾਗਰ ਲਜੁ ॥

ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥ ਵੰਦ ॥

[ਸਲੋਕ ਫਰੀਦ]

ਗੁਰੂ ਨਾਨਕ ਦੀਆਂ ਬੇਪ੍ਰਵਾਹੀਆਂ ਨੂੰ ਕੌਣ ਸਮਝ ਸਕਦਾ ਹੈ। ਉਹ ਆਇਆ ਸੀ ਦੁਨੀਆਂ ਦੀ ਸਮਝ ਨੂੰ ਚੋੜਾ ਕਰਨ ਲਈ। ਉਹ ਆਇਆ ਸੀ ਖੋਡ ਹਟਾਉਣ ਲਈ—ਖੋਡ ਉਮਰਾ ਦੇ, ਖੋਡ ਸ੍ਰਾਸ਼ਾਂ ਦੇ, ਖੋਡ ਬੀਮਾਰੀਆਂ ਦੇ, ਖੋਡ ਗਰੀਬੀ ਦੇ, ਖੋਡ ਬੇਇੱਜਤੀ ਦੇ। ਉਹ ਆਇਆ ਸੀ ਬੇਪ੍ਰਵਾਹੀਆਂ ਦੀ ਲੁਟ ਲੁਟਾਉਣ ਲਈ ਤੇ ਉਹ ਆਇਆ ਸੀ ਬਾਣਸ਼ਾਹੀ ਕਠਨ ਲਈ, ਜਿਸ ਦੀ ਨੀਂਹ 'ਨਉ ਨਿਧਿ ਨਾਮੁ ਗਰੀਬੀ ਪਾਈ' ਦੀ ਅਧਾਰਮਿਲਾ ਉਪਰ ਪ੍ਰਥਾਪਤ ਹੈ। ਦੇਖੋ ਉਹ ਦਸਵੇਂ ਜਾਮੇ ਵਿਚ ਆਪਣੀ ਅਮੀਰੀ ਨੂੰ ਕਿਸ ਤਰ੍ਹਾਂ ਲੁਟਾਉਂਦਾ ਹੈ।

ਪਟਲੀਆਂ ਸੇਵਾ ਦਾਸ ਵਿਚ ਲਿਖਿਆ ਹੈ:-

"ਏਕ ਬੇਦ ਗੁਰੂ ਜੀ ਸਤਲੁਜ ਦੇ ਕੰਠੇ ਕਿਸੀ ਗੜੇ ਮੇਂ  
ਥੋਂ ! ਤਥ ਉਹਾਂ ਅਪਨਾ ਖਜ਼ਾਨਾ ਕਢਾਇਆ ਫੇਰ  
ਸਿਖਾਂ ਪਾਸਹੁੰ ਸੁਮਾਰਫ਼ ਕਰਵਾਇਆ ! ਤਥ ਸਿਖਾਂ ਸੁਮਾਰ  
ਕਠਕੈ ਆਨ ਕੱਹਿਆਃ ਜੇ ਸ਼ਤੇ ਪਾਤਸ਼ਾਟ ਦੇਤੇ ਲਾਖ  
ਮਾਇਆ ਹੁੰਦੀ ਹੈ। ਹੁਕਮ ਹੋਆ: ਮਾਇਆ ਕੇ ਸਤਲੁਜ  
ਮੈਂ ਪ੍ਰਵਾਹਿ 'ਦੇਵਹੁ ਅਰ ਸਤਲੁਜ ਦੇ ਲੇਖੇ ਲਿਖਿ ਛੋਡੋ।  
ਤਾਂ ਸਿਖਾਂ ਮਾਇਆ ਸਤਲੁਜ ਮੈਂ ਪ੍ਰਵਾਹਿ ਦੀਨੀ ਅਰੁ  
ਸਤਲੁਜ ਕੇ ਲੇਖੇ ਲਿਖਿ ਛਡੀ। ਹੁਕਮੁ ਹੋਆ: ਅਥ ਉਹ  
ਚੀਜ਼ਾਂ ਕਾਢੋ ਜੇ ਬੈਸਤਰ ਮਹ ਜਲਾਵਣ ਵਾਲੀਆ ਹਹਿ।  
ਤਿਤ ਸਿਖਾਂ ਉਹ ਚੀਜ਼ਾਂ ਭਾਵੀਆਂ: ਪਟ, ਕਪੜਾ,  
ਦਰਿਆਈ, ਮਸਟੂ, ਸੂਸੀ, ਭਾਜਾ, ਨਰਿੰਦਸ਼ਾਹੀ ਬਾਡਤੇ,  
ਕੀਮਖਾਪ, ਬਾਗਬਣਤ, ਪਗਵੀਆਂ, ਛੀਟ, ਬਨਾਤ,  
ਤਨਸੁਖ; ਇਹੋ ਜੇਹੇ ਅਨੰਤ ਪਲਾਰਦ ਬਾਹਲ ਕਢਾਇਕੇ ਅੰਬਾਰ  
ਲਵਾਏ। ਤਿਨਕਾ ਸੁਮਾਰ ਸਿਖਾਂ ਪਾਸਹੁੰ ਕਰਾਇਆ। ਤਾਂ

੧ਛਾਈ ਗੁਰਦਾਸ, ਦਾਰ ੧-੨੪।

੨ਸਤਲੁਜ ਦੇ ਕਿਨਾਰੇ ਕਿਸੀ ਗਢੀ ਵਿਚ। ੩ਗਿਣਵਾਇਆ।

ਸਿਖਾਂ ਸ਼ੁਮਾਰ ਕਰਿਕੈ ਆਨਿ ਕਹਿਆ ਜੇ ਸਚੇ ਪਾਤਸ਼ਾਹ  
ਏਤੇ ਲਾਖਹੁਂ ਕੇ ਪਦਾਰਥ ਹੁਏ ਹਹਿ। ਹੁਕਮ ਹੋਆ ਇਨਕੇ  
ਬੈਸ਼ਤਰ ਲਗਾਇ ਦੇਵਹੁ ਅਰ ਬੈਸ਼ਤਰ ਕੇ ਲੋਖੇ ਲਿਖਿ ਛੋਡੋ।  
ਤਾਂ ਸਿਖਾਂ ਬੈਸ਼ਤਰ ਲਗਾਇ ਦੀਆਂ ਅਰ ਬੈਸ਼ਤਰ ਕੇ ਲੋਖੇ  
ਸਭ ਕਿਛੁ ਲਿਖਿ ਛੋਡਿਆ । ”

ਗੁਰੂ ਗੋਬਿੰਦ ਸਿੰਘ ਦਾ ਵਹੀ ਖਾਤਾ ਬੜਾ ਵਡਾ ਸੀ। ਉਸ  
ਵਿਚ ਦਰਯਾਵਾਂ ਦੇ ਖਾਤੇ ਖੁੱਲ੍ਹੇ ਹੋਏ ਸਨ। ਬੈਸ਼ਤਰ ਨਾਲ ਵੀ ਲੈਣ  
ਦੇਣ ਸੀ; ਉਸ ਨਾਲ ਚਲਤ ਲੇਖਾ ਸੀ। ਸਤਲੁਜ ਨਾਲ ਤਾਂ ਕਈ  
ਹਿਸਾਬ ਸਨ, ਚਲਤ, ਮਿਆਦੀ, ਅਮਾਨਤੀ, ਹਥ ਰੋਕੀ। ਵੱਡੇ  
ਆਦਮੀਆਂ ਦੀਆਂ ਵੱਡੀਆਂ ਗਲਾਂ ਹਨ। ਉਨ੍ਹਾਂ ਦੇ ਲੋਖੇ ਪੱਤੇ  
ਵੱਡੇ ਹਨ। ਉਨ੍ਹਾਂ ਦੇ ਲੈਣ ਦੇਣ ਵੱਡੇ ਹਨ। ਛੋਟੇ ਦਿਲ ਉਨ੍ਹਾਂ ਦੇ  
ਹਿਸਾਬ ਦਾ ਚਿੱਠਾ ਨਹੀਂ ਸਮਝ ਸਕਦੇ। ਈਸਾ ਨੇ ਕਿਹਾ ਸੀ:-  
ਜੇ ਤੂੰ ਸਾਰੀ ਦੁਨੀਆਂ ਦੀ ਦੌਲਤ ਜਮਾਂ ਕਰ ਲਈ ਤੇ ਆਪਣੀ ਰੂਹ  
ਗੁਆ ਲਈ ਤਾਂ ਇਸ ਦਾ ਕੀ ਫਾਇਦਾ ! ਜੇ ਬੰਦੇ ਰੂਹ ਦੀ  
ਬਾਦਸ਼ਾਹਤ ਕਾਇਮ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਨਜ਼ਦੀਏ ਨੂੰ  
ਸਮਝਣਾ ਔਖੀ ਗੱਲ ਹੈ। ਸਾਡੀ ਨਜ਼ਰ ਕੱਸੀ ਹੈ, ਸਾਡੀ ਬੁਧਿ  
ਕੇਵਲ ਮੁਕਾਬਲਿਆਂ ਤੋਂ ਆਪਣੀ ਟੋਹ ਲਗਾਉਂਦੀ ਹੈ। ਅਸੀਂ  
ਆਪਣੇ ਆਪ ਨੂੰ ਜੀਉਂਦਾ ਸਮਝਦੇ ਹਾਂ ਸਿਰਫ ਐਸ ਕਰਕੇ ਕਿ  
ਅਸੀਂ ਦੇਖ ਰਹੇ ਹਾਂ ਕਿ ਹੋਰ ਲੱਕੀ ਮਰ ਰਹੇ ਹਨ। ਆਪਣੇ ਜੀਉਣ  
ਬਾਬਤ ਸਾਡੀ ਜਾਣਕਾਰੀ ਕੇਵਲ ਪਰਾਈਆਂ ਮੌਤਾਂ ਤੋਂ ਉਪਜ  
ਰਹੀ ਹੈ। ਨਿਸ਼ਚੇ ਹੀ ਸਾਡਾ ਜੀਉਣਾ ਪਰਾਈਆਂ ਮੌਤਾਂ ਦੇ ਗਿਆਨ  
ਦੇ ਆਸਰੇ ਹੈ। ਆਪਣੇ ਅੰਦਰ ਅਸਾਂ ਕਦੇ ਜੀਉਂਦੀ ਲਹਿਰ ਦਾ  
ਸੁਆਦ ਨਹੀਂ ਚੱਖਿਆ। ਅਸਾਂ ਕਦੇ ਨਿਜ ਘਰ ਬੈਠਕੇ ਆਪਣੇ  
ਆਪੇ ਦੀ ਸੁਰਤ ਦਾ ਅਹਿਸਾਸ ਨਹੀਂ ਲਿਆ। ਅਸੀਂ ਕਦੇ ਉਸ  
ਨਿਰਭਉ ਪਉੜੀ ਤੇ ਨਹੀਂ ਬੈਠੇ ਜੇ ਸਾਡਾ ਪਰਮ ਪਦ ਹੈ। ਸਾਨੂੰ  
ਆਪਣੀ ਤਾਕਤ ਤੇ ਵਡਿਆਈ ਦਾ ਗਿਆਨ ਕੇਵਲ ਆਪਣੀ

ਦੌਲਤ ਤੋਂ, ਆਪਣੇ ਮਾਲ ਮਤੇ ਤੋਂ ਲਗ ਰਿਹਾ ਹੈ। ਲੁਟਾਕੇ ਦੇਖੋ ਆਪਣੀ ਦੌਲਤ ਨੂੰ, ਆਪਣੀ ਝੂਠੀ ਮਾਯਾ ਨੂੰ, ਆਪਣੇ ਸੰਚਿਤ ਮਾਲ ਨੂੰ ਤੇ ਫੇਰ ਮਹਿਸੂਸ ਕਰ ਸਕੇ ਆਪਣੀ ਤਾਕਤ, ਆਪਣੀ ਵਡਿਆਈ, ਆਪਣੀ ਉੱਚਤਾ ਆਪਣੀ ਨਿਰਆਪਾਰਤਾ, ਆਪਣੀ ਬੇਮੁਖਾਜੀ, ਆਪਣੀ ਬੇਪ੍ਰਵਾਹੀ ਤਾਂ ਤੁਸੀਂ ਕਦਮ ਨਿਜ ਘਰ ਵਲ ਚੁਕ ਲਏ ਹਨ, ਤਾਂ ਤੁਸੀਂ ਸਮਝ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਕੀ ਸੀ। ਨਿਰਾ ਇਖਲਾਕੀ ਨਭਰੀਆ, ਸੁਕੀ ਸੈਨਕ ਵਿਦਯਾ, ਬੇਬਾ ਪਦਾਰਥ ਗਿਆਨ, ਵਿਅਰਥ ਆਰਥਿਕ ਬੋਧ, ਝੂਠੀ ਰਾਜਨੀਤੀ, ਇਹ ਸਮਝਾਂ, ਤੇ ਇਨ੍ਹਾਂ ਸਮਝਾਂ ਦੇ ਫੀਤੇ ਕੱਸੇ ਹਨ, ਉਸ ਲੰਮਾਣ ਚੰਝਾਨ ਨੂੰ ਮਿਣਨ ਲਈ, ਜੋ ਉਨ੍ਹਾਂ ਬਚੁਰਗਾਂ ਦੀ ਹੈ ਜਿਨ੍ਹਾਂ ਦੀ ਦਰਯਾਵਾਂ ਨਾਲ ਦੇਸਤੀ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ ਸਤਲੁਜ ਨਾਲ ਦੇਸਤੀ ਸੀ, ਗੋਦਾ-ਵਰੀ ਨਾਲ ਮਿੱਤੁਤਾ ਸੀ, ਗੰਗਾ ਦੇ ਉਹ ਬਾਲ ਸਖਾ ਸਨ, ਜਮਨਾ ਨਾਲ ਤਾਂ ਬੇਤਕੱਲਫੀ ਸੀ। ਗੁਰੂ ਨਾਨਕ ਦੀ ਵੇਈਂ ਨਦੀ ਨਾਲ ਦੇਸਤੀ ਸੀ। ਆਪ ਵੇਈਂ ਵਿਚ ਇਸ਼ਨਾਨ ਕਰਦੇ ਸਨ।

ਗੁਰੂ ਨਾਨਕ ਲਈ ਵੇਈਂ ਦਾ ਇਸ਼ਨਾਨ ਕੁਛ ਹੋਰ ਮਾਇਨੇ ਰਖਦਾ ਸੀ। ਗੁਰੂ ਨਾਨਕ ਅੰਮ੍ਰਿਤ ਵੇਲੇ ਉਠਦਾ ਸੀ। ਉਸ ਦਾ ਅੰਮ੍ਰਿਤ ਵੇਲਾ ਉਸ ਦੀ ਸੁਰਤ ਦਾ ਚੜ੍ਹਾਓ ਸੀ, ਉਸ ਦੇ ਚਾਉ ਦਾ ਉਛਾਲ ਸੀ। ਉਸ ਅੰਮ੍ਰਿਤ ਵੇਲੇ ਉਸ ਵਾਸਤੇ ਸਭ ਅੰਮ੍ਰਿਤ ਹੀ ਸੀ, ਵੇਈਂ ਦਾ ਪ੍ਰਵਾਹ ਪਾਣੀ ਦਾ ਵਹਿਣ ਨਹੀਂ ਸੀ। ਕੁਛ ਹੋਰ ਸੀ। ਪਰ ਏਸ ਨੂੰ ਕੌਣ ਸਮਝਾਵੇ ? ਏਸੇ ਕਰਕੇ ਬਾਬੇ ਨੂੰ ਇਹ ਕਹਿਣਾ ਪਿਆ:-

‘ਅੰਮ੍ਰਿਤ ਕੀ ਸਾਰ ਸ਼ੋਈ ਜਾਣੇ ਜਿ ਅੰਮ੍ਰਿਤ ਕਾ ਵਾਪਾਰੀ ਜੀਓ॥

[ਮਾਰੂ ਮਹਲਾ ੧-੧੨]

ਵੱਡੇ ਪੈਗੀਬਰਾਂ ਨੇ ਵੱਡੇ ਕੌਮ ਕੀਤੇ ਹਨ। ਪਰ ਸਾਰੇ ਕਾਰਜ ਏਸ ਨਿਸਚੇ ਵਿਚ ਕੀਤੇ ਹਨ ਕਿ ਉਹ ਕਿਸੇ ਹੁਕਮ ਵਿਚ ਕਰ, ਰਹੇ

ਹਨ । ਇਹ ਹੁਕਮ ਕਿਸ ਦਾ ਹੈ ? ਕੀ ਜਿਸ ਦੀ ਇਹ ਆਗਜਾ ਹੈ ਉਹ ਕਦੇ ਅਖੀਂ ਵੀ ਦਿੱਤਾ ਹੈ ? ਹਰ ਨਬੀ ਨੂੰ ਇਹ ਪ੍ਰਤੀਤੀ ਹੈ ਕਿ ਉਸ ਨੂੰ ਪ੍ਰਤੱਖ ਦਰਸ਼ਨ ਹੋਏ ਹਨ ।

## 2.

ਮੁਸਲਿਮ ਰਵਾਇਤਾਂ ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਅਰਸ਼ ਉਪਰੋਕਤਾ ਦਾ ਚਿਕਰ ਹੈ । ਉਹ ਇਕ ਅਕਾਸ਼ੀ ਘੇੜੇ ਉਪਰ, ਜਿਸ ਦਾ ਨਾਮ 'ਬੁਰਾਕ' ਸੀ, ਚੜ੍ਹਕੇ ਗਏ ਸਨ । ਬਤੌਰ ਰਹਿਬਰ ਦੇ ਜਬਰਾਈਲ ਫਰਿਸ਼ਤਾ ਨਾਲ ਸੀ । ਉਸ ਨੇ ਸਾਰੇ ਅਸਮਾਨਾਂ ਦੀ ਸੈਰ ਕਰਾਈ । ਕਈ ਫਰਿਸ਼ਤੇ ਮਿਲਾਏ । ਹਜ਼ਰਤ ਨੇ ਕਈ ਨਵੀਆਂ ਸ਼੍ਰਕਲਾਂ, ਨਵੇਂ ਰੂਪ, ਨਵੇਂ ਰੰਗ, ਨਵੀਆਂ ਗੱਲਾਂ ਦੇਖੀਆਂ । ਇਕ ਥਾਂ ਤੇ ਕੀ ਤੱਕਿਆ ਕਿ ਕੁਛ ਲੋਕ ਦਾਣੇ ਬੀਜ ਰਹੇ ਹਨ । ਬੀਜਦਿਆਂ ਬੀਜਦਿਆਂ ਖੇਤੀ ਤਿਆਰ ਹੋ ਜਾਂਦੀ ਹੈ । ਉਸੇ ਵੇਲੇ ਉਹ ਖੇਤੀ ਕੱਟ ਲੈਂਦੇ ਹਨ । ਇਕ ਦਾਣੇ ਦੀ ਬਜਾਏ ਸਤ ਸੌ ਦਾਣੇ ਪੈਦਾ ਹੋ ਜਾਂਦੇ ਹਨ । ਜਬਰਾਈਲ ਨੇ ਦੱਸਿਆ ਕਿ ਏਹ ਓਹ ਲੋਕ ਹਨ ਜਿਨ੍ਹਾਂ ਦੀ ਹੋਜ਼ੀ ਵਿਚ ਅੱਲਾ ਨੇ ਬਰਕਤ ਪਾਈ ਹੈ । ਇਕ ਥਾਂ ਤੇ ਕੀ ਦੇਖਿਆ ਕਿ ਕੁਛ ਆਦਮੀ ਅੱਗ ਦੀ ਸੂਲੀ ਉਪਰ ਚੜ੍ਹਾਏ ਹੋਏ ਹਨ । ਜਬਰਾਈਲ ਨੇ ਦੱਸਿਆ ਕਿ ਏਹ ਆਦਮੀ ਹਨ ਜੇ ਸਰੇ ਬਾਬਾਡ ਤੇ ਰਾਹ ਵਿਚ ਬੈਠਕੇ ਲੋਕਾਂ ਉਪਰ ਹੱਸਦੇ ਸਨ, ਪੋਸ਼ਾਕ ਤੇ ਸ਼੍ਰਕਲ ਉਪਰ ਮਖੌਲ ਕਰਦੇ ਸਨ, ਤੇ ਹੰਸੀ ਉਡਾਉਣ ਲਈ ਭੈਖੇ ਨਾਵਾਂ ਨਾਲ ਬੁਲਾਉਂਦੇ ਸਨ । ਫੇਰ ਇਕ ਥਾਂ ਵੱਡੇ ਦੇਖਿਆ ਕਿ ਕੁਛ ਆਦਮੀਆਂ ਦੇ ਝੁੱਲ੍ਹੇ ਤੇ ਜ਼ਬਾਨ ਅੱਗ ਦੀ ਕੈਂਚੀ ਨਾਲ ਕਟੇ ਜਾ ਰਹੇ ਹਨ । ਪਤਾ ਲੱਗਾ ਕਿ ਏਹ ਆਦਮੀ ਹਨ ਜੇ ਲਾਲਚ ਦੱਸ ਦੈਲਤਮੰਦਾਂ ਤੇ ਅਮੀਰਾਂ ਦੀ ਖੁਸ਼ਾਮਦ ਵਾਸਤੇ ਝੁਠੀਆਂ ਗੱਲਾਂ ਕਰਦੇ ਹੁੰਦੇ ਸਨ । ਏਸ ਤਰ੍ਹਾਂ ਕਈ ਹੋਰ ਆਦਮੀ ਕਿਸਮ ਕਿਸਮ ਦੇ ਗੁਨਾਹਾਂ ਦੀਆਂ ਅਨੇਖੀਆਂ ਅਨੇਖੀਆਂ ਸ਼ਾਹਾਵਾਂ

ਭੁਗਤਦੇ ਦੇਖੋ । ਫੇਰ ਇਕ ਐਸੀ ਜਗ੍ਹਾ ਆਈ, ਜਿਥੋਂ ਕਸਤੂਰੀ ਤੇ ਅੰਬਰ ਦੀ ਖੁਸ਼ਬੋਂ ਆ ਰਹੀ ਸੀ । ਜਬਰਾਈਲ ਨੇ ਦੱਸਿਆ ਕਿ ਇਹ ਬਹਿਸ਼ਤ ਹੈ । ਅੱਲ੍ਹਾ ਨੇ ਏਥੇ ਬੜੀਆਂ ਨਿਅਮਤਾਂ ਰਖੀਆਂ ਹਨ, ਰੰਗ ਬਰੰਗੇ ਮੇਵੇਂ ਹਨ, ਸੋਨੇ ਚਾਂਦੀ ਦੇ ਮਕਾਨ ਹਨ । ਹੀਰਿਆਂ ਤੇ ਮੌਤੀਆਂ ਤੇ ਲਾਲਾਂ ਦੀ ਸਜਾਵਟ ਹੈ, ਸਾਰੀਆਂ ਹੀ ਕਾਮਨਾ ਪੂਰੀਆਂ ਹੋਣ ਦਾ ਸਾਮਾਨ ਹੈ । ਪਰ ਏਥੇ ਉਨ੍ਹਾਂ ਹੀ ਲੋਕਾਂ ਨੂੰ ਵੜਨ ਦੀ ਇਜਾਜ਼ਤ ਹੋਵੇਗੀ ਜੋ ਖੁਦਾ ਅਤੇ ਰਸੂਲ ਉਤੇ ਇਮਾਨ ਲਿਆਉਣਗੇ । ਏਸ ਬਾਂ ਦੇ ਦੂਸਰੇ ਪਾਸਿਓਂ ਬਦਲ੍ਹ ਆ ਰਹੀ ਸੀ । ਇਹ ਨਰਕ ਵਾਲਾ ਪਾਸਾ ਸੀ। ਏਧਰੋਂ ਸੰਗਲਾਂ ਦੀਆਂ ਫਾਹੀਆਂ ਦੀ ਤੇ ਸੱਪਾਂ ਬਿਛੂਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ । ਏਥੋਂ ਉਡਕੇ ਉਹ ਦੂਜੇ ਅਸਮਾਨ ਉਪਰ ਜਾਂਦੇ ਹਨ । ਏਥੇ ਈਸਾ ਨਾਲ ਮੁਲਾਕਾਤ ਹੁੰਦੀ ਹੈ । ਏਸੇ ਅਸਮਾਨ ਉਤੇ ਹੀ ਉਹ ਇਕ ਡਰਿਸ਼ਤਾ ਦੇਖਦੇ ਹਨ ਜਿਸ ਦੀ ਸ਼ਕਲ ਬੜੀ ਅਜੀਬ ਹੈ । ਇਸ ਦੇ ਸੱਤਾਂ ਹਜ਼ਾਰ ਸ਼ਿਰ ਹਨ, ਹਰ ਸਿਰ ਵਿਚ ਸੱਤਰ ਹਜ਼ਾਰ ਮੂੰਹ ਹੈ, ਹਰ ਮੂੰਹ ਵਿਚ ਸੱਤਰ ਹਜ਼ਾਰ ਜੂਬਾਨ ਹੈ । ਜਬਰਾਈਲ ਨੇ ਦੱਸਿਆ ਕਿ ਇਹ ਕਿਸਮਤ ਦਾ ਡਰਿਸ਼ਤਾ ਹੈ । ਇਸ ਦਾ ਨਾਮ 'ਕਾਸਿਮ' ਹੈ । ਸਾਰੀ ਖਲਕਤ ਦੀ ਰੋਜ਼ੀ ਇਸ ਦੀ ਸਪੁਰਦਗੀ ਵਿਚ ਹੈ । ਇਸ ਤੋਂ ਬਾਲ੍ਹ ਉਹ ਉੱਡਕੇ ਤੀਸਰੇ ਅਸਮਾਨ ਵਿਚ ਜਾਂਦੇ ਹਨ । ਏਥੇ ਮਾਈਲ ਡਰਿਸ਼ਤੇ ਨਾਲ ਮੁਲਾਕਾਤ ਹੁੰਦੀ ਹੈ ਤੇ ਯੂਸਫ ਮਿਲਦਾ ਹੈ । ਉਥੋਂ ਅੱਗੇ ਵਧੇ ਤਾਂ ਚੌਥਾ ਅਸਮਾਨ ਆਇਆ, ਜਿਸ ਬਾਂ ਉਪਰ 'ਮੈਅਤਾਈਲ' ਡਰਿਸ਼ਤੇ ਨਾਲ ਮੁਲਾਕਾਤ ਹੋਈ । ਏਥੇ ਹੀ ਇਦਗੀਅ ਪੌਲਿਸ਼ਰ ਮਿਲਿਆ, ਨਾਲ ਹੀ ਉਹ ਡਰਿਸ਼ਤਾ ਦੇਖਿਆ ਜੋ ਮੌਤ ਦਾ ਡਰਿਸ਼ਤਾ ਹੈ ਤੇ ਜਿਸ ਨੂੰ 'ਮਲਕਉਲ ਮੌਤ' ਕਹਿੰਦੇ ਹਨ, ਏਸੇ ਦਾ ਦੂਸਰਾ ਨਾਮ ਇਕਰਾਈਲ ਹੈ । ਇਸ ਦੀ ਸ਼ਕਲ ਵੀ ਅਜੀਬ ਸੀ, ਲਾਹ ਮੂੰਦ, ਸੱਜਾ ਹੱਥ ਦੱਖਣ ਵਲ ਤੇ ਖੱਬਾ ਪੁਰਬ ਵਲ ਤੇ ਸਾਰੀ ਲਮੀਨ ਤੇ ਅਸਮਾਨ ਉਸ ਦੇ ਪੈਰਾਂ ਦੇ ਗਿੱਟਿਆਂ ਦੇ ਹੇਠ ਹੈ । ਹਲਕਤ ਨੈ

ਜਦ ਪੁਛਿਆ ਕਿ ਆਦਮੀ ਕਿਸ ਤਰ੍ਹਾਂ ਮਾਰੇ ਜਾਂਦੇ ਹਨ ਤਾਂ ਮਲਕੁਲਮੈਤ ਨੇ ਦੱਸਿਆ ਕਿ ਐਹ ਦੇਖੋ ਤੁਹਾਡੇ ਸਾਮੁਣੇ ਇਕ ਦਰਖਤ ਹੈ, ਇਸ ਦੇ ਪੱਤਿਆਂ ਦੀ ਗਿਣਤੀ ਦੇ ਮੁਆਫਕ ਹੀ ਬੰਦੇ ਹਨ ਤੇ ਹਰ ਇਕ ਦਾ ਨਾਮ ਲਿਖਿਆ ਹੈ। ਜਦ ਅੰਤ ਵੇਲਾ ਨੇੜੇ ਆਉਂਦਾ ਹੈ ਤਾਂ ਚਾਲੀ ਦਿਨ ਪਹਿਲੇ ਪੱਤੇ ਦਾ ਰੰਗ ਪੀਲਾ ਹੈ ਜਾਂਦਾ ਹੈ, ਤੇ ਮਰਨ ਦੇ ਦਿਨ ਪੱਤਾ ਝੜ ਜਾਂਦਾ ਹੈ। ਹਜ਼ਰਤ ਨੇ ਪੁਛਿਆ ਕਿ ਰੂਹ ਕੀ ਚੀਜ਼ ਹੈ, ਤਾਂ ਮਲਕੁਲਮੈਤ ਨੇ ਉੱਤਰ ਦਿੱਤਾ ਕਿ ਮੈਨੂੰ ਪਤਾ ਨਹੀਂ ਕਿ ਰੂਹ ਕੀ ਚੀਜ਼ ਹੈ, ਮਗਰ ਹਰ ਪ੍ਰਾਣੀ ਦੇ ਮਰਨ ਵੇਲੇ ਮੈਨੂੰ ਹੱਥ ਦੀ ਤਲੀ ਉਪਰ ਇਕ ਬੋਝ ਮਾਲੂਮ ਹੁੰਦਾ ਹੈ। ਇਹ ਗੱਲਾਂ ਰੱਖੇ ਅਸਮਾਨ ਦੀਆਂ ਹਨ। ਇਸ ਤੋਂ ਅਗੇ ਫੇਰ ਪੰਜਵੇਂ ਅਸਮਾਨ ਤੇ ਗਏ, ਏਥੇ ਮਸਾ ਪੈਗੰਬਰ ਨਾਲ ਮੁਲਾਕਾਤ ਹੋਈ। ਫੇਰ ਛੇਵੇਂ ਅਸਮਾਨ ਤੇ ਗਏ ਤੇ ਉਸ ਡਰਿਸ਼ਤੇ ਨਾਲ ਮੁਲਾਕਾਤ ਹੋਈ, ਜਿਸ ਨੂੰ ਦੇਖਖ ਦਾ ਦਾਰੋਗਾ ਕਿਹਾ ਹੈ। ਦਾਰੋਗੇ ਦਾ ਨਾਮ 'ਮਾਲਕ' ਹੈ। ਮਾਲਕ ਨੇ ਦੇਖਖ ਦਾ ਹਾਲ ਸੁਣਾਇਆ ਤੇ ਬੜੇ ਵਿਸਤਾਰ ਨਾਲ ਸਮਝਾਇਆ ਕਿ ਉਥੇ ਕੀ ਕੀ ਦੁਖ ਤਕਲੀਫ਼ਾਂ ਤੇ ਅਗਵਾਈ ਹਨ, ਜਿਸ ਨੂੰ ਸੁਣ ਕੇ ਹਜ਼ਰਤ ਬਹੁਤ ਗੁਮਗੀਨ ਹੋਏ।

ਫੇਰ ਸੱਤਵੇਂ ਅਸਮਾਨ ਤੇ ਗਏ। ਏਥੇ ਬਹੁਤ ਡਰਿਸ਼ਤੇ ਇਬਾਦਤ ਵਿਚ ਰੁੱਝੇ ਹੋਏ ਸਨ। ਏਥੇ ਹਜ਼ਰਤ ਇਬਰਾਹੀਮ ਨਾਲ ਮੁਲਾਕਾਤ ਹੋਈ। ਏਸੇ ਅਸਮਾਨ ਵਿਚ ਇਕ ਡਰਿਸ਼ਤਾ, ਜੋ ਬਹਿਸ਼ਤ ਦਾ ਦਰੋਗਾ ਹੈ, ਮਿਲਿਆ। ਇਸ ਦਾ ਨਾਮ ਰਿਜ਼ਵਾਨ ਹੈ। ਜ਼ਬਰਾਈਲ ਨੇ ਕਿਹਾ: ਹੋ ਰਿਜ਼ਵਾਨ! ਦੇਖਖ ਦੇ ਦਾਰੋਗੇ 'ਮਾਲਕ' ਨੇ ਉਥੋਂ ਦੇ ਹਾਲ ਸੁਣਾਕੇ ਹਜ਼ਰਤ ਨੂੰ ਗੁਮਗੀਨ ਕੀਤਾ ਹੈ, ਤੂੰ ਕੁਛ ਬਹਿਸ਼ਤ ਦੀਆਂ ਗੱਲਾਂ ਸੁਣਾ ਕਿ ਤਬੀਅਤ ਖੁਸ਼ ਹੋਵੇ। ਹਜ਼ਰਤ ਨੇ ਬਹਿਸ਼ਤ ਦੀਆਂ ਗੱਲਾਂ ਸੁਣੀਆਂ ਅਰ ਬਹਿਸ਼ਤ ਦੇ ਉਸ ਹਿੱਸੇ

ਨੂੰ ਵੀ ਵੇਖਿਆ, ਜਿਸ ਨੂੰ ਫਿਰਦੇਸ ਕਹਿੰਦੇ ਹਨ । ਏਥੇ ਹੀ ਉਹ ਜਗ੍ਹਾ ਹੈ ਜਿਸ ਦਾ ਨਾਮ ਬੈਤੁਲਮਾਮੂਰ ਹੈ ਜੋ ਯਾਕੂਤਾਂ, ਮੌਤੀਆਂ ਅਤੇ ਸਬਜ਼ ਜ਼ਮੁੱਰਦ ਨਾਲ ਬਣਾਇਆ ਗਿਆ ਹੈ । ਏਸ ਵਿਚ ਤੇਰਾਂ ਖੰਭੇ ਯਾਕੂਤ ਸੁਰਖ ਦੇ ਹਨ ਤੇ ਵਿਹੜੇ ਵਿਚ ਮੌਤੀਆਂ ਦਾ ਫਰਸ਼ ਹੈ । ਏਸ ਜੋਨਤ ਦੇ ਅਖੀਰ ਵਲ ਹੀ ਜਬਰਾਈਲ ਦੇ ਰਹਿਣ ਦੀ ਜਗ੍ਹਾ ਹੈ । ਏਸ ਮਕਾਨ ਦਾ ਨਾਮ ਸਿਦਰਤੁਲਮੁੰਤਹਾ ਹੈ । ਏਥੇ ਹਜ਼ਰਤ ਬੁਰਾਕ ਘੋੜੇ ਤੋਂ ਉਤਰ ਬੈਠੇ । ਜਬਰਾਈਲ ਨੇ ਕਿਹਾ ਕਿ ਬੱਸ ਐਥੋਂ ਤਕ ਮੈਂ ਆਪ ਨੂੰ ਲਿਆ ਸਕਦਾ ਸਾਂ, ਤੁਸੀਂ ਆਪ ਅੱਗੇ ਜਾਓ, ਮੈਂ ਅੱਗੇ ਨਹੀਂ ਜਾ ਸਕਦਾ । ਅਗੇ ਅੱਲ੍ਹਾ ਦਾ ਤੇਜ਼ ਬਹੁਤ ਹੀ ਤੀਖਣ ਹੈ, ਮੈਂ ਸਹਾਰ ਨਹੀਂ ਸਕਦਾ । ਮੇਰੇ ਖੰਭ ਸੜ ਜਾਣਗੇ । ਹਜ਼ਰਤ ਨੂੰ ਅੱਗੇ ਲਿਜਾਣ ਲਈ ਫਰਿਸ਼ਤਾ 'ਇਸਰਾਫੀਲ' ਆਹਾਜ਼ਰ ਹੁੰਦਾ ਹੈ, ਉਹ ਇਕ ਨੂਰਾਨੀ ਤਖਤ ਲੈਕੇ ਆਇਆ । ਜਿਸ ਉਤੇ ਬੈਠਕੇ ਉਹ ਉਸ ਮੁਕਾਮ ਉਪਰ ਪਹੁੰਚੇ ਜਿਸ ਦਾ ਨਾਮ 'ਰਫ਼ਰਫ਼' ਹੈ ਤੇ ਜੋ ਇਸਰਾਫੀਲ ਦੇ ਰਹਿਣ ਦੀ ਜਗ੍ਹਾ ਹੈ । ਏਥੇ ਸਤ ਅਸਮਾਨ ਖਤਮ ਹੋ ਜਾਂਦੇ ਹਨ, ਇਸ ਤੋਂ ਅਗਾਂਹ ਦੇ ਤਬਕ ਹੋਰ ਹਨ: ਪਹਿਲਾ 'ਅਰਸ਼ ਤੇ ਅਖੀਰਲਾ 'ਕੁਰਮ' । ਅਰਸ਼ ਤੇ ਜਾਣ ਲਈ ਹਜ਼ਰਤ ਜੁੱਤੀ ਉਤਾਰਨ ਲਗੇ, ਤਦ ਅਰਸ਼ ਜੁੰਬਸ਼ ਵਿਚ ਆਇਆ ਤੇ ਹੁਕਮ ਹੋਇਆ: ਐ ਪਿਆਹੇ ! ਜੁੱਤੀ ਨਾ ਉਤਾਰ, ਜੁੱਤੀ ਸਮੇਤ ਉਪਰ ਚੜ੍ਹ ਆ । ਹਜ਼ਰਤ ਨੇ ਅਰਜ ਕੀਤੀ, ਕਿ ਮੂਸਾ ਜਦ ਤੂਰ ਪਹਾੜ ਉਤੇ ਬੁਲਾਇਆ ਗਿਆ ਸੀ ਤਾਂ ਉਸ ਨੂੰ ਜੁੱਤੀ ਲਾਹਕੇ ਅਗੇ ਵਧਣ ਦਾ ਹੁਕਮ ਹੋਇਆ ਸੀ ਤੇ ਇਹ ਅਰਸ਼ ਹੈ, ਉਹ ਤੂਰ ਸੀ ਤੇ ਇਹ ਉਸ ਕੋਲੋਂ ਹਜ਼ਾਰਾਂ ਗੁਣਾ ਪਵਿਤ੍ਰ ਹੈ, ਮੈਂ ਜੁੱਤੀ ਸਮੇਤ ਕਿਸ ਤਰ੍ਹਾਂ ਆਵਾਂ ? ਤਾਂ ਹੁਕਮ ਹੋਇਆ ਕਿ ਮੂਸਾ ਦੇ ਪੈਰਾਂ ਤੋਂ ਜੁੱਤੀ ਲੁਹਾਈ ਗਈ ਸੀ ਕਿ ਤੂਰ ਦੀ ਮਿੱਟੀ ਲਗਣ ਨਾਲ ਉਸ ਦੇ ਪੈਰ ਪਵਿਤ੍ਰ ਹੋਣ, ਪਰ ਅੱਜ ਤੇਰੀ ਜੁੱਤੀ ਦੀ ਖਾਕ ਨਾਲ ਅਰਸ਼ ਦੀ ਬਜ਼ੁਰਗੀ ਵਧੇਗੀ । ਹਜ਼ਰਤ ਜੁੱਤੀ ਸਮੇਤ ਅਰਸ਼ ਉਪਰ

ਚੜ੍ਹ ਗਏ\* । ਉਥੇ ਦੇਖਿਆ ਕਿ ਸੱਜੇ ਪਾਸੇ ਤਿੰਨ ਸੌ ਬੜੇ ਬਣੇ ਹੋਏ ਹਨ ਤੇ ਖੱਬੇ ਪਾਸੇ ਕੇਵਲ ਇਕ ਬੜਾ ਹੈ ਜੋ ਜਵਾਹਰਾਤਾਂ ਦਾ ਬਣਿਆ ਹੋਇਆ ਹੈ । ਬੜਿਆਂ ਦਾ ਜਦੇ ਹਾਲ ਪੁੱਛਿਆ ਤਾਂ ਦੱਸਿਆ ਗਿਆ ਕਿ ਸੱਜੇ ਪਾਸੇ ਦੇ ਬੜੇ ਤਾਂ ਹੋਰ ਪੈਗੰਬਰਾਂ ਲਈ ਤਿਆਰ ਹੋਏ ਹਨ ਤੇ ਖੱਬੇ ਦਾ ਕੇਵਲ ਹਜ਼ਰਤ ਮੁਹੰਮਦ ਲਈ ਹੈ । ਇਹ ਗੱਲ ਦੇਸ਼ ਕਰਕੇ ਹੈ ਕਿ ਅਰਸ਼ ਦੇ ਸੱਜੇ ਪਾਸੇ ਵਲ ਬਹਿਸਤ ਹੈ ਤੇ ਖੱਬੇ ਵਲ ਦੋਜਖ । ਅਗਾਰ ਕੋਈ ਦੋਜਖੀਆਂ ਵਿਚ ਹਜ਼ਰਤ ਦੀ ਉੱਮਤ ਦਾ ਫਸ ਗਿਆ ਹੋਵੇ ਤਾਂ ਉਸ ਨੂੰ ਝਟ ਪਤਾ ਲੱਗ ਸਕੇ ਤੇ ਉਹ ਸਫ਼ਾਰਸ਼ ਨਾਲ ਬਚ ਸਕੇ । ਇਸ ਤੋਂ ਅਗਾਂਹ ਹਜ਼ਰਤ ਗਏ । ਸੱਤਰ ਹਜ਼ਾਰ ਨੂੰ ਰ ਦਾ ਪੜਦਾ ਲੰਘੇ ਤੇ ਅਖੀਰਲੀ ਮੰਘਲ ਉਪਰ ਅੱਪੜ ਗਏ । ਇਸ ਦਾ ਨਾਮ 'ਕਾਬ ਕੈਸੈਨ' ਹੈ । ਉਥੇ ਏਕਤਾ ਦਾ ਨੂੰਰ ਸੀ ਨੂੰਰੇ ਅਹਿਦੀਅਤ) ਜਿਸ ਅਗੇ ਸਿਰ ਚੁਕਾ ਦਿਤਾ, ਅਵਾਜ਼ ਆਈ: ਐ ਮੇਰੇ ਦੋਸਤ ! ਮੇਰੇ ਵਾਸਤੇ ਕੀ ਤੋਹਫਾ ਲਿਆਇਆ ਹੈਂ ? ਹਜ਼ਰਤ ਨੇ ਜੁਆਬ ਦਿੱਤਾ 'ਬੰਦਰੀ' । ਫੇਰ ਅਵਾਜ਼ ਆਈ: ਐਸ ਵਕਤ ਤੇਰੇ ਵਾਸਤੇ ਇਜਾਜ਼ਤ ਹੈ ਜੇ ਚਾਹੇਂ ਸੋ ਮੰਗ, ਮੈਂ ਦਿਆਂਗਾ । ਹਜ਼ਰਤ ਨੇ ਸਿਰ ਨੀਵਾਂ ਕਰਕੇ ਕਿਹਾ: ਐ ਖੁਦਾਵੰਦ, ਉੱਮਤ ਗੁਨਾਹਗਾਰ ਹੈ, ਤੇਰੇ ਗੁੱਸੇ ਤੋਂ ਡਰ ਲਗਦਾ ਹੈ, ਮੇਰੀ ਉੱਮਤ ਦੇ ਗੁਨਾਹ ਬਖਸ਼ ਅਤੇ ਦੇਜਖ ਦੀ ਅੱਗ ਤੋਂ ਬਚਾ । ਅੱਲਾ ਨੇ ਹੁਕਮਾਯਾ ਕਿ ਅੱਛਾ, ਇਕ ਤਿਹਾਈ ਗੁਨਾਹ ਤੇਰੀ ਉੱਮਤ ਦੇ ਬਖਸ਼ੇ । ਹਜ਼ਰਤ ਨੇ ਫੇਰ ਸਿਰ ਨਿਵਾਰੇ ਅਰਜ ਕੀਤੀ: ਯਾ ਇਲਾਹੀ ! ਆਪਣੇ ਫੜਲ ਨਾਲ ਮੇਰੀ ਉੱਮਤ ਦੇ ਸਾਰੇ ਗੁਨਾਹ ਬਖਸ਼ । ਹੁਕਮ ਹੋਇਆ: ਅੱਛਾ ਅੱਧੇ ਬਖਸ਼ੇ । ਫੇਰ ਓਹੋ ਅਰਜ ਕੀਤੀ । ਹੁਕਮ ਹੋਇਆ: ਅੱਛਾ ਜੋ ਸਿਦਕ ਨਾਲ ਕਲਮਾ ਪੜ੍ਹੇਗਾ ਤੇ ਉਸ ਦੇ ਮੜਮੂਨ ਉਪਰ ਈਮਾਨ ਰਖੇਗਾ, ਉਸ ਨੂੰ ਬਖਸ਼ਾਂਗਾ, ਚਾਹੇ ਉਹ ਗੁਨਾਹਗਾਰ ਹੋਵੇ; ਮਗਰ

\* ਉੱਮੀ ਜਾ ਅਰਸਾਂ ਤੇ ਚਤੁਆ ।

[ਬੋਲ]

ਜੇ ਮੇਰੇ ਤੋਂ ਸਿਵਾ ਕਿਸੇ ਹੋਰ ਨੂੰ ਮੇਰਾ ਸ਼ਗਰੀਕ ਮੰਨਦਾ ਹੋਵੇ ਤਾਂ ਮੈਂ ਉਸ ਨੂੰ ਕਦੇ ਨਹੀਂ ਬਖਸ਼ਾਂਗਾ ਤੇ ਨਾ ਹੀ ਉਸ ਦਾ ਕਦੇ ਛੁਟਕਾਰਾ ਹੀ ਹੈ ਸਕੇਗਾ। ਅੱਲ੍ਹਾ ਨੇ ਜੇ ਹਥਰਤ ਨਾਲ ਗੱਲਾਂ ਕੀਤੀਆਂ ਉਹ ਨੱਥੇ ਹਥਰਾਂ ਫਿਕਰੇ ਸਨ। ਜਿੰਨੀਆਂ ਸਾਰੀਆਂ ਲੁਕਵੀਆਂ ਗੱਲਾਂ ਤੇ ਭੇਤ ਸਨ ਲੱਗ ਦਿਤੇ। ਹੁਣ ਹਥਰਤ ਵਾਪਸ ਹੁੰਦੇ ਹਨ। ਫਰਿਸਤਾ ਜਥਰਾਈਲ ਘੜੇ ਤੇ ਅਵਾਰ ਕਰਵਾਕੇ ਘਰ ਤਕ ਪਹੁੰਚਾ ਦਿੰਦਾ ਹੈ। ਜਿਸ ਬਿਸਤਰੇ ਤੋਂ ਉਠਕੇ ਹਥਰਤ ਗਏ ਸਨ ਉਹ ਅਜੇ ਗਰਮ ਸੀ! ਜਿਸ ਪਾਣੀ ਨਾਲ ਹੱਥ ਧੇਤਾ ਸੀ ਉਹ ਅਜੇ ਮੌਰੀ ਵਿਚ ਚਲ ਫਿਹਾ ਸੀ। ਕਮਰੇ ਦਾ ਸੰਗਲ ਜਿਸ ਨੂੰ ਖੇਲ੍ਹਕੇ ਬਾਹਰ ਨਿਕਲੇ ਸਨ ਉਹ ਅਜੇ ਹਿੱਲ ਰਿਹਾ ਸੀ। ਇਸ ਦਾ ਮਤਲਬ ਹੈ ਕਿ ਕ੍ਰੈਡਾਂ ਮੀਲਾਂ ਦਾ ਸਫਰ, ਖੰਡਾਂ ਬ੍ਰਹਮੰਡਾਂ ਦੀ ਸੈਰ, ਅੱਲਾ ਨਾਲ ਗਲ ਬਾਤ, ਫਰਿਸਤਿਆਂ ਨਾਲ ਸਵਾਲ ਜਵਾਬ ਸਾਰੇ ਦੇ ਜਾਰੇ ਬੜੇ ਥੋੜੇ ਲਕਤ ਵਿਚ ਮੁੱਕ ਗਏ। ਇਕ ਛਿਨ ਤੋਂ ਵੀ ਸਮਾਂ ਘਟ ਲੰਘਿਆ। ਇਕ ਸਾਨੀਏ ਵਿਚ ਅਨੰਤ ਕਾਲ ਛੁਪਿਆ ਹੋਇਆ ਸੀ।

ਗੁਰੂ ਨਾਨਕ ਸਾਹਿਬ ਨੇ ਵੀ ਅਪਣਾ ਅਨੁਭਵ ਦੱਸਿਆ ਹੈ, ਜਿਸ ਵਿਚ ਪਰਮੇਸ਼ਰ ਨਾਲ ਸਾਮਰਤਖ ਮਿਲਾਪ ਦਾ ਇਸ਼ਾਰਾ ਹੈ:-  
ਢਾਖੀ ਸਚੈ ਮਹਲ ਬਖਸ਼ ਬੁਲਾਇਆ ॥

[ਮ.ਚ ਵਾਰ ਮਹਲਾ ੧-੨੭]

ਉਹ ਅਪਣੇ ਮਾਲਕ ਪਾਸ ਜਾਂਦੇ ਹਨ। ਢਾਡੀ ਕੋਲ ਇਕ ਵਾਜਾ ਹੁੰਦਾ ਹੈ ਜਿਸ ਨੂੰ ਛੱਡ ਕਿਹੁੰਦੇ ਹਨ। ਇਹ ਇਕ ਕਿਸਮ ਦਾ ਡੈਰੂ ਦੀ ਲੱਗ ਦਾ ਮ੍ਰਿਦੰਗ ਹੁੰਦਾ ਹੈ ਜੇ ਇਕ ਹੱਥ ਨਾਲ ਪਕੜਿਆ ਹੋਇਆ ਦੂਜੇ ਹੱਥ ਨਾਲ ਵਜਾਇਆ ਜਾਂਦਾ ਹੈ। ਇਸ ਉਪਰ ਤਾਲ ਦੀਆਂ ਗਤਾਂ ਉਠਾਈਆਂ ਜਾਂਦੀਆਂ ਹਨ। ਤਾਲ ਅਰਸੇ ਦੀ ਚੀਜ਼ ਹੈ ਜਿਸ ਨਾਲ ਸਮੇਂ ਅਤੇ ਲਈ ਦੀ ਵੰਡ ਹੈ ਜਾਂਦੀ ਹੈ। ਇਹ ਸੰਗੀਤ ਦਾ ਹਿਸਾਬ ਹੈ। ਅਸਲੀ ਤਾਲ ਵਜਾਉਣ ਵਾਲੇ, ਵਜਾਉਂਦੇ ਵਜਾ-ਉਂਦੇ ਐਸੀ ਮਸਤੀ ਵਿਚ ਚਲੇ ਜਾਂਦੇ ਹਨ ਕਿ ਉਹਨਾਂ ਨੂੰ ਅਪਣੇ

ਚੌਗਰਦੇ ਦੀ ਖਬਰ ਨਹੀਂ ਗਹਿੰਦੀ। ਚੌਗਰਦੇ ਵਿਚ ਵੀ ਇਕ ਕੁਦਰਤੀ ਤਾਲ ਵਜ ਰਿਹਾ ਹੈ। ਕੁਦਰਤ ਦੀ ਜਾਲ ਇਕ ਤਾਲ ਦੀ ਗਤਿ ਹੈ। ਜੇ ਇਹ ਤਾਲ ਗਤਿ ਨਾ ਹੁੰਦੀ ਤਾਂ ਇਕ ਦਿਨ ਖਤਮ ਹੋਕੇ ਫੇਰ ਦਿਨ ਸ਼ੁਰੂ ਨਾ ਹੁੰਦਾ, ਚੰਦ ਭੌਂਕੇ ਮੁੜ ਉਸੇ ਟਿਕਾਣੇ ਨਾ ਆ ਜਾਂਦਾ, ਬਸੰਤ ਦੀ ਗੁਤ ਅਪਣੇ ਵਕਤ ਸਿਰ ਨਾ ਮੁਕਦੀ। ਸਾਰੇ ਨਛੱਤਰਾਂ ਦਾ ਘੁੰਮ ਘੁੰਮ ਕੇ ਉਸੇ ਸ਼ੁਰੂ ਦੇ ਨੁਕਤੇ ਉਪਰ ਫਿਰ ਮੁੜ ਆਉਣਾ, ਜੇ ਇਹ ਤਾਲ ਦੀ ਗਤਿ ਨਹੀਂ ਤਾਂ ਇਹ ਹੋਰ ਕੀ ਹੈ? ਕੁਦਰਤ ਦੀ ਸਾਰੀ ਬਨਾਵਟ ਤਾਲ ਮੁਲਕ ਹੈ, ਏਸੇ ਕਰਕੇ ਇਹ ਨਿਯਮ ਬਧ ਚੱਕਰ ਕੱਟਦੀ ਹੈ। ਤਾਲ ਅਤੇ ਲਾਲ, ਇਹ ਪਰਸਪਰ ਸੰਬੰਧਤ ਲੀਜਾਂ ਹਨ। ਤਾਲ ਮੁੜ ਮੁੜ ਵਜਦਾ ਹੈ ਤੇ ਕਈ ਵੇਰ ਵਜਦਾ ਹੈ ਪਰ ਇਸ ਦੀ 'ਕਈ ਵੇਰਤਾ' ਇਕ ਲਾਜ ਵਿਚ ਬੱਝ ਜਾਂਦੀ ਹੈ, ਜੇ ਏਸ ਨੂੰ ਇਕ ਅਖੰਡ ਪੁਨਿ (ਸੁਰ) ਵਿਚ ਬੰਨ ਦੇਂਦੀ ਹੈ। ਅਸਲੀ ਰਾਗੀ ਏਸ ਪੁਨਿ ਵਿਚ, ਏਸ ਅਖੰਡਤਾ ਵਿਚ ਏਸ ਏਕਤਾ ਵਿਚ ਲੀਨ ਹੈ ਜਾਂਦਾ ਹੈ।

ਗੁਰੂ ਨਾਨਕ ਦਾਡੀ ਸ੍ਰੀ। ਉਹ ਸਿਫਤ ਸਲਾਹ ਦੀ ਅਖੰਡ ਪੁਨੀ ਵਿਚ ਲੀਨ ਗਹਿੰਦਾ ਸ੍ਰੀ। ਬਾਹਰਲੇ ਵਕਤ ਉਸ ਲਈ ਵਿਸ਼ਵ ਦੀ ਵੱਜ ਰਹੀ ਢੱਡ ਦੀ ਤਾਲ ਗਤਿ ਦੇ ਅਰਸੇ ਸਨ।

ਹਉ ਢਾਢੀ ਵੇਕਾਰੁ ਕਾਰੈ ਲਾਇਆ।

ਗਤਿ ਦਿਹੈ ਗੈ ਵਾਰ 'ਧੁਰਹੁ' ਫੁਰਮਾਇਆ।

[ਮਾਛ ਵਾਰ ਮਹਲਾ ੧-੨੭]

ਇਹ ਪੁਰ ਕਿਥੇ ਹੈ ਜਿਥੋਂ ਫੁਰਮਾਣ ਹੋਇਆ? ਕੀ ਇਹ ਸੱਤਵੇਂ ਅਸਮਾਨ ਤੋਂ ਉਪਰ ਅੱਠਵੇਂ ਅਰਸ ਵਿਚ ਹੈ ਜਾਂ ਨੌਵੇਂ ਕੁਰਸ ਵਿਚ? ਗੁਰੂ ਨਾਨਕ ਦੀ ਅਪਣੀ ਗਿਣਤੀ ਸੱਤਾਂ ਅਠਾਂ ਜਾਂ ਨਵਾਂ ਦੀ ਹੋਰਬੰਦੀ ਵਿਚ ਨਹੀਂ ਸ੍ਰੀ। ਉਸ ਦੇ ਅਸਮਾਨਾਂ ਦੀ ਗਿਣਤੀ ਸੌਂ ਕਿਸ਼ਾਂ ਵਿਚ ਸ੍ਰੀ:-

( ੨੪੨ )

ਪੰਖੀ ਹੋਇਕੈ ਜੇ ਭਵਾ 'ਸੈ' ਅਸਮਾਨੀ ਜਾਓ ॥

[ਸਿਰੀ ਤਾਗੁ ਮਹਲਾ ੧-੨]

ਨਹੀਂ, ਨਹੀਂ, ਉਸ ਦੇ ਅਕਾਸ਼ਾਂ ਦੀ ਗਿਣਤੀ ਲਖਾਂ  
ਵਿਖ ਸ੍ਰੀ:-

ਲਖ ਆਗਾਸ਼ਾ ਆਗਾਸ਼ ॥ [ਜਪੁਜੀ-੨੨

ਉਸ ਦਾ ਬਹਿਸ਼ਤ ਵੀ ਹੋਰ ਸੀ । ਉਹ ਬਹਿਸ਼ਤ ਸਿਰਫ  
ਇਕ ਉਮਤ ਵਿਚ ਦਾਖਲ ਹੋਣ ਨਾਲ ਲੱਭਣ ਵਾਲਾ ਨਹੀਂ, ਉਹ  
ਬਹਿਸ਼ਤ ਸਿਰਫ ਕਲਮਾ ਪੜ੍ਹੇ ਲੈਣ ਨਾਲ ਪ੍ਰਾਪਤ ਨਹੀਂ ਹੁੰਦਾ,  
ਉਹ ਬਹਿਸ਼ਤ ਐਸੀਆਂ ਸਾਰੀਆਂ ਗਲਾਂ ਤੋਂ ਉਪਰ ਹੈ:-

ਗਲੀ ਭਿਸਤਿ ਨ ਜਾਈਐ ਛੁਟੇ ਸਭੁ ਕਮਾਇ ॥

[ਥਾਰ ਮਾਝ ਮਹਲਾ ੧-੭

ਨਾਹੀ ਕੋਈ ਨਥੀ ਕੁਝਾਮਤ ਦੇ ਇਨ ਸਿਰਫ ਦੇਸ਼ ਧਿਆਲ  
ਨਾਲ ਸਫ਼ਾਰਿਸ਼ ਕਰੇਗਾ ਕਿ ਇਹ ਗੁਨਾਹਗਾਰ ਮੇਰੇ ਮੜ੍ਹਬੁਬ ਦਾ ਹੈ ।  
ਕਿਸੇ ਵੀ ਰਿਸ਼ਵਤ ਖੋਰ ਦੀ ਜਾਂ ਬੇਈਮਾਨੀ ਕਰਨ ਵਾਲੇ ਦੀ ਕੋਈ  
ਜਣਾ ਹਾਮੀ ਨਹੀਂ ਭਰੇਗਾ ।

ਗੁਰੂ ਪੀਰੂ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥

[ਥਾਰ ਮਾਝ ਮਹਲਾ ੧-੭

'ਹਾਮਾ' ਭਰਨ ਵਾਲੀ ਗੱਲ ਮੁਸਲਿਮ ਪ੍ਰਚਾਰ ਦਾ ਇਕ  
ਬੁਰੀ ਅੰਗ ਹੈ । ਰਵਾਇਤ ਹੈ ਕਿ ਕੁਝਾਮਤ ਦੇ ਦਿਨ ਸਫ਼ਾਰਿਸ਼ ਦੇ  
ਬੁਨੌਰ ਬੜੀ ਦਿੱਕਤ ਪੇਸ਼ ਆਵੇਗੀ । ਸਾਰੇ ਆਦਮੀ 'ਮੈਦਾਨ ਹਸ਼ਰ'  
ਵਿਚ ਜਮਾ ਹੋਣਗੇ । ਸਖ਼ਤ ਧੁੱਪ ਹੋਵੇਗੀ । ਫੈਸਲਾ ਸੁਣਨ ਲਈ  
ਹਜ਼ਾਰ ਸਾਲ ਇੰਤਹਾਰ ਵਿਚ ਲਗਾਣਗੇ । ਹਰ ਕਿਸੇ ਨੂੰ ਬੜੂਰਤ  
ਹੋਵੇਗੀ ਕਿਸੇ ਸਫ਼ਾਰਿਸ਼ ਲਈ । ਕਈ ਲੋਕ ਹਜ਼ਰਤ ਆਦਮ ਕੌਲ  
ਜਾਣਗੇ, ਮਗਰ ਉਹ ਕਹੇਗਾ: ਨਹੀਂ, ਮੈਂ ਸਫ਼ਾਰਿਸ਼ ਨਹੀਂ ਕਰ  
ਸਕਦਾ, ਮੈਨੂੰ ਆਪ ਢਰ ਲਗ ਰਿਹਾ ਹੈ ਕਿ ਮੈਂ ਇਕ ਵੇਰ ਦੁਕਾਮ  
ਦੀ ਨਾਛੁਰਮਾਨੀ ਕੀਤੀ ਸੀ । ਫੇਰ ਕਈ ਹਜ਼ਰਤ ਨੂੰ ਕੌਲ ਨੱਸੇ

ਜਾਣਗੇ । ਮਗਰ ਉਹ ਵੀ ਇਨਕਾਰ ਕਰੇਗਾ ਤੇ ਕਹੇਗਾ ਕਿ ਮੈਂ ਇਕ ਵੇਰ ਅੱਲ੍ਹਾ ਕੋਲ ਅਪਣੇ ਲੜਕੇ ਦੀ ਸਫ਼ਾਰਸ਼ ਕੀਤੀ ਸੀ ਪਰ ਉਹ ਨਾਲਾਇਕ ਨਿਕਲਿਆ, ਮੈਂ ਸ਼ਰਮਿੰਦਾ ਹਾਂ ਤੇ ਉਸ ਦੇ ਸ਼ਾਮ੍ਲੇ ਨਹੀਂ ਜਾ ਸਕਦਾ । ਕਈ ਲੋਕ ਮੁਸਾ ਕੋਲ ਭੱਜੇ ਜਾਣਗੇ ਤੇ ਕਹਿਣਗੇ: ਜੀ ਸਾਡੀ ਸਫ਼ਾਰਸ਼ ਕਰੋ, ਪਰ ਮੁਸਾ ਇਨਕਾਰ ਕਰੇਗਾ ਤੇ ਕਹੇਗਾ ਜੀ ਮੈਂ ਨਹੀਂ ਕਰ ਸਕਦਾ, ਮੇਰੇ ਕੋਲੋਂ ਵੀ ਇਕ ਗਲਤੀ ਹੋਈ ਹੋਈ ਹੈ ਤੇ ਮੈਨੂੰ ਉਸ ਦਾ ਭੈ ਹੈ । ਮੁਸਾ ਨੇ ਇਕ ਵੇਰ ਇਕ ਕਿਬਤੀ (ਫਗਾਊਨ ਦੀ ਕੋਮ ਦੇ ਮਿਸਰੀ) ਨੂੰ ਚਪੇੜ ਕੱਢ ਮਾਰੀ ਸੀ ਤੇ ਉਹ ਮਰ ਗਿਆ ਸੀ । ਹਜ਼ਰਤ ਇਬਰਾਹੀਮ ਨੇ ਵੀ ਸਫ਼ਾਰਸ਼ ਨਹੀਂ ਕਰਨੀ, ਉਸ ਨੂੰ ਛਰ ਲਗਦਾ ਹੈ ਕਿ ਮੈਂ ਅਪਣੀ ਉਮਰ ਵਿਚ ਇਕ ਵੇਰ ਬੂਠ ਬੋਲਿਆ ਸੀ\* । ਈਸਾ ਨੂੰ ਵੀ ਉਸ ਵੇਲੇ ਇਹ ਤੋਖਲਾ ਪੈਣਾ ਹੈ ਕਿ ਮੈਂ ਅਪਣੇ ਆਪ ਨੂੰ ਝੁਦਾ ਦਾ ਬੇਟਾ ਕਹਿੰਦਾ ਰਿਹਾ ਹਾਂ ਤੇ ਪਤਾ ਨਹੀਂ ਹੁਣ ਕਜਾਮਤ ਦੇ ਦਿਨ ਇਸ ਦਾ ਕੀ ਖੇਮਜਾਲਾ ਉਠਾਉਣਾ ਪੈਂਦਾ ਹੈ । ਸਾਰੇ ਪੈਗੀਬੰਦਾਂ ਨੂੰ ਆਪੇ ਆਪਣੀ ਪੈਣੀ ਹੈ । ਮੁਸਲਿਮ ਰਵਾਇਤਾਂ ਮੁਤਾਬਕ ਕੇਵਲ ਹਜ਼ਰਤ ਮੁਹੰਮਦ ਬੁਰਾਕ ਘੋੜੇ ਉਪਰ ਸਵਾਰ ਹੋਕੇ ਜਾਣਗੇ, ਸਫ਼ਾਰਸ਼ ਕਰਨਗੇ ਤੇ ਹਾਮੀ ਭਰਨਗੇ । ਪਰ ਗੁਰੂ ਨਾਨਕ ਸਾਹਿਬ ਦੇਸ਼ ਗਲ ਉਪਰ ਵੀ ਕਿੰਤੂ ਉਠਾਉਂਦੇ ਹਨ ਤੇ ਕਹਿੰਦੇ ਹਨ:—

ਗੁਰੂ ਪੀਚੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥

[ ਵਾਰ ਮਾਚ ਮਹਲਾ ੧-੭ ]

“ਬਾਮ ਦੇ ਮੁਲਕ ਵਲ ਜਾਂਦਿਆਂ ਇਥੂੰ ਹੀਮ ਇਕ ਵੇਰ ਅੱਕੜ ਵਿਚ ਫਸ ਗਿਆ । ਉਹ ਇਕ ਜੌਸੇ ਰਾਜ ਵਿਚੋਂ ਲੰਘਿਆ ਜਿਥੋਂ ਦਾ ਬਾਦਬਾਹ ਯਾਤ੍ਰੀਆਂ ਦੀਆਂ ਦਹੁਟੀਆਂ ਬੇਹ ਲੈਂਦਾ ਸੀ ਤੇ ਖਾਵੇਂਦਾਂ ਨੂੰ ਕਤਲ ਕਰ ਦੇਂਦਾ ਸੀ । ਇਥੂੰ ਹੀਮ ਨੇ ਇਹ ਜਾਹਰ ਕੀਤਾ ਕਿ ਮੇਰੇ ਨਾਲ ਮੇਰੀ ਵਹੁਟੀ ਨਹੀਂ, ਮੇਰੀ ਛੈਣ ਹੈ ਤੇ ਜੈਸ ਤਰ੍ਹਾਂ ਗਾਪਣੀ ਜਾਣ ਬਚਾਈ ।

( ੨੪੪ )

ਗੁਰੂ ਸਾਹਿਬ ਦੇ ਵੇਲੇ ਮੁਸਲਮਾਨੀ ਪ੍ਰਚਾਰ ਬਹੁਤ ਸੈਫ਼ਾ ਸੀ। ਜੈਂਕ ਕਲਮਾ ਪੜ੍ਹਾ ਪੜ੍ਹਾ ਕੇ ਮਜ਼ਬੂਤ ਤਬਦੀਲ ਕਠਾਉਣ ਉਪਰ ਸੀ ਤੇ ਏਸ ਵਾਇਦੇ ਉੱਪਰ ਸੀ ਕਿ ਕਲਮਾ ਪੜ੍ਹਨ ਵਾਲਿਆਂ ਦੇ ਗੁਨਾਹ ਬਖਸ਼ੇ ਜਾਣਗੇ। ਗੁਰੂ ਸਾਹਿਬ ਏਸ ਗਲ ਦਾ ਖੰਡਨ ਕਰਦੇ ਹਨ ਕਿ ਕਲਮਾ ਪੜ੍ਹਨ ਨਾਲ ਛੁਟਕਾਰਾ ਨਹੀਂ ਹੋਣਾ। ਕਲਮੇ ਦਾ ਆਖਣਾ ਤਾਂ ਹੀ ਸਾਰਥਕ ਹੋਵੇਗਾ ਜੇ ਇਹ ਕਰਣੀ ਦੁਆਰਾ ਆਖਿਆ ਜਾਵੇ:-

**ਕਰਣੀ ਕਲਮਾ ਆਖਿਕੈ ਤਾਂ ਮੁਸਲਮਾਣੁ ਸਦਾਇ !!**

[ਵਾਰ ਮਾਝ ਮਹਲਾ ੧-੭]

ਜੇ ਇਹ ਕਲਮਾ ‘ਕਰਣੀ ਵਾਲਾ’ ਨਹੀਂ ਤੇ ਸਿਰਫ ਪੜ੍ਹਨ ਰਾਣਾ ਹੀ ਹੈ ਤਾਂ ਇਹ ਕੰਮ ਨਹੀਂ ਆਵੇਗਾ। ਉਸ ਬੰਦੇ ਦਾ ਹਾਲ ਉੱਹੋ ਹੀ ਹੋਵੇਗਾ ਜੋ ਹੋਰ ਗੁਨਾਹਗਾਰਾਂ ਅਤੇ ਕੁਕ਼ਿਆਰਾਂ ਦਾ ਹੈ:-

**ਕਰਣੀ ਕਲਮਾ ਆਖਿਕੈ ਤਾਂ ਮੁਸਲਮਾਣੁ ਸਦਾਇ !!**

**ਨਾਨਕ ਜੇਤੇ ਕੁਕ਼ਿਆਰ ਕੁੜੀ ਕੁੜੀ ਪਾਇ !!**

[ਵਾਰ ਮਾਝ ਮਹਲਾ ੧-੭]

ਈਮਾਨ ਵਾਲੇ ਬੰਦੇ ਛੁੱਟ ਤਾਂ ਜਾਣਗੇ ਪਰ ਈਮਾਨ ਕੀ ਲੀਕੀ ਹੈ, ਇਸ ਦੀ ਸਮਝ ਜਾਹੀਦੀ ਹੈ। ਗੁਰੂ ਨਾਨਕ ਦੇ ਨਜ਼ਦੀਕ ਈਮਾਨ ਦੀ ਪ੍ਰਕਲ ਕੁਛ ਹੋਰ ਹੈ। ਇਹ ਕੋਈ ਬਣੀ ਬਣਾਈ ਚੀਜ਼ ਨਹੀਂ ਜੋ ਗੁਹਣ ਹੋ ਸਕਦੀ ਹੈ। ਇਹ ਇਕ ਜੀਉਂਦੀ ਸੋ ਹੈ ਜੋ ਮਨ ਦੇ ਅੰਦਰ ਉੱਗਦੀ ਤੇ ਪ੍ਰਾਣੀ ਦਾ ਅੰਗ ਬਣ ਜਾਂਦੀ ਹੈ। ਈਮਾਨ ਪੇਂਦਾ ਕਰਨ ਲਈ ਕਿਰਸਾਲੀ ਕਰਨੀ ਪੈਂਦੀ ਹੈ। ਈਮਾਨ ਦੇ ਉੱਗਣ ਵਾਸਤੇ ਜ਼ਮੀਨ ਜਾਹੀਦੀ ਹੈ, ਬੀਜ ਜਾਹੀਦਾ ਹੈ, ਪਾਣੀ ਜਾਹੀਦਾ ਹੈ। ਗੁਰੂ ਨਾਨਕ ਨੇ ਕਿਹਾ ਕਿ ਈਮਾਨ ਦਾ ਬੌਜ ਸ਼ਬਦ ਹੈ। ਇਸ ਦਾ ਅੰਕੂਰ ਸ਼ਬਦ ਤੋਂ ਪੈਦਾ ਹੁੰਦਾ ਹੈ। ਈਮਾਨ ਜੇ ਹੈ ਉਹ ਛੱਥਦ ਰੂਪੀ ਬੀਜ ਦਾ ਖਿੜਿਆ ਸ਼ਗੂਢਾ ਹੈ; ਪਰ ਇਹ ਉਸ ਖੇਤੀ ਤੋਂ ਪੈਦਾ ਹੁੰਦਾ ਹੈ ਜੋ ਅਮਲ ਦੀ ਖੇਤੀ ਹੈ। ਜਿਤਨਾ ਚਿਰ ਕਰਣੀ

( ੨੪੫ )

ਦੁਖਸਤ ਨਹੀਂ ਹੁੰਦੀ, ਈਮਾਨ ਦੇ ਉੱਗਣ ਦਾ ਖੇਤ ਨਹੀਂ ਬਣ ਅਕਦਾ। ਨਾ ਹੀ ਇਹ ਬਨੋਰ ਪਾਣੀ ਦੇ ਅਪਣੀ ਹਮਤੀ ਕਾਇਮ ਭਖ ਸ਼ਕਦਾ ਹੈ। ਇਸ ਨੂੰ ਹਰ ਟੋੜ ਪਾਣੀ ਦੇਣਾ ਪੈਂਦਾ ਹੈ। ਇਹ ਪਾਣੀ ਸ਼ਬ ਰੂਪੀ ਪਾਣੀ ਹੈ। ਉਹਨਾਂ ਦਾ ਬਚਨ ਹੈ:-

ਅਮਲੁ ਕਰਿ ਪਰਤੀ ਬੀਜੁ ਸਬਦੇ ਕਰਿ  
ਸਰ ਕੀ ਆਬ ਨਿਤ ਦੇਹਿ ਪਾਣੀ ॥  
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ॥  
ਭਿਸਤੁ ਦੇਜਕੁ ਮੂੜੇ ਏਵ ਜਾਣੀ ॥

|ਸਿਤੀ ਰਾਗ ਮਹਲਾ ੧-੨੭

ਇਹ ਸਪਸ਼ਟ ਬਚਨ ਹਨ। ਇਹ ਉਸ ਪਰਤਾਰ ਉਤੇ ਕਿੰਤੂ ਕਰਦੇ ਹਨ ਜੋ ਉਹਨਾਂ ਦੇ ਬਮਾਨੇ ਚਾਲ੍ਹ ਸੀ। ਇਹ ਬਹਿਸਤ ਤੇ ਦੌਜਕ ਦੀ ਅਸਲੀਅਤ ਵਲ ਇਸ਼ਾਰਾ ਕਰਦੇ ਹਨ। ਇਹ ਦੱਸਦੇ ਹਨ ਕਿ ਇਹ ਵਿਤ੍ਰੇਕ ਗਲਤ ਹੈ ਕਿ ਬਹਿਸਤ ਮੁਸਲਮਾਨਾਂ ਲਈ ਹੈ ਤੇ ਲੋਭਖ ਕਾਫਰਾਂ ਲਈ। ਬਹਿਸਤ ਹਰ ਇਕ ਈਮਾਨਦਾਰ ਲਈ ਹੈ ਪਰ ਈਮਾਨ ਭੀਜੁ ਕੀ ਹੈ ਇਸ ਦਾ ਵਿਸਤਾਰ ਕਰਦੇ ਹਨ। ਪਰ ਐਸੇ ਜੀਉਂ ਦੇ ਈਮਾਨ ਨੂੰ ਕੌਣ ਸਮਝ ਸਕਦਾ ਹੈ। ਉਹਨਾਂ ਆਪ ਇਹ ਗਲ ਲਖ ਲਈ ਸੀ ਤੇ ਕਹਿ ਦਿਤਾ ਸੀ ਕਮਲ ਦੀ ਸ਼ਾਰ ਛੱਡ੍ਹੇ ਨੂੰ ਨਹੀਂ ਪੈ ਸਕਦੀ। ਮੇਂਡਕ ਛੱਪੜ ਵਿਚ ਰਹਿੰਦਾ ਹੈ। ਉਹ ਨਿਰਜਿੰਦ ਚਿੱਕੜ ਵਿਚ ਵਿਚਰਦਾ ਹੈ, ਉਸ ਨੂੰ ਦਿੱਸਦਾ ਨਹੀਂ ਕਿ ਉਸੇ ਛੱਪੜ ਵਿਚੋਂ ਹੋਰ ਕੀ ਸ਼ਗੂਢਾ ਖਿੜਿਆ ਹੈ। ਕੇਵਲ ਭਉਰੇ ਨੂੰ ਪਤਾ ਹੈ। ਉਸ ਦੀ ਗੁੰਜਾਰ ਹੋਕਾ ਦੇ ਰਹੀ ਹੈ, ਪਰ ਉਸ ਦੀ ਭਾਸ਼ਾ ਨੂੰ ਕੈਈ ਸਮਝਦਾ ਨਹੀਂ। ਭੈਗਾ ਕਹਿ ਰਿਹਾ ਹੈ: ਐ ਚਿੱਕੜ ਹੈ ਵਾਸੀਓ! ਐ ਮਿੱਟੀ ਵਿਚ ਪਲਸੇਟੇ ਮਾਰਦੇ ਪ੍ਰਾਣੀਓ! ਐ ਮਾਯਾ ਦੇ ਪੰਕ ਵਿਚ ਢਸੇ ਜੀਵੇਂ। ਲੇਖੇ ਦੇਸੇ ਚਿੱਕੜ ਵਿਚੋਂ ਇਕ ਜੀਉਂਦੀ ਲੀਜੁ ਉਪਰ ਉੱਠੀ ਹੈ। ਉਹ ਕਮਲ ਹੈ, ਉਹ ਪੰਜ ਹੈ, ਉਹ ਸੁਰੰਧਿਤ ਹੈ, ਉਹ ਰਸ ਮਖਮੂਰ ਹੈ। ਉਹ ਇਕ ਜੀਉਂਦੀ ਜਾਗਦੀ।

( ੨੪੬ )

ਸੋਹਲ ਕਟੋਗੀ ਹੈ ਜੇ ਸੂਰਜ ਦੇ ਨੂੰ ਨਾਲ ਭਰਪੁਰ ਹੈ । ਇਹ ਈਮਾਨ  
ਹੈ । ਇਹ ਜੀਉਂਦੀ ਜਾਗਦੀ ਵਸਤੂ ਹੈ, ਜੇ ਅੱਲਾ ਦੇ ਨੂੰ ਨਾਲ  
ਮਖ਼ੂਰ ਹੈ, ਪਰ ਤੁਹਾਨੂੰ ਇਸ ਦੀ ਸਾਰ ਨਹੀਂ ! ਤੁਹਾਡਾ ਮਨ  
ਮੌਡਕ ਹੈ ਜੋ ਜਿਸਮ ਦੇ ਚਿੱਕੜ ਵਿਚ ਫ਼ਸਿਆ ਹੈ, ਜੇ ਤਨ ਦੇ ਐਬਾਂ  
ਵਿਚ ਭੁੜਕਦਾ ਰਹਿੰਦਾ ਹੈ । ਤੁਹਾਡਾ ਚਿੱਕੜ ਵਾਸੀਆਂ ਦਾ ਈਮਾਨ  
ਕੇਵਲ ਡੱਡੂ ਦੀ ਗੁੜ੍ਹੀਂ ਗੁੜ੍ਹੀਂ ਹੈ । ਇਹ ਉਸ ਤੌਰੇ ਦੀ ਗੁਜ਼ਾਰ ਨਹੀਂ  
ਜੋ ਕਮਲ ਦੀ ਪ੍ਰਾਣ ਧੂੜੀ ਵਿਚ ਗਈਏ ਹੋ ਰਿਹਾ ਹੈ:-

ਐਬ ਤਨਿ ਚਿੱਕੜੇ ਇਹੁ ਮਨੁ ਮੰਡਕੇ  
ਕਮਲ ਕੀ ਸਾਰ ਨਹੀਂ ਮੂਲਿ ਪਾਈ ॥  
ਭਉਰ ਉਸਤਾਦੁ ਨਿਤ ਭਾਖਿਆ ਬੈਲੇ  
ਕਿਉ ਬੂਝੈ ਜਾ ਨਹ ਚੁਝਾਈ ॥

ਸਿਰੀ ਰਾਗੁ ਮ: ੧-੨੭

ਅਸੀਂ ਦੱਸ ਆਏ ਹਾਂ ਕਿ ਗੁਰੂ ਨਾਨਕ ਦੇ ਲੜਕਾਂ ਬਛੇ  
ਸਪਸ਼ਟ ਹਨ ! ਇਹ ਬਹਿਸਤ ਤੇ ਦੋਤ੍ਰ ਦੇ ਚਾਲੂ ਪ੍ਰਚਾਰ ਦਾ ਖੰਡਨ  
ਹਨ । ਇਹ ਕਥਾ ਕਹਾਣੀਆਂ ਪ੍ਰਚਾਰਕਾਂ ਦੀਆਂ ਹੀ ਬਣਾਈਆਂ  
ਹਨ । ਮੇਰਾਜ ਦਾ ਸਾਰਾ ਵਿਸਤਾਰੇ ਹਦੀਸਾਂ ਤੇ ਫਵਾਇਤਾਂ ਵਿਚ  
ਹੈ, ਕੁਰਾਨ ਮਸੀਦ ਵਿਚ ਸਿਰਫ ਇਤਨਾ ਕੁ ਖਿਕਰ ਹੈ:-

“ਹਮ ਅਪਨੇ ਬੰਦੇ ਕੋ ਛੇ ਗਏ ਮਸਲਦ ਹਰਾਮ ਸੇ ਮਸਲਦ  
ਅਕਸਾ ਤਕ, ਵੁਹ ਮਸਲਦ ਜਿਸਕੇ ਚੇਗਿਰਦੇ ਕੋ ਹਮ ਨੇ ਬਰਕਤੋਂ ਦਾਤਾ  
ਬਨਾਯਾ, ਤਾਕਿ ਹਮ ਦਿਖਲਾਵੇਂ ਅਪਨੀ ਨਿ਷ਾਨੀਆਂ । ਵੀਹ ਯਕੀਨਨ  
ਮੁਨਨੇ ਵਾਲਾ ਐਚ ਦੇਖਨੇ ਵਾਲਾ ਹੈ ।”

“ਕੁਰਾਨ ਘਰੀਡ ਪਾਰਾ ੧੫ ਸੂਰਤ ਬਨੀ ਜਸਰਾਵੀਲ,  
ਆਇਤ ਪਹਿਲੀ:-

مَعْلُونَ الَّذِي أَسْرَىٰ بِعَبْدِهِ لِيَلَاقَنَ الْمَكْجُودَ الْحَرَارَةِ إِلَى الْمُسْجِدِ  
أَكَفَّهَا الَّذِي بِرَكْنَاهُ حَوْلَهُ لِنِزْمَتِهِ أَيْتَنَاهُ إِنَّهُ هُوَ الْأَتِيمُ الْبَصِيرُ

( ੨੪੭ )

ਬਾਕੀ ਦੀਆਂ ਗਲਾਂ ਕੁਗਾਨੇ ਤੋਂ ਬਾਹਰ ਦੀਆਂ ਹਨ। ਇਹ ਹਈਸਾਂ ਦੇ ਇਤਬਾਰ ਉੱਤੇ ਚਾਲ੍ਹ ਹਨ ਤੇ ਰਵਾਇਤ ਦੇ ਕੋਰ ਉਪਰ ਪਰਥਾਰਿਤ ਹਨ ਤੇ ਮਜ਼ਬੀ ਪਰਥਾਰ ਦਾ ਇਕ ਬੜਾ ਭਬਹਦਸਤ ਹਿੱਸਾ ਹਨ।

੮.

ਜਨਮ ਸਾਖੀਆਂ ਨੇ ਕਈ ਕਥਾਵਾਂ ਲਿਖੀਆਂ ਹਨ, ਜਿਨ੍ਹਾਂ ਦਾ ਇਸ਼ਾਰਾ ਤਾਂ ਗੁਰਬਾਣੀ ਦੀਆਂ ਤੁਕਾਂ ਤੋਂ ਮਿਲਦਾ ਹੈ ਪਰ ਅੱਗੇ ਕਿਸੇ ਰਵਾਇਤ ਦੀ ਨਕਲ ਦਰ ਨਕਲ ਦਾ ਵਿਗਿਆਨ ਹੋਇਆ ਰੂਪ ਹੁੰਦਾ ਹੈ। ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ:—

ਆਪ ਨਾਵਣਿ ਪਇਆ। ਜਿਉਂ ਪਇਆ ਤਿਉਂ  
ਆਗਿਆ ਪਰਮੇਸਰ ਕੀ ਨਾਲ ਸੇਵਕ ਲੈ ਗਏ ਦਰਗਾਹ  
ਪਰਮੇਸਰ ਕੀ। ਸੇਵਕਾਂ ਜਾਇ ਅਰਭ ਕੀਤੀ: ‘ਜੀ ਨਾਨਕ  
ਹਾਥਰ ਹੈ।’ ਤਬ ਸਰੀ ਦਰਗਾਹ ਦਰਸਨ ਹੋਆ। ਸਾਹਿਬ  
ਮੇਹਰਵਾਨ ਹੋਆ ..... ਤਬ ਗੁਰੂ ਨਾਨਕ ਸਲਾਮ ਕੀਤਾ,  
ਖੜਾ ਹੋਆ, ਤਬ ਹੁਕਮੁ ਆਇਆ, ਆਗਿਆ ਹੋਈ:  
ਨਾਨਕ ਮੇਰੇ ਨਾਮ ਦੀ ਵੱਡਿਆਈ ਕੈਸੀ ਹੈ, ਕਹੁ! ਤਬ  
ਬਾਬਾ ਬੌਲਿਆ।

ਗੁਰੂ ਨਾਨਕ ਦਾ ਅਪਣਾ ਅਨੁਭਵ ਐਸ ਮਿਲਾਪ ਬਾਰੇ ਕੀ  
ਸੀ ਉਹਨਾਂ ਦੱਸਿਆ ਹੈ:—

ਢਾਢੀ ਸਚੇ ਮਹਲਿ ਖਸ਼ਮਿ ਬੁਲਾਇਆ ॥

[ਵਾਰ ਮਾਝ ਮਹਲ ੧-੨੭]

‘ਸੱਤਾ ਮਹਲ’ ਨਿਰੰਕਾਰ ਦਾ ਲਾ-ਮਕਾਨ ਟਿਕਾਣਾ ਹੈ।  
ਨਿਰੰਕਾਰ ਨੂੰ ਕੋਈ ਕਿਸ ਤਰ੍ਹਾਂ ਦੇਖੋ? ਜਿਸ ਸੰਸਾਰ ਵਿਚ ਅਸੀਂ  
ਰਹਿੰਦੇ ਹਾਂ ਉਸ ਵਿਚ ਵੀ ਕਈ ਐਸੀਆਂ ਲੀਕਾਂ ਹਨ, ਜਿਨ੍ਹਾਂ ਦੀ  
ਹਸਤੀ ਹੈ ਪਰ ਜੋ ਦਿੱਸਦੀਆਂ ਨਹੀਂ। ਮਸਲਨ ਵਾਇਲਟ ਰੇਡ

(Violet rays) ਹਨ। ਇਹ ਇਕਰੋਸ਼ਨੀ ਹੈ, ਜੋ ਅੱਖਦੀ ਦੇਖਣਸ਼ਕਤੀ ਤੋਂ ਪਰੇ ਹੈ। ਏਸੇ ਤਰ੍ਹਾਂ ਐਕਸ ਰੇ (X-Ray) ਇਕ ਅਦਿਖ ਰੋਸ਼ਨੀ ਹੈ। ਸਾਇੰਸਦਾਨਾਂ ਨੇ ਇਨ੍ਹਾਂ ਵਾਸਤੇ ਕਈ ਤਰਕੀਬਾਂ ਕੱਢੀਆਂ ਹਨ। ਕਈ ਖਾਸ ਮਸ਼ਾਲੇਦਾਰ ਪੜਦੇ ਹੁੰਦੇ ਹਨ, ਜੋ ਚਮਕ ਉਠਦੇ ਹਨ ਜਦੋਂ ਵੀ ਕੋਈ ਅਦਿਖ ਪ੍ਰਕਾਸ਼ ਉਹਨਾਂ ਦੇ ਉੱਤੇ ਪਵੇ। ਅਲੂਦਾ ਨੂਰ ਵੀ ਅਦਿਖ ਹੈ। ਉਹ ਉਸੇ ਦੀ ਝਾਤ ਹੈ, ਕੋਈ ਮਸ਼ਾਲੇਦਾਰ ਪ੍ਰਕਾਸ਼ ਗਾਹੀ ਪੜਦਾ (Sensitive screen) ਚਾਹੀਦਾ ਹੈ ਜੋ ਚਮਕ ਉਠੇ, ਜੋ ਪੁਰ ਨੂਰ ਹੈ ਜਾਏ, ਜੋ ਨੂਰ ਭਰਪੂਰ ਹੈ ਜਾਏ। ਗੁਰੂ ਨਾਨਕ ਨੇ ਕਿਹਾ ਕਿ ਇਹ ਪੜਦਾ ਸਿਫਤ ਸਲਾਹ ਦਾ ਹੈ! ਜਿਨ੍ਹਾਂ ਨੇ ਅਪਣਾ ਮਨ ਉਸ ਦੀ ਸਿਫਤ ਨਾਲ ਫਕ ਲਿਆ, ਜਿਨ੍ਹਾਂ ਨੇ ਇਹ ਕਪੜਾ ਪਾ ਲਿਆ। ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਦੀਆਂ ਗੁਣ ਵਡਿਆਈਆਂ ਨਾਲ ਭਰਪੂਰ ਕਰ ਲਿਆ, ਉਹਨਾਂ ਨੂੰ ਹੀ ਉਸ ਨਿਰਗੁਣ ਦੇ ਅਦਿਖ ਨੂਰ ਦਾ ਝਲਕਾ ਵਜਦਾ ਹੈ। ਬਗੈਰ ਏਸ ਸਰਗੁਣ ਕਪੜੇ ਦੇ ਉਸ ਨਿਰਗੁਣ ਦੀ ਜੋਤ ਦਾ ਭਮਤਕਾਲ ਨਹੀਂ ਦਿੱਤਦਾ:-

ਛਾਡੀ ਸਚੈ ਮਹਲਿ ਬਸਮਿ ਬੁਲਾਇਆ ॥

ਸਚੀ ਸਿਫਤਿ ਸਾਲਾਹ ਕਪਤਾ ਪਾਇਆ ॥

ਸਿਰਫ ਐਸ ਤਰ੍ਹਾਂ ਤੇ ਐਸ ਤਰ੍ਹਾਂ ਉਹ ਇਕ ਛਾਡੀ ਦੀ ਕੀਰਤਨਮਈ ਸਿਫਤ ਸਲਾਹ ਦੁਆਰਾ ਪੂਰਾ ਮਿਲ ਪੈਂਦਾ ਹੈ:-

ਛਾਡੀ ਕਰੇ ਪਸਾਉ ਸਬਦੁ ਵਜਾਇਆ ॥

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥

ਪ੍ਰਾਂਤ ਥਾਰ ਮਹਲਾ ੧-੨੭

ਗੁਰੂ ਬਾਬੇ ਨੇ ਜੋ ਆਪਣਾ ਤਜਰਬਾ ਦੱਸਿਆ ਹੈ ਉਸ ਲਈ ਸੰਕੇਤ (Symbolic) ਲਫਜ਼ ਵਰਤੇ ਹਨ। ਸਪਸ਼ਟ ਤੌਰ ਤੇ ਪ੍ਰਕੂ ਮਿਲਾਪ ਦੇ ਅਨੁਭਵ ਨੂੰ ਬਿਆਨ ਕਰ ਸਕਣਾ ਖਰਾ ਕਠਨ ਹੈ। ਉਨ੍ਹਾਂ ਨੇ ਏਸੇ ਕਰਕੇ ਕਿਹਾ ਹੈ:-

( ੨੪੯ )

ਨਾਨਕ ਕਬਨਾ ਕਰਤਾ ਸਾਰ ॥ [ਜਪੁਜੀ--੩੭]

ਜਿਸ ਵੇਲੇ ਇਹ ਕਹਿੰਦੇ ਹਨ:-

‘ਛਾਫੀ ਸਚੈ ਮਹਲਿ ਖਸਮਿ ਬੁਲਾਇਆ ॥’

ਤਾਂ ਇਹ ਇਕ ਦਸ਼ਾ ਹੈ ਜੋ ਮਹਲ ਮਕਾਨ ਮਾੜੀਆਂ ਤੋਂ  
ਉਪਰ ਦੀ ਹੈ। ਇਹ ਲਾਮਕਾਨੀਅਤ ਹੈ। ਇਹ ਦੇਸ਼ ਤੇ ਕਾਲ  
ਦੇਨਾਂ ਤੋਂ ਉਪਰ ਦੀ ਚੀਜ਼ ਹੈ। ਗੁਰੂ ਬਾਬਾ ਇਸ ਅਵਸਥਾ ਵਿਚ  
ਪਹੁੰਚਣ ਦਾ ਮਾਰਗ ਦੱਸ ਰਿਹਾ ਸੀ। ਉਸ ਦੇ ਉਪਦੇਸ਼ ਦੇ ਦੋ ਪੱਖ  
ਸਨ: ਇਕ ਤੇ ਇਖਲਾਕੀ ਪਹਿਲੂ ਸੀ, ਤੇ ਦੂਜਾ ਅਧਯਾਤਮਕ  
ਨੁਕਤਾ ਸੀ, ਜਿਸ ਦੂਰਾ ਉਹ ਜਗਯਾਸੂ ਨੂੰ ਦੇਸ਼ ਕਾਲ ਤੋਂ ਉੱਪਰ  
ਸ਼ੁਰਤ ਰਖਣ ਦਾ ਮਾਰਗ ਦੱਸਦਾ ਸੀ। ਆਮ ਮੁਸਲਮਾਨੀ ਪ੍ਰਚਾਰ  
ਨਾਲ ਜੋ ਗਲਤ ਫਹਿਮੀਆਂ ਪੈਦਾ ਹੋ ਗਈਆਂ ਸਨ, ਉਨ੍ਹੀਂ ਨੂੰ ਤੋਂ  
ਉਹ ਆਪਣੀ ਇਖਲਾਕੀ ਸਿਖਿਆ ਨਾਲ ਦੂਰ ਕਰਦਾ ਸੀ, ਪਰ  
ਦੂਜਿਆਂ ਨੂੰ, ਜਿਨ੍ਹੀਂ ਵਿਚ ਇਹ ਕਮਲੀਗੀਆਂ ਨਹੀਂ ਸਨ, ਉਹ ਸੁਰਤ  
ਦਾ ਮਾਰਗ ਸਿਖਾਉਂਦਾ ਸੀ। ਸ਼੍ਰੇ਷਼ਟ ਫਰੀਦ (ਸ਼੍ਰੇ਷਼ਟ ਬ੍ਰਾਹਮ) ਨਾਲ ਜੋ  
ਮੇਲ ਹੋਇਆ ਉਹ ਅਧਯਾਤਮਕ ਪੱਧਰ ਦਾ ਸੀ। ਅਧਯਾਤਮਕ  
ਉੱਚਤਾਈ ਕੀ ਵਸਤੂ ਹੈ? ਇਸ ਦੀ ਪਹਿਲੀ ਨਿਸ਼ਾਨੀ ਏਹੋ ਹੀ  
ਹੈ ਕਿ ਕਾਲ ਦੀ ਵਿਚਾਰਪਾਰਾ (Conception of time) ਬਦਲਣ  
ਲਗਦੀ ਹੈ। ਹੌਲੇ ਹੌਲੇ ਉਹ ਕਾਲ ਦੀ ਅਧੀਨਤਾ ਤੋਂ ਮੁਕਤ ਹੋ  
ਜਾਂਦਾ ਹੈ। ਏਸੇ ਕਰਕੇ ਭਾਈ ਬਾਲਾ ਗੁਰੂ ਅੰਗਦ ਦੀਆਂ ਗੱਲਾਂ  
ਸੁਣਕੇ ਹੈਰਾਨ ਹੋ ਗਿਆ। ਸੱਚ ਹੈ, ਉਨ੍ਹੀਂ ਮਨੁੱਖਾਂ ਦੇ ਕਾਰਨਾਮਿਆਂ  
ਨੂੰ ਜਾਚਣਾ ਸਾਡੀ ਸਮਝ ਲਈ ਅੰਖਾਂ ਪੈਂਦਾ ਹੈ, ਜਿਨ੍ਹਾਂ ਦੇ ਅੰਦਰ  
ਸਮੇਂ ਨੇ ਰੂਪ ਵਟਾਇਆ ਹੈ।

ਦੇਖੋ ਜੀ, ਗੁਰੂ ਨਾਨਕ ਦੀ ਸੇਵਾ ਵਿਚ ਦੋ ਬੰਦੇ ਤਤਪਰ  
ਸਨ, ਭਾਈ ਬੁੱਢਾ ਤੇ ਸ੍ਰੀ ਅੰਗਦ। ਭਾਈ ਬੁੱਢੇ ਦੀ ਬਜ਼ੁਰਗੀ ਮੰਨੀ  
ਪ੍ਰਮਨੀ ਚੀਜ਼ ਹੈ। ਉਸ ਦੀ ਧਾਰਮਿਕਤਾ ਤੇ ਉਸ ਦੀ ਪਵਿਤ੍ਰਤਾ  
ਵੱਡੇ ਦਰਜੇ ਦੀ ਹੈ। ਉਹ ਸ੍ਰੀ ਅੰਗਦ ਕੋਲੋਂ ‘ਵੱਡਾ ਸ੍ਰੀ, ਉਮਰ ਵਿਚ

ਵਰਿਆਂ ਦੇ ਹਿਸਾਬ ਅਤੇ ਸੇਵਾ ਵਿਚ ਮੁੱਦਤ ਦੇ ਹਿਸਾਬ । ਉਹ ਸਾਰਿਆਂ ਸਿਖਾਂ ਵਿਚੋਂ ਸੇਸ਼ਨ ਸੀ। ਉਸ ਦੇ ਹਥੋਂ ਸ੍ਰੀਅੰਗਦ ਜੀਨੂੰ ਤਿਲਕ ਮਿਲਿਆ ਤੇ ਉਹ ਗੁਰੂ ਅੰਗਦ ਹੋਇਆ । ਇਹ ਤਿਲਕ ਵੇਣ ਦਾ ਸਿਲਸਿਲਾ ਭਾਈ ਬੁੱਢੇ ਦੇ ਹੱਥੀਂ ਬਦਸਤੂਰ ਛੇਵੀਂ ਪਾਤਸ਼ਾਹੀ ਤੱਕ ਜਾਰੀ ਰਿਹਾ । ਇਹ ਕੁਝ ਭਾਈ ਬੁੱਢਾ ਸੀ। ਪਰ ਸ੍ਰੀਅੰਗਦ ਅਤੇ ਬੁੱਢੇ ਵਿਚ ਇਕ ਫਰਕ ਸੀ। ਭਾਈ ਬੁੱਢਾ ਸਮੇਂ ਦਾ ਅਨੁਸਾਰੀ ਹੋਕੇ ਵਰਤਦਾ ਸੀ, ਪਰ ਸ੍ਰੀਅੰਗਦ ਨਹੀਂ। ਏਸੇ ਕਰਕੇ ਭਾਈ ਬੁੱਢੇ ਤੇ ਸ੍ਰੀ ਅੰਗਦ ਦੇ ਜਵਾਬ ਵਿਚਫਰਕ ਸੀ। ਗੁਰ ਨਾਨਕਦਾ ਸਵਾਲ ਸੁਰਤ ਪਰਥੂ ਸਵਾਲ ਸੀ। ਸ੍ਰੀਅੰਗਦ ਦੀ ਸੁਰਤ ਉਸ ਦਾ ਘੋੜਾ ਸੀ ਜਿਸ ਦੀ ਗਤਿ ਸਮਿਓਂ ਪਰੋ, ਅਕਾਸ਼ ਤੱਕ ਸੀ। ਇਹ ਸਮਾਂ ਕੀ ਭੀਤਰ ਹੈ? ਮੌਟੀ ਸ਼ਕਲ ਵਿਚ ਅਸੀਂ ਸਮੇਂ ਦਾ ਅੰਦਾਜ਼ਾ ਦਿਨ ਰਾਤ ਦੇ ਫਰਕ ਤੋਂ ਲਾਉਂਦੇ ਹਾਂ। ਇਹ ਬਾਹਰ ਦੀ ਰੈਸ਼ਨੀ ਹੈ ਜੇ ਦਿਨ ਨੂੰ ਰਾਤ ਕੋਲੋਂ ਜੁਦਾ ਕਰਦੀ ਹੈ। ਪਰ ਜਿਨ੍ਹਾਂ ਥੇ ਅੰਦਰ ਨਿਜੀ ਰੈਸ਼ਨੀ ਹੈ ਉਹਨਾਂ ਦੀ ਗਲ ਹੋਰ ਹੈ। ਉਹਨਾਂ ਨੂੰ ਜੈਸਾ ਦਿਨੇ ਚਾਨਣਾ ਹੈ ਵੈਸਾ ਹੀ ਰਾਤ ਵੀ ਚਾਨਣਾ ਹੈ:-

ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗਰ ਕਾ ਮਨਿ ਵਸੈ ॥  
| ਸੁਹੀ ਮਹਲਾ ੧, ਛੰਤ-੫

ਇਹ ਚਾਉ ਦਾ ਚਾਨਣ ਹੈ। ਇਸ ਨਾਲ ਨੁਕਤਾ ਨਿਗਾਹ ਬਦਲ ਜਾਂਦਾ ਹੈ, ਦਿਸ਼ਟੀਕੇਣ ਹੋਰ ਹੋ ਜਾਂਦੀ ਹੈ। ਦਿਸ਼ਟੀ ਮਾਪ (Scope of observation) ਨਿੱਜੀ ਹੋ ਜਾਂਦਾ ਹੈ। ਰਾਤ ਤੇ ਦਿਨ ਦੀ ਤਮਿਲ ਕਿਸੇ ਲਖਸੀ ਮਖਾਰ ਤੋਂ ਹੋਣ ਲਗਦੀ ਹੈ। ਅੰਦਰ ਦੇ ਚਾਉ ਦੇ ਲੁਹੜੇ (Vibrations) ਬਾਹਰ ਦੀ ਫੈਸ਼ਨੀ ਦੇ ਤਰੰਗਾਂ ਕੌਲੋਂ ਖੜਾਦਾ ਜਗਾਮਗਾ ਉਠਦੇ ਹਨ।

ਐਸੇ ਬੁੱਢੇ ਲਈ ਦਿਨ ਰਾਤ ਇਕੋ ਜਿਹੇ ਨਿਰਮਲ ਹਨ ਹਨੇਰਾ ਸਿਰਫ ਆਮ ਆਦਮੀਆਂ ਲਈ ਹੈ, ਆਮ ਮਨੁੱਖਾਂ ਲਈ ਹੈ, ਮਨਮੁਖਾਂ ਲਈ:-

( ੨੫੧ )

ਗੁਰਮੁਖ ਹੋਇ ਸੁ ਅਹਿਨਿਸਿ ਲਿਰਮਲੁ ਮਨਮੁਖਿ ਰੈਣਿ ਅੰਧਾਰਿ ॥

[ਗਜਰੀ ਮਹਲਾ ੧-੨

ਭਾਈ ਬਾਲਾ ਹੈਰਾਨ ਸੀ ਕਿ ਸ਼੍ਰੀਅੰਗਦਨੇ ਕਿਸਤਦੁਆ ਅਪਣੇ ਗੁਰੂ  
ਨੂੰ ਰਿਝਾਇਆ । ਇਸ ਗਲ ਦਾ ਉਤਰ ਗੁਰੂ ਦੀ ਸਾਖੀ ਵਿਚ ਸੀ ।  
ਇਸ ਦਾ ਜਵਾਬ ਗੁਰੂ ਅੰਗਦ ਜੀ ਦੀ ਬਾਣੀ ਵਿਚ ਹੈ:-

ਭੈ ਕੇ ਚਰਣ, ਕਰ\* ਭਾਵ ਕੇ, ਲੋਇਣਾਂ ਸੁਰਤਿ ਕਰੋਇ ॥

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥

[ਵਾਰ ਮਾਝ ਮਃ ੨-੩

ਇਹ ਅੱਖਾਂ ਚੰਮ ਦੀਆਂ ਅੱਖਾਂ ਨਹੀਂ; ਇਹ ਸੁਰਤ ਦੀਆਂ  
ਅੱਖਾਂ ਹਨ । ਇਹ ਉਹ ਲੋਇਣ ਹਨ ਜੋ ਆਪਣੇ ਆਪ ਦਾ  
ਨਜ਼ਾਰਾ ਦੇਖਦੇ ਹਨ, ਇਹ ਨਿਜੀ ਨਾਪ ਦੇ ਨੈਣ ਹਨ । ਇਨ੍ਹਾਂ ਦਾ  
ਦਿਸ਼ਟੀ ਮਾਪ (Scale of observation) ਅਧਯਾਤਮਕ  
(Subjective) ਹੈ ।

ਐਸਾ ਬੰਦਾ ਨਿਰਾਲਾ ਹੈ ਜਿਸ ਕੌਲ ਚਾਨਣ ਤਾਂ ਚਾਉਂਝੇ  
ਦਾ ਹੋਵੇ ਤੇ ਲੋਇਣ ਸੁਰਤ ਦੇ, ਐਸਾ ਬੰਦਾ ਸ਼੍ਰੀਅੰਗਦ ਸੀ । ਉਹ ਗੁਰੂ  
ਨਾਨਕ ਦੀ ਸੇਵਾ ਵਿਚ ਤਤਪਰ ਰਹਿੰਦਾ ਸੀ । ਉਹ ਰਾਤ ਵੇਲੇ ਵੀ  
ਉਨ੍ਹਾਂ ਦੇ ਕਪੜੇ ਪੋਣ ਤੇ ਸੁਕਾਉਣ ਬਲਾ ਜਾਂਦਾ ਸੀ । ਉਸ ਦਾ  
ਅੰਦਰ ਚਾਨਣ ਛਰਾਗ ਸੀ । ਉਥੇ ਦੀਵਾ ਬਲ ਰਿਹਾ ਸੀ । ਉਹ  
ਦੀਵਾ ਅਬੂਝ ਸੀ । ਉਸ ਵੱਟੀ ਨੂੰ ਆਪ ਗੁਰੂ ਨਾਨਕ ਨੇ ਜਗਾ  
ਦਿਤਾ ਸੀ । ਆਪਣੀ ਜਾਗਦੀ ਜੇਤ ਨਾਲ ਸ਼੍ਰੀ ਅੰਗਦ ਦੀ ਸੁਰਤ ਨੂੰ  
ਛੋਹ ਦਿਤਾ ਸੀ । ਲਾਟ ਬਲ ਉੱਠੀ ਸੀ:-

ਸੁਰਤੀ ਸੁਰਤਿ ਰਲਾਈਐ ਏਤੁ ॥

ਤਨੁ ਕਰਿ ਤੁਲਹਾ ਲੰਘਹਿ ਜੇਤੁ ॥

\*ਕਰ=ਹਥ, ਪਿਆਰ ਦੇ ਹਥ ।      †ਲੋਇਣ=ਅੱਖਾਂ ।

ਫਿਦਿਨੁ ਰਾਤਿ ਚਾਨਣ ਚਾਉ ਉਪਜੇਅੰਅੰਅ ॥

[ਸ਼੍ਰੀ ਮਹਲਾ ੧, ਜੰਤ-੫

ਅੰਤਰਿ ਭਾਈ ਤਿਸੇ ਤੂ ਰਖੁ ॥  
ਅਹਿਨਿਸਿ ਦੀਵਾ ਬਲੈ ਅਥਕੁ ॥

ਗ੍ਰਾਮਕਲੀ ਮ: ੧ ੭

ਫਰੀਦ (ਸ੍ਰੇਖ ਬ੍ਰਹਮ) ਨੇ ਗੁਰੂ ਨਾਨਕ ਕੋਲੋਂ ਏਸੇ ਦੀਵੇ  
ਬਾਬਤ ਸੁਆਲ ਪੁੱਛਿਆ ਸੀ। ਇਹ ਦੀਵਾ ਕਿਸ ਤਰ੍ਹਾਂ ਜਲਦਾ ਹੈ,  
ਜਦੋਂ ਕਿ ਏਸ ਵਿਚ ਨਾ ਤੇਲ ਹੈ ਨਾ ਵੱਟੀ ਹੈ। ਜਨਮ ਸਾਖੀ ਬਾਲੇ  
ਵਾਲੀ ਵਿਚ ਲਿਖਿਆ ਹੈ:—

“ਤਾਂ ਸੇਖ ਕਹਿਆ; ਸਾਹਿਬ ਜੀ ਬਿਨਾ ਤੇਲ ਦੀਵਾ ਕੈਸੇ  
ਜਲੇ ਔਰ ਬਿਨਾ ਦੀਵੇ ਚਾਨਣ ਕੈਸੇ? ਤਾਂ ਸ੍ਰੀ ਬਾਬੇ  
ਜੀ ਕਿਹਾ:—

ਪੇਥੀ ਪੁਰਾਣ ਕਮਾਈਐ ॥  
ਭਉ ਵਟੀ ਇਤੁ ਤਨਿ ਪਾਈਐ ॥  
ਸਚੁ ਬੂਝਣੁ ਆਣਿ ਜਲਾਈਐ ॥੨॥  
ਇਹੁ ਤੇਲੁ ਦੀਵਾ ਇਉ ਜਲੈ ॥  
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਗ੍ਰਾਮਕਲੀ ਰਾਗ ਮਹਲਾ ੧ - ੩੩

.....ਤਾਂ ਸੇਖ ਕਹਿਆ: ਦੇਖ ਨਾਨਕ ਜੀ! ਏਹ ਜੈ ਗਲਾਂ  
ਕਰਦਾ ਹੈ ਤੁਧ ਵਿਚ ਖੁਦਾਂਇ ਗਲਾਂ ਕਰਦਾ ਹੈ।”

ਹਾਂ, ਇਹ ਸਵਾਲ ਬੜਾ ਗੰਭੀਰ ਹੈ। ਪਸ਼ਨ ਹੈ: ਬਿਨ ਤੇਲ  
ਦੀਵਾ ਕਿਉਂ ਜਲੈ? ਜਵਾਬ ਉਹਨਾਂ ਸੇਖ ਨੂੰ ਦਿਤਾ ਹੈ। ਕਈ ਥਾਵੇਂ  
ਇਸ ਭਾਵ ਨੂੰ ਬਾਣੀ ਵਿਚ ਖੋਲ੍ਹਿਆ ਹੈ। ਇਕ ਜਗ੍ਹਾ ਲਿਖਿਆ ਹੈ:—

ਦੀਪਕੁ ਸਹਜਿ ਬਲੈ ਤਤਿ ਜਲਾਇਆ ॥  
ਦੀਪਕ ਰਸ ਤੇਲੋਂ ਧਨ ਪਿਰ ਮੇਲੋਂ ॥

ਗ੍ਰਾਮਕਲੀ ਮਹਲਾ ੧, ਛੰਤ-੧

ਇਹ ਸਹਿਜ ਬਲਣੇ ਵਾਲਾ ਦੀਪਕ ਹੈ। ਤਤ [ਗਿਆਨ]  
ਏਥ ਨੂੰ ਬਾਲ ਦੇਂਦਾ ਹੈ। ਇਸ ਦੀਪਕ ਵਿਚ ਤੇਲ ਉਹ ਰਸ ਹੈ,

( ੨੫੩ )

ਉਹ ਪੇਮ ਹੈ, ਉਹ ਖਿੱਚ ਹੈ ਜੋ ਪ੍ਰੀਤਮ ਤੇ ਪਿਆਰੇ ਦੇ ਮਿਲਾਪ ਵਿਚ ਹੁੰਦੀ ਹੈ। ਇਹ ਧਨ ਤੇ ਪਿਰ ਦੀ ਕਸ਼ਾਸ਼ ਹੈ ਜੋ ਤੇਲ ਦਾ ਕੰਮ ਦੇਂਦੀ ਹੈ, ਗੁਰੂ ਨਾਨਕ ਇਹੋ ਦੀਵੇ ਬਾਲ ਰਿਹਾ ਸੀ। ਉਹ ਆਪ ਤੱਤ ਰੂਪ ਸੀ। ਉਹ ਲਾਟਾਂ ਜਗਾਈ ਜਾਂਦਾ ਸੀ। ਪਰ ਜੋ ਦੀਵਾ ਉਸ ਨੇ ਸ੍ਰੀਅੰਗਾਦ ਦੇ ਹੀਏ ਵਿਚ ਜਗਾਇਆ ਉਹ ਬੜਾ ਵੱਡਾ ਚਰਾਗ ਸੀ:-

ਦੀਪਕ ਤੇ ਦੀਪਕੁ ਪਰਗਾਸਿਆ  
ਤਿਭਵਣ ਜੋਤਿ ਦਿਖਾਈ ॥ ੭ ॥  
ਸਚੈ ਤਖਤਿ ਸਚ ਮਹਲੀ ਬੈਠੇ  
ਨਿਰਭਉ ਤਾਜੀ ਲਾਈ ॥ ੮ ॥

[ਗਾਮਕੀ ਮਹਲਾ ੯, ਅਸਟ:-੯

ਗੁਰੂ ਅੰਗਾਦ ਦੇਸ਼ ਦੀਪਕ ਪ੍ਰਗਾਸ ਵਾਲਾ ਬੈਂਦਾ ਸੀ। ਉਹ ਸੁਰਤੀ ਲੋਇਣ ਵਾਲਾ ਸੀ। ਉਹ ਦਿਬ ਦਿਸ਼ਟੀ ਵਾਲਾ ਵੱਡਾ ਮਨੁੱਖ ਸੀ। ਉਸ ਲਈ ਸਮਾਂ ਕਾਰੀਮਕ (Objective) ਨਹੀਂ ਸੀ। ਉਸ ਲਈ 'ਵੇਲਾ' (Time) ਇਕ ਚਿਤ ਬਿਤੀ ਦਾ ਪ੍ਰਭਾਉ ਸੀ। ਇਕ ਕਰਤਾ ਕਾਰਕ (Subjective) ਖੇਡ ਸੀ। ਤਾਹੀਓਂ ਉਸ ਕਿਹਾ:-

"ਸਚੇ ਪਾਤਸਾਹ ਜੇਤੀ ਰਾਤ ਤੈਂ ਬਿਤਾਈ ਹੈ ਤੇਤੀ ਰਾਈ ਹੈ ਅਰ ਜੇਤੀ ਰਾਤ ਤੈਂ ਰਾਖੀ ਹੈ ਤੇਤੀ ਰਹੀ ਹੈ।"

ਦੇਸ਼ ਉਤਰ ਵਿਚ ਸਰਬ ਕਾਲ (Eternity) ਦੀ ਸੂਚਨਾ ਸੀ।